A.C. Joshi Library
P.U. Chandigarh

MSS No. 118 Subject Religion

Name of MSS Ramayānā ਰਾਮਾਯਨ

Author - -

Period - - Folios 474 (005-478)

Script Gurmukhi Source B. Gulab Singh

Missing Folios 001 - 004

CC-0 Punjab University Chandigarh. An eGangotri-Vaidika Bharara Initiative

See first four pages of M.No 390 for these missing pages

MSS. 118

ਦਪਾਵਨਾ॥ਗੰਮਅਰਾਜਗਿਹਕੀਨਪ੍ਰਵੇਸ

ਬਿਬਿਧਪਰਤਨਯੁਤਸੋਹਿਸੁਦੇਸ॥ ਆਵ

ਤਿਮੁਨਿਹਿੰਨਿਗੰਧਵ੍ਰਚੇਗੀ॥ਦੌਰਕਹੈ

ਕੈਸਨਲਹਿੰਟੇਗੀ॥ਕੋਊਸੁਮਿਤ੍ਰਾਸਦਨਸਿ

ਧਾਈ॥ਕੇਕੇਈਨਿਕਟਿਕੋਊਉਠਿਧਾਈ॥ਸਿ

ਭ੍ਰਮਸਹਤਕਹਿਤਅਨੁਰਾਗੀ॥ਸੁਨਹੁਦੇਵ

ਤੁਮਭਈਸਭਾਗੀ॥ਜੰਤੇਗਿਹਗਮਨੇਗੁਰ

ਦੇਵਾ॥ਬ੍ਰਹਮਸੁਵਨਮੁਨਿਅਲਖਅਭੇਵ

ਨਿਜਨਿਜਸੁਤਲੈਚਲਹੁਸੁਰਾਨੀ॥ਬਿਦ

ਨੀਅਗੁਰੁਗਰਿਪਦਬਾਨੀ॥੧੮॥ਦੋਹਰਾ॥

ਸੁਨਿਨਿਜਗਿਹਗੁਰੁਆਗਮਨਨਮਨਿਵਿਗ

ਜੀਵਰਬਾਂਮਾ॥ਗਮਨੀਲਿਪਰਮਨੀਸਕਲ

CC-0 Punjab University Chandigarh. An eGangotri-Vaidika Bharara Initiative

ਗੁਰੂਦਰਸਨਅਭਿਰਾਂਮਾ।੧। ਚੌਪਈ
ਕੌਸਲਿਆਨਿਜਸੁਤਿਪ੍ਰਿਅਰਾਮਹਿੰਆਈ
ਙਨੀਲਮਨਿਸੁੰਦਰਸਆਮਹਿੰ।ਕਰਿਗਹ
ਚਲੀਭੁਲੀਬਿਧਿਪਰਜਤੌਂ।ਜਾਇਸਮੀਪ
ਮੋਦਮਨਭੂਰੀ।ਸੁਵਨਸਹਤਗੁਰੂਚਰਨ
ਨਿਪਰੀ।ਰਾਂਮਕਰਨਿਵਰਪ੍ਰਜਨਕਰੌ।
ਰਘੁਵਰਸਿਰਮੁਨਿਵਰਕਰਧਰੌ।ਸੁਭ
ਅਸੀਸਦੇਂਗਿਜਾਨਨਿਕੇਤਾ।ਲੀਏਗੋਦ
ਅਤਿਮੋਦਸਮੇਤਾ।ਸੁਭਗਸਿਖਾਸਨੌਸਰ
ਤਕੇਸੋ।ਵਿਭਵਿਰਜਨਪ੍ਰੇਮਪੁਤਸੇਸੋ।
ਤਬਹਿਸੁਮਿੱਤ੍ਰਾਸਹਿਜਸੁਹਾਈ।ਸੁਵਨ
ਸਮੇਤਤਹਾਂਚਲਿਆਈ।ਗੁਰੁਚਰਨਨਿਮੇ

CC-0 Punjab University Chandigarh. An eGangotri-Vaidika Bharara Initiative

ਲੋਦੋਤ੍ਰਿਨੌਨਾ।ਆਸਿਰਬਾਦਦੀਯੋਮੁਨਿਲੋ
ਨਾ।ਕਰਿਸਿਰਧਰਸਾਮੀਪਬੈਠਾਰੇ।ਦੇਖਿ
ਜੁਵਤਿਜਨਨਭਏਸੁਖਧਾਰੇ।ਕੈਕਯਸੁਤਾਬਤ੍ਰ
ਰਤਾਹੰਆਈ।ਭਰਤਮਾਤਮਹਿਪਤਿਮਨਭ
ਈ।੨੦ ਦੋਹਰਾ ਸਖੀਸੰਗਬਹੁਰੰਗ
ਭਰਿਮੰਦਿਮਦਿਗਜਗੈਨਾ।ਚਰਨਕਮਲ
ਨੂਪਰਸ੍ਵਨਕਤਨੁਸਕੁਚਿਤਚਿਤਚੈਨਾ।੨
੧।ਨਵਪੱਲਵਕਰਪੱਲਵਹਿੰਬੱਲਭਸੁਤ
ਹਿਲਰਾਯਾ।ਸ੍ਰੀਗੁਰੁਪਦਪੰਕਜਅਰਪਿ
ਬੰਦਨਕੀਯਸਤਭਾਯਾ।੨੨ ਛਿਦਾ।ਸਤ
ਭਾਯਸਿਰਕਰਛ੍ਵਾਇਤ ਬਰਿਖਿਰਾਇਵਰਯਾ
ਸਿਖਦਈ।ਸੁਨਸੁਤਿਬਿਰੰਚਿਪ੍ਰਪੰਚਿਮੋਤਦ

CC-0 Punjab University Chandigarh. An eGangotri-Vaidika Bharara Initiative

ਤੇਹੁਕੀਰਤਨਿਤਨਈ।ਪੁਨਿਨ੍ਰਿਪਤਿਪਤਿ
ਨਿਜਸੁਤਨਿਸਾਹਿਪੂਛੰਕੁਸਲਜਨਮਾਨਿ
ਕੈ।ਹਰਖੀਸਬੈਸੁਨਬ੍ਰਗਿਗਿਰਾ।ਬਰਖੀਸੁ
ਧਾਜਨਮਾਨਿਕੈ।੨੩ਸੋਰਠਾ।ਸੁਨਮੁਨਿ
ਕੇਵ੍ਰਰਥੈਨਬੋਲੀ।ਬਿਗਾਸਤਬਦਨਵ੍ਰਗਾ।
ਨੀਲਨਲਨਨਵ੍ਰੈਨੈਨਨੇਤ੍ਰਸੀਗਨਿਰਮਲ
ਨਯੋ।੨੪।ਬਿਨਾਰਾਮਭ੍ਰਨਗੰਜਕਲਕਲੁ
ਨਨਆਨਬਿਧਿ।ਰਤਨਵਰੀਜਹਿਜਾਨਮੁ
ਦਤਿਥ।ਦਤਿਰਘੁਪਤਿਕਥਾ।੨੫ ਇਤਿ
ਸ੍ਰੀਰਾਮਰਹੱਸਜੋਗਤਨਗਗਿਰਿਵਿਰਚਿਤੇਸ
ਤੇਯਾਖਜਾਨਤ੍ਰਾਖਾਪ੍ਰਥੈਪੈਮਾਰਕੰਡੇਅਥਾ
ਲਮੀਕਸੰਬਾਦੇਪ੍ਰਥਮੋਧਜਾਯਾ।੧।ਦੋ॥

CC-0 Punjab University Chandigarh. An eGangotri-Vaidika Bharara Initiative

ਕੌਸਲ੍ਯਾਕਹਿਕੁਸਲਨਿਤਜਿਤਾਕਿ
ਤਮੰਗਲਚਾਰਾ॥ਤੁਮਸੇਸਾਮਰਥਗੁਰੁ
ਜਗਤਜਿਨਕੇਰਾਖਨਹਾਰਾ॥੧॥ਚੌਪਈ
ਤਵਪਦਪਦਮਪ੍ਰਨਤਭੈਹਾਰੀ॥ਜਿਮ
ਤਮਤੋਂਰੂਨਤਿਮਰਾਰੀ॥ਸ੍ਵਾਮਿਸਰਨਸ
ਬਸੁਖਜਗਸਾਏ॥ਦੁਖਦੂਖਨਦਰਿੱਦ੍ਰ
ਦੋਰਾਏ॥ਦੇਵਏਕਸੀਸਆਮਨਸੋਰੋਹ
ਰਹੁਨਾਥਬਿਨੋਵੈਕਾਂਰਜੋਗੇ॥ਗੁਰੁਬਿਨੁ
ਸੀਸੈਹੋਇਨਹਾਨੀ॥ਬਾਨੀਬੇਦਪੁਰਾਨ
ਬਖਾਨੀ॥ਨਾਥਸ੍ਵਪਨਮੈਕਥਹੁਕਰਾਂਮ
ਹਿੰ॥ਦਿਸਨਰੂਪਦੇਖੌਂਘਨਸ੍ਯਾਮਹਿੰ॥
ਗਰੁੜਾਰੂੜਸੁਭਗਭੁਜਚਾਰੀ॥ਗਦਾਚ

CC-0 Punjab University Chandigarh. An eGangotri-Vaidika Bharara Initiative

ਕ੍ਰਪੰਕਜਦਰਪਾਗੀ॥ਸੁਨਿਯਾਹਿਬਰ
ਨਸੁਮਿੱਤ੍ਰਾਰਨੀ॥ਬੋਲੀਬਹੁਰਗਿਬਿਨੈਜੁ
ਤਬਾਨੀ॥ਐਸੇਈਮੈਂਦੇਖੌਨਿਜਛੌਨਾ
ਸੇਸਸਰੂਪਸਹਸਸਿਰਲੋਨਾ॥ਪੁਨ
ਸਤ੍ਰੁਘਨਸੁਦਰਗਸਨਰੂਪਾ॥ਸਹਸੁ
ਰਸਾਮਚਿਜਅਨੂਪਾ॥ਜਿਹਿਸੀਸੇਮੇਰ
ਊਮਨਸ੍ਵਾਮੀ॥ਹਰਹੁਨਾਥਤਵਚਰਨ
ਨਮਾਂਮੀ॥ ੨ ਦੋਹਰਾ॥ ਯਹਿਸੁਨਿਕੈਕ
ਯਨੰਦਨੀਬੋਲੀਬਚਨਅਨੂਪਾ॥ਨਾਥ
ਨਿਹਾਰੌਂਸੁਪਨਮੈਂਨਿਜਸੁਤਸੰਖਸਰੂ
ਪਾ॥ ੩ ਚੌਪਈ॥ ਪੁਨਿਮੁਨਿਬੇਦਅਪ
ਰਸਬਰਨੀ॥ਕਹੈਬਿਨੈਂਸਾਂਨੀਦਰਬਾਂ

CC-0 Punjab University Chandigarh. An eGangotri-Vaidika Bharara Initiative

ਨੀ।ਹਮਸਬਰਾਂਮਹਿਦੇਖਹਿਦੇਵਾ।
।ਦੇਵਦੇਵਹਰਿਅਲਖਅਭੇਵਾ।ਕ੍ਰਿਪ
ਕਨਵਾਸਬ ਛਨਸੁਨਨਾ।ਲਗੇਵਿ
ਚਾਰਨਮੁਨਿਧਰਧਜਾਨਾ।ਰਾਂਮਬ੍ਰਹਮ
ਘਨਆਂਨੰਦਰੂਪਾ।ਛਿਤੰਭੁਰਹਰਨਪ
ਕਸੋਨਰਰੂਪਾ।ਰਾਵਨਆਦਿਅਧਮਅ
ਘਖੇਰੋ।ਹਨਿਹੋਂਨਿਸਚਰਘੋਰਘਨੇਰੇ
।ਇਨਹਿਨਰਾਂਮਤੱਵੁਕਰਗਜਾਨਾ।ਸੋਹ
ਨਇਨਪ੍ਰਤਿਚਹਿਜਬਖਾਨਾ।ਇਨਸ
ਬਰਾਂਮਤੱਵੁਪਹਿਚਾਨਾ।ਤਬਮਨਤੇਸੁਤ
ਭੁਵਨਸਾਨਾ।ਜਬਮਨਤੇਸੁਤਭੁਾਵਨ
ਸਾਨਾ।ਤਬਇਨਕਰਿਸੁਖਸਕਲਸਿਰ

CC-0 Punjab University Chandigarh. An eGangotri-Vaidika Bharara Initiative

ਨਾ॥ਸੁਤਸਨੇਹਸੁਖਸਾਗਰਮਾਹੀਂ॥ਬੁ
ਹਮਭੁਵਸੁਖਸੀਕਰਨਾਹੀਂ॥ਯਹਿਵਿ
ਚਾਰਨਿਜਮਨਮੁਨਿਗਿਆਨੀ॥ਬੋਲੇ
ਬਹੁਰਬਿਹਸਬਰਬਾਨੀ॥ ਦੋਹਰਾ॥ਸੁ
ਨਹੁਸੁਮੁਖਤੁਮਰੇਤਨੈਹਰਿਸਮਰੂਪਨਿ
ਅਨੂਪ॥ਯਾਤੇਂਦੀਖਤਨ੍ਰਿਪਨਿਮੌਂਵਿਸ੍ਨੁਪ
ਰਖਦਰੂਪ॥ ਚੌਪਈ॥ਸੁਨਗੁਰੁਬ
ਚਨਪਰਮਅਨੁਰਾਗੀ॥ਵਾਰਵਾਰਮੁਨਿ
ਵਰਪਗਲਾਗੀ॥ਪੁਨਿਮਨਿਹਰੰਖਕਹ
ਹਿੰਸਬਰਨੀ॥ਸੁਤਸਨੇਹਸਾਨੀਦ੍ਰਗਬ
ਨੀ॥ਨਾਥਸਕਲਬਿਧਿਸਿਸੁਸੁਖਕ
ਰਨੀ॥ਰੱਛਾਕਰਿਅਬਿਘਨਘਨਹਰਨੀ

CC-0 Punjab University Chandigarh. An eGangotri-Vaidika Bharara Initiative

ਤ੍ਰਕਿਨਿਭੂਤਪ੍ਰੇਤਬੇਤਾਲਾ।ਮਸਿਕਗੁਰ
ਨਿਸਚਰਗਬਿਕਰਾਲਾ।ਇਨਸਭਕੇਬਾਧ
ਨਹਿਹੋਈਆ।ਤ੍ਰਿਸਦੋਖਜਿਮਲਗੈਲੋਕੇ
ਈਆ।ਹਿਸਵਿਸਗੁਰੁਪੂਜਹਮਾਰੇ।ਤੁਮਰੀ
ਕ੍ਰਿਪਾਲਹੋਇਬਾਰੋ।ਪਾਲਨੀਅਤੁਮਕਹੁ
ਨਿਤਸੁਆਂਮੀ।ਹਮਸਭਤੁਮਚਰਨਨਿਅ
ਨੁਗਾਂਮੀ।ਸੁਨਿਸੁਭਬਚਨਬਿਨੈਰਸਸ
ਕੋ।ਬ੍ਰਹਮਸੁਵਨਮੁਨਿਵਰਮੁਸਕਾਨੋ।
ਬੋਲੇਬਹੁਰਬਚਨਮੁਨਿਨਾਇਕ।ਦੇ
ਵਿਕਹਹੁਤੁਮਜੋਸਬਲਾਇਕ।ਅਬਇ
ਨਕੀਰੱਛਾਕੈਹੇਤੂ।ਨਿਤਪ੍ਰਤਿਐਹੋਰਾਜ
ਨਿਕੇਤੂ।ਦੋਹਿਰਾ।ਐਹੌਂਸਦਾਸੁਭਸ

ਦਨਤ੍ਰੁਅਰੇਕਹਿਮਦਿਤਮੁਨਿਵ੍ਰਗਏ
ਅਨਅਹੁੰਵਿਚਾਰਤਹੇਤਇਨਕੇਮੈਪੁਰੋ
ਹਿਤਪਨਲਏ।ਇਧਨੁਜਸਬਸੀਗੰਸ
ਜਨਨੀਪੁੰਨਿਪ੍ਰਤਿਆਸੀਬਨੀ।ਪੁਨਿ
ਧੀਅਦਸਰਥਕ੍ਰਿਪਧੁਰੰਧਰਧੀਅਅ
ਵਧਪੁਰੀਗਨੀ।੭ ਸੋਰਠਾ।ਸੋਬਹੁਰੋਧ
ਨਧੀਅਵ੍ਰਾਰਹਿਵਾਰਪ੍ਰਨਾਮੁਹਿ।ਜੋ
ਇਨਕਰਸੁਰਮੰਨਿਪ੍ਰੀਅਪ੍ਰਜਪਰਮਾਵ
ਧੀ।੮ ਛਿਦਾ।ਇਮਮਨਵਿਚਾਰਤਜਾ
ਤਮੁਨਿਮਗਲੋਗਪੂਜਨਪਾਇਕੈ।ਪ੍ਰਵਿ
ਸੇਭੁਵਨਨਿਜਕੁੰਡਪਾ।ਸਅਤਿਦਿਵਾਹਿ
ਅਗਰਧਾਇਕੈ।ਬਹੁਸਿੱਖਜਬਭੂਮਿਨਿਦੇ

CC-0 Punjab University Chandigarh. An eGangotri-Vaidika Bharara Initiative

ਦਯੁਨਿਜੰਹਕੈਗੇਨਿਤਅਤਿਪਾਵਨੀ
ਜਗਸੁਖਦਾਸੰਅਤਿਸਿਤਸੇਵਤਊਰਸ
ਸਹਜਸੁਹਾਵਨੀ। ੯ । ਇਹਿਵਿਜਾਸ
ਨਿਤਰਘੁਪੁਰਜਾਦਗਸਨਕਾਸਾਮੁਨਿਵਰ
ਆਵਹੀਂ। ਰਘੁਨਿਦਸ੍ਰੀਸੁਖਚੰਦਲਖਿ
ਆਨਿਦਸਿਧੁਸਮਾਵਹੀਂ। ਰਘੁਵਰਚ
ਰਿੱਤਪਵਿੱਤ੍ਰਸੁਨਤਅਿਕੇਤਸੁਤਚਿੱਤ੍ਰ
ਤੁਰਹੇ। ਗਹਿਬਾਲਮੀਕਿਪਯੋਜਪਦ
ਗਦਗਦਸੁਖਦਾਮ੍ਰਿਦੁਬਚਕਹੇ। ੧੦।
ਸੋਰਠਾ। ਰਾਂਮਰਹੱਸਜਅਨੂਪਤਵਮੁ
ਸਾਦਿਸੁਦਗਸੁਨਿਓ। ਭੁਵਭੁਜਕਾਮੁ
ਨਿਭੂਪਗਯੋਸਕਲਸੰਦੇਹਮਾਮਾ। ੧੧

CC-0 Punjab University Chandigarh. An eGangotri-Vaidika Bharara Initiative

ਛਿਦਾ। ਇਮਕਹਿਪ੍ਰਦੱਛਨਬਿਨੈਬਿ
ਦਨਕਰਿਅਵਧਪੁਰਮੁਨਿਗਯੋਰਘੁ
ਨੰਦਸੁਖਆਨੰਦਕੰਦਨਿਹਾਰਿਦ੍ਵਾਰਿਗਿੜ੍ਹ
ਗਨਿਛਯੋ। ਸੁਖਧਾਂਮਰਾਮਠਮਾਂਸਿ
ਕਹਿਆਭ੍ਰਿਰਾਂਮਾਆਸ੍ਰਮਅੌਜੋਜੋਧੁ ਇ
ਹਪਭ੍ਰੰਦ੍ਰਨੀਰਤੀਰਕੁਟੀਰਮੁਨਿਛਬਿ
ਛਾਇਯੋ। ੧੨ ਸੋਰਠਾ। ਸਹਜਬੈਰਨਿ
ਜਤੁਜਾਗਜਹਾਜੀਵਜੇਤੇਜਗਤਾਇਵਿ
ਚਰਹਿਕਰਿਅਨੁਰਾਗਨਾਗਨੀਲਕੈ
ਠਾਦਿਸਥਾ। ੧੩॥ ਛਿਦਾ ਜਹਾਂਅੰਗਨ
ਨ ਵਰਿਗਾਸਿਗਮਿਦੀਗਨਾਦਬਜਾਇਕੈ
ਆਯੋਮਦਨਸੁਨਿਮਨਹਰਨਪੁਨਿਗ ੧

CC-0 Punjab University Chandigarh. An eGangotri-Vaidika Bharara Initiative

ਯੋਗੇਹਲੁਜਾਇਕੈ॥ਸ੍ਰੀਰਾਮਚੰਦਦਪਦਾ
ਰਬਿੰਦਨੁਇੰਦਰਾਕਰਲੀਲਈ॥ਤਿਹਿੰ
ਧਯਾਨਿਸਦਿਨਮਗਨਮੁਨਿਚਿਰਜੀ
ਵਚਿੰਤਨਚਾਲਈ॥੧੪॥ਸੋਰਠਾ॥ਚਿਰ
ਜੀਵਨਪ੍ਰਤਿਜੋਇਬਾਲਮੀਕਮੁਨਵਰ
ਕਹੀਓ॥ਰਾਮਚਰਨਰਤਿਹੋਇਪਢੈਸੁਨੈ
ਜੋਰਤਨਹਰਿ॥੧੫॥ਇਤਿਸ੍ਰੀਰਾਮਰਤੰ
ਸਜੋਰਤਨਹਰਿਵਿਰਚਿਤੇਸਤੋਜੇਪਾਖ੍ਯ
ਨਭਾਖਾਪ੍ਰਬੋਧੇਆਰਕੰਡੇਅਬਾਲਮੀਕ
ਸੰਬਾਦੇਦੂਤੀਓਧਯਾਯ॥੨॥ਵੋ॥
ਸੌਨਕਪੂਛਤਪ੍ਰੇਮਸੋਂਪੁਨਿਪ੍ਰਭਕਥਾਪ੍ਰਸੰਗ॥
ਇਕਇਕਅੱਛਰਜਾਸੁਪਵਿਪਾਪਪਹਾ

ਰਬਿਦਾਰ।੧ਚੌਪਈ॥ਅਦਭੁਤਰਾਮ
ਚਰਿਤ੍ਰਅਤਿਪਾਵਨ॥ਕਹਤਸੁਨਤਦੁਖ
ਦੋਖਨਸਾਂਵਨ॥ਮਾਨੁਖਜਨਮਪਾਇਜ
ਨਜੋਈ॥ਰਾਮਨਭਜੈਮੰਦਮਤਿਸੋਈ॥ਬਿ
ਚਿਤ੍ਰਕਿਓਬਿਧਾਤਾਂਬੈਰਾ॥ਰਾਮਹਿੰਤਜੈਤੁ
ਜੈਜੋਐਰਾ॥ਤਾਤੈਂਸੂਤਪੂਤਅਤਿਪਯਾਰੋ॥
ਰਾਮਚਰਿਤ੍ਰਕਹੁਪੰਨਹਾਮਾਰੋ॥ਨਈਨਈ
ਕਥਾਰਾਮਕੈਗਾਵਹੁ॥ਭਵਦਵਤਾਪਤਹਿ
ਅਜਿਮਰਾਵਹੁ॥ਸੁਨਤਸੂਤਬੋਲੇਵਰ
ਬੈਨਾ॥ਅਹੋਮੁਨੀਸਪੀਕਜਤੁਮਤੈਨਾਂ॥ਰ
ਮਚਰਨਪੰਕਜਾਮਨਤੇਰਾ॥ਭ੍ਰਮਤਭ੍ਰਮਰ
ਇਵਭਜਤਨੇਭੇਰਾ॥ਤਾਂਤੇਸੁਨਭੂਦੇਵਭੁ

CC-0 Punjab University Chandigarh. An eGangotri-Vaidika Bharara Initiative

ਵ੍ਲਾ।ਰਾਮਚੰਦਕਰਚਰਿਤਰਸਾਲ
ਇਕਸਮੈਰਘੁਨੰਦਨਪਜਾਰੋ।ਅਤਿਗੋਦ
ਮੈਸੋਹਤਨਿਜਾਰੋ।ਬਿਬਿਧਭਤੰਨ੍ਰਿਤ
ਭਗਵਾਨਾ।ਨਰਅਨੁਹਰਿਤਚਰਤਕਰ
ਨਾਨਾ।ਤਾਹਿਸਮੈਧਾਵਤਹਾਆਈ।ਜ
ਨਨੀਸਮਰਘੁਵਰਮਨਭਾਈ।ਧੀਅ
ਲਾਮਰਾਮਸੁਖਦੈਨੀ।ਪਰਮਸੁੰਦਰੀਸੋ
ਹਸੁਨੈਨੀ। ਰਾਛਿਦਾ।ਛਬਸੁੰਦਰਨੈਨ
ਸਰੋਜਬਨੀ।ਭ੍ਰਿਕੁਟੀਸਨੁਕਾਂਮਕਮਾ
ਨਤਨੀ।ਨਕਬੇਸਰਬਾਮ।ਬਿਰਾਜਗ
ਹੀ।ਕਲਕੁੰਡਲਕਾਂਨਨਕੰਤਲਹੀਅ
ਨਿਭਾਲਮੈਂਲਲਾਵਿਸਾਲਬਨੀ।ਯੁਗ

ਟੀਜਨਬਾਹਰਭ੍ਰਾਗਾਮਨੀ।ਸੁਖਦੇਤ
ਕੀਪੰਕਤਿਚਾਰਲਸੀ।ਜਿਨਦੀਮਨ
ਦਾਰਿਮਦਾਅਹਸੀ।ਅਲਕੇਅਲਿਮਲ
ਬਿਹਾਲਕਰੀ।ਹਿਅਹਾਰਉਰੋਜਨਓਪ
ਧਰੀ।ਅੰਗਿਆਉਰਰੇਗਸੁਰੰਗਰਚੀ
ਕਲਕੁੰਦਨਬਿੰਦੁਬਿਨਿੰਦਖਚੀ।ਜੁਗ
ਲੋਦੁਗਨੀਦੁਤਿਪਾਇਪਲੀ।ਵਰਚੰਪ
ਕਲੀਕਾਰਿਰਗਾਰਲੀ।ਭੁਜਅੰਗਦਰੇ
ਗੰਦਰਜਰਹੋ।ਕਰਕੇਕਨਥੇਕਾਬਿਰਾ
ਜਿਗਹੋ।ਛੁਨਗੀਪ੍ਰਾਨਿਗੀਝਕੀਰਾਜਤਿ
ਹੋ।ਕਲਕੂਜਨਕਿਕਾਨਿਬਜਤਹੋ।ਅ
ਨਪਾਇਲਪਾਇਲਗੀਦਮਕੋ।ਨਵਨੂ

CC-0 Punjab University Chandigarh. An eGangotri-Vaidika Bharara Initiative

ਪਰਊਪਰਗੋਜੋਚਮਕੋ। ੩ ਦੋਹਰਾ ॥ ਸਮੰ
ਗਅੰਗਭੂਖਨਭੁਲੇਨੀਲਨਿਚੋਲਦੁਰ
ਇਅੰਦਾਮੰਦਸੁਗਧੰਦਗਤਿਆਂਗਨਿ
ਪਹੁਚੀਆਇ। ੪ ਚੌਪਈ। ਤਾਂਹਿਦੇਖ
ਰਘੁਵਰਹਰਖਾਨੇ। ਆਤੁਰਗੇਦਤਜਤੁ
ਰਤੁਪਰਾਨੇ। ਧਾਇਉਠਾਇਲਾਯਉਰ
ਲੀਨੋ। ਨਿਰਖਤਨੈਨਪ੍ਰੇਮਰਸਭੀਨੋ। ਭੂ
ਮਕਪੋਲਲੋਲਲਦੁਲਰਾਇਓ। ਪਰਮਾਨੰਦ
ਪਰਮਸੁਖਪਾਇਓ। ਪੁਨਿਕੌਸੱਲਜਾਹਿੰਕ
ਹੈ।ਨਿਹੋਰੀ। ਦੇਵਸੁਨਹੁਬਿਨਤੀਇਕਮੋ
ਰੀ। ਕੈਕੇਈਭੁਵਨਨ੍ਰਿਪਤਮਨਿਆਏ
ਵਰਖਝਰਨਿਤੇਂਐਸੁਨਪਾਇਓ। ਸੁਆਮਿ

CC-0 Punjab University Chandigarh. An eGangotri-Vaidika Bharara Initiative

ਤੁਵਨਿਦੇਸਜੋਪਾਊਂਕਰਿਸਿਗਾਰ
ਰਾਮਹਿੰਲੈਜਾਊਂਸੁਨਿਮੁਨਿਧੰਨਜਬ
ਚਨਵਿਨੀਤਾ।ਰਾਮਜਨਨਿਕਹਿਕਰਿ
ਚਿਤਚੀਤਾ।ਸੁਨਤਪਾਇਪਾਈਅਤਿ
ਪ੍ਰੀਤੀ।ਰਾਮਹਿੰਸਜਾਸਿਗਾਰਸੁਰੀਤੀ
ਲੈਨਿਜਗੋਦਮੋਦਮਦਮਾਤੀ।ਸੰਗ
ਸਖੀਬਹੁਬਾਲਸਲੋਨਾ।ਧਾਏਲੈਲੈ
ਰਾਮਖਿਲੋਨਾ।੫ ਦੋਹਰਾ ਭੂਰਤਮਾ
ਤਮੰਦਰਮਹਾਮੋਦਬਿਨੋਦਵਿਮਾਨਾ।
ਬਗਬਿਧਿਕਰਸੁਕਸਾਰਿਕਾ।ਸਾਰਸ
ਹੰਸਨਿਧਾਨਾ।੬ ਛੰਦ ਸੁਕਸਾਰ
ਕਾਬਰਹੰਸਾਕ੍ਰਿਤਕਆਕ੍ਰਿਤਕਬਹੁਮ

ਕੈਕੇਈਭੁਵਨਚਲੀਰੰਗਰਾਤੀ।

CC-0 Punjab University Chandigarh. An eGangotri-Vaidika Bharara Initiative

ਨੇਤ੍ਰਾਵਨੋ।ਨਵਰਗਗਣੈਗਿਆ੍ਦਿਵੇਗਚਿਗ
ਤ੍ਰਿਪੰਗਨਾਦਸੁਹਾਵਨੋ।ਮਨਿਦਾਮਦਿਪ
ਤਖਿਤਾਨਨਵਤ੍ਰਨਖਜ੍ਦੇਤ੍ਰਨਪਰਤੇ
ਅਨਅਜਿਗਖਿਦੂੰਮਖੇਦਕਾਸਖਸ
ਜਖਰਸੁਵਰਨਖਨੇ।੧ ਸੋਰਠਾ।ਧੁ
ਨੀਅ੍ਦਿਗਧ੍ਨਜਾਨਨਾਚਤਮੋਰਅਟ
ਨਭਾਢਿ ਦੇਖਤਚਢੀਵਿਮਾਨਗੀਰਵ
ਨਖਸਿਤਾਚਕਿ ਤਾ।੮ ਚੌਪਈ।ਧੂ
ਘਟਓਟਿਲਖੇਨਵਨਾਰੀ।ਅਵਧਰਾਜ
ਸੁਰਤ੍ਰਿਆਤਿਪ੍ਰਜਾਰੀ।ਨ੍ਰਿਪਤਿਸਮੀਪ
ਦਿਪਤ੍ਰਿਪਿਕਬੈਨੀ।ਕਨਪ੍ਰਮਾਨਵਿਤਤ
ਮ੍ਰਿਗਨੈਨੀ।ਤ੍ਰਿਨਸਭਮਹੁਕੈਕੇਈਅੰਹ

CC-0 Punjab University Chandigarh. An eGangotri-Vaidika Bharara Initiative

ਰਜੀਆਮਹਾਂਮਾਨਕੀਪਿਯਮਨਮਾਨੀ
।ਵ੍ਹੈਗਾਬਚਨਕਹਿਕਹਿਪਿਕਬੈਨੀ
।ਪਿਅਹਿੰਹਸਾਇਹਸੈਮ੍ਰਿਗਨੈਨੀ।੩
ਰਤੋਗੋਦਲੈਲੈਸੋਵਸਮੇਤਾ।ਨ੍ਰਿਪਤ੍ਰਿਲਤ੍ਰ
ਵਤਨੇਹਨਿਕੇਤਾ।ਤਾਤਤਾਤਕਹਿਨਿਦਨ
ਸੋਰਾ।ਹਿਐਂਲਗਾਵਤਪ੍ਰੇਮਨਥੋਰਾ।੪
ਹਿਅਵਸਰਪੈਨ੍ਰਜਾਤਹਾਆਈ।ਧਾਤ੍ਰੀਰ
ਮਤ੍ਰਦ੍ਰਮਨਭਾਈ।ਜਿਗਾਸਹਹਰਗੇਨ੍ਰੂਬ
ਸੁਹਾਵ੍ਹਨਾ।ਗੋਦਲੀਏਰਘੁਵਰਮਨਭਾਵ
ਨਾ।ਰਾਇਧਰਮਾਰਤਰਾਮਹਿੰਦੇਖੀ।ਹ
ਰਖੇਸਹਿਤਸਮਾਜਾਵਿਸੇਖੀ।ਆਤ੍ਰਿਸੀ
ਕੁਸਅਸੁਭਗਤਨੁਸਜਾਮਾ।ਪੀਤਵ੍ਰਰ

CC-0 Punjab University Chandigarh. An eGangotri-Vaidika Bharara Initiative

ਨਅੰਬਰਅਭ੍ਰਿਰਾਮਾ।ਨਕੋਮੋਤੀਜੋਤੀ
ਮਨਿਮੋਹੈ।ਨੀਰਾਜਗੇਛਰੀਕਰਿਜੋਹੇ
ਆਇਸਧਾਇਧਾਇਰਘੁਨਾਥਾ।ਧ
ਰੋਮਾਤਪਿਤਪਾਇਨਮਾਥਾ।੯ਸੋਰ
ਠਾ।ਜਾਦਰਲੀਏਉਠਾਇਅੰਕਰੇਕਾਨਿ
ਪਿਜਿਓਂਨ੍ਰਿਪਤਿ।ਹਰਖੇਹਿਐਲਗਾ
ਇਪਾਇਪਰਮਾਅਨੰਦਧਨਾ।੧੦ਚੌ
ਪਈ।ਕੈਕਯਸੁਤਾਬਹੁਰਉਰਿਲਾਏ
।ਰਿਦਲਿਲਾਰਚੂਮਿਸੁਖਪਾਏ।ਨਿਰ
ਖਿਬਦਨਸੁਖਧਾਮਰਾਮਕੋ।ਅੰਦਿਗ
ਜਨਮਨਮੋਹਿਕਾਮਕੋ।ਬੋਲੀਬਹੁਰ
ਬਿਹਸਿਬਰਬੈਨੀ।ਬਿਗਸਤਿਬਦ

CC-0 Punjab University Chandigarh. An eGangotri-Vaidika Bharara Initiative

ਨਥਿਕੀਮ੍ਰਗਨੈਨੀ।ਨਾਥਰਾਮਮਹਿਮ
ਮਗਤਿਜੈਸੀ।ਭੁਰਤਮਾਹਿਕਥਹੂੰਨਹਿ
ਐਸੀ।ਸੁਨਿਨ੍ਰਿਪਕਹਿਓਜੋਸੰਤੁਤਵਥ
ਨੀ।ਪ੍ਰੀਤਿਪੁਨੀਤਸਕਲਜਗਜਨੀ।
ਇਤਨੀਕਹਤਲਖਨਤਿੰਹਆਏ।ਕ
ਰਕੈਦੂਕਸੈਗਾਸਖਾਸੁਹਾਏ।ਪੁਨਿਗਿ
ਪਦਮਨਬਾਲਬਹੁਸਾਥਾ।ਆਏਦੌਰ
ਜਹਾਂਰਘੁਨਾਥਾ।ਪੁਨਿਬਹੁਬਾਲਨ
ਰਿਸੁਤਪਾਛੇ।ਧਾਇਧਾਇਆਈਦੋਊ
ਆਛੇ।ਜਹਿਕੈਤਕਵਿਲੋਕਨਰਨਾ
ਅਗਨਭੁਏਸੁਖਸਿਧਅਥਾਹਾ।ਸੁਨ
ਨਿਸਹਿਤਰਘੁਰਾਜਵਿਰਾਜੇ।ਸੋਸੁਖਦੇ

CC-0 Punjab University Chandigarh. An eGangotri-Vaidika Bharara Initiative

ਖਿਪ੍ਰ ਜਾਪਤਿ ਲਾਜੋ ॥੧੧॥ ਛੰਦ ॥ ਲਾਜੇ
ਪ੍ਰਜਾਪਤਿ ਦੇਖ ਸੁਖ ਸੁਤ ਸਹਿਤ ਕੌਸ
ਲਰਾਇਕੈ ॥ ਰਾਨੀ ਸਪਤ ਸਤ ਅਰ
ਧ ਸੁਨਿ ਆਈ ਤਹਾਂ ਭੁਰਤਾ ਇਕੈ ॥ ਰ
ਘੁਰਾਜ ਸੁ ਮੁਖ ਸਮਾਜ ਮੱਧ ਜ ਵਿਰਾਜ
ਸੁਭ ਸੋਭਾ ਲਹੀ ॥ ਜਿਮ ਸੱਕ੍ਰ ਸੁਰਪੁਰ ਸੁ
ਠਸਿਘਾਸਨ ਸਚੀ ਸਹ ਸੋਹੈ ਸਹੀ ॥੧
॥ ਸੋਰਠਾ ॥ ਜਾਨਿ ਕਠਿਨ ਕਲਿ ਕਾਲ ਕੁ
ਟਿਲ ਕੁਤਰਕ ਕੁਚਾਲ ਕ੍ਰਿਤ ॥ ਰਾਮ ਰਹੱਸ
ਅਰਸਾਲ ਰਸਿਕ ਰਤਨ ਹਰਿ ਰਾਮ ਰਚੇ
॥ ਇਤਿ ਸ੍ਰੀ ਰਾਮ ਰਹੱਸ ਜੇ ਰਤਨ ਹਰਿ
ਵਿਰਚਤੇ ਨਾਮ ਦ੍ਵਿਤੀਯੋ ਧ੍ਯਾਯਾ ॥੩॥

CC-0 Punjab University Chandigarh. An eGangotri-Vaidika Bharara Initiative

ਦੋਹਰਾ ਸੌਨਕਬੋਲੇਪ੍ਰੇਮਸੋਂ ਕਹੋਸੂਤ
ਸੁਖਦੈਨ।ਪੀਵਤਮੁਹਿਰਘੁਪਤਿਚਰਤ੍ਰ
ਅਮ੍ਰਿਤਗਹਿਤਚਿਤਚੈਨ।੧।ਚੌਪਈ
ਕਹੈਸੂਤਸੁਨੀਏਮੁਨਿਨਾਯਕ।ਰਘੁ
ਵਰਚਰਿਤ੍ਰਸਕਲਸੁਖਦਾਯਕ।ਰਾਜਿ
ਸਮਾਜਰਾਜਵਰਦੇਖੀ।ਕੈਕਯਸੁਤਹੀਂ
ਕਹੋਂਅਵਿਰੇਖੀ।ਦੇਵਿਸਕਲਤਦੋਸੈਂ
ਤਸੁਜਾਨੀ।ਤ੍ਰਮਰੇਗਿਹਆਈਸੁਖਸਾ
ਨੀ।ਸਬਕਰਿਪੂਜਨਕਰਹੁਬਨਾਈ।
ਸੁਮਨਮਾਲਚੰਦਨਚਰਚਾਈ।ਭੂਪ
ਤਿਬਚਨਸੁਨਤਿਕੈਕੇਈ।ਹਰਖਤਉਠੀ
ਪੁਨਯਰਸਭੇਈ।ਅਲਯਚਾਰਚੰਦ

CC-0 Punjab University Chandigarh. An eGangotri-Vaidika Bharara Initiative

ਨਚਰਰਚਾਈਆਸੁੰਦਰਸੁਮਨਮਾਲਪ
ਹਿਰਾਈਆ।ਨਵਲਨਾਗਵਲੀਦਲਬੀ
ਰਾ।ਦੀਏਸਬਹਿੰਪ੍ਰੀਤਿਪ੍ਰੇਮਅਧੀਰਾ।
ਅਤਰਗੁਲਾਬਸੁਗੰਧਸੁਹਾਏ।ਪ੍ਰੇਮ
ਛਕੀਛਬਿਸੋਂਛਿਰਕਾਏ।ਇਹਿਗਤਿਬਿਧਿਸੈ
ਤਸਕਲਸਨਮਾਨੀ।ਲਗੀਹੋਨਤਬ
ਰਾਮਕਹਾਂਨੀ।ਵਾਰਿਮੌਤਾਇਸੁਭਾਇਸੁ
ਹਾਏ।ਭੂਪਤਿਹਰਖਗੋਦਬੈਠਾਏ।ਦੋਹ
ਰਾ।ਤਬਨਿਰੇਸਬੋਲੇਬਚਨਸੁਨਹੁ
ਸਕਲਬਰਨਾਰਿ।ਤੁਮਰੇਪੁੰਨਿਪ੍ਰਤਾ
ਪਤੇਪਾਏਮੈਂਸੁਤਚਾਰਿ।ਚੌਪਈ।ਬੇ
ਸਵਿਵਰਧਨਏਸਬਮੋਰੋ।ਨਿਤਪਰਲੋ

CC-0 Punjab University Chandigarh. An eGangotri-Vaidika Bharara Initiative

ਕਲੋਕਸੁਖਖੇਰੋ।ਪੁਤ੍ਰਹੀਨਜਗਜੇ
ਨਰਨਾਰੀ।ਤਿਨਕੇਪਿਤਰਦੁਖਤਅਤਿ
ਭਾਰੀ।ਤਾਂਤੇਸਕਲਜਤਨਕਰਿਪ੍ਰਾਨੀ
ਉਪਜਾਵੈਸੁਤਸਖਸੁਖਖਾਨੀ।ਮੁਹਿੰ
ਕੁਲਭੂਖਨਸਭੁਦੂਖਨਹੀਨੋ।ਜਿਨਿਤੂ
ਦੇਵਸਾਪੁਨਹਿਤੌਂਖੋ।ਬ੍ਰਿਥਾਜਨਮਤਿ
ਨਕੇਜਗਗੋਰੇਖੋ।ਤਾਂਤੇਨਰਵਰਅਖਿਲ
ਉਪਾਇਨਾ।ਸਾਧੁਦ੍ਵਿੰਪੂਤੇਖੇਚਿਤਚਾਇਨ
।ਜਿਨਕਰਚਰਨੋਦਕਕਿਯਾਪਾਨਾ।ਹ
ਰੈਕਲੁਖਕਹਿਬੇਦਪੁਰਾਨਾ।ਇਹੀਮ
ਸਕਰਿਗੁਰਗਬਿਪ੍ਰਬਡਾਈ।ਬਹੁਰਿਕ
ਹਤਨ੍ਰਿਪਗਿਰਾਸੁਹਾਈ।ਇਕੁਮਾਰਵਰ

ਸਤਸਪੁਤ੍ਰਸਕਾਸਤੀਜੇ।

CC-0 Punjab University Chandigarh. An eGangotri-Vaidika Bharara Initiative

ਤ੍ਰਾਸਸਬਕੇਰੋ।ਲਾਲਨੀਅਤਿਹਿਹੇਤ
ਘਨੇਰੋ।ਭੂਪਤਿਬਚਨਸੁਨਤਸਬਰਾਨੀ
ਬੋਲੀਰੰਅਪ੍ਰੇਮਰਸਸਾਨੀ।੫ਦੋਹਰਾ
ਦੇਵਪ੍ਰਨਿਜਮੂਗਤਿਜਗਤਿਤਵਸਮਾਨਹੋਂ
ਆਣਾਅਨੁਜਕਵਿਨਕੀਕੋਕਹੈਕ
ਮਲਜਕਰਤਬਖਾਨਾ।੬ਚੌਪਈ।ਹ
ਮਹਿੰਪ੍ਰਾਨਪਜਾਰੇਤਵਬਾਰੋ।ਅਵਧਨ
ਗਰਜੀਵਨਨਿਰਧਾਰੋ।ਅਬਸੀਰਿਗ
ਕ੍ਰਿਪਾਕਰਿਪਾਵਨਾ।ਇਨਕਰਿਬਿਆਹਹੋ
ਇਮਨਭਾਵਨਾ।ਰਾਜਕੁਮਾਰਸਾਗਮਦੇਭੌ
ਜਨਾ।ਬਧੂਨਿਸਹਿਤਦੇਖੋਂਮਨਰੰਜਨਾ।
ਰਾਜਅਰੂਢਰਾਮਸੁਖਕੰਦਾ।ਸਿਰਿਸਿ

CC-0 Punjab University Chandigarh. An eGangotri-Vaidika Bharara Initiative

ਤਙੰਙਸੋਹਿਜਨੁਰੈਦਾ।ਵੁਰਕਤਚਮ
ਰਰਾਜਪਧਆਏ।ਨਿਰਖਹਿੰਤਬਹਿਜ
ਨਾਮਜਗਾਪਾਏ।ਰਾਨਿਬਚਨਸੁਨਿਭੂ
ਪਤਿਹਰਖੇ।ਆਨਦਮਗਨਾਆਮੀਜ
ਨੁਬਰਖੇ।ਇਹਿਬਿਧਿਹੋਤਬੰਕੂਹਿਤਾ
ਈ।ਕੌਤਕਅਪਰਸੁਨਹੁਮੁਨਿਰਾਈ
ਲਅਮੰਬਰਾ।ਕੈਕੇਈਚੇਰੀ।ਕਪਟਕੁਤ
ਰਕਪੂਤਰੀਹੇਰੀ।ਜਨਮਕਰਮਰਾਤਿ
ਮੰਥਰਤਾਹੀ।ਤੰਤੇਨਾਮੁਮੰਥਰਾਆਹੀ।
ਸੋਲਿਪਰਾ।ਨਿਬਚਨਸੁਨਜਰੀ।ਕੁਬ
ਰੀਕੁਟਿਲਨਿਪਟਭੁਟਭਰੀ।ਭੁਗਤਿਅ
ਤਿਪ੍ਰਤਿਕਰਤਕਟੀਲੀ।ਰੀ।ਇਤਿਆਊ

ਭੂਪਗਰਬੀਲੀ।ਪੂਰਬਬਾਤਬਿਸਾਰ
ਗਵਾਰੀ।ਜੋਬਨਛਕੀਫਿਰਤਿਮਤਵਾ
ਰੀ।੬ਦੋਹਰਾ।ਮੰਦਮਥਰਾਬਚਨ
ਸੁਨਿਕੈਕਈਮੁਗਿਮੁਸਕਾਨ।ਕੌਸਲੵਾਂ
ਦਿਕਸੌਂਕਹਿਤਬਚਨਮਧੁਰਰਸਸਾਨ
੭ਚੌਪਈ।ਸੁਨੁਖਿਸੋਹਿਕੂਬਰੀਬੁ
ਲਾਵੈ।ਕੁਟਲਕਰਾਲਆਂਖਿਦਿਖਰਾ
ਵੈ।ਜੌਤੁਮਾਰਾਆਸਮੈਂਪਾਵੌਂ।ਸੁਨਿ
ਤਿੰਹਬਾਤਤੁਰਤਚਲਿਆਵੌਂ।ਆਇ
ਸਪਾਇਚਲੀਮੁਸਕਾਈ।ਗਜਗ
ਤਿਨੂਪਰਗ੍ਹਨਕਸੁਹਾਈ।ਕੁਟਿਲਕੂ
ਬਰੀਕੁਮਾਤਿਅਮਰਖੀ।ਆਯਸਾਮੀ

CC-0 Punjab University Chandigarh. An eGangotri-Vaidika Bharara Initiative

ਪਪਕਥਿਕਰਕਰਖੀਾਅੰਦਿਰਚੜੀ
ਤਾਂਹਿਲੈਆਸੂਾਭੂਖਭੁਾਰਅਤਿਲੋਇ
ਉਸਾਸੂਾਆਸਨਸੁਭਗਜਾਇਬੈਠਈ
ਖੀਗੀਖਿਅਲਾਖਨਾਇਖਵਾਈਾਰਤ
ਨਦੇਵਜੁਤਚਮਰਸੁਹਾਵਨਾਅੰਦਿਅੰ
ਦਸੁਮਿਲਗੀਦੂਰਵਨਾਤਬਬੋਲੀਬ
ਰਰਾਜਕੁਮਾਰੀਾਕੈਨਹੇਤੁਤੋਹਿਇਹਾਂਹਕ
ਗੀਾਸੋਪਿਅਬਾਤੁਰਤਕਹੁਸੋਹੀਾਚਿ
ਰਨਲਗਾਉਜਪਥਾਅਸੋਤੇਹੀਾਆਗੁ
ਹਜੁਰੀਸਕਲਾਨ੍ਹਿਪਰਨੀਾਅੰਜੁਮਧੁ
ਰਮੂਰਤਿਅਤਿਮਾਨੀਾ ੨ ਦੋਹਰਾ ਭੁ
ਰਤਮਾਤਬਰਬਚਨਸੁਨਿਕੁਟਿਲਕੂਬ

CC-0 Punjab University Chandigarh. An eGangotri-Vaidika Bharara Initiative

ਰੈਕੂਰਾਤੁਰਲਤਰਜਨੀਅਪਰਪਰਿ
ਬੋਲ੍ਹੀਗਰਬਗਰੂਰਾ। ਚੌਪਈ ।ਸੁ
ਮੁਖਿਕਹੌਂਇਕਕਥਾਸੁਹਾਈ।ਜੋਸੁਨਿ
ਤਵਹਿਯਰਾਹਰਖਾਈ।ਸੌਂਤਕਹੈਂਜਬ
ਰਾਅਰਾਜਬਗਾਹੈਂਹੈਂਜਬਗਾਮਸਫਲ
ਜਨਮਧਰਾ।ਇਨਕੇਬਚਨਸੁਨਤਮੁਹਿ
ਰਾਨੀ।ਸੁਧਆਈਤਵਬਾਤਪੁਰਾਨੀ।।
।ਜਿਅਬਰੋਰੁਤਵਭਓਵਿਵਾਹੂ।ਸੋਮੁਹਿ
ਵਿਦਿਤਅਪਰਨਹਿਕਾਹੂ।ਜਿੰਹਿਬਿਧ
ਤੂਨਰਪਤਿਮਨਭਾਈ।ਸਭਰਾਨਿਨਤੇ
ਅਧਿਕਸੁਹਾਈ।ਸਭਤੇਸੁਠਸੁਹਾਗ
ਸੁਚਿਤੋਰੋ।ਨ੍ਰਿਪਨਾਯਕਾਨਿਰਖਤਨਿਤ

CC-0 Punjab University Chandigarh. An eGangotri-Vaidika Bharara Initiative

ਨੈਗੋ।ਸੁਨਿਅਨਿਤਾਸੁਖਬਰਨਸੁਖਮਾ
ਨੀ।ਭੁਰਤਮਾਤਬੋਲੀਵਰਬਾਨੀ।ਕਹੁਮੈ
ਬਰਾਸੁਭਗਾਸੁਖਭੂਪਾ।ਆਮਾਦਿਵਾਹਿ
ਇਤਿਹਾਸਅਨੂਪਾ।ਕਿਮਹੈਂਭੁਈਨਰ
ਪਤਿਹਿੰਪਜਾਗੀ।ਸੋਸਬਕਹੁਸੁੰਦਰ
ਮਤਿਵਾਗੀ।ਕੈਕਅਕੁੰਵਿਗਿਕਬਨਕ
ਰਿਕਾਨਾ।ਕਹਿਤਭੂਬਗੀਕਪਟਖਜਾਨ ॥
੧੦ ਸੋਰਠਾ।ਕਗੀਜੁਕਬਾ।ਕੁਭਾਅਕੈਕੇ
ਈਕਹੂੰਭੂਬਗੀ।ਸੁੰਦਗਸੁਮਾਤਿਲਗਾਅ
ਸੁਤਕਹਿਤਸੋਸੈਂਨਕਸੁਨਾਹੁ। ੧੧ ਇਤਿਸ੍ਰੀ
ਰਾਮਰਹੱਸਜੇਮੈਬਰਾਕੈਕੇਈਸੰਬਾਦੇ
ਚਤੁਰਥੋਧਿਆਇ॥੪॥ਦੋਹਰਾ।ਏਕਸ ੨

CC-0 Punjab University Chandigarh. An eGangotri-Vaidika Bharara Initiative

ਏਨਾਰਦਮੁਨਿਸੁਤਗਾਬਜਾਵਤਬੀਨਾ
ਆਏਅਵਧਪਰਿਹਾਰਗ੍ਰਿਹਪੂਜੇਪਰਮ
ਪ੍ਰਬੀਨਾ॥੧॥ਚੌਪਈ॥ਪੁਨਿਸੁਤਸਿੰਘ
ਸਨਬੈਠਾਏ॥ਪੂਛੀਪ੍ਰਭੁਕਹਾਂਤੇਆਏ
॥ਸਕਲਲੋਕਕਾਵ੍ਰਿਤੰਤਰਤਪਦਦਪਾਵਨਾਰਦ
ਇਵਸਬਅਧ੍ਯਓਘਨਸਾਵਨਾ॥ਬ੍ਰਹ
ਮਲੋਕਸੁਰਪੁਰਪਾਤਾਲਾ॥ਬਿਬਿਧਦੇ
ਸਜਾਤਿਅਵ੍ਰਿਨਿਵਿਸਾਲਾ॥ਜਹਂਜਹਂਕ
ਛੂਕੌਤਕਤੁਮਦੇਖਾ॥ਸੋਸਬਮੋਸਨਿਕ
ਹੋਵਿਸੇਖਾ॥ਨਾਰਦਕਹੈਸੁਨੋਮਨਭਾਯੋ॥
ਬ੍ਰਹਮਲੋਕਤੇਮੈਂਚਲਿਆਯੋ॥ਅਵਨਿ
ਆਇਦੇਖੇਬਹੁਦੇਸਾ॥ਬਹੁਨਰਨਾਰਿਸੁ

CC-0 Punjab University Chandigarh. An eGangotri-Vaidika Bharara Initiative

ਭੁਗਸੁਠਵੇਸਾ।ਦੇਖੋਤੀਰਥਰਾਜਸੁ
ਹਾਵਨਾ।ਕਾਸੀਲਖੀਮੁਕਤਿਪਦਪਾਵ
ਨਾ।ਕਾਂਚੀਬਰਦਰਾਜਵਰਧਾਮਾ।ਪੁਨਿ
ਅਵੰਤਕਾਅਤਿਅਭਿਰਾਮਾ।ਦ੍ਵਾਰਾਵ
ਤੀਮਧੁਪੁਰੀਦੇਖੀ।ਪੁਨਿਮਾਆਦਿਪੁ
ਰੀਅਵਰੇਖੀ।ਜਸਕੰਨਿਆਕੈਕਥਨਿ
ਪਕੇਰੀ।ਅਸਸੁੰਦਰਿਅਨਤਨਹਿਹੇ
ਰੀ।ਦੇਵਸੰਛਰੀਧਾਰਬਨਿਆਹੀ।ਅ
ਵਨਿਪਾ।ਅਸਸੁੰਦਰਤਾਨਾਰੀ।ਭੁਵਨ
ਅਸ੍ਵੰਪਤਿਮੈਂਅਵਿਲੋਕੀ।ਅਖਿਲ
ਵਿਸ੍ਵਸੋਭ੍ਰਾਜਨੁਰੇਕੀ।ਦੋਹਰਾ।ਤ
ਸੁਗਸਤਰੇਖਾਲਖੀਅਧਭੁਤਅਮਲ

CC-0 Punjab University Chandigarh. An eGangotri-Vaidika Bharara Initiative

ਅਨੂਪਾ।ਸਭਸੁਖਦਾਇਕਸੁੰਦਰਗੀਤ
ਵਲਾਯਕਨਰਭੂਪਾ।੩ਚੌਪਈ।ਨਿ
ਰਖਤ ਤਾਂਹਿਤਹਾਂਤੇਪਾਯੋ।ਤੁਰਤਹਿਤ
ਵਸਮੀਪਨ੍ਰਿਪਆਯੋ।ਤਾਂਹਿਬਰਹੁਨ੍ਰਿ
ਪਕਰਿਬਹੁਜਤਨਾ।ਤਾਸੁਸੁਵਨਲੈਹੈਨ
ਰਰਤਨਾ।ਅਹੰਗਿਜਨੀਪਜਸਵਿਸ
ਤਾਰਨਾ।ਸੋਤਵਤਅਤਰਨਕੁਲਤਾਰਨ
।ਇਮਕਹਿਨ੍ਰਿਪਹਿਬਹੁਰਮੁਨਿਨਾਰਦ
।ਬ੍ਰਹਮਲੋਕਗਜਬ੍ਰੁੰਪਿਵਿਸਾਰਦਾ।ਨ੍ਰਿਪ
ਤਬਸੁਨਿਤਵਰੂਪਬਿਸਾਲਾ।ਸੋਰਸੁ
ਮਿਲੈਕਵਨਬਿਧਿਬਾਲਾ।ਤਬਨ੍ਰਿਪਨਿ
ਕਟਿਜੋਗਿਨੀਆਈ।ਦੇਖਤਸਾਬੂਸਤ

CC-0 Punjab University Chandigarh. An eGangotri-Vaidika Bharara Initiative

ਵਿਲਖਾਣੀਆ।ਨ੍ਰਿਪਕਹੁਕਵਨਸੋਚਕ
ਰਕਾਰਨਾ।ਤਵਗ੍ਰਿਹਬਿਬਿਧਬਾਜਿ
ਬਰਬਾਰਨਾ।ਰਥਵਰਪਦਚਰਸਹਜ
ਸੁਹਾਏ।ਬੈਰਿਬਿਦਾਰਨਤਵਮਨਭਾਏ
ਹਤਕੋਟਕਤਵਰਾਜਾਅਪਾਰਾ।ਅਰਪ
ਸਪਤਸਤਸੁੰਦਰਦਾਰਾ।ਤਵਪ੍ਰਤਾਪ
ਲਖਿਦੇਵਲਜਾਹੀਂ।ਸੋਚਕਰਨਕਾ
ਰਨਕੋਊਨਾਹੀਂ।**੧੪ਸੋਰਠਾ**।ਸੁਨਿਜੋ
ਗਿਨਕੇਬੈਨਬੋਲੇਭੂਪਤਿਬਚਨਬਰ।
ਸੁਨਹੁਦੇਵਿਦੁਖਦੈਨਾਮਮਾਚਿਤ੍ਰਾਕਾਰ
ਨਪਗਮਾ।**ਚੌਪਈ**।ਨਾਰਦਮੁਨਿਮੁ
ਹਿਕਹਾਬੁਝਾਈ।ਕੈਕਯਸੁਤਭੂਪਅ

CC-0 Punjab University Chandigarh. An eGangotri-Vaidika Bharara Initiative

ਧਿਕਾਈ।ਸੋਚਸੁਸੁਹਿਕੈਸੋਤਿਹਿੰਪ
ਭੂੰ।ਜੈਤਿ।ਗਿੰਨ੍ਰਿਪਾਵ੍ਹਿਗਾਦੂਤਪਠਾਂਭੂ।
ਤਖਾਸਖਜਾਨਕਰਿਹੈਂਉਪਹਾਸਾਰ
ਘਾਪਤ੍ਰਿਨ੍ਰਿਪਾਹਿੰਬਿਜਾਹਕੀਆਸਾ।ਸੰ
ਤੁਜਸਿਪਸੁਤਿਸੰਜਨਸੇਵਕਾ।ਧੀਰਧ
ਰਅਪੁਰਪਰਨਰਦੇਵਕਾ।ਤਿਨਹੂਬਜਾ
ਹਰਾ।ਹਿਚਿਤ੍ਰਿਪਾਰੀ।ਸਾਰਪਾੜ੍ਹਿਸਤ
ਜਾਸੁਲਿਜਨਾਰੀ।ਲਿਰਦਕਹੌਅਵ
ਸਿਖਰਤਾਹੀ।ਯਾਹਿਚਿਤਮੇਰੇਅਨਿਆਂ।
ਗੀ।ਸੁਨਿਨ੍ਰਿਪਬਚਨਜੋਗਨੀਕਾਈ।
ਸੋਨਰਨਾਰਿਸੋਹਨੀਆਹਈ।ਐਂਬ੍ਰਿਪ
ਤੇਹਿਮਿਲਾਂਵਹੁਲੁਜਾਈ।ਕਿਕਯਸੁਤਾ

ਜੁਤਦ੍ਵਾਮਨਭ੍ਰਾਈ ।ਏਕਪੀਰਮਨਿਧਰ
ਨਰਪਾਲਾ ।ਸੋਹਨਕਰਿਮਿਲੈਵੈਤ੍ਰਤ
ਕਾਲਾ ।ਸੁਰਗੀਪਰਬਨਾਰਿਮਤਵਾਰੀ
ਕਿਰੈਮਨੁਖੀਕੈਨਵਿਚਾਰੀ ।੬ ਦੋਹਰਾ
ਤੇਂਹਪਰਿਤ੍ਰਰਘੁਪਤਿਸੁਨਹੁਤ੍ਰਮਹਿੰਉਰ
ਤਨਹਿਹੋਇ ।ਛਲਕਰਿਜੋਪਰਿਨਾਰਿ
ਮੇਰੀਮੈਂਅਧਮਨਰਸੋਇ ।੭ ਚੌਪਈ
ਰਮੈਂਜੁਪਰਕੈਜਾਪਰਨਾਰੀ ।ਸੋਹਸੁ
ਘੋਰਨਰਕਜਮਮਾਰੀ ।ਤਾਤੇਜਤਨ
ਕਰਵੈਸੋਈ ।ਤਿਹਿਸਾਹਤਦ੍ਵਵਿਵਾ
ਜਿਮਹੋਈ ।ਸੁਨਿਨ੍ਰਿਪਬਹੁਤਪ੍ਰਸੰਸਜੋ
ਤਾਹੀ ।ਪੂਜਾਕਰੀਅਧਿਕਚਿਤਚਾਹੀ ।

CC-0 Punjab University Chandigarh. An eGangotri-Vaidika Bharara Initiative

।ਚਲੀਜੋਗਿਨੀਆਇਸਪਾਈ।ਕੈਕ
ਅਦੇਸਸੁਵੇਸਸੁਹਾਈ।ਦੇਖਤਬਹੁਜ
ਨਪਦਅਤਿਰੂਰੇ।ਵਿਪਲਵਿਸਾਲਅੰਤ
ਗਜਪੂਰੇ।ਗਿਰਵਰਬਿਬਿਪਨਦੀਨ
ਦਪਾਵਨਾ।ਬਹੁਤਰਿਗਆਵਰਤਭਯਾ
ਵਨਾ।ਅਲਪਕਾਲਮਹੁੰਤੰਹਚਲਿਆ
ਈ।ਕੈਕਯਪੁਰਿਜਹਾਂਮਨਭਾਈ।ਨਗ
ਰਸਮੀਪਸੁਭਗਸਰਸੋਹਾ।ਬਿਮਲ
ਬਿਸਾਲਨਿਰਖਮਨਮੋਹਾ।ਫਟਕਘਾ
ਟਚੌਕੂਟਿਸੁਹਾਵਨਾ।ਸੀਤਹ੍ਰਿਦੈਨਿਰਮ
ਲਜਲਪਾਵਨਾ।ਚਕਵਰਟਾਲਛਮਨ
ਅਪਾਰਾ।ਸਾਰਸਹੰਸਵਿਹੰਗਵਿਹਾਰਾ

CC-0 Punjab University Chandigarh. An eGangotri-Vaidika Bharara Initiative

ੴ ਦੋਹਰਾ॥ਬਿਕਸਿਤਬਰਖਬਨਤ੍ਰਿਹਿ
ਬਿਮਲਭ੍ਰਮਤਭ੍ਰਮਰਮਦਰੰਜਾ॥ਅਸ
ਸਰਦਰਤੁਰੁਦਰਦਲਿਤਹਰਖਿਨਿਰ
ਖਿਸੁਖਪੁੰਜਾ॥ ੴ ਚੌਪਈ॥ਤਬਧਿਤਿਨ
ਮਨਵਿਚਾਰਅਸਆਨਾ॥ਜਹਿਸਰ
ਵਰਮੋਰੇਮਨਮਾਨਾ॥ਈਹਾਂਰਹੌਂਕਟਕੁ
ਟੀਬਨਾਈ॥ਤਪਕਰਿਕੈਰੈਂਪਰਮਸੁਖ
ਦਾਈ॥ਆਵਤਈਹਾਂਨਗਰਨਰਨਾਰੀ
॥ਨਿਤਪ੍ਰਤਿਮੰਜਨਹਿਤਸਬਸ੍ਯਾਰੀ॥ਕ
ਬਹੁਕਰਿਨ੍ਰਿਪਤਿਸੁਤਾਇਤਐਹੈਂ॥ਤਿਹਿਂ
ਸਨਸਿਭਾਖਨਆਢੈਹੈ॥ਤਬਹਿਮੋਹਿ
ਸੋਸਹਤਸਨੇਹਾ॥ਲੈਜੈਹੈਂਸੁਦਰਨਿਜਕੇ

CC-0 Punjab University Chandigarh. An eGangotri-Vaidika Bharara Initiative

ਜਾ ਤ੍ਰੈਂਹਕੇਕਅਨਿ੍ਪਦਰਸਨਪਾਵੈਂਸ
ਕਲਕਾਜਅਪਨੇਕਰਿਆਵੈਂ ਜਹਿ
ਬਿਚਾਰਤਹਿੰਕੁਟੀਬਨਾਈ ਬਸੀਨਗ
ਰਲੋਗਨਅਨਭ੍ਰਾਈ ਲਗੀਹੋਨਪੂਜਾ
ਤਿਹਿਕੇਰੀ ਪੁਰਨਰਨਾਰਰਹੇਨਿਤਘੇ
ਰੀ ਜਬਤਿਹਿੰਘਰਘਰਭਈਬਡਾਈ
ਇਕਦਿਵਸਤੈਹੂੰਤਹਂਆਈ ਦੇਖਿਤੋਹ
ਤਿਹਿੰਆਨਦਭਅਊ ਸੋਸਬਚਰਤਾਵਿ
ਸਰਿਤੁਹਿਗਅਊ ਐਨਭੁਲਾਏਤਵ
ਇਤਹੇਤੂ ਤਾਤੇਤੁਹਿਸਬਕੋਹੈਂਸਰੇਤੂ
ਜੋਗਿਨਚਕਤਭਈਤੁਹਿਦੇਖੀ ਰੂਪਰ
ਸਰਜਥਾਸਬਿਸੇਖੀ ੧੦ ਦੋਹਰਾ

ਅੰਗਅੰਗਪ੍ਰਤਿਰਿਗਤਵਦੇਖਿਦੋਖ
ਨਆਪ੍ਯਾਇਜਹਾਂਜਹਾਂਲੋਇਨਲਗੈਂ
ਤਹਾਂਤ੍ਰਹਾਂਲਗਿਜਾਇ।੧੧ਚੌਪਈ।
ਕੁੰਦਰਦਨਸਸਿਬਦਨਸੁਹਾਵਨ
ਸੁੰਦਰਨੈਨਸਰੋਜਲਜਾਵਨ।ਭ੍ਰੁਲ
ਬਿਸਾਲਤਿਲਕਛਬਛਾਈ।ਅਦਿਸੰ
ਦ੍ਰਸਕਨਿਮਨਿਭ੍ਰਾਈ।ਗੋਲਕਪੋਲ
ਅਧਰਬਗਬਿੰਬਾ।ਅਲਕਅਨੀਗਾਪ
ਜਹੈਕਿਬਾ।ਕੁੰਡਲਕਰਨਹਰਨਮਨ
ਲਾਗੇ।ਸੁਭਗਕੰਠਆਭ੍ਰਨਸੁਧਾਰੇ
ਅਤਿਛਬਲਹੀਨਾਸਿਕਾਮੋਤੀਆ
ਪ੍ਰੇਮਪੂਰਨਲਕਤਤਿਹਿਜੋਤੀ।ਸੁਕ

CC-0 Punjab University Chandigarh. An eGangotri-Vaidika Bharara Initiative

ਤਾਦਾਮਗਾਖਿਤਬਰਖੇਨੀ।ਕਾਮਕਸ
ਮਾਨਹੁੰਅਤ੍ਰਿਪੈਨੀ।ਬਰਭੁਜਲਤਾਕ
ਤਾਖਿਪਿਕੀਨੀ।ਜਨੁਮਨਅਬਸਾਂਕ
ਰਸੁਨਵੀਨੀ।ਸ੍ਰੀਫਲਸਰਸਪਯੋਧ
ਰਧੀਨਾ।ਗੋਲਅਮੋਲਸਘਨਕਟਛੀ
ਨਾ।ਨਭ੍ਰਸਰੋਵਰਸੁਭ੍ਰਗਗਿਭ੍ਰੀਰਾ।ਜ
ਘਨਸਘਨਰਸਨਵਲਿਗੀਰਾ।ਰਿਭ੍ਰ
ਖਭ੍ਰਜੁਗਜੋਘਸੁਹਾਏ।ਕੋਮਲਚਰਨ
ਨਲਿਨਛਬਛਾਏ।ਰਤਿਰੈਜਕਤਵਭੂ
ਪਨਿਨਾਗੀ।ਭ੍ਰਈਅਗਨਜੋਗਿਨਮਨ
ਨਾਗੀ।ਸੁਤਾਅਸੁਪਤਿਕੈਮਨਮਾਨੀ।
ਲੰਛਨਗਿਸਾਨਿਪੁਨਪਹਿਚਾਨੀ।

CC-0 Punjab University Chandigarh. An eGangotri-Vaidika Bharara Initiative

੧੨ ਦੋਹਰਾ ।ਤਬਜੋਗਨਿਬੋਲੀਬਚਨ
ਔਹਧਿਆਤਵਰੂਪ॥ਇਹਸਮਭੂਪ
ਤ੍ਰਾਲਤਲਲਖੋਜੋਨਆਮਲਅਨੂਪ॥
੧੩ ਚੌਪਈ ॥ਸੁਰਨਰਨਾਰਿਜੱਖਗੰਧ
ਰਬਾ॥ਅਪਸਰਲੋਕਲਖੀਮੈਸਰਬਾ
॥ਅਸਕਨਿਜਾਧੀਆਬਰਨਾਰੀ॥ਰੂਪ
ਰਾਸਕਹੂੰਮੈਨਨਿਹਾਰੀ॥ਤਵਵਪਤੇਜ
ਰੂਪਮਨਮੋਹਨ॥ਅਤਿਅਦਭੁਤਦੁਤ
ਜਨਜਿਪਜੋਹਨ॥ਕੌਹੈਂਤੋਹਿਲੱਛਨਪ
ਹਿਚਾਨੀ॥ਤ੍ਰੈਹੈਮਹਾਂਰਾਜਬਰਾਨੀ॥ਇ
ਮਿਸੁਨਿਜੋਗਿਨਕੇਬਰਬੈਨਾ॥ਅਦਾਹ
ਸਾਨਿਖਿਕਸੋਤਵਨੈਨਾ॥ਕਰਿਬਹੁਬਿਨੈ

CC-0 Punjab University Chandigarh. An eGangotri-Vaidika Bharara Initiative

ਨਿਲੈਨਿਜਅਨੀ।ਜਨਨਿਜਨਕਤ
ਵੁਅਤਿਜਨਮਨੀ।ਊਪਰਭੁਵਨਦੀ
ਪੋਥਰਥਾਸਾ।ਜਹਾਂਤਾਹਿਸਬਭਾਂਤਿ
ਸੁਪਾਸਾ।ਤ੍ਰੈਂਤਬਤ੍ਰਾਂਗਿਦਿਖੇਸੁਖਨਨ
ਭੁਵਤੁਖਨਪਾਨਪਾਹਿਰਨਾ।ਇਕਦਿ
ਨੋਤੇਹਿਕਹਿਤੁਅਨੁਰਾਗੀ।ਸੁਨਸੁੰਦਰਿ
ਤੈਂਪਰਮਸਭਾਗੀ।ਅਸਤਵਾਪਿਤਾਥਿ
ਦਿਤਬਰਗਜਾਨੀ।ਜਨਨੀਸੀਲਰੂਪ
ਗੁਨਖਾਨੀ।ਤਿਹਾਅਤਿਸੁਭਗਦਾਸ
ਅਰੁਦਾਸੀ।ਸਖੀਸਮਾਜਸਮਗਸੇਨ
ਸੀ।ਜਨਨਿਜਨਕਜਸਕਰਬਰਭ੍ਰਾਤ
ਤੁਹਿਸਮਾਨਕੋਰਚੀਬਿਧਾਤਾ।੧੫ਦੋਹ

ਗਾ ।ਕੌਨੈਂਕਹਾਂਨਲਗਿਤੇਹਿਮੈਂਬਾਤੇਬਹੁ
ਤੁਬਨਾਇਆ।ਸਕਲਕਥਨਕਰਿਸਾਗਰੁ
ਭੂਸੁਨਸੁੰਦਰਮਨਲਾਇਆ।੧੫ ਸੋਰਠਾ
।ਯਾਹਿਨਵੈਜੋਬਨਰੂਪਸਫਲੋਹੋਇਤੇ
ਰੋਤਬਖਾਹਾ।ਅਖਿਲਅਵਨਿਪਤਿਭੂਪਜ
ਬਪਤਿਪਾਵੈਂਸੁੰਦਰੀ।।੧੬ ਸੋਰਠਾ।ਇਮ
ਕਹਿਜੋਗਨਿਬੈਨਿਪਰਮਚਤੁਰਰੂਪਕਰਿ
ਰਹੀ।ਕੈਕੇਈਸੁਖਦੈਨਿਅਪਰਕਥਾਕੁ
ਬਰੀਕਹਤਾ।੧੭ ।ਇਤਿਸ੍ਰੀਰਾਮਰਤ
ਨਸੋਰਤਨਹਰਿਵਿਰਚਤੇਮੰਥਰਾਕੈਕੇਈ
ਸੰਬਾਦੇਪੰਚਮੋਧਯਾਯਹ ੫ ਦੋਹਰਾ।
।ਜਬਜੋਗਨਿਕੇਬਚਨਤੈਂਸੁਨੇਸਨੇਹ

CC-0 Punjab University Chandigarh. An eGangotri-Vaidika Bharara Initiative

ਸੁਭਾਇਆ।੫।ਨਿਤਪ੍ਰਤਿਪੁਛੈਜੋਸੁਕਹੈਸੋ
ਸਭਬਕੋਹੈਂਸੁਨਾਇਆ।।ਚੌਪਈ।ਤਾਂਸੁਭ
ਚਨਸੁਨਿਸਹਿਜਸਿਆਨੀ।ਅਚਰਜ
ਹੈਬੋਲੀਮ੍ਰਿਦਬਾਨੀ।ਸੁਨਹੁਮਾਤਜੇਸੰਤ
ਸੁਜਾਨਾ।ਪਰਮਅਪਰਮਸੂਗਤਿਗੁਨਵਾਨਾ
।ਸਾਂਤਿਰੂਪਸੱਜਨਸੁਭਸੀਲਾ।ਪਰਹਿ
ਤਹੇਤੁਕਰਤਨਿਤਲੀਲਾ।ਹਰਿਪਦਪਦਮ
ਨਸਦਾਅਨੁਰਾਗੀ।ਅਖਿਲਪੁੰਨਿਜਕ੍ਰਿਤ
ਨਰਬਡਭਾਗੀ।ਚਰਨਸਰਨਨਾਰਾਇਨ
ਦੇਵਾ।ਮਨਤਨਬਚਨਕਰਤਨਿਤਸੇਵਾ
ਤੁਮਹੁਮਾਤਤਿਨਸਗਸੁਹਾਈ।ਅਟਸਿ
ਅਵਨਿਅਨੁਰਾਗਸੁਖਦਾਈ।ਸੋਪਰਕੇ

CC-0 Punjab University Chandigarh. An eGangotri-Vaidika Bharara Initiative

ਹਨਜਗਨਿਜਹੋਗੀ।ਕਰਹੁਕਾਜਕਰਿ
ਕ੍ਰਿਪਾਘਨੇਰੀ।ਅਮਲਾਯਕਬਰਬਰਕੋ
ਜੈਸੋ।ਆਣਮੋਹਿਮਿਲਵਹੁਤੁਮਤੈਸੋ।
ਅਹਾਂਬੀਰਬਰਧੀਰਧੁਰੈਧਰਾ।ਧ੍ਰਮਧ੍ਰ
ਤਾਪਹਰਨਅਰਿਕਿਧਰਾ।ਧਰਨਧਰਨ
ਧਨਧਰਮਧੁਰੀਨਾ।ਧੁੰਰਧਤ੍ਰਿਧ੍ਰੂਜਾਤਿ
ਧਰਮਧ੍ਰਬੀਨਾ।੨ਦੋਹਰਾ।ਸੁਰਿਸੁਸੀ
ਲਸੁੰਦਰਸੁਖੀਸਬਸੁਤਲੈਂਛਨਲੈਂਛ
।ਬਹੁਤਕਹਾਂਬਰਨੋਸੁਮੁਖਸਬਜਾਨਹੁ
ਮਤਿਅੱਛ।੩ਚੌਪਈ।ਕੈਕੇਈਬਚਨ
ਸੁਨਤਹਰਖਨੀ।ਨਿਜਬਸਲਖਿਬੋਲੀ
ਬਰਬਾਨੀ।ਜੋਮਮਬਚਨਤੋਹਿਬਿਸ੍ਵਾਸ ॰

CC-0 Punjab University Chandigarh. An eGangotri-Vaidika Bharara Initiative

ਤੇਰੈਭ੍ਰੋਰੂਤੇਰਦੂਖਨਾਸਾ ਸੁਮੁਖਿਕੌਨੰਨ
ਰਵਰਤੁ ਵ੍ਰਲਾਇਕਾ ਨਮਤਜਾਹਿਸੁਰ
ਵਰਨਰਨਾਇਕਾ ਅਹੈਅਯੋਧਜਾਨਾਮ
ਸੁਹਾਵਨਿ । ਵਿਜਨਪੁਰੀਅਤਿਪਾਵਨਯ
ਵਨਿ । ਬਸੈਜਹਾਂਕਿ ਨਰਨਰਦੇਵਾ । ਰਾ
ਰਨਸਿਧਕਰਹਿੰਸਬਸੇਵਾ । ਬਿਪਛੰਡਿ
ਬਰਬੈਸ ਸੁਜਾਨਾ । ਸੁਦ੍ਰਸੁਧਰਮਸੀਲ
ਗੁਨਵਾਨਾ । ਬ੍ਰਹਮਚਰਜਗਤਿਗ੍ਰਿਗੀਬ
ਨਾਸੀ । ਬੈਖਾਨਸਬਰਜਤੀਉਦਾਸੀ ।
ਜਹਿੰਨਰਨਾਰਿਮਦਨਗਤਿਰੂਪਾ । ਕਰ
ਤਬਿਹਾਰਅਪਾਰਅਨੂਪਾ । ਜਹਿੰਸਰ
ਸੁਸ੍ਰਭਸਗਤਿਸੁਹਾਂਵਨਿ । ਬਹੈਸਕਲ

ਦੁਖਦੋਖਨਸਾਵਨਿ।ਤਰਲਤਰਿਗਤਿ
ਗਤੁਬਿਰਾਜਤਾਂ।ਅਨੋਸੇਪਨਬਿਬਿਧਬ
ਰਧਾਣਾ।ਜਾਂਹਿਤੰ।ਹਿਸੁਗਿਮੰਦਾਗਿਸੁਭੁਨ
ਟਾਅਨਸਸਰਨਿਦਾਨਿਜਗਬੰਦਨਿ।
ਦਰਸਪਰਗਸਿਸਬਸਾਅਲਿਨਿਕੇਦਨਿ
੪।ਦੋਹਰਾ।ਤਾਸੁਪੁਰੀਪਤਿਪੁੰਨਆਨਿ
ਪਿਦਸਰਥਨਾਮਮਹਾਨਾ।ਚੱਕ੍ਰਵਰਤਿ
ਨ੍ਰਿਪਮੁਕਟਮਣਿਮਹਾਂਬੀਰਬਲਵਾਨ
੫।ਚੌਪਈ।ਸਰਬਪਰਮਰੱਖਕਰਘੁ
ਨਾਥਾ।ਸਦਾਸੰਤਸੇਵਕਸੁਭ੍ਰਗਾਥਾ।ਧ
ਰਮਸੀਲਸਿਪਤਿਸੁਖਰਾਸੀ।ਸੱਤ੍ਰਜਸਿ
ਧਆਰਿਸੈਧਬਿਨਾਸੀ।ਦੁਰਾਪਰਖਦਿ

CC-0 Punjab University Chandigarh. An eGangotri-Vaidika Bharara Initiative

ਵਗਜਸਮਾਨਾ।ਤੇਜਤਰਲਜਿਮਜਿਹਿ
ਜਗਜਾਨਾ।ਜਾਸੁਪ੍ਰਸਾਦਿਗਿਰੀਸਸ
ਰੀਸਾ।ਗਜਾਨਨਸਮਾਨਦੇਵਗੁਰੁਦੀਸਾ
।ਸਨਨਸੀਲਪਿਤਮਾਤਸਮਾਨਾ।ਸੁਰਿਦ
ਰਤਾ।ਅਥਅਨਅਥਮਾਨਾ।ਧਨਖਟਕੇਰ
ਘੋਰਰਨਅੰਤਿਨਾ।ਰਿਪੁਦੂਰਜਨਦਰਿਧਿ
ਤਦਲਦਿਵ੍ਰਨਾ।ਜਥਅਸਪਤ੍ਰਿਪੈਂਹੋਧ
ਕਥੈਨੀ।ਨਵਜੋਬਨਸੁੰਦਰਗੀਮ੍ਰਗਨੈਨੀ
।ਪੀਨਪਿਓਜਪਰਕਠਿਨਤਿਹਾਰੋ।ਤਥਹਿ
ਸਫਲਦ੍ਰੈਹੈਨਿਰਧਾਰੋ।ਜੋਗਿਨਿਬਚ
ਨਸੁਨਤਕੈਕੇਈ।ਹਰਖਤੁਏਤ੍ਰਾਵਰਸ
ਤ੍ਰੇਏਆਮਦਿਮਦਿਹਾਸਿਸੁਦਰਿਸਜਾਆ

ਬੋਲੀਬਹੁਰਿਬਚਨਅਭਿਰਾਮਾ ॥੬॥
ਦੋਹਰਾ ॥ ਸੁਨਹੁਮਾਤੁਤੁਮਸੋਂਕਹੌਂਗੁਪ
ਤਿਬਾਤਸਮਝਾਇ ॥ ਕਾਂਹੂੰਸੋਂਭਾਖੀਨਹੀ
ਰਾਖੀਹਿਐਦੁਰਾਇ ॥੭॥ ਸੋਰਠਾ ॥ ਨਾਰ
ਦਮੁਨਿਕਰਿਬੀਨਏਕਸਮੇਆਏਇਹਾਂ
ਤਿਨਹੂੰਕਹੇਲਿਵੀਨਗੁਨਗਨਦਸਰਥ
ਰਾਇਕੇ ॥੮॥ ਚੌਪਈ ॥ ਸੁਨਿਗੁਨਗਨ
ਤਿਹਿਂਅਤਿਅਨੁਰਾਗੀ ॥ ਤ੍ਰਾਂਦਿਨਤੇਂਮਮ
ਅਤਿਤਹਿਂਲਾਗੀ ॥ ਅਬਤੁਮਤੇਂਪੁਨਿਸੁ
ਨਿਗੁਨਿਤਾਹੀ ॥ ਲਾਗੀਨਿਪਟਚਟਕਹਿ
ਤਚਾਹੀ ॥ ਕੋਉਪਾਇਕਹੁਮਾਇਸਿਆਨੀ
ਜਿਹਿਂਬਿਧਿਹੋਂਉਅਵਧਪਤਿਰਾਨੀ ॥ ੩

ਸੁਨਿਜੋਗਨਿਪੁਨਿਬੋਲੀਬੈਨਾ।ਸੁਨ
ਹੁਸੁਖੇਨਉਪਾਵਸੁਨੈਨਾ।ਉਦਾਸੀਨ
ਸੀਦ੍ਵੈਬਰਤ੍ਯਾਮਨਿ।ਰਹੁਨਿਜਾਮੀਦਿਰ
ਮੋਦਿਨਜਾਮਿਨਿ।ਤੁਰਗਤਿਕਾਜਦ੍ਵੈਤ
ਬੇਤੇਰਾ।ਧੀਰਜਧਾਰਿਜੁਕਰੈਂਮਤਮੇਰ
ਸੁਨਿਜੋਗਿਨਿਬਾਨੀਸੁਖਮਾਨੀ।ਕੈਕ
ਅਸੁਤ੍ਵਹੈਜਿਅਠਨੀ।ਉਦਾਸੀਨਿ
ਜਦਸਾਦਿਖਾਈ।ਸਭੁਤਜਦਈਰਹੁ
ਲਭਪਲਾਈ।ਖਿੰਨਪਾਨਰੂਹੋਸੈਂਨਹਿ
ਕਰਿਈ।ਪ੍ਰਿਅਸੁਠਸਖੀਸਨੇਹਨਧ
ਰਈ।ਖਾਇਨਬੀਗੀਥਿਮਲਬਨਾਈ
।ਥਿਗਲਤੁਥਸਨਦੇਹਨਦੂਰਾਈ।ਭੁਾ

ਲਿਖਿਸਾਲਤਿਲਕੁਨਹਿਕੀਨਾ।ਹਾਸ
ਬਿਲਾਸਸਕਲਤ੍ਰਜਿਦੀਨਾ।ਊਰਧੁ
ਸਾਸਲੇਇਦਿਨਰਾਤੀ।ਸੁਨੈਨਕਛੁਬਿ
ਨਕਾਜਰਿਸਾਤੀ। ੯ ਦੋਹਰਾ ।ਤਾਸੁਸ
ਕਲਸਾਹਰਗਿਗਾਨਦੇਖਦਸਾਦੁਖਪ
ਇ।ਤੁਰਤਕੈਕੇਈਮਾਤਪ੍ਰਤਿਸਬੈਸਨ
ਈਜਾਇ। ੧੦ ਚੌਪਈ ।ਸੁਨਹੁਦੇਵੈਤ
ਵਸੁਤਾਸਿਆਨੀ।ਤੁਈਔਰਕੀਔਰ
ਇਜਾਨੀ।ਅਸਨਬਸਨਭੂਖਨਅਮਨਤੁ
ਏਔਦਾਬਿਨੋਦਸਬੈਬਿਸਰਾਏ।ਜਾਂ
ਦਿਨਤੇਜੋਗਨਿਗ੍ਰਹਆਨੀ।ਤਿਔਸੋ
ਨੀਅਹਾਛਲਛਾਨੀ।ਸਾਧਸੁਦੇਸਬੇਸ

CC-0 Punjab University Chandigarh. An eGangotri-Vaidika Bharara Initiative

ਮਨਹਾਰੀ।ਸੋਬਰਮਾਆਜਨੁਤਨੁਧਾ
ਰੀ।ਜਬਤੇਂਤਵਤ੍ਰਨਆਤਿਹਿਤੀਰਾਖੈ
ਠਨਿਲਗੀਠਗੀਅਤਿਪੀਰਾ।ਬਿਗਤ
ਬਿਨੋਦਰਹਤਅਨਮਨੀ।ਸੀਖਦੇਤ
ਹਰਿਹਮਘਨੀ।ਬਿਬਿਧਨ੍ਰਿਪਨੇਕੇਕ
ਬਾਸੁਨਾਈ।ਛੁਲੋਂਜੋਗਨਿਮੋਹੰਤਵਜਾ
ਈ।ਸਖੀਸੁਖਨਸੁਨਿਸਹਜਸਅਨੀ
।ਜਨਨਿਜੁਧਾਜਿਤਜੋਜਗਜਾਨੀ।੧੧
ਦੋਹਰਾ।ਕੈਕਅਨ੍ਰਿਪਰਾਨੀਅਧਿਕਆ
ਚਰਜਸਾਨੀ।ਆਇ।ਮੁਰਛਾਨੀਤਨੁਗ
ਲਿਗੀਖਬਾਨੀਬਦਤਿਬਨਾਇ।੧੨।ਇ
ਤਿਸ੍ਰੀਰਾਮਰਹਸਓਰਤਨਗਿਰਿਵਿਰ

CC-0 Punjab University Chandigarh. An eGangotri-Vaidika Bharara Initiative

ਤੇਅੰਬਰਾਕੈਕਈਸੰਬਾਦੇਨਮਖਸਟਮੋ
ਧਆਯ:॥੬॥ ਦੋਹਰਾ॥ ਹੇਨਿਦਿਨਿਤ
ਵਕਾਦਸਕੋਨਚਾਹਿਮਨਮਾਂਹਿ॥ਕਹਿ
ਸੌਤਵਤਨੁਬਜਾਧਕਛੁਕਰਉਨਿਵਾਸ
ਤਾਹਿ॥੧॥ ਚੌਪਈ॥ ਸੁਨਿਤਕੈਕਈਕਾ
ਸੁਨਮਤਾ॥ ਅਹਿਨਚਾਹਿਕਛੂਨਹਿਰੁਜ
ਗਾਤਾ॥ਐਸੀਇਧਕ੍ਰਿਤਭਈਕਛੁਮੇਰੀ
ਆਸਨਾਦਿਕਮੈਂਰੁਚਨਪਨੇਰੀ॥ਸੁਨਿ
ਸੁਨਿਇਮਕੈਕਅਨਿਧਰਨੀ॥ਜੋਗਨਿ
ਨਿਕਟਿਗਈਸਕੁਚਾਨੀ॥ਹਾਥਜੋਰਿਕਿ
ਗਿਥਿਨੇਪ੍ਰਨਾਮਾ॥ਬੋਲੀਬਹੁਰਬਚਨ
ਅਭਿਰਾਮਾ॥ਕੌਨਦਸਾਮਮਕੈਨਅਕੇਗੀ

CC-0 Punjab University Chandigarh. An eGangotri-Vaidika Bharara Initiative

ਭੁਈਦੇਵਦਰਸਨਤਵਹੋਗੀ॥ਨਹਿਬ
ਹੁਨ੍ਹਿਪਨਿਕੇਰਭੁਨਗਣਾ॥ਨਿਵਜੁਵਤ
ਨਿਪ੍ਰਤਿ ਚਹਿਅਬਖਣਾ॥ਸੁਨਿਤਿਨਕ
ਰਅਨਿਰਮੈਂਤਹਾਂਹੀ॥ਜਿਮਜਾਲਮਾਜਿ
ਅਜੁਵਤਿਨਮਾਂਗੀ॥ਜਾਹਿਸਬਲੋਗਰ
ਰਿਤਤ੍ਰਮਜਾਨਹੁ॥ਕਿਧੌਂਅਜਾਨਭੁਸਨ
ਤਪਠਨਹੁ॥੨ ਦੋਹਰਾ॥ਪ੍ਰਾਨਿਜੋਗਿ
ਨਿਬੇਲੀਬਚਨਸੁਨਹੁਸੁਮਤਿਸਿਰਤਾ
ਜਾਹੈਂਨਹਿਜਾਨੈਂਲੋਕਗਤਿਕੋਹੈਕਾਜ
ਅਕਾਜ॥੩ ਚੌਪਈ॥ਸੁਮਖਿਸੁਸੀ
ਲਾਮਨੋਹਰਰਾਨੀ॥ਤਵਤ੍ਰਜਾਸੋਰੋਸ
ਨਾਮਾਨੀ॥ਇਨਿਪੂਛੀਮੁਹਿਕਥਾਸੁਹਾਈ

ਜਪਤਿਦੇਵਤਾਨਪਰਗੁਨਸੁਨਹੀਂ॥ਤਿੰਹਲਾਰਿਤਾਥਿਮਨਮਨਉਨਹੀਂ॥
ਜਦ੍ਰਤੀਜਿਨਗਨਜੋਜਗਾਰਹੀਂ॥ਜਾਨਿਗੁਨਗਨਜੁਵਤਿਨਮਨਹਰਹੀਂ॥

ਸ੍ਵਾਂਮਿਨਿਕੈਨਦੇਸਤੈਆਈ।ਕੈਨਕੈ
ਨਤ੍ਰੁਮਨਗਗਨਿਹਾਰੇ।ਕੈਕੈਨ੍ਰਿਪਤਿਜ
ਗਤਿਜਸਵਾਰੇ।ਭ੍ਰਾਮਿਨਿਤਵਤਨਜਾ
ਕੈਥਨੀ।ਸੁਨਿਮੈਕਥਾਕਹੀਸਨਮਾਨੀ
ਅਹਿਮਾਨ੍ਰਿਪਦਸਰਥਕੈਗਾਈ।ਅ
ਵਧਪੁਰੀਪੁਨਿਬਰਨਿਸੁਹਾਈ।ਸਰ
ਜੂਸਰਿਤਸਕਲਸੁਭਕਰਨੀ।ਅਘ
ਹਰਨੀਬਰਨੀਬਰਬਰਨੀ।ਬਸੀਕਰ
ਨਮੋਹਨਉੱਚਾਟਨ।ਨਿਹਿਜੋਨੇਇਕ
ਰਠਟਠਟਨਾ।ਅਨਆਸਤਵਸੁਤਾਸੁ
ਰਟਨੀ।ਭਰੀਬਿਮੋਹਿਬਿਬਸਸਸਿਬ
ਦਨੀ।ਸਈਅਸੁਨਿਮੁਨਿਮਨਬਿਸਮੈਂਪ °

CC-0 Punjab University Chandigarh. An eGangotri-Vaidika Bharara Initiative

ਈ।ਕੈਕੇਰਵੂਨਿਭੁਵਨਿਨਿਜਆਈ।ਹੈ
ਨਸੈਨਿਹਿਤੁਨ੍ਰਿਪਜਬਆਵਾ।ਦਾਇ
ਤਾਦਸਦੋਖਦੂਖਪਾਵਾ।ਅਧਿਪਅਸੁ
ਪਤਿਅਤਿਅਤਿਸੀਨਾ।ਪੁਛਿਓਤਵਸੁ
ਖਕਾਹਿਮਲੀਨਾ।ਨਾਮਅਪਦਸਪਥਸੰ
ਤਕਹੁਸੋਹੀ।ਚਿਤਾਭਕਿਤਲਖਿਤੋਹੋਤੇ
ਹੀ।੪ ਦੋਹਰਾ ।ਲੇਹੁਨ੍ਰਿਪੁਨਿਜਨਾਹਿ
ਥ।ਰਸੁਨਿਬੋਲੀਬਰਬਾਆ।ਤਵਤਨੰ
ਤਨੁਨੀਕਰਹੁਤਿਹਿੰਬਿਵਾਹਅਭਿਰਾਮ
ਚੌਪਈ ।ਦਸਰਥਨ੍ਰਿਪਤਿਅਵਧਪੁਰ
ਜੋਈ।ਤਿਹਿੰਜਨਿਇਹਿਬਿਵਾਹਹਿਤੋਹੋ
ਈ।ਜੋਗਿਨਿਬਰਨਤਸੁਨਹੁਨਤਾਸੂ।

CC-0 Punjab University Chandigarh. An eGangotri-Vaidika Bharara Initiative

ਰਾਮੋਤਤਾਂਕਿਨਾਮਨਆਸ੍ਰਾਤ੍ਰਾਂਤੇਬਿ
ਆਹਿਤਾਂਹਿਪਿਅਦੀਜੈਕਰਿਥਰਕ
ਰਨਿਜਗਤਿਜਸੁਲੀਜੈਸੁਨਤਿਹਿੰ
ਬਰਨਿਕਹਿਤਨ੍ਹਿਪਪਾਵਨਾਕਰੋਤੌਂ
ਰੋਤੇਰਮਨਭੁਵਨਾਸੁਤਾਬਿਵਾਹਿਤੁਰ
ਤਚਹਿਕੀਨਾਬਰਨੈਂਤੁਬੇਦਪੁਰਨਪ੍ਰਬੀ
ਨਾਕਰਤਥਾਤਨਿਜਨਿਜਾਮਨਾਮਣੀ
ਣਇਹਿੰਬਿਧਿਦੀਪਤਿਨਿਸਾਸਿਰਣੀਆ
ਕਾਰਿਅੰਜਨਸੰਜਨਨ੍ਹਿਪਨਾਅਕਾਪ੍ਰ
ਵਿਸੇਸਭ੍ਰਾਸਕਲਸੁਖਲਾਇਕਾਸੁਨਿ
ਪੁਨਿਸਥੈਸਭ੍ਰਾਸਦਆਏਸਚਿਵਸੁ
ਮਤਿਨਰਪਤਿਮਨਿਭਾਏਕਰਪ੍ਰਨਾਮ

CC-0 Punjab University Chandigarh. An eGangotri-Vaidika Bharara Initiative

ਲਹਿਨ੍ਰਿਪਅਨੁਸਾਸਨਾ।ਬੈਠੇਸਬਤਬ
ਨਿਜਨਿਜਆਸਨਾ।ਰਾਜਪਰੋਹਿਤ
ਗਰਗਾਸੁਜਾਨਾ।ਦ੍ਵਿਜਨਸਹਿਤਆਏ
ਗੁਨਵਾਨਾ।ਨ੍ਰਿਪਬਰਉਠਿਪੂਜਨਤਿੰ
ਕੀਨਾ।ਰਤਨਜਟਤਬਰਆਸਨਦੀ
ਨਾ।ਚਿਤੁਵਤਨ੍ਰਿਪਮੁਖਸਕਲਸਭਾ
ਨੋ।ਤੁਬਨਰਵਰਵਰਬਚਨਬਖਾਨੋ।੬

ਦੋਹਰਾ।ਸੁਨਹੁਸਭਾਸਦਸਾਰਿਵਸਬ
ਜੌਤੁਮਰੇਮਨਮਾਨਾ।ਦਸਰਥਨ੍ਰਿਪਆਵ
ਧੇਸਪ੍ਰਤਿਕੌਰੇਂਸੁਕੀਨਜਾਦਾਨਾ।੭

ਚੌਪਈ।
ਸੁਨਿਨ੍ਰਿਪਬਚਨਸਕਲਹਰਖਾਨੋ।ਬੋ
ਲੇਨਵਲਨੇਹਨਜਸਾਨੋ।ਅਹਾਰਾਜਭ

ਲਕਾਜਬਿਚਾਰਾ।ਬਿਰਲਾਜਕਨਅਕ

ਲਿਰਪਾਰਾ।ਹਿਸਵਿਸਅਵਤ੍ਰਿਸਨਰੇਸਾ।

।ਸੁਤਾਪ੍ਰਦਾਨਪਾੜਅਵਧੇਸਾ।ਅਸੋਕੇ

ਲਾਹਲਸਭੁਆਨੁਰਾਗੀ।ਸੁਨਿਮਾਨਿਹਰ

ਖੇਸਬਨਰਨਾਗੀ।ਹਰਖਿਬਿਬਸਲ

ਖਿਸਕਲਸਮਾਜਾ।ਸਚਿਵਏਕਬੋਲਓ

ਸੁਨਿਰਾਜਾ।ਸੁਨਿਅਤਦਸਰਥਨਿਪਬ

ਰਬੂਢਾ।ਬਹੁਬਰਨਾਗਿਸ੍ਰਾਗਿਪ੍ਰਾਨਿਊਢਾ।

।ਪ੍ਰਾਨਿਸੁਤਹੀਨਦੀਨਮਨਿਰਾਜਾ।ਕੌਨਕ।

ਜਬਡੂਰਾਜਸਮਾਜਾ।ਕਿੰਜੋਕਾਰਿਕੁਲ

ਕੰਨਿਆਕਾਮਨੀਆ।ਦੇਨਚਹਹੁਤਿਹਿੰ

ਰਤਿਗਮਨੀਆ।ਸੁਨਿਪੁਨਿਬੋਲਓ

CC-0 Punjab University Chandigarh. An eGangotri-Vaidika Bharara Initiative

ਗਾਰਗਾਸੁਜਾਣਾ ।ਰਾਜਪ੍ਰੋਹਿਤਲਿਖ
ਮਣਮਾਣਾ ।ਸੁਨਹੁਸਪ੍ਰੇਮਬਰਨਮਮ
ਮੀਤਾ ।ਕਹੋਂਇਹਾਇਤਿਹਾਸਪੁਨੀਤਾ ।
੮ ਦੋਹਰਾ ।ਗਿਰਵਰਵਰਕੈਲਾਸਮ
ਧਿਆਲਿਕਾਪੁਰੀਵਿਸਾਲਾ ।ਅਲਕ
ਨੰਦਨੰਦਾਸਰਿਤਬਲਤਲਲਿਤਸੁਖ
ਜਾਲਾ ।੯ ਚੌਪਈ ।ਤਹਿੰਕੁਬੇਰਧਨਪ
ਲਨਿਵਾਸੀ ।ਸਕਲਸਿੱਧਿਸਿਧਤਿਸੁ
ਖਰਾਸੀ ।ਏਕਸਮੇਤਿਹਿਜਗਆਵਿਸ
ਲਾ ।ਰਚ੍ਯੋਜੇਹੇਤੁਹਰਿਪ੍ਰੀਤਿਰਸਾਲਾ ।
ਬ੍ਰਹਮਾਦਿਕਸੁਰਗਨਤਿਹਆਏ ।ਰਿ
ਖਿਮੁਨੀਸਗਨਸਕਲਸੁਹਾਏ ।ਪੁਨਿ

ਗਿਰੀਸਗਿਰਿਸੁਤਾਸਮੇਤਾਛਮੁਖਿ
ਗਨੇਸਸੁਵਨਸੁਖਕੇਤਾਗਨਨਦੀ
ਸਆਦਿਜਬਸਿਗਾਜਟਾਗਿਗਾਸ
ਬਅੰਗਭੁਜੰਗਾਆਏਅਖਿਲਸੁਰ
ਨਿਸਨਆਨੇਸਿਵਸਆਜਲਖਿਸ
ਬਹਰਖਾਨੇਮਿਖਪਨੇਸਕਠਪਰਮਸੁ
ਹਾਵਨਾਪੂਰਨਭੁਓਬਿਘਨਾਬਿਨਪਾ
ਵਨਾਰਾਵਨਅਨੁਗਨਿਬਿਘਨਨਠ
ਨਾਦੇਖਿਸਬਨਅਚਰਜਅਤਿਆ
ਨਾਤਬਸਬਹਨਪੂਛਿਓਸਿਵਪਾਂਗੀ
ਹਾਥਜੋਰਿਕਰਿਗਿਬਿਨੈਸੁਹਾਂਹੀਆਮਹਾਂ
ਦੇਵਗੇਗਾਧਰਸੀਕਗਾਪ੍ਰਨਤਪਾਲ

CC-0 Punjab University Chandigarh. An eGangotri-Vaidika Bharara Initiative

ਪਾਵਨਪੁਲਿਅੰਕਗ।ਦੇਵਦੇਵਜਾਨਹੁ
ਤੁਮਸਬਹੀ।ਭਾਵੀਭੂਤਹੋਤਜੋਅਬਹੀ
ਦੇਵਪਿਤਰਾਮੁਨਿਜਨਦੁਖਦਾਈ।ਕ
ਥਾਮਰਹੈਰਾਵਨਸਸਹਾਈ।੧੦।ਦੋਹਰਾ
ਦੇਵਬਚਨਸੁਨਿਸਿਵਕਹੈਸੁਨਹੁਸਕ
ਲਸੁਰਪਾਲ।ਭੂਵਿਚਰਿਤਵਰਨਨਿਕੋਂ
ਸੁੰਦਰਸੁਖਦਰਸਾਲ।੧੧।ਚੌਪਈ
ਅਵਧਪੁਰੀਸੁੰਦਰਸੁਖਦਾਈ।ਤਹਿਂ
ਦਸਰਥਨ੍ਰਿਪਰਘੁਕੁਲਰਾਈ।ਤਾਸੁ
ਤ੍ਰਿਯਾਤ੍ਰੈਮੁੱਖਯਾਸੁਨੈਨੀ।ਪ੍ਰਥਮੇਕੌਸੱਲ
ਯਾਸੁਖਦੈਨੀ।ਬਹੁਰਿਸੁਮਿਤ੍ਰਾਅਰੁਕੈ
ਕੇਈ।ਸਹਜਸੁਭਾਵਭਾਵਰਸਭੇਈ।

CC-0 Punjab University Chandigarh. An eGangotri-Vaidika Bharara Initiative

।ਤਿਨਤੈਂਬਿਮਲਬੇਦਸੁਤਨੀਕੋ।ਨ੍ਰੈ
ਹੈਅਨਿਭ੍ਰਤ੍ਵਨਸਬਹੀਕੋ।ਰਾਮਭ੍ਰਾ
ਤਲਛਮਨਰਿਪੁਦਮਨਾ।ਸਕਲਲੋ
ਕਕਰਪਾਲਨਜਮਨਾ।ਸਬਦੇਵਨਿ
ਪਤਿਪੂਜਜਗਮਾਰੋ।ਤਿਨਮਹੁੰਅਧਿਕ
ਰਾਮਨਿਰਧਾਰੋ।ਬਿਬਿਧਬਚਿੱਤ੍ਰਚੱਰਿ
ਤ੍ਰਅਨੇਕਾ।ਕਰਿਹੈਅਧਿਕਏਕਤੇਂਏਕ
।ਪੁਨਿਪਿਤਮਾਤਬਚਨਅਨੁਸਾਰੀ।ਜੈ
ਹੈਂਬਿਪਿਨਬਿਬੁਧਸੁਖਕਾਰੀ।ਲਿਕ
ਪਤਹਿਂਪਰਵਾਰਸਮੇਤਾ।ਹਨਿਹੈਸਬ
ਸੁਰਦ੍ਰੋਹੁਸਚੇਤਾ।ਇਮਕਹਿਸਿਵਸਿਵ
ਸਦਨਸਿਧਾਰੋ।ਸੁਨਿਸੁਰਗਨਸਭੁ

CC-0 Punjab University Chandigarh. An eGangotri-Vaidika Bharara Initiative

ਏਸੁਖਾਰੋ।੧੨ ਦੋਹਰਾ।ਕਹਤਗਰਗ
ਮੁਨਿਮੈਂਸੁਨੋਜੋਜਾਹਿਸਬਸੁਗਨਿਸਮਾ
ਜਾ ਤਾਤੈਂਤਨਿਆਦਾਨਕੇਪਾਤ੍ਰਪਰਮਅਰਥੁ
ਗਨੁ।੧੩ ਚੌਪਈ।ਕੇਕਯਨ੍ਰਿਪਤਿ
ਸੁਨਤਿਅਤਿਹਰਖੋ।ਬੋਲੇਬਚਨਪ੍ਰੇ
ਮਪਨਪਰਖੋ।ਅਹੋਮੁਨੀਸਧੀਨਜਤ
ਵਖਾਨੀ।ਸੁਦਰਗਸਿਵਖਰਨਾਂਮਿਤਸਾ
ਨੀ।ਸੁਤਾਸੁਸੀਲਸੁਭਗਅਤਿਸੋਗੀ।
ਦੈਹੈਤਿਹਿਨਰਵਰਗਹਿੰਨਿਹੋਗੀ।ਤ੍ਰਾਸੁ
ਨਿਨਾਥਅਵਧਪੁਰਜਾਈ।ਬਦਰੂਬਿ
ਆਹਸਿਕੇਤਸੁਨਾਈ।ਤਨਜਤਨੋਹੋਇ
ਮਅਜੋਈ।ਅਵਧਅਧਪਤਾਪਾਵੈਸੋਈ

ਪਜਾਹਿਸਿਕੇਤਲੈਤੇਜੋਮਾਨੀ।ਤੌਤਿਹਿੰ
ਦੇਉਸੁਤਾਸਨਨਾਮਾਨੀ।ਸੁਨਿਮਹਿਸਬ
ਨੀਸੁਨਿਗਜਾਨੀ।ਕਹੋਜੇਕਰਵੇਐਸੇ
ਸੁਖਦਾਨੀ।ਇਹਿਬਿਧਿਸੁਨਿਸੁਨ੍ਰਿ
ਪਅਨੁਸਾਸਨ।ਚਲਿਓਪੁਰੀਬਿਮਲ
ਬਿਮਲਾਸਨ।ਸੰਗਿਬਿੰਪ੍ਰਬਰਬਹੁਨ
ਰਨਾਗਣਾ।ਲੈਫਲਦਾਨਚਲਿਓਮਤਿਸ
ਗਾ।ਸੁਨਿਪਸੀਗਕੇਕਥੰਹਰਖਾਨੀ
ਜੋਗਨਿਪਤਿਤੌਬੋਲੀਬਰਬਾਨੀ।।੧੪।।
ਦੋਹਰਾ।ਅਹਾਆਇਜੋਗਿਨਿਸੁਨਹੁਸੋ
ਰਬਚਨਸੁਖਦਾਨਿ।ਜਾਇਅਵਧਪੁ
ਰਮਅਦਸਕਹੁਤਿਗਿੰਨ੍ਰਿਪਹਿਬਖਾਨਿ।

CC-0 Punjab University Chandigarh. An eGangotri-Vaidika Bharara Initiative

ਡੂੰ

੧੫ ਚੌਪਈ ਜੌਕਰਗਹੈਸੌਰਦ੍ਵਹਿਭੂਪ
।ਹ੍ਵੈਹੈਤਵਅਨੁਚਰੀਅਨੂਪ।।ਗਰਗ
ਗਏਯਮਕਰਨਸਗਾਈ।ਤਿਹਿੰਪਹਿਲ
ਹਿੰਪਹੁਚੈਤੁਅਜਾਈ।ਜੋਗਨਿਤੁਰਤਿਗ
ਮਨਤਬਕੀਨਾ।ਸਬਸੌਂਮਿਲਿਗਿਲਿ
ਪ੍ਰੇਮਪ੍ਰਬੀਨਾ।ਆਇਅਵਧਦਈਨ੍ਰਿ
ਪਹਿੰਬਧਾਈ।ਜਿਨਕਰਨੀਬਰਨੀਅ
ਨਿਭੁਸਾਈ।ਸੁਨਤਿਨ੍ਰਿਪਤਿਬਰਅਤਿਅ
ਨੁਰਾਗੋ।ਗਰਗਆਗਮਨਪਰਖਨ
ਲਾਗੋ।ਸਮੈਪਾਇਆਓਮੁਨਿਸੋਈ।।
।ਗਰਗਪ੍ਰਸਿੱਧਨਾਮਜਗਜੋਈ।ਮੁਨਿ
ਆਗਮਨਸੁਨਤਅਵਧੇਸਾ।ਗਏ

CC-0 Punjab University Chandigarh. An eGangotri-Vaidika Bharara Initiative

ਲੋਲਸਾਦਰਸੁਭ੍ਰਬੇਸਾ।ਕਰਿਪੂਨਾਮਪੂਜ
ਨਸਨਾਮਨੀ।ਨਰਪਤਿਕਰਤਾਬਿਨੈਬਰਬ
ਨੀ।੧੬ ਤ੍ਰਿਤਾ।ਬਾਨੀਬਿੰਨੈਸਨੀਬਿਮਲ
ਬੋਲੇਧਰਾਧਿਪਭ੍ਰਾਇਕੈ।ਆਮਧੀਨਜਨ
ਅਪਵਿਤ੍ਰਤਨੁਤਵਪਾਇਪਿਕਜਪਾਇਕੈ।
।ਨਿਜਦਾਸਜਾਨਿਕ੍ਰਿਪਾਨਿਧਾਨਅਜਾਨੁ
ਪਰਿਕਰੁਨਾਕਰੀ।ਆਮਪੁਰੀਪਾਵਨਭ੍ਰਈ
ਭੁਵਨਅਘਨਾਸਾਵਨਜਨਹਰੀ।੧੭ਸੋ
ਰਠਾ।ਜਾਘਰਸਾਧੁਨਜਾਂਹਿਪਰਮਭ੍ਰਾਗ
ਵਤਬਿੰਪ੍ਰਬਰ।ਤੇਅਨਹੁਮਨਮਾਂਹਿਬਿਕ
ਸ੍ਰਿਗਾਲਆਲਯਸਾਰਿਸਾ।੧੮ਦੋਹਰਾ
ਜਾਂਤੇਪਦਪਕਿਜਪਰਸਾਆਮਗ੍ਰਿਹਕਰ

CC-0 Punjab University Chandigarh. An eGangotri-Vaidika Bharara Initiative

ਤੁਪੁਨੀਤ॥ਇਮਕਹਿਗ੍ਰਿਹਪਧਾਰਇਨਿ
ਜਿਪੂਜੇਪ੍ਰੇਮਪ੍ਰਤੀਤ॥੧੯॥ਸੋਰਠਾ॥ਦ
ਸਰਬਾਬਿਭੁਵਬਿਹਾਰਚਿਤਵਤਚਕਿਤ
ਚਤੁਰਮੁਨੀ॥ਸਕਲਸਿਪਦਾਸਾਰਹੇਰ
ਹੇਰਹਰਖੁਜੋਹਿਯੋ॥੨॥ਇਤਿਸ੍ਰੀਰਾਮ
ਰਹੱਸੇਰਤਨਹਰਿਗਿਰਚਿਤੇਸੂਤਸੌਨ
ਕਸੰਬਾਦੇਗਰੜਗਰਾਜਸਮਾਗਮੋਨਾਮਸ
ਪਤਮੋਧਿਆਇ॥੭॥ਦੋਹਰਾ॥ਸੂਤਕਹਿਤ
ਸੌਨਕਸੁਨਹੁਮੁਨਵ੍ਰਿੰਦ॥ਰਘੁਪਤਿਨਗਰਬਾਤੌ
ਜਨਹਿਤਬਿਨਤੀਬਹੁਰਕੀਜੋਰਸੁਰਗਾ
ਥਾ॥੧॥ਚੌਪਈ॥ਛਰਸਚਤੁਰਬਿਧਿਬਰ
ਪਕਵਾਨਾ॥ਭੋਜਨਕਰਿਯਸੁਨੀਸਸ

ਜਨਾ ਗਰਗਕਹਿਤਤਵਦਰਸਨਪਾ
ਇ ਭੂਪਤਿਭੁਇਓਰਮ ਨਿਭੁਇ ਧਰਮ
ਸੀਲਮਨੁਬੀਸਮਹਾਰਥਾ ਜਨਹੁਧਰ
ਮਧਰਮਪਰਮਾਰਥਾ ਅਨਤੈਂਆਦਿਨ
ਪਤਿਰਵਿਬੀਸੀ ਜਿਨਕੈਸੁਮਤਿਪੁਰ
ਨਿਪੁਸਿਸੀ ਦਾਨਮਾਨਜਾਚਕਸਨਮਾਨੇ
ਰਨਮੰਡਿਲਕਬਹੂਨਧਰਾਨੇ ਪਰਤਿ
ਜਪਰਮਾਤਿਪੀਰਿਨਪਾਈ ਧਾਨੀਬਰ
ਨਿਸਕੈਨਬਡਾਈ ਤਵਜਸਬਰਬਿਜ
ਪਕਭੂਮੰਡਿਲਾ ਗਾਵਤਦੇਵਦਿਵਨ
ਅਖੰਡਲਾ ਪੁਨਿਪਾਤਾਲਬਆਲਬਰਬ
ਗੀ ਗਾਵਹਿੰਤਵਗੁਨਗੀਤਗੁਹਾਗੀ

CC-0 Punjab University Chandigarh. An eGangotri-Vaidika Bharara Initiative

ਤ੍ਰਿਵਕਾਲਕੀਗਤਿਕਰਨਆਪਾਨੋਦ
ਰਸਪਰਸਆਬਿਨੈਨਸਿਰਨੋ।ਨ੍ਰਿਪ
ਹੈਦੂਰਦੇਸਤੇਧਾਯੋ।ਆਸਾਕਰਆਲ
ਅਤਵਆਯੋ।ਦੋਹਿਰਾ।ਦਾਨਸਿਰੋਸ
ਨਤੂਸੁਨੋਜੋਆਹਿਨਰਸੁਰਬਰਬਾਸਾ।ਕ
ਰਿਹੌਭੋਜਨਭੁਵਨਤਵਪੂਰਨਕਾਰਿਨਿਜ
ਆਸਾ।ਚੌਪਈ।ਸੁਨਿਮੁਨਿਬਚਨ
ਨ੍ਰਿਪਤਿਹਰਖਾਨੋ।ਜੋਗਿਨਿਬਚਨਸ
ਮਞਸੁਖਸਾਨੋ।ਤਬਬੋਲੇਨਰਵਰਸੁ
ਭੁਭਾਖਾ।ਕਹੁਮੁਨਿਬਰਨਿਜਮਨਿਅਭਿ
ਲਾਖਾ।ਜਿਆਜਸਕਰਿਹੌਮਹਿਦੇਵਾ
ਸਿਕਰਿਹੌਤਵਸਬਬਿਧਸੇਵਾ।ਕੋਹਕ

CC-0 Punjab University Chandigarh. An eGangotri-Vaidika Bharara Initiative

ਤੰਸਹੁਥਾਤਥਨਾਈ।ਦੈਪਨਪ੍ਰਨਕੋਰੈ
ਤਦਭੁਤਾਈ।ਸੁਨਿਪੁਨਿਬੋਲ੍ਯੋਗਰਗਾ
ਸੁਜਾਨਾ।ਸੁਨਹੁਸਕਲਮਹਿਪਾਲਮਾਨ
ਨਾ।ਕਾਸਾਮੀਗਨ੍ਰਿਪਹਯਪਤਿਨਾਮਾ
।ਤਿਹਿੰਮੁਹਿਪਠਓਇਹਾਂਅਭਿਰਾਮਾ।ਸੋ
ਤੁਹਿਨਿਜਕੰਨ੍ਯਾਂਰਤਿਰੂਪਾ।ਦੈਹੈਸੁਖ
ਦਸੁਮੇਧਬਾਦਿਭੂਪਾ।ਸੋਸੁਭਸਮੇਸੁਨਹੁ
ਸੁਖਦਾਈ।ਕੈਕੇਈਨਾਮਜੁਹੈਮਮਜਾਈ
।ਤਿਹਿਤੇਹੋਇਜੁਸੁਵਨਸੁਹਾਵਨਾ।ਰਾਜ
ਤਿਲਕਤਿਹਿੰਦੇਪੁਰਿਪਾਵਨਾ।ਇਆਮ
ਮਸੁਤਾਬ੍ਰਿਜਾਹਰਪ੍ਰਰਜਾ।ਕਰਹੁਆਖਿ
ਲਆਨੰਦਸਮਾਜਾ॥ਦੋਹਰਾ।ਇਹਿੰਬਿ

CC-0 Punjab University Chandigarh. An eGangotri-Vaidika Bharara Initiative

ਤੌਹੈਂਅਓਇਹਾਂਅਵਨਿਪਅਧਿਪਅ
ਨੂਪਾ।ਇਹਿਅਵਸਰਅਤਿਲਾਖਸੁਹਿ
ਇਹੈਅਹੈਅਨਰੂਪਾ।ਪਚੌਪਈ।ਅਬ
ਹਿਕਗੀਤੈਂਮੁਹਿਰਪੁਰਾਈ।ਦੈਪਨਪੂਨ
ਕੌਰੈਂਤਵਭਾਈ।ਯਾਂਤੇਇਹੈਅਹੈਮਸਭ੍ਰਾ
ਈ।ਕਰਨਗਵਰਜੋਤੈਤੌਸੁਖਪਾਈ। + ਲਗੇਬਿਚਾਰਕਰਨਨਾਨਸਾਬਾ
ਸੁਨਿਮੁਨਿਗਰਗਬਚਨਨਰਨਾਥਾ।
ਜਹਿਮੁਨਿਗਰਗਨਿਸਰਗਸੁਜਾਨਾ।
ਅਭ੍ਰਮਕਾਰਕਬਚਨਬਖਾਨਾ।ਬ੍ਰਿਜਹਿ
ਚਾਹਿਸਾਚੀਅਮਆਹੀ।ਸੁਤਹਿੰਰਾਜਅ
ਰਪਨਨਹਿਚਾਹੀ।ਇਹਿਬਿਧਿਕਰਿਬਿ
ਚਾਰਬਹੁਕਾਲਾ।ਠੀਕਕਗੀਅਨਮਹੁੰਮ

CC-0 Punjab University Chandigarh. An eGangotri-Vaidika Bharara Initiative

ਧਿਪਾਲਾ ਅਮਾਗ੍ਰਿਹਪ੍ਰਤ੍ਰਜਨਮਜੋਧ
ਰਿਹੈ ।ਤੇਨਿਜਬੇਸਗੀਤਿਅਨੁਸਰੈਹੈ॥
ਏਮਨਿਜਮਨਵਿਚਾਰਿਦ੍ਵਿਪਰਚਨਾ
।ਪੁਨਿਨਿਰਪਾਰਸਚਿਵਗੁਰੁਬਚਨਾ
।ਤਬਨ੍ਰਿਪਬੋਲੌਜੋਸੁਨਹੁਮੁਨੀਸਾ।ਜੋ
ਤੁਮਕਹੁਕਰੈਂਪਰਿਸੀਸਾ।ਸੁਨਿਨ੍ਰਿ
ਪਬਚਨਹਰਖਹਿਅਤੀਨਾ।ਤਬਹਿ
ਗਾਰਗਮੁਨਿਭੋਜਨਕੀਨਾ।ਤਬਅਵ
ਧੇਸਦੇਸਪੁਰਸਬਹੀਂ।ਕੈਕਯਨਗ
ਰਜਾਇਨ੍ਰਿਪਰਹੋ।ਕਾਸਮੀਰਪਤਿਅ
ਤਿਸਨਮਾਨੋ।ਦੈਜਨਵਾਸਕਰੀਬਹੁ
ਸੇਵਾ।ਖਾਨਪਾਨਸੁੰਦਰਬਗਮੇਵਾ॥ ੬੧

ਸੰਤ੍ਰਲੋਕਪਰਚਲੇਤਪਤਬਗੀ

ਦੋਹਰਾ। ਤਬਰਘੁਪਤਿਹੈਪਤਿਸੁਤਾਬ
ਜਾਤੀਬਹੁਸੁਖਪਾਇ।ਕਾਸਮੀਰਅ
ਧਿਪਤਿਅਧਿਕਦਾਇਜਦਿਯੋਬਨਾਇ
ਚੌਪਈ। ਹੱਸ੍ਤੀਵ੍ਰਿਨਮੇਖਬਹੁਦੀਨੇ
।ਕਿਬਲਆਜਿਨਅਮਿਤਅਤਿਝੀਨੇ।
।ਬਿਬਿਧਬਸਨਬਹੁਬਸਤੁਬਿਮੋਲਾ
ਅੰਤਰਗਜਿਦਾਅਰਬਅਤਿਲੋਲਾ।ਸੰ
ਬਰਾਦਿਦਾਸੀਗਨਸੰਗਾ।ਕੈਕਅਸੁ
ਤਾਰੂਪਰਤਿਰੰਗਾ।ਲੈਅਵਧੇਸਅਵ
ਧਪੁਰਿਆਏ।ਸੁਰਨਰਨਾਰਿਸੁਮੰਗਲ
ਗਾਏ।ਤਹਿਪੁਨਿਬਹੁਤਬਰਖਤਿਹਿੰ ੦
ਸਾਬਾਰਮੇਰਾਇਰਸਬਜਿਗਤਿਨਾਥ

CC-0 Punjab University Chandigarh. An eGangotri-Vaidika Bharara Initiative

ਾਬਿਬਿਧਾਬਿਲਾਸਹਾਸਦਿਨਰਤੀ।ਕ

ਰਤਿਸਚੀਸਨਜੋਬਨਿਆਧਾਤੀ।ਕਾ

ਮਕਲੋਲਲੋਲਰਨਰੈਗਾ।ਜਥਾਂਜੱਛਪ

ਤਿਜੱਂਛਿਨਿਸੰਗਾ।ਸੋਅਸੂਰਸੁਤ ਸੈਤ

ਤਿਮਾਹੀਂ ਅਸਨਰੇਸਨਿਪਜੋਂਕੋਊਨ

ਹੀ।ਕਹਿਤੁਮੰਥਰਾਸੁਨਅਨਹਰਨੀ।

ਤਦ੍ਰਿਬਿਦ੍ਰਾਹਬਰਨੋਂਥਰਥਰਨੀ।ਇਹਿ

ਪ੍ਰਸੰਗਾਮਿਸਕਰਥਰਥੈਨੀ।ਤੋਹਿਸੁਣ

ਐਸੇਸੁਨੈਨੀ।ਰਾਮਰਾਜਸਬੋਸੈਤ

ਤਿਹਾਰੀ।ਬ੍ਰਿਥਾਬਕੈਂਬਾਲਿਸਮੇਬਿਸ

ਰੀ।ਜੌਪੈਰਾਂਮਰਾਜਰੁਖੋਹੋਈ।ਹਮਹਿ

ਪਖੋਂਫੁਖਸੀਸਬਧੋਈ। ੧ ਦੋਹਰਾ।

CC-0 Punjab University Chandigarh. An eGangotri-Vaidika Bharara Initiative

।ਕੁਟਲਕੂਬਗੀਬਚਨਸੁਨਿਭ੍ਰਗਤਮਾ
ਤਮੁਸਕਾਇ।ਕੇਲਿਕਾਮਲਦੈਚਟਕਨ
ਬੋਲੀਬਹੁਰਗਿਸਾਇ। ੨ ਚੌਪਈ ਗੀ
ਮਾਤਿਮੰਦਕੇਦਕੁਟਿਲਾਈ।ਕਪਟਕੂਤਰ
ਕਕੂਟੀਕੁਲਕਾਈ।ਤਨੁਜਾਦਨਜਾਨੁ
ਜਤਨੁਪਾਗੀ।ਕੂਰਕਰਮਤੌਂਮੋਨਿਰਧਾਗੀ
ਦੁਸਭੁਵਜਿਹਿਂਰਘੁਵਰੁਮਾਂਹੀ।ਅਸੁ
ਰਸੁਵ ਨੁਸੋਸਸੋਨਾਗੀ।ਕਾਟਿਜੋ
ਗਜੀਹਤਵਪਾਪਨਿ।ਮਨਹੁਬਦਨਬਿ
ਲਬੈਠੀਸਾਂਪਨਿ।ਨੈਨਿਕਿਕਾਰਨਜੋ
ਗਅਭਾਗੋ।ਜਿਨਹਿਂਨਰਘੁਨੰਦਨਪ
ਅਲਾਗੋ।ਕਾਟਿਨਕਤਵਨਕਨਸਾਵ

CC-0 Punjab University Chandigarh. An eGangotri-Vaidika Bharara Initiative

ਜਿਆਸੁਅਪਾਵਨਚਹਿਯਚਢਾਵ
ਜਿਕਲੁਖਕਟੀਬਕੂਥੀਆਸਿਕੀਨਾ
ਅਸੁਭਆਦ੍ਰਿੰਸਧ੍ਰਿਸੁਪਾਰਿਦੀਨਾ॥
ਮਹਾਪਾਪਮੂਗਤਿਤੂਤਾਂਤੇ ਦੁਸਾਦ੍ਰਿਸ
ਰਘੁਬਰਮਹੁੰਜਾਤੇਂ ਤ੍ਰਵਦੁਰਬਦਨ
ਨਚਹਿਯੇਜਿਹਾਰਾ ਅਸਕਹਿਕੀਯ
ਪਦਪਦਮਪ੍ਰਹਾਰਾ।ਘਟਿਕਾਇਕਮੁਨਿ
ਬਰਜਬਬੀਤੀ।ਤਬਅਵਧੇਸਕੋਜੇ
ਕਰਿਪ੍ਰੀਤੀ।ਤ੍ਰਾਤਸਤ੍ਰੁਘਨੁਸੁਨਮਮ
ਬਾਤਾ।ਲਿਆਉਪਕਰਿਕੈਕੇਈਜਿਆ
ਤਾਕਹਂਕਰਗਤਿਚਢਿਅਟਾਅਯਾਨੀ॥
ਇਹੰਜੁਗਿਜੇਵਤਿਸਬਰਾਨੀ। ੧੦ ਛੰ

CC-0 Punjab University Chandigarh. An eGangotri-Vaidika Bharara Initiative

ਦੋ। ਸੁਨਿਸਤ੍ਰਹਨਪਿਤਬਚਨਬਗਮੈਂ
ਦੇਰਚਢੇਤਬਪਾਇਕੈ।ਬਹੁਬਲਸੰਗ
ਪਤ੍ਰਗਪਾਨਿਗਓਜਨਨਿਕਰਿਜਾਇ
ਕੈ।ਚਲਿਆਤਤ੍ਰੁਹਿਨਰਪਤਿਬੁਲਾਵਤ
ਬੇਗਬਿਲਮਨਕੀਜਿਯੈ।ਸਤ੍ਰੁਮਾਤਬੈ
ਠੀਬਾਟਤਵਦੇਖਤਦਰਸਨਿਜਦੀਜਿ
ਯੈ।੧੧ ਸੋਰਠਾ। ਸੁਨਿਤਉਠਿਸੁਖ
ਮਾਨਿਅਚਿਰਐਂਚਿਯੋਅਰਿਦਮਨਾਕੁ
ਬਰੀਦੇਤਨਜਾਨਤਬੋਬੋਲੇਰਿਪੁਹਨਸ
ਖਾ।੧੨ ।ਇਤਿਸ੍ਰੀਗਆਰਹੰਸਜੋਰਤਕ
ਗਿਵਿਰਚਿਤੇਅਬਿਰਕੇਕੇਈਸਿਬਾਂਦਲਾ
ਮਆਸ੍ਰਮੋਅਧਜਾਯ॥੮ ਦੋਹਰਾ।ਭ੍ਰਤ

ਤਮਾਤਕਹੰਛਾਤਿਦੈਕੁਟਲਕੂਬਰੀਮੰਦਾ
ਸੁਨਤਿਉਠਿਕ੍ਰਿਬਿਜਾਕੁਪਿਤਜਾਨੁਪਾਨਿ
ਧਰਿਦੂੰਦਾ।੧ਚੌਪਈ।ਗਾਰੀਦੇਤਿਬ॰
ਲਕਨਿਪਾਈ।ਤ੍ਰਬਰਿਪ੍ਰਹਨਗਹਗੇਂ
ਦਰਲਾਈ।ਲਗੀਜਾਇਤਿਹਿੰਕੂਬਰ
ਠੇਰਾ।ਪਟਕੀਪ੍ਰਗੀਅਪ੍ਰਕਾਰਤਿਯੋਰਾ
।ਹਸਤਸੰੱਝਹਨਸਖ੍ਰਨਿਜਮੇਤਾ।ਗਅ
ਨੇਜਹੰਜਨਕਜਗਜੇਤਾ।ਲੇਜਨਨਿ
ਹਿੰਆਈਂਪਿਤਪਾਸਾ।ਕਰਤਕੂਬਰੀ
ਪ੍ਰਤਿਆਤਿਹਾਸਾ।ਗਿਰਗਿਰਪਰਤਿ
ਕਰਤਿਮਾਰਿਲਾਈਆ।ਪੁਨਿਤਹਿੰਕੁਟਿ
ਲਕੂਬਰੀਆਈ।ਨਰਪਤਿਨਿਕਟਿ

CC-0 Punjab University Chandigarh. An eGangotri-Vaidika Bharara Initiative

ਨਿਪਟਿਰਿਸਭਰਾਤੀ।ਪਰੀਪੁਕਾਰਪੀਟ
ਨਿਜਛਾਤੀ।ਤਿਹਿੰਬਿਲੋਕਰਿਪੁਦਮ
ਨਪਰਾਨੋ।ਸਖਿਨਿਸਹਿਤਕਹੂੰਦੌਰਦੂ
ਰਾਨੋ।ਦੈਉਰਾਹਨੋਕਰਿਛਲਛੈਦਾ।
ਬੋਲੀਮਲਨਿਮਥਰਾਅੰਦਾ।ਨਿਪਤ
ਦੇਖਮਅਦਸਾਬਿਭਾਗੀ।ਪਰੀਧਰਨ
ਦਾਰੁਨਦੁਖਦਾਗੀ।ਕਰਿਪਾਵਿਰੂਪਪਤੇ
ਗਾਪੁਹਾਰਾ।ਹਾਇਸੰਤੜਸੂਦਨਿਮੁਹਿਅ
ਰਾ।੨ ਦੋਹਰਾ ।ਪੁਨਿਪਜੋਪਰਭੂਆਰਤੇ
ਝੂਕੀਰਹਤਿਅਮਦੋਰਾ।ਬਿਨਾਕੂਖਕੁਖ
ਗੈਪਮੋਨਾਅਮੋਰਤਵਗੈਹਾ।੩।ਅਬ
ਸਾਂਰੀਕੁਬਰੀਕਗੀਤੈਂਨਿਪਸੁਤਹਿਸਿ

CC-0 Punjab University Chandigarh. An eGangotri-Vaidika Bharara Initiative

ਧਾਇ ਕੂਟਕਰਨਕੈਦਕਕਸਿਕਕੂਥ
ਕਢੋਏਮੁਹਿਗਾਇ ॥ਚੌਪਈ॥ ਪ੍ਰਨਿ
ਉਠਿਕਗੜਿਸੁਅਿੱੜਾਹਿੰਢੀ। ਓਹੋਦੇ
ਵ੍ਹਿਤਵ੍ਸੁਤਗਿਪੁਖੰਡੀ। ਪਟਕਿਪਤਿ
ਗਕੁਥਜਮੁਹਿਕੀਨਾ। ਅਸਉਪਦੇਸਤ
ਹਿਤੈਂਦੀਨਾ। ਕਗੜਿਸੁਅਿੱੜਾਗੀਅਨਾ
ਇਨਾ ਏਨਸਿਖਾਏਚੀਤਿਰਵਾਇਨਾ।
ਬਾਲਸੁਭ੍ਰਵਥਿਦਿਤਜਗਜਨਾ। ਏ
ਦਨੋਰਦਨੋਤਦਨਨਨਾ। ਨਾਹਕਾਥਿਨ
ਭ੍ਰੂਲੈਥਕਥਾਦਿਨਿ। ਸੋਹਿਉਗਹਿਲੋ
ਦੈਤਿਬਿਖ। ਇਨਾ ਤਾਗੀਸਮੈਧਾਇਗ
ਧੂਥਰਕੀ। ਸੁਭ੍ਰਗਭ੍ਰਪਜਨੁਸੁਤਾਸਮ

CC-0 Punjab University Chandigarh. An eGangotri-Vaidika Bharara Initiative

ਰਕੀ।ਰਾਅਪ੍ਰੇਮਮੂਰਤਿਆਵਿਰੇਖੀ॥
ਬੋਲੀਸ਼ਾਸ੍ਰਿਰਾਇਰੁਖਦੇਖੀ।ਰੀਸੰਥ
ਰਾਬਾਤਸੁਨਿਮੋਗੀ।ਨਹਿਅਪਰਾਧਬੰ
ਲਬਰਜੋਗੀ।ਅਰਭੁਕਆਨਿਕਅਚ
ਗਰੀਕਰਹੀ।ਬ੍ਰਿਪਜਨਜਿਪਕਛੁਕੇ
ਪਨਪਰਹੀਂ।ਯਾਪਿਨਿਕਹਾਂਪੀਠਿਪ
ਵ੍ਰਿਪਾਰਓ।ਕਿਓਂਕੂਬਗੁਰਗਦਾਬਿਦ
ਰੋਓ।੫ ਦੋਹਰਾ ਜੈਰੋਵਤਿਬਿਆਕੁਲ
ਭੁਈਗਈਰੋਂਦਾਗਿਲਗਾਤਾ।ਅਰੀਹ
ਰੀਕੁਬਰੀਕਗੀਪਰੀਔਰਪੇਜਾਤਾ।੬
ਚੌਪਈ।ਸੁਨਿਕੈਬਚਨਕੂਬਰੀਕੇ
ਪੀਬੋਲੀਪੇਆਪ੍ਰਤਿਆਤਿਲੋਪਾ।

CC-0 Punjab University Chandigarh. An eGangotri-Vaidika Bharara Initiative

ਾਪਾਪੁਨਿਪਾਪਨਿਕਹਿਮੁਹਿਪਾਪਨਿ
ਬਿਲਾਤਿਪੁਨਿਪੁਨਿਪਰੁਥਪ੍ਰਲਾਪਨਿ
ਕੁਟਲਕਟਾਛਅਹੀਪਹਿਸੋਹੀ।ਰਪ
ਲਚਵਾਵ੍ਰਚਲਾਵਤਿਮੋਹੀ।ਲਗੇਸੋਬ
ਜੁਸਾਮਾਗਿਦੁਕਗਾਢੋ।ਟੂਟੀਪੀਠਕੂ
ਬਉਠਿਠਢੋ।ਸਭੁਅਨਰਥਪੈਨਜ
ਤੈਕੀਨਾਂ।ਰਾਂਮਹਿਇਹਾਂਲਿਆਇਦੁਖ
ਦੀਨਾ।ਇਹਾਂਨ੍ਹਆਵੈਰਮਾਬਿਧਾਤਾ।ਫ
ਹਿੰਪੁਨਿਰਾਮਲਛਨਕੈਮਾਤਾ।ਇਮਕ
ਹਿਨਿਜਸਿਰਿਪੀਟਤਿਪਾਪਾ।ਕਗਤਿ
ਬਿਲਾਪਪ੍ਰਲਾਪਕਲਾਪਾ।ਅਦਿਮਬਰ
ਦਸਨਿਹਾਰੀ।ਤਬਬੋਲੇਨਰਪਤਿਮਤਿ

CC-0 Punjab University Chandigarh. An eGangotri-Vaidika Bharara Initiative

ਧਾਰੀ।ਉਨਿਮੈਬਰਾਬਿਲਾਪਬਿਹਾ
ਈ।ਕੋਰੰਤੋਰਉਪਚਾਰਬਨਾਈ।ਹਰਿ
ਖਿਜਾਇਲੇਪੰਕਰਵਾਵੈਂ।ਪੀਰਪੀਰਪ
ਲਾਆਹਿਮਿਟਾਵੈਂ।ਤਬਕੂਬਰੀਕਹਤਿ
ਖਿਸਿਆਈ।ਆਹਿਪਤਿਮਾਮਕੌਕ
ਰਤਿਹਸਾਈ।ਕਰਿਕਿਨਛਾਰਲੇਪਮ
ਅਪੀਠਾ।ਕੂਰਿਲਨਤੂਹਿਸਾਮਨਜਗ
ਡੀਠਾ।੧ਦੋਹਰਾ।ਜਰੇਗਾਤਪੈਨੈਨ
ਦੈਕਰਤਮਸਖਰੀਸੋਹਿ।ਯਾਂਕੇਫਲ
ਪੈਹੈਂਕਬਹੁੰਕੂਪਭੁਲੀਨਹਿਤੋਹਿ।ਚੌ
ਪਈ।ਇੰਮਜਬਕੂਮਾਤਿਕੂਬਰੀਬੋ
ਲੀ।ਦੁਸਟਦਰਸਅਵਗੁਨਅਧਬੋਲੀ

CC-0 Punjab University Chandigarh. An eGangotri-Vaidika Bharara Initiative

ਭਰਤਮਾਤਰਿਪੁਹਨਹਿਤੁਕਾਰਨਾਕ
ਹਿਦੂਰਬਚਨਕਗੈਤ੍ਰਬਵਾਰਨਾਇਬੁ
ਰਿਸਕਲਰਾਨਿਨਿਸ੍ਰੂਕਤਰਜੀ।ਤਬ
ਗਿਹੋਕੇਂਨਗਈਜਿਮਜਲਰਜੀ।ਮੁਨਿ
ਤਬਹਸਤਨਸਤਭੂਭਾਵਨਾ।ਗਾਮਜਨ
ਨਿਗ੍ਰਿਹਗਏਸੁਹਾਵਨਾ।ਸੁਨੋਸੈਨਕਮੁ
ਨਿਕਥਾਸੁਹਾਈ।ਕਰਤਪ੍ਰਸ੍ਨਸੁਤਹਿ
ਸੁਖਦਾਈ।ਰਾਮਭਰਤਲਛਮਨਰਿ
ਪੁਹੰਤਾ।ਸਭਸੁੰਦਰਸੁਸੀਲਗੁਨਵੰਤ
ਸਕਲਪੁਰਜਨਨਿਪ੍ਰਾਨਪਿਆਰੇ।ਰਿ
ਦਰੋਕਰਨਆਇਨਿਰਧਾਰੇ।ਜਿਨਕੇਰਾਮ
ਚਰਨਰਤਿਨਾਹੀਂ।ਤੇਨਰਖਰਜਾਨਹੁ

CC-0 Punjab University Chandigarh. An eGangotri-Vaidika Bharara Initiative

ਜਗਿਆਹੀਂ।ਸਿਵਬਿਰਿਚਿਆਦਿ
ਕਸੁਰਬ੍ਰਾਤਾ।ਸਨਕਾਦਿਕਮੁਨਿਜ
ਨਾਰਦਨਗਜਾਤਾ।ਸਨਸਮੁਖਾਦਿਪਾਰ
ਖਦਬ੍ਰਿੰਦਾ।ਕਮਲਾਂਦਿਬਿਭੂਤਿਆਨਿ
ਦਾ।ਅਨੰਤੇਆਦਿਅਨੁਜਜਗਜਾਨੋ
ਜੋਗੀਜੋਗਿਧ੍ਯਾਨਉਰਆਨੋ।ਏਸਬ
ਸਦਾਭਜਹਿੰਸ੍ਰੀਰਾਂਮਹਿ।ਸੁਖਸਰੂਪ
ਸੁੰਦਰਘਨਸ੍ਯਾਮਹਿ।ਦੋਹਰਾ।ਜ
ਨਕਾਨਮਨਹਾਰੀਨਵਲਨਾਰੀਮੋਹਨ
ਰੂਪਾ।ਨਿਤਨ੍ਯਾਰੀਪ੍ਯਾਰੀਅਦਾ।ਜਿਯ
ਜਾਰੀਜੁਅਨੂਪਾ।੧੧।ਅਸਰਘੁਬ
ਰਮਹੁਦ੍ਰੋਹਕੌਕਰਔਕੂਬਰੀਭੂਰਾਮਦਿ

CC-0 Punjab University Chandigarh. An eGangotri-Vaidika Bharara Initiative

ਮੰਥਰਾਮਲਿਨਮਤਿਅਲੂਗਤਿਕਲ
ਸੂਇਗਾ ॥੧੧॥ ਸੋਰਠਾ ॥ ਪੂਰਬਜਨਮਪ੍ਰ
ਥੀਨਕਹਪੁਕੂਬਰੀਕੇਹੁਤੀਓਕੈਨਹੇਤ
ਹਿਤਹੀਨਰਾਮਰਾਜੇਰੇਪਕਭਈ ॥੧੨॥
ਇਤਿਸ੍ਰੀਆਅਰਹੰਸਜੇਰਤਨਹਰਿਵਿਰ
ਚਿਤੇਮੰਥਰਾਸਿਥਾਦੇਨਾਮਨਵੋਅਧਿਆ
ਯ: ੯ ॥ ਦੋਹਰਾ ॥ ਸੁਤਕਹ ਤੌਸੈਨਕ
ਸੁਨਹੁਸੁਭਪੁਰਾਨਇਤਹਾਸਾਜੋਸੁਨਿ
ਸਭਸੰਸੈਸਮਨਹੁਇਹੈਹਿਜੇਹੁਲਾਸ
੧ ਚੌਪਈ ॥ ਰਘੁਬਰੁਰਾਜਾਬਿਧਨਜ
ਬਠਨਾਮੰਦਾਮਥਿਰਾਅਧਮਅਜਾਨ
ਥਿਮਲਾਥਾਸਿਥਿਮਲਨਰਨਾਰੀਭੁ

CC-0 Punjab University Chandigarh. An eGangotri-Vaidika Bharara Initiative

ਸਬਨਿਤਬਅਚਰਜਭਾਰੀ॥ਤਿਹਿਅ
ਵਸਰਮੁਨਿਬਰਤਹਆਏ॥ਲੋਮਸਨ
ਮਰਾਆਸਨਭਾਏ॥ਤਿਹਿਂਪ੍ਰਨਾਮਕਰਿਅ
ਵਧਨਿਵਾਸੀ॥ਬੂਝਤਭਏਇਹੈਸੁਖਰ
ਧੀ॥ਤਿਨਪ੍ਰਤਿਲੋਮਸਮੁਨਿਜੁਬਖਾਨਾ
ਐਸਬਐਸਨਸੁਨਹੁਸੁਜਨਾ॥ਕੋਹੈਭੂ
ਬਗਿਕਥਾਬਨਾਈ॥ਐਸੁਨਿਸੈਸਕਲ
ਸਿਰਾਈ॥ਸ੍ਰੀਪ੍ਰਹਲਾਦਸੁਵਨਅਸੁਰੇਸ
ਨਾਮਬਿਰੋਚਨਰੋਚਨਬੇਸਾ॥ਸੰਤਅਸੋਧ
ਬ੍ਰਾਮੰਨਿਆਮਹਾਨਾ॥ਪਰਮਪ੍ਰਸਿੱਧਬੀਰ
ਬਲਵਾਨਾ॥ਪੂਰਬਜਨਮਸੁਤਾਤਿਹਕੇ
ਗੀ॥ਤਹਿਂਅਪਿਨਾਮਸੰਥਰਾਟੇਗੀ॥ਜੋਅ

CC-0 Punjab University Chandigarh. An eGangotri-Vaidika Bharara Initiative

ਸੁਰਾਧਿਪਨੀਤਿਨਿਧਨਾ।ਧਰਮਸੀਲ
ਸਿਤਸੰਤਅਸੁਜਾਨਾ।ਤਿਨਿਦਿਵਰਾਜਦੇ
ਵਸਬਜੀਤੇ।ਕਰੈਸਕਲਸੁਖਸੰਪਤਿਰੀ
ਤੇ।ਲੱਜਤਭੁਏਗਏਗੁਰਸਰਨਾ।ਪਗਿ
ਪਾਹਿਪ੍ਰਭੁਆਰਤਹਰਨਾ।੨।ਦੋਹਰਾ।ਅ
ਸੁਰਬਿਰੋਚਨਸਥਾਹਮੋਰਾਜਕਾਜਕ
ਲੇਕੇਸਾ।ਕਹੁਉਪਾਵਪ੍ਰਭੁਕਹਿਅਜੋ
ਲਹਿਅਲੋਕਨਿਰਦੋਸਾ।੩।ਚੌਪਈ।ਸੁ
ਨਿਸੁਰਗੁਰੁਕਹਿਸੁਨਹੁਸੁਰੇਸਾ।ਤ੍ਰਾਸ
ਬਸਜਹੁਬਿਪ੍ਰਬਰਬੇਸਾ।ਅਸੁਰਅ
ਧੀਸਹਿਜਾਚਹੁਜਾਈ।ਕਹਿਬਰਬਚਨ
ਸ੍ਰਵਨਸੁਖਦਾਈ।ਸੋਧਰਮੰਰਾਜਧੀਰਭੂ ੫

CC-0 Punjab University Chandigarh. An eGangotri-Vaidika Bharara Initiative

ਰਰਾਜਾ ॥ ਸੱਤ੍ਰਅਸਿਪਜਗਾਸੁਜਸਬਿਰਾ
ਜਾਪ੍ਰਥਾਮਪ੍ਰਤ ਗਜਾਲੇਹੁਕਰਾਈ ॥
ਆਗਾਹੁਤਾਸੁਆਪ੍ਰਜਮਨਭਾਈ ॥ ਦੋਹੈ
ਤੁਮਹਿਬਿਦਤਬਰਦਾਨੀ ॥ ਦੇਹਿਡ੍ਰਿਗੀ
ਚਲਚੇਚਲਜਾਨੀ ॥ ਸੁਨਿਗੁਰਦੇਵਬ
ਚਨਸੁਖਮਾਨਾ ॥ ਠਾਨੇਬੇਗਿਬਿਛਿ
ਬਨਠਾਨਾ ॥ ਬਿੱਪ੍ਰਬੇਖਬਗਬਿਸਦਬ
ਨਾਵਾ ॥ ਤਿਲਕੁਲਿਲਾਟਪਟਲਛੁਬਪਾ
ਵਾ ॥ ਕੋਰਦਾਰਸਾਟਿਕਾਸੁਹਾਈ ॥ ਬਿਮ
ਲਾਬਿਸਾਲਜੇਪ੍ਰਜੁਗਛਾਈ ॥ ਸੁਗਲ
ਜਗਜਉਪਵੀਤਸੁਹਾਏ ॥ ਅਪਰਸਾ
ਜਸਾਜਬਨਿਆਏ ॥ ਗਏਬੈਰੋਚਨਸਦ

CC-0 Punjab University Chandigarh. An eGangotri-Vaidika Bharara Initiative

ਨਸੁਹਾਵਨਾ।ਅਸਿਰਬਾਦਿਦਿਓਮਨ
ਭਾਵਨਾ।ਅਸੁਰਅਨੀਕਪਸਬਸਨਾਂ
ਨੇ।ਜਿਨੈਬੈਂਗਬਿੰਪਛਲਛਾਨੇ।ਤਾਦਿਪ
ਧਰਮਵਿਤ੍ਰਪੂਜਨਕੀਨਾ।ਬੈਰਭਾਉਤ
ਨੇਤ੍ਰਤਜਿਦੀਨਾ॥੪॥ਦੋਹਰਾ॥ਬਿਮਲਬ
ਚਨਬੋਲਿਓਬਹੁਰਿਸਾਦਰਸਹਿਤਸਨੇ
ਹਾ।ਅਵਨਿਆਸਰਆਇਓਹੋਉਤੇਆਮੰ
ਗਲਗੇਹਾ॥੫॥ਚੌਪਈ॥ਕਵਨਹੇਤੁ
ਆਇਓਮਹਿਦੇਵਾ।ਕਹਹੁਸੁਕਰੌਂਸਕਲ
ਬਿਧਿਸੇਵਾ।ਸੁਨਤਬਚਨਬੋਲੇਰਿਖਿ
ਦੇਸਾ।ਪਿਤਾਜਧਿਆਤਵਮਾਤਿਆਸੁਰੇ
ਸਾ।ਜਿਨੇਸੁਭ੍ਰਸੁਮਨਸੁਗੰਧਮਾਲਿਦਾ

CC-0 Punjab University Chandigarh. An eGangotri-Vaidika Bharara Initiative

ਜਾਂਹਿਫੂਲਿਤਤਰੁਪਾਖਿਕਪਰਿੰਦਾ॥
ਰਥਹੀਨਿਪਨਪਾਤ੍ਰਿਪ੍ਰਤਿਤੇਸੋਂ।ਜੁਵਤਿ
ਹਿੰਜਗਜਾਲਅਜਨਜੈਸੋਂ।ਤ੍ਰੋਂਜਾਚਿਕ
ਜਾਨਹੁਜਿਯਾਸਾਂਗੀਂ।ਹਾਸਜਾਚਨਆਏ
ਤ੍ਰਿਯਾਂਗੀਂ।ਸੁਨਤਬਿਲੋਚਨਕਹੈਸੁਜ
ਨਾਅੰਗਹੁਜੋਤ੍ਰਅਰੋਮਨਿਆਨਾ।ਕਲ
ਕੀਰਤ੍ਰਗਤ੍ਰਿਅਤ੍ਰਿਜਗਜਿਨਕੀ।ਪਰ
ਹਿਤ੍ਰਹੇਤ੍ਰੁਸੰਪਦਾਤਿਨਕੀ।ਜੋਂਤਰਫ
ਲਰਤ੍ਰਨਕਰਰਤ੍ਰਨਾ।ਚਿਦਨਾਮਲਯ
ਜਲਦਜਲਜਤਨਾ।ਤ੍ਰਿੰਜੋਮਸਦ
ਨਸਗੀਰਸਮੇਤਾ।ਸਕਲਸੰਪਦਾਪਰ
ਹਿਤਹੇਤਾ।ਕਰਹੁਕ੍ਰਿਪਾਕੀਰਤਕਮਨੀਯ॥

CC-0 Punjab University Chandigarh. An eGangotri-Vaidika Bharara Initiative

ਗਲੋਹੰਲੋਕਲੋਕਨਿਗਮਨੀਪਾਜਾਸੁਨਿ
ਤਿਬਿਮਲਬਚਨਬਿਬੁਧੇਸਾ।ਬੋਲੇ
ਕਪਟਬ੍ਰਹਮਬਰਭੇਸਾ।ਅਸੁਰਅਧੀ
ਸਆਜੁਦੇਅਪਨੀ।ਕੀਗਤਿਲੇਹੁਆਖਿ
ਲਆਪਛਪਨੀ।੬ ਦੋਹਰਾ।ਕਪਟ
ਬਿੰਪ੍ਰਸੁਰਬਚਨਸੁਨਿਬਲੀ।ਬੀਰੋਰਨ
ਧੀਰ।ਖਿਲਖਿਲਾਇਬਿਹਸੋਜੋਬਹੁ
ਰਿਬੋਲਿਓਬਚਨਗਭੀਰ।੭ ਚੌਪਈ
ਲੇਹੁਦੇਵਜੁਇਹੈਮਨਭਾਈ।ਜਾਮੈਸੁ
ਖਿਨੇਹੁਅਧਿਕਾਈ।ਤਨਧਨਜੀਵ
ਨਜੋਬਨਜੋਈ।ਬ੍ਰਿਥਾਜੁਪਰਉਪਕ
ਰਨੋਈ।ਬਿੰਪ੍ਰਸਿਤਸੇਵਨਨਹਿਕੀਨ

CC-0 Punjab University Chandigarh. An eGangotri-Vaidika Bharara Initiative

ਣਤ੍ਰਿਹਿੰਨਰਜਨਾਸਪਾਇਕਹਿਲੀਨਾ।
ਅਸਕਹਿਦੇਹਤਜੀਤਤਕਾਲਾ।ਦਿਤਿ
ਜਧਰਮਰਤਿਭ੍ਰੂੰਪਿਬਿਸਾਲਾ।ਹਾਹਾਕ
ਰਸਕਲਜਗਛਾਵਾ।ਅਸੁਰਅਨੀਕ
ਦੇਹਦੂਖਦਾਵਾ।ਸੁਨਸਬਲੋਕਬਿਲੋਚ
ਨਕਰਣੀ।ਧਿਨੁਜਧਿਨੁਅਤ੍ਰਾਂਥਤਦਿ
ਵਧਰਣੀ।ਸਿਵਬਿਰੰਚਿਦਿਕਪਤਿਅ
ਨਕੂਲਾ।ਸਕਲਸਰਾਤਬਰਖਤਫੂ
ਲਾ।ਤਬਸਬਸੁਮਨਸਸਨ੍ਹਸਮੇਤਾ
ਲੇਹਸਕਲਸੁਖਸੁਰਪੁਰਜੇਤਾ।ਪਰ
ਮਾਨੰਦਪਾਇਅਨੁਰਾਗੇ।ਨਿਜਨਿਜਲੋ
ਕਸੋਕਸਬਤ੍ਰਾਗੇ।ਅਸੁਰਸਮੂਹ

ਮਹਾਦੁਖਦੀਨਾ।ਤ੍ਰਸੈਭੂਪਾਬਿਨਮੰਦ
ਮਲੀਨਾ।ਇਕਸਮੈਜਬਸਭ੍ਰਾਤਨਸੀ
।ਲਗੇਬਿਚਾਰਕਰਨਦੁਖਦਾਈ।ਅ
ਹੋਆਮਰਅਤਿਕਪਟਇਕਲੇਵਗਾ।ਛਲ
ਬਲਤਨਜੋਭੂਪਜਗਜੇਵਗਾ। ਦੋਹਰ
ਕਹਾਂਕਰੈਂਹਮਪ੍ਰਭੁਬਿਨਸਰਨੋਕਨਕੀ
ਲੇਹਿੰ।ਜਾਤੇਪੁਨਿਬਲਿਪਾਇਕੈਦੁਰਵੇ
ਵਨਿਦੁਖਦੇਹਿੰ। ਚੌਪਈ ਤ੍ਰਾਹਿਸ
ਮੇਬਿਰੋਚਨਕੀਨਾ।ਨਾਮੁਮੰਥਰਾਮ
ਹਿਪਤ੍ਰਿਮੰਨਿਆ।ਅਸੁਰਕਰਾਮਹਾਂਤ੍ਰਪ
ਰਮਾਸਿਆਨੀ।ਬੋਲੀਅਸੁਰਗਸਦਾਸਿ
ਮਦਸਾਨੀ।ਮੇਤ੍ਰੁਮਗੇਕਹਿਹੋਂਰਨਰੌਂਛ

CC-0 Punjab University Chandigarh. An eGangotri-Vaidika Bharara Initiative

ਾਨਿਜਾਥਿੰਆਬਲਿਥਾਂਯਿਥਿਪੰਛਾਤ੍ਰ
ਮਅਸਬਲਰਨਾਮੰਤ੍ਰਲਜਾਈ।ਨਿਰਤ੍ਰ
ਅਹਨ੍ਰਦੇਵਸਮੁਦਾਈ।ਬਰਨਸੰਥ॰
ਸੁਨਿਸੁਖਮਾਨਾ।ਬ੍ਰਹਗਥਿਪਿਤੰ।ਹਿਪ੍ਰਸਿ
ਸਿਸੁਜਾਨਾ।ਦੇਵਹਨਿਹਿਤਕਰੀਚਢ
ਈ।ਅਸੁਰਅਗਿਜਾਆਇਸਪਾਈ'
ਸੈਬ੍ਰਰਬਾਨਾਸੁਰਥਲਵਨਾਤ੍ਰਨਾਥਿ
ਰੇਚਨਬਲਿਜਗਜਾਨਾ।ਮਅਹਜਸਿ
ਗਸਿਕ੍ਰਸਿਰਨਾਆ।ਤ੍ਰਿਪੁਰਨਿਵਾਸੀ
ਜੇਬਹ੍ਰਬਾਮਾ।ਕੰਸਕੇਜੋਪੰਲੋਮਪ੍ਰਧਾਨ
ਪ੍ਰਹਲਾਦਾਦਿਬੀਰਬਲਵਾਨਾ।ਪਹਿ
ਸਨਾਹਬਾਹਰਿਭਿਰੂਗਾਚਢਿਚਢਿਰਲੇ

CC-0 Punjab University Chandigarh. An eGangotri-Vaidika Bharara Initiative

ਕੋਪਪਰਿਪੂਰੋ॥ਜਿਉਰਸਜੰਦਨਅਸ੍ਵ
ਅਪਾਰਾ॥ਸੁਕਰਗਿਸਿਘਸਕੁਨਿਅਸਵਾ
ਰਾ॥ਮ੍ਰਿਗਅਜਰਾਸਭੁਗਵਯਅਨੇਕ
॥ਭਦ੍ਰਿਚਢਿਰਗਾਮਨੇਬਿਗਤਬਿਬੇਕਾ
੧੦॥ਦੋਹਰਾ॥ਸਿਖਤੂਰਆਨਕਬਜੇਬ੍ਰੀਹੁ
ਭੁਆਨਕਭੇਰਿ॥ਦੀਹਦੁੰਦੁਭੀਪੁਨਿਧਮ
ਕਧੁਜਾਭਮਕਰਚਉਫੇਰਿ॥੧੧॥ਚੌਪਈ॥
॥ਅਸੁਰਅਨੀਕਆਗਮਨਦੇਖੀ॥ਦੇ
ਵਦੂਤਬਰਬੁੰਧਿਬਿਸੇਖੀ॥ਸੈਨਕਨ
ਅਤੁਰਤਚਲਿਆਵਾ॥ਸਮਾਚਾਰਸਬ
ਸੁਰਨਿਸੁਨਾਵਾ॥ਮੰਦਮੰਥਰਾਕ੍ਰਿਤਉ
ਦ੍ਯੋਗਾ॥ਸੁਨਿਸੁਰਪਤਿਕ੍ਰਿਤਦੇਵਨਕੋ

CC-0 Punjab University Chandigarh. An eGangotri-Vaidika Bharara Initiative

ਗਾ।ਧਾਵਹੁਬਿਬਿਧਬੀਰਬਰਬਿਕਾ।
।ਹਨਹੁਅਖਿਲਅਰਿਅਨੀਅਸਿਕ੍ਰਾ।
ਸੁਨਸਬਦੇਵਦੇਵਬਰਬਾਨੀ।ਬਿਗਤ
ਬਿਖਾਦਬੀਰਰਸਸਾਨੀ।ਚਲੇਬਨਾ
ਇਚਮੂਚਿਤੁਰਿਗਾ।ਗਾਵਹਿਗਨਗੰਧ
ਰਬਸੁਰਿਗਾ।ਕਿਪਤਕੇਤੁਮਰੁਤਚਲ
ਚਾਰੂ।ਚਢੇਰਾਜਗਜਬੱਜ੍ਰਪ੍ਰਹਾਰੂ।ਉ
ਭੈਪਯੋਧਿਉਮਡਿਜਨੁਆਏ।ਅਸੁਰ
ਦੇਵਬਲਤੌਜੋਰਨਧਾਏ। ੧੨ ਛਿਦਾ।ਧ°
ਏਧਮਾਧਮਧੀਰਬੀਰਅਧੀਰਭੀਰੁਤ
ਆਵਨੋ।ਤਹੰਦੇਵਦਾਨਵਦੁਹੁਨਕੇਭਏ
ਸੌਂਪਕੂੰਧਬਬਢਾਵਨੋ।ਸੁਗਬਿਕਟਭਟਕੇ

CC-0 Punjab University Chandigarh. An eGangotri-Vaidika Bharara Initiative

ਨਪਕਟੇਬਿਘਟੇਲਿਪਟਤ੍ਰਰਪਾਇਕੈ।
ਆਰਤਪੁਕਾਰਤਮੈਥਰਾਂਦ੍ਰਿਗਢੀਠ
ਪਹੁਚੇਪਾਇਕੈ। ੧੩ਸੋਰਠਾ॥ਨਿਰ
ਖਿਅਸੁਰਭ੍ਰੈਭ੍ਰੀਤਮਹਾਂਮਲਨਮਾਤ੍ਰਿਮੈਂ
ਬਰਾਚਢੀਅਕਾਸਅਨੀਤਨਿਜਬਿ
ਦਾਬਲਸੁਰਿਦੁਖਦਾ ੧੪ਇਤਿਸ੍ਰੀ
ਰਾਮਰਹੰਸਜੇਰਤਨਹਗਿਬਿਰਚਿਤੇ
ਸੂਤਸੌਨਕਸੰਬਾਦੇਨਾਮਦਸਮੋਧਯਾ
ਯ:੧੦॥ ਲੋਮਸੋਵਾਚ। ਦੋਹਰਾ।
ਗਗਨਮਗਨਗਿਨਤੀਕਰੀਸਕਲ
ਦੇਵਗਨਦੇਖਾਇਇੰਦ੍ਰਆਦਿਆਦਿਤੰਜ
ਗਨਮਰੁਤਰੁੰਦ੍ਰਆਦਿਵਿਸੇਖਾ। ੧ਚੌਪਈ

CC-0 Punjab University Chandigarh. An eGangotri-Vaidika Bharara Initiative

ਗਵਿੱਸ੍ਵਦੇਵਵਅੱਸ੍ਵਨੀਕੁਮਾਰਾ।ਬੀਰਬਿ
ਨਾਅਕਬਸੁਨਿਰਧਾਰਾ।ਗਿਨਤੀਕਰਿ
ਸਬਦੇਵਨਿਕੇਰੀ।ਪੁਨਿਕਰਿਗਹਿਗਿ
ਨਪਾਸਪਲੇਰੀ।ਇਕਇਕਪਾਸਸਬ
ਨਿਪਰਤਾਰੀ।ਬਾਂਧੇਬਿਬੁਧਸਬਾਹ
ਨਿਸ੍ਰਾਰੀ।ਬਾਂਧਿਬਿਜਾਲਬਰਪਟਕੋ
ਰੋਡੀ।ਭ੍ਰਾਗਜੋਭੁਭਕਪ੍ਰਨੇਸਪ੍ਰਮੰਡੀ
ਦਿਵਦੇਤਦਿਵਧਦਰਗਨਤਜਾਰੀ।ਦੁ
ਭਿਜੇਦੇਖਿਜੋਂਜੇਦੁਰਦਦਵਾਰੀ।ਅਧ
ਰਸੁਅਨਸਸਬਾਹਨਬਾਂਧੇ।ਜਿਨਿਸ
ਕੇਪਜਿਜੁਗਾਸਰਸਾਂਧੇ।ਨੱਕ੍ਰਸਮੇਤਨੀ
ਰਨਿਧਿਨੇਤਾ।ਬਧੋਜੋਬਿਭਾਵਸੁਬਸਤ

CC-0 Punjab University Chandigarh. An eGangotri-Vaidika Bharara Initiative

ਸਮੇਤਾ।ਆਵ੍ਰਤੀਸ੍ਵਗਦੂਰਗਾ।ਸਿਗਾਰ ੦
ਜਾ।ਅਦਿਤੀ।ਅੰਗਜਾ।ਅੱਸ੍ਵਸਮਾ।ਜਾ।
ਨਿਜਗਾਤ੍ਰਿ।ਮਰੁਤਲਜਾ।ਵ੍ਨਹਾਰੇ।ਬੈ
ਧੇਸੰਬਰਾ।ਬੈਧਾ।ਬਿਚਾਰੇ।ਸ੍ਰੂਖਸਨਤਗ
ਣਪਤਿਰਨਰੰਗਾਣ।ਨੀਲਕੰਠਨੈਦੀਸ੍ਵ
ਰਸੰਗਾ।ਸਮਨਸਮਾਹਿਖਕੁਮਾਰਕ
ਲਾਧੀ।ਸਿਕਰਸਖਾਸਹਿਤਸਿਵਕ
ਧੀ।ਸੋਮਰਾਜਸਜੰਦਨਸਹਬੰਧੀ।
ਐਹੋਅਖਿਲਉਤ੍ਰਪਜਨਆਂਧੀ।ਸੰ
ਦਸੰਬਰਫੈਦਫਸਾਈ।ਕਰਿਗਹਿਚਲੀ
ਬਜਾਇਬਧਾਈ।ਖਿਚੇਜਾਂਹਿਤਿਹਿਬਿ
ਬਸਅਧੀਰਾ।ਵ੍ਰਿਤ੍ਰਿਤਭੁਏਬਿਭ੍ਰੁਪਬ

CC-0 Punjab University Chandigarh. An eGangotri-Vaidika Bharara Initiative

ਰਬੀਗਾ੨ ਦੋਹਰਾ ਦੇਖਿਦੂਰਦਸਾਦੇ
ਵਤਨਿਬਧੇਦੂਖਦਦੂਰਦੀਆਂ।ਗੋਧੂਬਗ
ਨਾਅਵਗੁਨਕਬਨਿਕਰਨਲਗੇਲੋਕ
ਆ।੩ ਚੌਪਈ ਕਹਾਂਗਏਗਜਰਾਜ
ਹਿੰਤ੍ਰਿਆਗੀਆ।ਅਯੁਧਵਾਮਲਨਅਹਿਲ੍ਯਾ
ਰਾਗੀਆ।ਦੇਵਰਾਜਨਿਜਨਾਮੁਧਰਾਈਆ।ਤਿ
ਨਤਜਿਭੁਜਤਲਾਜਨਆਈ।ਕਹਾਂਚ
ਪਲਚਿਤਚਚਲਚਦਾ।ਗੁਰਅੰਗ
ਨਾਗਮਨਕ੍ਰਿਤਮੰਦਾ।ਕਿਤਗਏਭੁਜ
ਹੂੰਦੁਜਗਘਾਤੀ।ਨਿੰਦਨਿਕੇਤਪ੍ਰੇਤਸੀ
ਘਾਤੀ।ਗਮਨੀਰੂਪਹਗਿਹਿੰਜੋਹੇਰੀ।ਪੀ
ਛੇਪਹੋਅਸਦਨਾਮਤਧੇਰੀ।ਕਹਾਂਕੁਬੇਰ

CC-0 Punjab University Chandigarh. An eGangotri-Vaidika Bharara Initiative

ਕਨਿਕਪਤਿਕੌਨਾ।ਨਗਜਾਹਿੰਨਿਰਖ
ਨੈਨਨਿਜਛੌਨੋ।ਸੁਰਗੁਰੁਦੂਰਕਹਿੰ
ਗਯੋਗਵਾਰਾ।ਭ੍ਰਾਤਭਾਰਜੋਂਭੋਗਨਿ
ਹਾਰਾ।ਸਬਸੁਗਬਿਖੈਭੋਗਅਨੁਰਾਗੇ
ਅਨੁਗਤੰਰਛਨਬਿਮੁਖਅਭਾਗੇ।ਹ
ਮਅਤਿਦੀਨਦੁਸਹਦੁਖਦਾਰੋ।ਕੋਊ
ਨਰਖਨਹਾਰਹਮਾਰੋ।ਸ੍ਰਵਨਸੁਨੀਜ
ਬਸਬਸੁਰਨਿੰਦਾ।ਕਿਯੋਜੇਤਬਗਿਪਰ
ਬਗਾਨਿੰਦਾ। ੪ ਦੋਹਰਾ ॥ ਗੁਨਗਨਤ
ਜਿਅਵਗੁਨਅਨੁਰਾਗੇ।ਸੂਕਰਜੋਂਜੋਸ
ਤਿਮੰਦਅਭਾਗੇ।ਜੋਂਜੇਬਨਸਰਸਮੂਲ
ਫਲਤਜਾਰੀ।ਖਾਇਨਿਰਸਬਿਸੋਕਲ

CC-0 Punjab University Chandigarh. An eGangotri-Vaidika Bharara Initiative

ਅਭਾਗੀ।ਅਗਿਆ।ਅਮਰਅਨਿਤਆਪ
ਨਾਸੀ।ਇਨਕੇਨਿੰਦਕਨਰਕਨਿਵਾਸੀ
ਹਰਿਜਨਹਰਿਨਿੰਦਕਅਭਿਮਾਨੀ।ਸਾ
ਧਾਂਬੰਧੁਨਿੰਦਕਆਪਘਾਨੀ।ਤੀਰਥ
ਦੇਵ੍ਰਸਿਧੁਬ੍ਰਤਨੇਮਾ।ਬਰਨੇਬੇਦਪੁਰਾਣ
ਸਪ੍ਰੇਮਾ।ਇਨਸਬਕੇਨਿੰਦਕਜਗਜੇਈ
ਰਕਹਿੰਨਿਵਾਸਨਰਕਨਰਤੇਈਆਂ
ਤੇਂਨਿਰਜਰਨਿੰਦਨਤਿਆਗੀ।ਗਾਵਹੁ
ਨਿਰਗੁਨਗਨਅਨੁਰਾਗੀ।ਇਨਕਰ
ਬਚਨਸਦਾਗ੍ਰਹਨੀਆ।ਕਹੂੰਕਹੂੰਕਰ
ਨੀਕਮਨੀਆ।ਹਰਿਬਿਭੂਤਿਸਭਸੁਰ
ਗਨਜਾਨੀ।ਇਨਕਰਜਸਗਾਵਹੁਗੁ

ਨਖਾਨੀ।ਅਸੁਰਅਨੀਕਪਲਕਮੈਂਸੀ
ਤੀ।ਹਰਿਹੇਗਨਿਦ੍ਰੈਂਹੈਨਿਰਭੀਤੀ।੯ਦੋ
ਹਰਾ।ਸਦਾਲਾਭੁਜੁਤਜਾਸੁਜਗਤਜੁਗ
ਜੁਗਜਅਜਅਕਾਰ।ਜਿਨਕੇਰਾਖਨਾ
ਰਹਰਿਆਰਿਦਰਰਾਖਨਹਾਰ।੧ਸੋਰਠਾ
।ਨਿਜਨਾਯਕਕੇਬੈਨਸੁਨਸੁਨਤਸਕਲਲੋਂ
ਜਿਤਭਏ।ਨੀਚੇਕਾਗਿਨਿਜਨੈਨਦੇਵਸੁ
ਜਸਗਾਵਨਲਗੇ।੨॥ਇਤਿਸ੍ਰੀਰਾਮਅਵ
ਹੰਸਮੇਰਤਨਹਾਰਿਵਿਰਚਿਤੇਭਾਖਾਪ੍ਰਬੰ
ਧੇਅੰਬਰਾਹਰਿਭੇਨਾਮਏਕਾਦਸੋਧਿਆ
ਯ:੧੧॥ਲੋਮਸਉਵਾਚ।ਸੋਰਠਾ
।ਸੁਨਿਨਿਜਨਿਜਗੁਨਗੀਤਭੀਧ੍ਰੁਬਗ

CC-0 Punjab University Chandigarh. An eGangotri-Vaidika Bharara Initiative

ਨੇਤੰਬਿਬ੍ਰਧਬਗਾਵਿਗਤਮੰਥਰਾਤ੍ਰੀਤਿ
ਸੁਰਪਤਿਪ੍ਰਤਿਬੋਲੇਬਚਨਾ।੧੨ਚੌਪਈ
ਸੁਨਹੁਦੇਵਦੇਵਨਿਮਨਿਰਾਯਾ।ਮੰਦਿ
ਸੀਬਿਰਕ੍ਰਮਾਤਿਕ੍ਰਮਾਯਾ।ਜਥਾਮਨੁਜ
ਅਜਬਾਲਕਥਾਂਧੀ।ਐਂਚਤਿਤਥਾ
ਮਹਿਮਤਿਅੰਧੀ।ਯਾਹਿਮਾਰਸਾਰਹੁ
ਸੁਰਕਾਜਾ।ਜੁਗਜੁਗਅਟਲਹੋਇਤਿ
ਵਰਾਜਾ।ਸੁਨਿਸੁਰਗਬਿਨੈਸੁਰੇਸਸੁਜਾਨ
ਤ੍ਰਸੁਸਮਨਸੰਕਲਪਨਠਾਨਾ।ਦੇਵਗਜ
ਨਿਜਨਾਸੁਪਰਾਈ।ਕਿਂਜੇਕਰਿਕੋਰੈਂਬਪ੍ਰਬ
ਧਧਾਈ।ਸਾਧਰਾਪਨੁਵਤੀਜਨਜੋਈ।
ਤਿਨਕਰਿਅਧਿਬਧਕਰਤਨਕੋਈ।ਤ

CC-0 Punjab University Chandigarh. An eGangotri-Vaidika Bharara Initiative

ਨਿਪੁਨਿਮੋਸਮਾਨਜਸਰਾਸੀ।ਅਸਾ
ਧਕਰੈਕੈਂਨਕੁਲਨਾਸੀ।ਸੁਰਪਤਿਕਹ
ਨਸੁਨਤਸਬਦੇਵਾ।ਬਿਸਮਿਤਬਿਕ
ਲਭਏਭੂਦੇਵਾ।ਬਹੁਰਬਿਚਾਰਪਰਸ
ਪਰਕੀਨਾ।ਜਾਸੁਆਸਰਾਮੈਂਹੈਆਦੀ
ਨਾ।ਤਿਹਿਂਨਿਰਾਸਕੀਨੇਸੁਰਈਸਾ।
।ਅਬਸਬਸਰਨਗਹਹੁਜਗਦੀਸਾ।
।ਸਿਕਟਹਰਨਸਰਨਸੁਖਦਾਯਕ।ਚ
ਰਨਕਮਲਸੇਵਹੁਸਬਲਾਯਕ।ਯ
ਹਿਬਿਚਾਰਸੁਰਗਨਅਨੁਰਾਗੇ।ਸ੍ਰੀ
ਸਚਰਨਚਿਤਵਨਿਚਿਤਲਾਗੇ।੨
ਦੋਹਰਾ।ਤਬਹਿੰਦੇਵਰਿਖਦਸਾਨਿ

CC-0 Punjab University Chandigarh. An eGangotri-Vaidika Bharara Initiative

ਪਿਦੇਖਦੇਵਦੁਖਦੀਨਾ।ਮੰਦਿਮਥਿਰਾ
ਫੈਦਤੇਮੁਨਿਸੋਚਨਮਨਕੀਨਾ। ਤ੍ਰੋਟੈ
ਪਈਆ। ਤ੍ਰਿਤੁਗਏਬੈਕੁੰਠਬਿਲਾਸੀ।ਜ
ਹਾਜਗਤ੍ਰਪਤਿਜਨਦੁਖਨਾਸੀ।ਸੁਰਸੈ
ਕਾਸਬਸੁਮੁਖਸੁਨਾਵਾ।ਸੁਨਿਪ੍ਰਭੁਸੈ
ਨੁਗਾਸਾਜਬਨਾਵਾ।ਆਸਿਨਿਸਾਤਨਿ
ਜਨਿਦਕਨਾਆ।ਬਾਂਧੇਜੋਬਿਮਲਬਪੁ
ਖਿਬਲਪਾਆ।ਚੰਨ੍ਹਸੁਦਰਸਨਸਮ
ਨਸਰੂਪਾ।ਸੀਖਪੰਚਜਨਸਨਿਤਅ
ਨੂਪਾ।ਕਉਮੋਦਕੀਗਦਾਕਰਕੀਨੀ
ਢਾਲਸੁਢਾਲਕਾਲਰਿਗਭੀਨੀ।ਸਾ
ਰਿਗਸੁਭਗਸਰਾਸਨਸੋਹਾ।ਧਮੋਸ

CC-0 Punjab University Chandigarh. An eGangotri-Vaidika Bharara Initiative

ਕਿਪਥੀਧੁਮਨੋਸੋਹਨਾਕਾਇਤਰਕਸਿ
ਤਰਕਸਾਅਸੁਰਾਗੀ।ਇਕਕਰਕੇਜਾਂ
ਨੁਮਨਹਾਰੀ।ਪੀਤਬਸਨਬਿਨਤਾਸੁ
ਤਥਾਹਨਾ।ਸਿਗਾਸਾਜਸੇਵਕਸਦਦ
ਹਨਾ।ਚਾਂਮਰਢੁਰਨਮੁਗਨਿਮਨਹਰਨੀ
ਆਤੰਪੱਤ੍ਰਅਭ੍ਰਾਂਤਰਤਰਨੀ।ਪਗਮਪਾ
ਰਖਦਧ੍ਯੇਮਪ੍ਰਬੀਨਾ।ਸੇਵਹਿਂਸਕਲ
ਸਦਾਸ੍ਰਮਹੀਨਾ।ਪਰਨਸੁਪਰਨਨਿ
ਗਮਧੁਨਿਹੋਈ।ਸੁਨਤਜਾਤ੍ਰਸੀਹਤ
ਪ੍ਰਭੁਸੋਈ।ਵਿਸ੍ਵਭਰਨਧਾਰਨਨਾਰਾਯ
ਨਾ।ਸਦਾਪ੍ਰਨਤਪਾਲਨਪਾਰਾਯਨਾ।੪
ਦੋਹਰਾ।ਸਟਪਾਟਤਲਖਿਦੇਵਗਨ ੬

ਖਟਪਾਰਿਪਰੇਅਪਾਰ। ਝਟਪਟਪ੍ਰਭੁਆ
ਏਤੁਹਾਂਲਟਪਟਬੇਖਸੁਧਾਰ। ਪਾਰਿਪ
ਈ। ਪ੍ਰਭੁਹਿੰਬਿਲੋਕਿਸਕਲਸੁਰਗਨ
ਥੋ। ਉਠੇਸਰੀਰਪ੍ਰਾਨਜਨੁਪਰਥੋ। ਨਿਰ
ਖਤੁਨੈਨਨਿਮੇਖਨਿਵਾਰੀ। ਜਨੁਪੀਵ
ਤਸੁਰਗੀਤੁਅਤਿਪਜਾਰੀ। ਰਸਨਾਅਨਹੁ
ਤਾਸੁਰਸਲੇਈ। ਜਨੁਨਾਸਿਕਾਸੁਰਭਿ
ਭਰਭੇਈ। ਭੁਜਜੁਗਮਨਹੁਆਲਿਗਨ
ਕੀਨੋ। ਮਨਜਨਾਮਗਨਭੁਵਰਸਭੀਨੋ
ਇਹਬਿਧਿਸਭਸੁਰਪੂਰਨਕਾਮਾ। ਸਿ
ਰਧਰਧਾਰਿਧਾਰਿਕਰਤਪ੍ਰਨਾਂਮਾ। ਕਹਿ
ਧਨਿਧਨਿਜੈਜੈਜਗਨਾਥਾ। ਪੁਨਿਪੁਨਿ

ਨਮਤਨਾਅਮਹਿਮਾਥਾ।ਨਿਰਖਅਧੁ
ਰਮੂਰਤਿਮਨਹਰਨੀ।ਦਾਮਿਨਦਾਮਬ
ਸਨਘਨਬਰਨੀ।ਨਵਭੂਖਨਭੂਖਤਸੁਖ
ਦੈਨੀ।ਬਿਕਸਿਤਸਰਦਸੋਰੂਹਨੈਨੀ।
ਕਿਠੋਕਜਤਭੁਕੌਤਕਕਰਨੀ।ਰਮਾਬਿਲ
ਸਮੁਕਰਮਨਹਰਨੀ।ਬ੍ਯਾਸਦੇਵਜਗਪ
ਤਿਜਗਕਾਰਨਾ।ਸੇਵਕਸੁਰਤਰੁਬਰਬਪੁ
ਧਾਰਨਾ।੬ ਦੋਹਰਾ ਭੁਜਾਬਿਟਪਬਾਂਕੇਬ
ਨੈਨਵਭੂਖਨਫਲਫੂਲਾ।ਸੁਭਸੋਭਾਸੋਭ
ਤ ਸਦਾਸੀਪਤਿਪਦਸੁਖਮੂਲਾ।੭ ਚੌਪ
ਈ।। ਆਤੁਪਸਥੋਸੋਹਤਸਸਗੀਰਾਸ
ਹਾਰਵਗਰਜਤਗੰਭੀਰਾ।ਸੁਨਿਪੂਰਵ

CC-0 Punjab University Chandigarh. An eGangotri-Vaidika Bharara Initiative

ਨਿਤਿਲਕਰਮਨੀਆ।ਲੋਪਕਰਨੀਕਰ
ਨੀਕਮਨੀਆ।ਬਿਗਤਬੈਰਸਪਸਾਨਨ
ਸਿਗਾ।ਅਰੁਨਅਨੁਜਅਦਭੁਤਰਸਰੰਗ।
ਸੇਵਤਸਦਾਜੋਰਜੁਗਹਾਥਾ।ਪਰਮਪ੍ਰ
ਤੀਤਪ੍ਰੀਤਿਰੁਚਸਾਥਾ।ਜਦਯਲਲਿਤ
ਲੋਚਨਅਵਲੋਕੀ।ਅਖਿਲਅਮਰਗ
ਨਕੀਏਅਸੋਕੀ।ਸੰਕ੍ਰਸਮੇਤਸੁਮਨਸ
ਸਯਾਨੇ।ਸਕਲਕਰਤਿਅਸਤੁਤਿਹਰ
ਖਾਨੇ।ਦੋਹਿਰਾ।ਨਮਸੋਹਰਿਸਰਬਵਿੰ
ਸੁਪ੍ਰਕਾਸੀ।ਜਗਜਨਅੰਰਖਯਾਦਿਕ੍ਰਿਤ
ਸਾਵਕਾਸੀ।ਹਰਿੰਬ੍ਰਹਮਸੰਭੁਤ੍ਰਿਧਾਰੂਪਰੂਪੰ
ਗੁਨਾਦੌਜੋਤ੍ਰਿਧਾਕਾਰਅਨੁਭੂਪੀ।੧।ਯ

CC-0 Punjab University Chandigarh. An eGangotri-Vaidika Bharara Initiative

ਥਾਨੀਲਪੀਤਾਦਿਯੋਗਾਦਿਨੇਕੀ ਸੁਧ

ਭਾਸਿਤੇ ਸ੍ਫਟਿਕੇਖੰਡਸੇਕੀ ।ਯਥਾਨੇਕਧ

ਥਾਰਿਭੁਤੰਰਸੇਖ੍ਯਾ ।ਤਥਾਤ੍ਰੈਪੈਭੇਜੰਗਾਸਾਂ

ਗਾਸੇਖ੍ਯਾ। ੨ ।ਅਸੰਯੋਮਿਤੰਯੇਨਾਵਿਸੰਸ

ਮਸ੍ਤੀ ।ਸਦਾਸਰਬਰੂਪੋਪਿਸਰਬਨਿ

ਰੰਸ੍ਤੀ ।ਅਜੇਯੋਪਿਭ੍ਰਤੈਗਜਿਤ ਸਤ੍ਰੈਪ੍ਰਸਿ

ਧੀ ।ਤਦ੍ਵਾਦਅਭ੍ਰਤੇਦ੍ਵਅਕ੍ਰਰੂਪੰਸਮੁਧੀ

੩ ।ਜੇਨੇਯਸ੍ਰਦੇਹੇਸਿਥਤੈਨੈਤਿਕਾਸੰ ।ਸ

ਦਾਤਾਪਦਿਪਾਧਰੂਪੰਨਿਕਾਸੰ ।ਅਹੰਮੂਢ

ਬੁਧਿਰਦਯਾਲ਼ਿਭ੍ਰਦ੍ਵੇਤੀ ।ਸਿਦ੍ਵਿਸਰਗਾਦਿ

ਲਿਰਦਯਬਾਕ੍ਰਿਸੇਤੀ। ੪ ।ਨਮਃ ਪੂਰਾ

ਣਿਜਗਾਦਿਪ੍ਰਸੁਕ੍ਰਤ੍ਰਾ ।ਪ੍ਰਭੁਸਰਬਗੰਸਰਬ

CC-0 Punjab University Chandigarh. An eGangotri-Vaidika Bharara Initiative

ਵਿਗਜੀਵਿਮੁਕ੍ਤੋ ।ਅਵੇਦਯੰਜਨੈਃ ।ਸ
ਰਬਯੋਲਿਸ੍ਜਾਤ੍ਤੋ ।ਅਣੀਯਾਸਮੇਕਸ੍
ਯਸੁਪ੍ਭੁਤ੍ਤੋ ।੫ ।ਸਾਮੀਸਰਬਭੂਤੇਖੁਨਿ
ਤਜੀਬਸੀਤ੍ਤੋ ।ਸਦਾਕਾਸਵੰਲੇਪਗੀਨਿ
ਦੁਰਿਤ੍ਤੋ ।ਪ੍ਪੀਚਰਤੁਃ ।ਸਿਖਜਕਾਥੋਰ
ਜਿਤ੍ਤੋ ।ਯੁ ।ਗਾਵਿਦਵਰਗਾਸ੍ਮਾਦਜ
ਭੁਵਿਤ੍ਤੋ ।੬ ।ਦੂ ਯੋਦਭ੍ਰਾਵਿਤਃ ।ਸਰਬ
ਏਤੇਵਿਭਾਤਾ ।ਅਭੂਤਾਵਕੇਨਾਭਿਕੇਜੇ
ਬਿਪਤਾ ।ਨਾਮਾਓਬਿਭੂਸਪਤਸਾਮਾਨੁ
ਗੀਤ੍ਤੋ ।ਸਦਾਸਪਤਿਕਾਸ੍ਪਸੁਸ੍ਪੂੰਸ੍
ਭੀਤ੍ਤੋ ।੭ ।ਸੁਜਪਤਾਗਿਤ੍ਰੈਤਤੋਸਪੂਲੇ
ਕੋ ।ਬਿਤੋਸਪਤਸਪ੍ਰੇਗਤ੍ਰਿਦਬਜੋਬਿਸੋ

CC-0 Punjab University Chandigarh. An eGangotri-Vaidika Bharara Initiative

ਕੇਸੌਦੇਪਾਸਤੌਯੋਗਿਨਸਤ੍ਰਅਘਾਰੋਗਾਅ
ਨਸਰਿਚਲੀਸ੍ਰਿਬਿਸਿੰਤ੍ਰਜਾਸੁਰਗੇ। ੮ ।ਅ
ਜੋਪਿਪ੍ਰਭੋਦਿਜਜਸੇਜਨਅਧਾਗੀ।ਲਿ
ਗੀਹੋਪਿਸਨਸਰਬਸਤ੍ਰਪ੍ਰਾਗੀ।ਪ੍ਰਸੁ
ਪੜੌਪਿਸਰਵੇਸਜਾਗਗਖਿਲਿਤ੍ਰਜੀ।ਕ੍ਰਿ
ਤੈਭਕ੍ਰਭਾਵਾਯਭੋਃਸਰਬਾਕ੍ਰਿਤੁਜੀ। ੯ ।
ਯਬਾਸਿੰਧੁਵਃਸਾਗਰੇਸੀਪਤ੍ਰਿਤਾ।ਤ
ਥੈਵਾਗਾਮਃਸਰਬਸਸਤ੍ਰੀਵਦੀਤ੍ਰਾ।ਵ੍ਰ
ਦਾਸਜਤੌਵੇਪਾਸਕਾਯੇਚਜਾਤੁਃਤ੍ਰਮੇ
ਖੰਭਵੇਭੁਕ੍ਰਿਮੁਕ੍ਰਿਪ੍ਰਦਾਤਾ। ੧੦ ।ਸ੍ਵਨਾਮ
ਨਾਮਹਾਂਪਾਂਪਨੈਤ੍ਰੂਪ੍ਰਨਾਸਿਃਕ੍ਰਤੇਯਗਤਿ
ਸ੍ਵਰਸਦਰਸਾਨਦਦਾਸਿ।ਯਬਾਵਿ

CC-0 Punjab University Chandigarh. An eGangotri-Vaidika Bharara Initiative

ਤੇਵਿਸਫੁਲਿਗਾਸਫੁਰੰਤਿ।ਅਥਾਵਾ
ਕ੍ਸ਼ਿਤੌਰਤਨਸੰਘਃਸਰੰਤਿ।੧੧।ਤਥਾ
ਤ੍ਵਚਰਿੱਤ੍ਰਾਣਿਤ੍ਵੱਤੋਪਾਹਾਰਿਣਾਲਸੰਤਿ
ਅਨੰਤਾਨਿਨਿਤ੍ਯੰਵਿਹਾਰਿਣਾਨਰਾਣਾਂ
ਯਿਤੇਕਿੰਚਿਦਸਤੀਹਸਾਯਜੀ।ਸ੍ਵਭਕ੍ਤਾ
ਤ੍ਰਿਕਾਆਅਸਰਬੀਸੁਰਾਯਜੀ।੧੨।ਗੁਰੁ
ਣਾਂਨਾਂਤਵਤ੍ਤੇਨਵੇਦਾਵਿਦੰਤਿ।ਸ੍ਤੁਵੰਤੇ
ਬਿਧਾਤ੍ਰੁਪਰੇਕੇਭੁਵੰਤਿ।ਹਰਿਸਤੋਤ੍ਰਸੇ
ਤਤਸੁਰੋਧ੍ਯਪ੍ਰਣੀਤੰ।ਭਵੇਦਾਪਦਾਂਦਾਹ
ਕੰਸੰਪ੍ਰਗੀਤੰ।੧੩।ਦੋਹਰਾ।ਇਹਿਹਬਿਧਿ
ਪ੍ਰਭਸੁਪ੍ਰਸੰਦਹਿਤਸੁਰਗਨਿਬਿਨੈਬਹੁਕੀ
ਨਾਅਰਬਬਾਦਹਰਿਅੰਤ੍ਰਨਕਛੁਸਬਹੀ

ਇਤਿ ਸ੍ਰੀ ਰਾਮਰਹੱਸ੍ਯੇ ਰਤਨਹਰਿ ਬਿਰਚਿਤੇ ਸੁਰਕ੍ਰਿਤ
ਹਰਿਸਤੋਤ੍ਰੰ ਸਮਾਪਤੰ ਸੁਭੰ।

CC-0 Punjab University Chandigarh. An eGangotri-Vaidika Bharara Initiative

ਸੰਤਅਪ੍ਰਬੀਨਾ।੧੦।ਚੌਪਈ।ਪੁਨਿਨਿ
ਜਬਿਥਾਸੁਗਨਿਸਬਬਰਨੀ।ਅੰਦਮੰਬ
ਰਕੀਨਿਜੁਕਰਨੀ।ਤੁਮਹਿਨਾਥਨਿਤਾਂ
ਤੁਹਮਾਰੇ।ਦੁਖਸਾਗਰਤੇਤਾਰਨਹਾਰੇ।
ਲੋਮਸਕਹਿਹਿਸੁਨਹੁਪੁਰਬਾਸੀ।ਸੁ
ਨਿਸੁਗਬਿਨੈਸਕਲਸੁਖਰਾਸੀ।ਕਮ
ਲਨੈਨਪ੍ਰਭੁਦੀਨਦਯਾਲਾ।ਦੁਖੀਦੇਖ
ਬੋਲੇਤਤਕਾਲਾ।ਸੁਨਹੁਦੇਵਗਾਨਿਸ
ਬਦੁਖਨਾਹੀ।ਅਮਪਦਪਦਅਛੰਤ੍ਰਪਹਿ
ਛਾਹੀ।ਕਰਿਹੈਕਹਾਅਸੁਰਅਘਰਾਸੀ
ਅੰਦਮੰਬਰਾਪੁਨਿਅਤਿਨਾਸੀ।ਅਬਹਿੰ
ਬੈਰਦੂਰਿਹੈਦੁਖਦੀਨਾ।ਐਂਧਨੁਧਨਪ੍ਰ

CC-0 Punjab University Chandigarh. An eGangotri-Vaidika Bharara Initiative

ਅੇਤ੍ਰਜਥਕੀਨਾ॥੧੧॥ਛਿਦ॥ਕੀਨੋਜੁ
ਮਾਅਸੋਤੜਤ੍ਰਮਾਤਿਹਿਜੋਪਢੈਅਨਲ
ਇਕੈਵੇਦੋਸਥੈਅਨਕਾਂਅਨਾਤਿਹਿਤ੍ਰਗ
ਤ੍ਰਿਪਜਨਰਖਾਇਕੈ॥ਕਰਿਅਵਨਿਤੀਗ
ਥਜਥਨਾਂਜਨਜੀਵਿਜੈਫਲਪਾਇਹੈ
ਜੋਹਿਵਸਪ੍ਰਤਿਪੈਹੈਸੁਮਾਤਿਜੋਜਾਗਿ
ਪਢੈਪਢਾਇਹੈ॥੧੨॥ਸੋਰਠਾ॥ਬਰਨ
ਹੁੰਥਜੁਤਥਨਾਇਕਹਾਸੁਨਹੁਸਥਦੇਵ
ਗਨਾਪਢੈਸੁਨੈਅਨਲਾਇਅਮਪਦ
ਪਾਵੈਪਰਮਸੋ॥੧੩॥ਇਤਿਸ੍ਰੀਰਾਮਰਹੱ
ਸ੍ਯੇਰਤਨਾਗਿਥਿਰਚਿਤੇਦ੍ਵਾਦਸੋਧਿ
ਆਯ:੧੨॥ਸ੍ਰੀਤ੍ਰਿਗਵਨੇਵਾਚ॥ਦੋ

CC-0 Punjab University Chandigarh. An eGangotri-Vaidika Bharara Initiative

ਹਰਾ ।ਸੁਨਹੁਬਿਬੁਧਿਗਨਮਨਲਖਰਨ
ਤਬਤੁਮਰੋਦੁਖਜਾਇ ।ਮਾਲਿਨਮੰਥ
ਰਾਮਰਨਹਿਤਮਘਵਾਕੇਰੇਉਪਾਇ ॥੧॥
ਚੋਪਈ ।ਸੁਰਗਨਪਤਿਇਮਕਹਿਸੁਰ
ਸ੍ਵਾਮੀ ।ਕਹਤਇੰਦ੍ਰਪਤਿਅਤਿਰਜਾਮੀ
ਮਘਵਨਜਿਨਮਨਕਰਹੁਬਿਚਾਰਾ ।
ਤਿਮਜਹਿਨਿਨਹਿੰਹਿਤਹੋਇਹਮਾਰਾ ।ਜੋ
ਨਰਨਾਰਿਜਗਤਦੁਖਦਾਈ ।ਨੀਚ
ਨਿਰਤਨਿਤਅਘਅਧਮਾਈ ।ਤਾਹਿ
ਹਨੈਜੇਪ੍ਰਜਾਨਿਜੰਤਾ ।ਤਿਹਿਨਦੋਖਵ
ਰਨੈਬੁਧਵੰਤਾ ।ਬੱਜ੍ਰਧਰਨਅਸਕਿ
ਦੈਬਿਚਾਰੀ ।ਹਨਹੁਅਬਿਰਹਿੰਸੁਰਹਿਤ

CC-0 Punjab University Chandigarh. An eGangotri-Vaidika Bharara Initiative

ਕਾਗੀ। ਦੇਵ ਰਜਪੁਤ੍ਰ ਆਪਸਮਾਨੀਆ॥
ਰਢੌਸੋਮਬਰਾਪ੍ਰਤਿਪਨਠਨੀ।ਪ੍ਰਭੁ
ਕਰਨਾਕਾਗਿਬਿਭੁਪਨਿਹਾਰੀ।ਕਟੀਫ
ਸਸਭੁਤਏਸੁਖਾਰੀ।ਢਢੇਸੁੰਪਾਹਿਤਸੇ
ਨਸਾਜੀਆ।ਪ੍ਰਗੇਨਿਸਾਨਦੂੰਦਭੀਬਾਜੀ
ਦਾਨਵਦੇਵਦਹੂੰਦਿਸਦੋਰੇ।ਆਏਊਅਭ
ਬੀਰਰਜਬੈਰੇ।ਭੁਐਤਹਾਂਪੁਨਿਸੁੰਪਪ੍ਰਰਿ
ਤਾ।ਕੂੰਪੇਕਠਨਬੀਰਬਰਬੈਤਾ।ਦੇਖਿ
ਮਖਰਾਸੁੰਪਕਠੇਰਾ।ਬਹੁਤਉਪਾਵਕ
ਰੇਅਤਿਘੋਰਾ।ਪ੍ਰਗਟੀਅਨਿਕਆਸੁ
ਰੀਮਾਯਾ।ਬਿਭੁਪਬਿਜੈਹਿਤਕਰਿਛ
ਲਛਾਯਾ।੨।ਦੋਹਰਾ।ਕਯੋਪਾਕਰਿ

CC-0 Punjab University Chandigarh. An eGangotri-Vaidika Bharara Initiative

ਪ੍ਰਾਪਨੀਐਸਨਬੈਰਬਢਾਇ।ਕਹਿ

ਜੈਹੈਂਚਲਿਚਪਲਚਿਤਹਨੋਂਹੈਂਬੰਸਉ

ਠਾਇ।ਦ੍ਰੋਪਦੀ।ਦੂਰਨਕੋਰੈਂਭੂਕਤ

ਵਚੋਤ੍ਰੀ।ਇਵਕਹਿਪਵਿਪਟਕੋਪ੍ਰਗ

ਖੜ੍ਹੀ।ਲਗੋਜੇਤੁਰਤਤਿੰਹਕਿਠਕੋਠਗਾ।

ਪ੍ਰਹਿਅਪਗੀਮ੍ਰਗਛਿਤਅਤਿਘੋਰਾ।ਬੰ

ਜ੍ਹਨਪਾਤਗਾਤਤਿਹਿੰਦੂਟੋਭੁਏਦੀਨਦਾ

ਨਵਦੂਖਲੂਟੋ।ਮੁਰਛਾਜਗੀਲਗੀ

ਦੁਖੋਜੇਰਾ।ਹਾਹਾਕਾਰਪੁਕਾਰਨੋਘੋਰ

ਅਹਾਨਾਦਿਨਾਦਿਤ੍ਰਸਬਆਸਾ।ਲੋਟ

ਤਿਪਰਗਿਨਿਤਭੂਨਤਰੜਾਸਾ।ਕਿਪਤਤ

ਰਵਰਸਰਵਰਸਾਰੇ।ਗਿਰਿਗਿਰਿਪਰ

CC-0 Punjab University Chandigarh. An eGangotri-Vaidika Bharara Initiative

ਤਪਤੁਗਗਨਭ੍ਰਾਗੇ।ਤ੍ਰਾਸਅਗਨਜਨ
ਗਨਅਕੁਲਾਨੇ।ਅਸੁਰਅਨੀਕਧਾਅ
ਖਿਲਪਗਾਨੇ।ਗਿਰਤਪਰਤਨਸਿਭ੍ਰਾਗ
ਤਦੇਹਾ।ਸੈਂਕਤਏਕਹਿੰਏਕਅਨੇਹਾਤੁ
ਜਗਨਿਮੰਡਲਮੰਦਿਅਭ੍ਰਾਗੇ।ਦੂਰੈਦੈ
ਇਦਾਨਵਦੂਖ[illegible]ਗੇ।ਅਸੁਰਅਨੀ
ਕਪਰਾਭ੍ਰਵਪਾਵਾ।ਸੁਰਸਮੂਹਸਬਸੁ
ਖਸਰਸਾਵਾ।ਹਰਿਦਰਸਨਫਲਮਾਂ
ਹਿਵਿਰੋਧਾ।ਅਸਸੈਦੇਹਨਕਰਹੁਸੁਬੋ
ਧਾ।ਹਰਿਸਅਨਸਰਬੰਝਮੁਨੀਸਾ।ਦੇ
ਤ੍ਰਭੁਵਨਨਾਥਸਿਫਲਈਸਾ।ਦੇਵਨਿਮੰ
ਝਭ੍ਰਾਵਤਾਹੰਕੀਲਾ।ਤਿਨਹਿਮੰਝਦੈਸਬ

CC-0 Punjab University Chandigarh. An eGangotri-Vaidika Bharara Initiative

ਸੁਖਦੀਨਾ॥ਅਸੁਰਅਨੀਕਨਿਮਾਰਿ
ਕਰਿਜਸਨਾ॥ਮਿਲਿਓਜੋਤਿਨਾਹਿੰਅਰਿੰਦ੍ਰ
ਭੁਗਵਾਨਾ॥੫॥ਦੋਹਰਾ॥ਕਲਪਬ੍ਰਿਛ
ਪਜੋਂਜਗਤਪਤਿਸਗਲਬਿਖ੍ਯਾਤ
ਕੀਨਾ॥ਭੁਜਤਸੁਤਿਹਿੰਛਲਬਲਬਿਗ
ਤੋਸੇਤਿਹਿੰਭੁਜਤਪ੍ਰਬੀਨਾ॥੫॥ਚੌਪਈ॥
ਅਥਅਬਿਗਹਿੰਸਕਲਸੁਰੀਸਾ॥ਅ
ਚੋਹਗਖਿਜਤਾਂਜਗਦੀਸਾ॥ਪ੍ਰਭੁਪਦਪ
ਦਮਪੂਰਿਦਰਪਰਸੇ॥ਮਹਾਮੋਦਮੰਗ
ਲਮਨਸਰਸੇ॥ਬੋਲੇਓਤਵਪ੍ਰਤਾਪਭ
ਗਵੰਤਾ॥ਲਹੋਸਮਰਸਾਗਰਕਰਿਅੰ
ਤਾ॥ਅਥਅਨੰਤਗਮਨੂਹਿਜਗੋਤਾ

CC-0 Punjab University Chandigarh. An eGangotri-Vaidika Bharara Initiative

।ਇਹਿਬਿਧਿਕਰਹੁਨਾਥਨਿਤਨੇਹਾ
ਸੁਨਿਬੋਲੇਲੋਤਬਸ੍ਰੀਭਗਵਾਨਾ।ਸੁ
ਨਹੁਆਮਰਮਾਆਅਜਿਤਨਥਾਨਾ।ਜਿ
ਤਤੁਮਰੀਰਛਾਰਨਮੰਡਲਾਕਰਿਹੌਂ
ਸਬਸੁਰਸਾਹਿਤੁਅਖੰਡਲਾ।ਇਮਿਕ
ਹਿਪ੍ਰਭੁਗਮਨੇਨਿਜਧਾਮਾ।ਰਮਾਬਿ
ਲਾਸਨਿਵਾਸਨਿਕਾਮਾ।ਤਬਸੁਰਗ
ਨਦੂੰਦਭੀਬਜਾਈ।ਨਿਜਨਿਵਾਸਗ
ਮਨੇਜੇਪਾਈ।ਅਤੰਪ੍ਰਮੋਦਬਿਨੋਦਸੁ
ਧਾਰੇ।ਭੋਗ।ਤਿਭੁਏਭੋਗਸੁਖਭਾਗਾ।ਗ
ਏਸੂਰਦੇਵਜਬਜਾਨੋ।ਫਿਰੇਦਨੁਜਸਿ
ਜੁਗਜੁਪਰਾਨੋ।ਪੁਨਿਰਨਾਆਇਸਿਥ

CC-0 Punjab University Chandigarh. An eGangotri-Vaidika Bharara Initiative

ਰਾਦੇਖੀ।ਬਿਖਮਅਬਿਥਾਬ੍ਰਿਤਾਬਿਕਲ
ਬਿਸੇਖੀ।ਆਇਨਿਕਟਅਸੁਰਅਵਲੋ
ਕੀ।ਬੋਲੀਕ੍ਰਪਿਤਕਠਨਰੁਜੋਰਕੀ।ਧਿ
ਗਾਧਿਗਤੁਮਹਿੰਅਸੁਰਕੁਲਕੀਰਾ।ਸੋ
ਹਿਤਿਜਾਗਤ੍ਰਾਗੇਰਨਤ੍ਰੀਰਾ।ਤੁਮਰਨਮੈ
ਤੁਲਸੋਹਿਮਰਾਵਾ।ਅਸਨਿਅਪਾਰਧੁ
ਹਾਰਕਰਾਵਾ।ਫੂਟ੍ਯੋਸਿਰਟੂਟੀਕਟਿਗੀ
ਵਾ।ਕੂਬਰਕਢ੍ਯੌਪੀਠਅਤਿਪੀਰਾ।ਜ
ਹਿਦ੍ਰਦਸਾਦੁਖਦੀਮੈਂਪਾਈ।ਦੂਸਸ
ਹਾਯਹਾਯਕੌਂਆਈ। ੬ ਦੋਹਰਾ।ਬਿ
ਧਿਬਾਧਿਬਿਬਿਧਾਬਿਲਾਪਕਰਿਅਸੁਰਸ
ਮੂਹਸੁਨਾਇ।ਪੁਨਿਬੋਲੀਗਿਹਲੋਰਲ

CC-0 Punjab University Chandigarh. An eGangotri-Vaidika Bharara Initiative

ਤੁਸ੍ਰਹਿਤੋਲੀਪਧਧਾਰਾਇ।੭ ਸੋਰਠਾ।
ਸੁਨਿਤਿਹਿੰਬਚਨਪ੍ਰਬੀਨਸ੍ਵਟਚਢਾਇ
ਪਟਪਾਲਕੀਆਗਾਏਗੇਹਦੁਖਦੀਨਦਲ
ਜਦਾਰਦੇਖਨਿਜੁਰੀ।੮ ਇਤਿ ਸ੍ਰੀਗੁ
ਸਰਹੱਸਏਰਤਨਗਿਰਿਬਿਰਚਤੇਏਦ
ਸੋਧਆਯਃ੧੩।। ਲੋਮਸਉਵਾਚ। ਦੋ
ਹਰਾ। ਅਸੁਰਅੰਗਨਾਗਨਨਿਗਖਿਦ
ਨੁਜਗਨਨਿਦੇਗਾਗਿ। ਉਰਤਾਨੁਨਕਰਿ
ਮਥ੍ਰਾ ਕਹਤਿਕੁਬਚਨਕੁਨਾਗਿ।੧ਸੋ
ਰਠਾ। ਦੇਖਹੁਰਿਸਮਤਨਅਤਿਭੂਰਾਖੱ
ਜੁਬਿਧਾਤਭੁਏਚਰਕਹੂਰਾਤੁਮਰਿਪਤਿ
ਕਾਜਰਕੂਦਿਚਾਰੀ।ਇਕਕੋਹਤੁਹਾਸੋਂ

CC-0 Punjab University Chandigarh. An eGangotri-Vaidika Bharara Initiative

ਾਗੀ।ਸੁਨਤ ਸਕਲਆਸੁਰੀਰਿਸਨੀ
ਬੋਲੀਤਮ ਕਿਤਾਂਹਿਅਪਮਾਨੀ।ਗਿਅ
ਤਿਮੰਦਮਾਲਿਨਮਨੁਸਦਾਾਲਸਨੋਤੇ
ਹਿਕਰਤਬਕਬਾਦਾਾਨਾਰਿਨਅਬ
ਲਾਬਿਪਰੀਨਾ।ਬਿਤਨਬਿਲਾਸਬਿਨ
ਬਲਹੀਨਾ।ਨਿਜਬਲਪ੍ਰਗਟਿਕਰਨਜ
ਗਰਿਤੀ।ਤ੍ਰਿਗਈਸਮਰਭੂਮਸੁਗਮੰਤ੍ਰੀ
ਬੋਲੀਅਪਰਸੁਨਹੁਸਖਿਭੁਵਨਿਾਜ
ਹਿਰਨਗਈਸੁਬਦਨਦਿਖਾਵਨਿਾਗੀ
ਸ੍ਰਹਿੰਦੇਵਦੇਖਿਆਅਨੂਪਾ।ਸੋਹਿਬਰਹਿ
ਜੋਜੇਜਾਂਨਿਅਨੂਪਾ।ਅਪਰਕਹੋਂਨਿਜਗ
ਈਦਿਖਾਵਨਾ।ਪੀਨਪੋਜੇਪਰਸੈਨਸੁਰਾਵ

CC-0 Punjab University Chandigarh. An eGangotri-Vaidika Bharara Initiative

ਨਾਕੋਊਥੋਲੀਭੂਲੋਜੋਸੁਰਰਟਾ।ਨਕ
ਕਨਜਾਕਰਨੁਨਕਟਾ।ਪੁਨਿਕੋਕਹੈਅਹੋ
ਨਸੁਹਾਈ।ਰਮਨੀਰਨਅੰਭਲਚਾਲਿਜ
ਥੀ।ਹਾਰੋਹਾਸਜੀਤਜਗਛੈਤ੍ਰਾ।ਉਤੈਤ੍ਰਾਂ
ਤਿਭ੍ਰਾ।ਮਨਿਹਿੰਸੈਤ੍ਰਾ। ਦੋਹਰਾ ।ਇਹਿ
ਬਿਧਿਕਰਿਪਰਿਹਾਸਸਬਕਹਹਿੰਜਾਇਪੁਨ
ਜਾਇ।ਅਬਕੇਜੋਜੈਹੈਂਸਾਮਦਪੈਹੈਂਬਿਜੈ
ਬਨਾਇ। ਚੌਪਈ ।ਜੈਜਬਸਬਨਿ
ਹਸੀਅਰੁਤਰਜੀ।ਤਬਸੰਖਗਾਖਿਸੈਦੁ
ਖਲਰਜੀ।ਪੀਟਤਿਸਿਰਕੂਟਤ੍ਰਿਨਿਸਛ
ਤੀ।ਬਿਲਪਤਿਅਧਮਾਅਧਿਕਾਰਿਸਗ
ਤੀ।ਕੌਨਕੁਪਾਪਹਾਅਗਮਕੀਨੋ।ਜਿਨ

CC-0 Punjab University Chandigarh. An eGangotri-Vaidika Bharara Initiative

ਫਲਦੇਵਦੁਸਹਦੁਖਦੀਨੋ।ਕਰਿਉਪ
ਕਾਰਭੂਰਤੈਪਾਵਾ।ਬਿਗਰਿਓਬਿਧਿਬਿ
ਧਿਗਤਿਬਨਾਵਾ।ਜਿਨਹਿਤਦਸਾਦੁਸ
ਹਅਹਿਪਾਈ।ਹਾਅਦਸ਼ੀਤੇਕਰਤਹਸਾ
ਈ।ਪਾਪੀਪਰੁਖਕ੍ਰੂਰਪਰੁਖਪੁਰੰਦਰ।ਜਿ
ਨੇਹਿਕਰੀਦੁਸਹਿਦੁਖਅੰਦਰ।ਪ੍ਰਨਿਕ
ਵੇਸਸੈਂਕ੍ਰਕਰਨਾਗੀ।ਯਹਿਸਬਦੋਸਰੌਂ
ਕ੍ਰਪਰਮਾਂਗੀ।ਸੋਹਿਨਕਬਹੂੰਹਨਤਸੁਰਿਧੀ
ਸਾ।ਜੌਨਹਿੰਤਿਹਿਪ੍ਰੇਰਤਪਰਮੇਸਾ।ਕੰ
ਸਰਾਹਰਿਸੁਭ੍ਰਾਊ।ਬਰਨੈਪਰਮਕਰੈ
ਨਹਿਕਾਊ।ਉਤਮਜਨਜਗਮਹਿਜੇਜਨੇ
ਤਿਅਹਿੰਪਹਾਰਨਕਰਹੁਸਯਾਨੇ।ਇਤਿਸ੍ਰੀ ੭

ਪਿਬਰਨਤਾਬ੍ਰਿਥਾਪ੍ਰਲਾਪੀ।ਭ੍ਰਿਗੁਭ੍ਰਤਾਰ
ਜਾਨੀਗਰਿਧਾਪੀ।ਸੋਪੁਨਿਸੁਨੀਪ੍ਰਗ
ਟਕਹਾਨੀ।ਭੁਵੈਉਂਗਰਿਕਰਨੀਅਧ੍ਯਾਸ
ਨੀ।੪ਦੋਹਰਾ।ਨ੍ਰਿਪਤਿਤਨੈਦੂਤਤ੍ਰਕਬੀਂ
ਕਰਿਹੈਬਿਸਨੁਬਿਨਾਸਾ।ਸਾਪੁਪਰਸੋਦ
ਆਨਿਪਿਦੇਖਹੁਜਗਉਪਹਾਸਾ।ਚੌ
ਪਈ।ਪੁਨਿਦ੍ਵੈਨਿਦਦਨਜਗਜਨਾਕ
ਰਿਹੈਪਾਨਪੂਤਨਪ੍ਰਾਨਾ।ਸੋਹਨਿਭੂਪਕ
ਪਾਟਕੁਲਕੇਤੂ।ਚੋਰਜਾਰਸਰਦਾਰਸਰੇ
ਤੂ।ਪਗਿਤਿਜਗਾਮਨਕਥਹੂਨੀਹੰਕਰ
ਨਾ।ਨਿਗਮਾਨਿਜੋਗਾਬਿਬਿਧਾਬਿਧਿਬਰ
ਨਾ।ਨਿਜਕਰਤੂਤਿਸਕਲਜਗਜਾਨੀ।

CC-0 Punjab University Chandigarh. An eGangotri-Vaidika Bharara Initiative

।ਬਿੰਦਕਰਿਖਗੀਪ।ਟਰਨੀ।ਜਨਜੋਗ
ਅਜਰਾਜੀਵ੍ਜਿਆਹੀ।ਦਾਇਆੜ੍ਹ
ਸਿਦੇਖਹੁਤਿਨਮਾਹੀਂ।ਬਰਨਤਨਿਤ੍ਰ
ਨਿਗਮਨਿਜਬਾਨੀ।ਕਰਤਿਪ੍ਰਲੈਦਿਨ
ਦਿਨਦੂਖਦਾਨੀ।ਪੁਨਿਸਬਕਰਮਾਬਿ
ਬਾਤਿਹਿੰਕੇਰੋ।ਸੈਂਨਿਜਭਲੀਭਾਂਤਿਹਿ
ਅਹੇਰੋ।ਬ੍ਰਿਖਭਪੀਠਰਸਨਾਰਸਹੀਨਾ
ਅਜਾਂਕੇਠਕੂਚਕਰਿਕਾਕੀਨਾ।ਕਰਭ
ਪੀਠਭੂਖਰਗਕਿਹਿੰਕਾਜਾ।ਅਸਕ੍ਰਿਤ
ਕਰਤਨਆਵਤਲਾਜਾ।ਜੋਸੋਬਿਨਿਕ
ਜਕਾਜਹਰਿਕੇਰੋ।ਐਸੋਈਕਰਤਭਕੂ
ਤਿਹਿੰਹੇਰੋ।ਪੂਰਬਭਓਭਗਤਪ੍ਰਹਲਾ

CC-0 Punjab University Chandigarh. An eGangotri-Vaidika Bharara Initiative

ਦਾ।ਤਿਨਸਬਤਜੀਦਨੁਜਮਰਜਾਦਾ
।ਕਾਨਿਕਕਸਪਾਨਿਜਜਨਕਸੁਹਾਵਾ
।ਤਿਹਿਸਨਬਾਦਬਿਬਾਦਬਢਾਵਾ ੬
ਦੋਹਰਾ।ਤਿਹਿਂਹਿਤਹਰਿਨਗਸਿਖ
ਦ੍ਵੈਹਨੋਬਹੁਗਿਬਿਨਕਾਜਾ।ਪਿਤਧਾ
ਤਕਆਤਿਪਾਤਕੀਭ੍ਤਓਭਕ੍ਤੁਕੁਲਰਾਜਾ
।ਚੌਪਈ।ਇਹਿਂਬਿਧਿਬ੍ਰਿਥਾਚਾਰਅਨੁ
ਰਾਗੇ।ਖੋਮਰਜਾਦਜਾਤਿਕੁਲਤਆਗੇ।
।ਅਬ੍ਰੁਧਅਨੈਰਤਪਾਤਕਪੀਨੋ।ਤਿਹਰਿ
ਭਕ੍ਤੁਸਿਰੋਮਨਿਕੀਨੋ।ਪੁਨਿਇਕਭਕ੍ਤੁ
ਭਯੋਪੁਵਨਾਮਾ।ਤਿਹਿਂਕਰਚਰਿਤਸੁ
ਨਹੁਅਤਿਬਾਮਾ।ਤਪਕਰਿਹਰਿਹਿਂਤੋ

CC-0 Punjab University Chandigarh. An eGangotri-Vaidika Bharara Initiative

ਖਿਤਮਗਤਾ ਭਿਓਪਾਤਕੀਯਾਤਕਛੜ
ਤਾ ਜੈਸੇ ਗਗਿਤੈਸੇ ਤਿਹਿਦਾਸਾ
ਪਾਪਕਰਤਿਤ੍ਰਿਨਤਨਕਨੜਾਸਾ ਬ
ਹੁਤਕਾਂਥਰੈਨੈਤਿਹਿਦੇਖਾ ਹਰਿਨੈਂਹ
ਤੀਰਤੀਨਹਿਂਪੇਖਾ ਸੁਨਹੁਅਸੁਰਜੇ
ਜੀਵਨਪੈਹੈਂ ਦ੍ਵੈਸੋਦਗਹਿੰਦੀਰੂਅਸ
ਦੈਹੈਂ ਜਾਤੇਕਬਹੁਕਰੈਨਹਿਐਸੀਾਦੁ
ਰਮਤਿ ਦਾਨਵਦੂਖਦਅਨੈਸੀ ਾਜੈਸ
ਰਿਗਈਗਈਦੇਹੈਤੁਰਦੇਉਦੁਸਹਦੂਖ
ਹਰਿਹਿੰਨਿਰਤਰਾਭਯੋਪੀਠਅਕੂਬ
ਕਠੋਰਾਤ੍ਰਾਕਾਰਿਗਯੋਂਸਕਲਸੁਖਸੋ
ਰਾ ਆਨਅਪੀਨਦੀਨਦੂਖਦਾਮਾਕੁ

CC-0 Punjab University Chandigarh. An eGangotri-Vaidika Bharara Initiative

ਤਸਿਤਕੁਬਜਕਾਆਕਿਹਿੰਕਾਮਾ।ਤਿ
ਹਿੰਤੇਬਿਹਿੰਤਜਿਭਜਿਤਨੁਆਨਾਂ।ਗਹਿ
ਹਿੰਹੇਰਿਦੈਹੌਂਦੁਖਨਨਾ ੧ਦੋਹਰਾ।ਬਿ
ਹਿੰਬਿਧਿਬਿਬਿਧਾਬਿਲਾਪਕਰਿਕੁਲ
ਕੁਬਰੀਕੂਰਾ।ਨਿਸਾਦਿਨਜਾਹਿਦੁਰਬ
ਸਨਰਗੀਹ੍ਰਿਦੈਭਰਿਭੂਰਾ। ੨ਚੌਪਈ
ਲੋਮਸਕਹੇਸੁਨੋਸਭਲੋਗਾ।ਭਾਵਨਕ
ਸਿਜਬਸੁਖਦੁਖਭੋਗਾ।ਜਿਹਿੰਹਿਯ
ਹੋਤਿਭਾਵਨਜੈਸੀ।ਸੋਨਰਨਾਰਿਲੋ
ਗਤਿਤੈਸੀ।ਤੰਤੇਦ੍ਰਿੜਭਾਵਨਾਅਨੁਸ
ਰੀ।ਭਈਕੁਬਰੀਕਠਨਕੁਨਾਰੀ।ਕੇਤੁ
ਇਕਕਾਸਮੀਰਪਤਿਕਿੰਕਰਾ।ਤਾਸੁਭ

CC-0 Punjab University Chandigarh. An eGangotri-Vaidika Bharara Initiative

ਦਨਭੁਵਣੁਔਣੁਐਕਰਾ।ਕੈਕੇਈਸਿਰ
ਸਨੇਹਘਨੇਰਾ।ਭੁਔਬਾਲਪਾਨਿਤੈਤ
ਹਿਕੇਰਾ।ਨਿਪਾਤਿਨਿਪਰਿਤ੍ਰਿਹਿੰਨੇਰ
ਨਿਹਾਰੀ।ਦਈਦਸਰਥਹਿੰਦਾਂਨਮਙ
ਗੀ।ਯੌਂਦਾਪਥੀਤੋਜੇਥਜਸਅਪਾਰਾ
।ਤਦਪਿਨਮਨਤੇਖੇਦਬਿਸਾਰਾ।ਤਾਂਤੇ
ਰਜਾਬਿਧਨਿਤ੍ਰਿਨਕੀਨਾ।ਨਿਜਮਨ
ਰਾਮਰਮਾਪਤਿਚੀਨਾ ੧੦ ਛਿਦਾ।ਸ੍ਰੀਰ °
ਮਰਮਾਨਿਵਾਸਸੰਤਤਿਦਾਸਤ੍ਰਾਸਥਿ
ਭੰਜਨਾ।ਭੂਭਾਰਹਰਅਵਤਾਰਨਰ
ਬ੍ਰਿੰਦਾਰਕਾਗਨਰੰਜਨਾ।ਜਗਦੀਸ
ਲੋਕਪੁਰੀਸਜੀਸਨਿਖੀਸਹਿਤਬਨ

CC-0 Punjab University Chandigarh. An eGangotri-Vaidika Bharara Initiative

ਜਾਇਹੈ।ਗਿਰਿਚਿੱਤ੍ਰਕੂਟਾਦਿਕਬਚਿੱਤ੍ਰ
ਪਵਿੱਤ੍ਰਕਰਿਪੁਨਿਆਇਹੈ।੧੧।ਸੋਰਠਾ
।ਤੁਜਹੁਸੋਚਿਤਿਹਿੰਹੇਤੁਸਮੁਝਿਸਯਾ
ਨੇਸੁਮਨਸਬਾਕੇਸੁਖਕੇਦੁਖਦੇਤਿਹੋ
ਤਸੁਜੋਰਘੁਬਰਰਚੀ।੧੨।ਇਤਿਸ੍ਰੀ
ਅਰਹੰਸਅੇਰਤਨਹਗਿਬਿਰਚਿਤੇਲੋਮਸ
ਅਜੋਧਯਾਬਾਸਿਸੰਬਾਦੇਚਤੁਰਦਸੋਧਿ
ਯਃ।੧੪।ਦੋਹਰਾ।ਪੁਰਜਨਰਾਜਮੁਨਿ
ਲੋਮਸਹਿੰਪੁਨਿਪੂਛਤਪਰਿਪਾਇਕੈ
ਨਪੁੰਨਜਤੇਪਾਪਨੀਬਸੀਅਵਧਪੁਰਿ
ਆਇ।੧।ਚੌਪਈ।ਸੁਨਿਮੁਨਿਕਹਿ
ਉੱਤ੍ਰਅਤਿਨੀਕੋ।ਸੁਖਦੁਖਕਾਰਨਜ

CC-0 Punjab University Chandigarh. An eGangotri-Vaidika Bharara Initiative

ਨਸਬਹੀਕੋ।ਜਸਭੁਵਨਭੁਾਵਿਤਜਿ
ਅਜੋਕੋ।ਸੋਜਨਅਵਸਪਾਵਫਲਤ
ਕੋ।ਜਥਾਮਧਵਨਮਖਿਰਾਆਗੀ।ਲਾ
ਗੀਬੰਜੋਚੋਟਅਤਿਭੁਾਗੀ।ਤਬਤੇਬੇਰ
ਭੁਾਵਜਿਅਪਾਰਿਕੈ।ਲਰੀਕਰਗਨਿ
ਸੁਮਰਨਹਰਿਪਾਰਿਕੈ।ਸੋਸੁਮਿਰਨਸ
ਬਸਮਲੀਸਿਰਾਵਨਾ।ਤਿਹਿੰਪ੍ਰਭਾਵ
ਪਾਯੋਪਦਪਾਵਨਾ।ਸੁਨੀਕੂਬਰੀਕਹੂਕ
ਰਨੀ।ਹਰਿਅਵਤਰਹੰਅਵਪਰਜਾਪ
ਨੀ।ਦੇਵਕਾਜਹਿਤਧਰਿਨਰਰੂਪਾ
ਰਾਂਮਨਾਮਅਭਿਰਾਮਅਨੂਪਾ।ਸੋਊ
ਤਹਾਂਚਲਿਬੋਸੀਂਬਿਧਾਤਾ।ਕੋਰੈਬਿਘਨ

CC-0 Punjab University Chandigarh. An eGangotri-Vaidika Bharara Initiative

ਦਾਰੁਨਦੁਖਦਾਤਾ॥ਸੋਨਿਸਦਿਨਹਿ
ਤਵਤਿਚਿਤਚੇਤੀ॥ਨਿਜਤਨੁਤਜੋ
ਧਰਮਧਾਖੰਡੀ॥ਪ੍ਰਭੁਸੁਮਰਨਪ੍ਰਭਾ
ਵੰਹਿਪਾਵਾ॥ਅਵਧਨਿਵਾਸੁਸੁਵਾਸ
ਸੁਹਾਵਾ॥ਬਿਮਲਾਪੁਰੀਪਰਮਪ੍ਰਭੁਮਨ॰
ਗੀ॥ਪੁੰਨਿਪਯੋਨਿਧਿਪਾਪਪ੍ਰਹਾਰੀ॥ਅ
ਨਿਆ॥ਬੇਦਬਿਰੰਚਬਖਾਨੀ॥ਧਰਮਾਨਿ
ਦਰੰਮਰਜਧਾਨੀ॥ਇਹਾਂਨਿਵਾਸਜਾਸੁ
ਕਰੋਹੋਈ॥ਰਾਮਪਰਮਪਦਪਾਵੈਸੋਈ
ਰੁਖਰੀਆਪੁਜੈਹੈਹਰਿਧਾਮਾ॥ਬੈਰਸੁ
ਭਾਵਭੁਜੇਜਿਹਿਰਾਮਾ॥ਦੋਹਰਾ॥ਨ
ਹਿਕੁਤਰਕਕਰਨੀਯਕਛੁਸਕਤਿਅੰਥ

ਰਾਮਾਂਹਿ।ਬੈਰਕਾਮਾਜਿਹਿਰਾਮਮੁਖ
ਨਿਰਖਤਿਨਿਸਦਿਨਜਾਹਿ।੩ ਦੋਹ
ਰਾ।ਕਾਮਕ੍ਰੋਧਮਦਲੋਭਹਿਤਜੇਨਕੇ
ਨਾਂਥਿਪਿਜੋਇ।ਭਜੈਰਾਮਪਦਪੰਕ
ਜਹਿੰਲਤੈਪਰਮਪਦਸੋਇ।੪ ਚੌ
ਪਈ।ਰਾਮਚਰਨਪੰਕਜਮਨਜਾ
ਸੁ।ਭੁਕਤਿਮੁਕਤਿਸੇਦੇਹਨਤਾਸੂ।
ਬ੍ਰਤਤਪਦਾਨਮਹਾਂਮਖਨੇਮਾ।ਜੀਜ
ਮਸਕਲਾਬਿਕਲਾਬਿਨਪ੍ਰੇਮਾ।ਜੋਗ
ਘਬਰਪਦਪ੍ਰੀਤਨਪਾਈ।ਤਾਕਹੁ
ਵਾਸੁਲਿਪਟਦੂਖਦਾਈ।ਰਾਮਭਕ੍ਤਿਕ
ਰਸੁਨਹੁਪ੍ਰਭਾਵਾ।ਜਿਹਬਿਨਕੁਸ

CC-0 Punjab University Chandigarh. An eGangotri-Vaidika Bharara Initiative

ਲਨੋਕੋਉਪਾਵਾ।ਜੋਜਲਤੇਂਜਨਮੈਲਵ
ਲੀਤਾ।ਸਿਕਤਾਜ਼ਵੈਸਨੇਹਸਪ੍ਰੀਤਾ।।
ਰਾਂਮਭਗ੍ਤਿਬਿਨਮੁਕਤਿਨਭਾਈ।ਭੁਜਾ
ਉਠਾਇਕਹਉਸਹੁੰਖਾਈ।ਤੁਮਸਬਧ
ਨ੍ਯਪਰਮਬਡਭਾਗੀ।ਜਿਨਕੇਹ੍ਰਿਦਯ
ਰਾਮਰਤਿਰਾਗੀ।ਰਾਮਧਾਮਅਭਿਰਾਮ
ਬਿਲਾਸੀ।ਹਰਿਸਰੂਪਸਬਅਵਧਨਿ
ਵਾਸੀ।।ਪਛਿਦਾ।।ਸ੍ਰੀਅਵਧਪੁਰਿਪ੍ਰਭੂਜ
ਤਪਰਮਪਰਮੇਸਪੁਰੀਸੁਹਾਵਨੀ।
।ਇਕਸਮੇਂਸਿਵਗਿਰਿਜਾਹਿੰਕਹੀਤਿਹਿ
ਪ੍ਰੀਤਿਕੀਗਤਿਪਾਵਨੀ।ਕਹਿਸਕਾਬਿਰੰਚਿ
ਪਰਪੰਚਪਾਰਨਰੋਚਮਹਿਮਾਜਾਸਕੀ।

CC-0 Punjab University Chandigarh. An eGangotri-Vaidika Bharara Initiative

ਜਾਹਿੰਚਤੁਰਭੁਜਕਰਿਚਤੁਰਵਪੁਨਿਤਰ
ਮਤਰਮਅਬਿਲਾਸਕੀ।੬ ਸੋਰਠਾ।ਲੋਮ
ਸਮੁਨਿਅਭਿਰਾਮਜਾਹਿਸੁਨਾਯੋਸੌਨਕ
ਸੁਨਹੁ ਪੁਨਗਮਨੇਨਿਜਧਾਮਰਾਮਦ
ਰਸਰਸਲਾਲਚੀ।੭ ਸੁਨਿਲੋਮਸਮੁ
ਨਿਬੈਨਅਵਧਨਿਵਾਸੀਸਕਲਜਨ॥
ਛੁਟੇਜੋਰਾਵੁਰਿਤਰੈਨਭੁਯੋਸਾਮਲਸਿੰਦੇ
ਹਸਥਾ।੮ ਇਤਿਰਾਮਰਹੱਸ੍ਯੇਰਤਨਹਰਿ
ਬਿਰਚਿਤੇਸੂਤਸੌਨਕਸੰਬਾਦੇਪੰਚਦਸੋ
ਧਯਾਯ:੧੫ ਦੋਹਰਾ।ਸੌਨਕਮੁਨਿਪ੍ਰ
ਨਿਪ੍ਰੇਮਯਥਨਪੂਛਤਅਤਿਸਨਮਾਨਾ
ਅਹੋਸੂਤਤਵਪੀਊਆਮਤਿਰਘੁਪਤਿਭ

ਕਤ੍ਰਪ੍ਰਧਾਨ।੧।ਚੌਪਈ।ਰਘੁਨਾਇਕ
ਪਦਪਦਮਪੁਨੀਤਾ।ਬਸਹਿਭੁਕਤਉ
ਗਬਿਮਲਬਿਨੀਤਾ।ਤਵਮਨਤਾਂਗੁ
ਗਜੋਂਭੂਲਾ।ਰਹਤਗਸਿਕਬਰਕੋਤਵ
ਤੂਲਾ।ਤਾਂਤੇਗਸਿਕਸਜੀਵਨਮੂਗੀਰ
ਜਕੁਆਰਕਥਾਕਹੁਰੂਰੀ।ਜਾਂਹਿਸੁਨ
ਤਸਬਹੀਫਲਪਾਏ।ਪੁਰਤਇਸਆ
ਦਿਜੇਗਾਏ।ਸੁਨਤਸੂਤਬੋਲੇਸੁਖਧਾਮ
ਨੀ।[illegible]ਬਰਕਥਾਸੁਨਹੁਰਸਸਾਨੀ
ਜੋਮੈਬਿਆਸਕ੍ਰਿਪਾਤੇਂਪਾਈ।ਸੱਜਨਸ
ਵਨਸਦਾਸੁਖਦਾਈ।ਬਿਆਸਦੇਵਵਦ੍ਰਾ
ਪੁਰਿਜੁਗਮਾਹੀ।ਲਹੀਗੁਪਿਤਾਪਰਾਸ

CC-0 Punjab University Chandigarh. An eGangotri-Vaidika Bharara Initiative

ਰਪਾਗੀਂ।ਸਾਕ੍ਰਿਸੁਦਨਮੁਨਿਸਹਜਸੁਗ
ਞਾਮੁਨਿਪ੍ਰਾਚੇਤਸਤੇਂਪਢਿਆਏ।ਜੋਮੇ
ਤ੍ਰਮਹਿੰਕੁਲਕੇਤੂ।ਭਵਭਵਬੀਧਾਬਿਦ
ਰਨਹੇਤੂ।ਇਕਸਮੈਅਵਨਿਪਅਵਧੇਸ
।ਅਤਿਉਦਾਰਸੁੰਦਰਸੁਭਬੇਸਾ।ਧਰਮ
ਬਰਮਨਿਤਨਗਮਨਿਕੇਤਾ।ਰਾਮਗੋਦ
ਲੈਮੋਦਸਮੇਤਾ।ਬੈਠੇਸੁੰਦਰਸਭਾਮਞ
ਰੀ।ਜਗਸੁਰੇਸਸੀਪਦਾਸਾਗੀ।ਰਹੋ
ਹਰਾ।ਦੇਸਦੇਸਭੂਪਤਿਭਰੀਖਰੀਭੂਜ
ਰੀਪੌਰਿ।ਰਤਨਜਰੀਕੇਚਨਕਰੀਧਰੀ
ਧਰੀਛਬਿਔਰ।ਚੌਪਈ।ਸਭਾਸ
ਕਲਸੈਭਰਾਜਾਨਿਕੇਤਾ।ਜੁਰੇਜਨੇਸ

CC-0 Punjab University Chandigarh. An eGangotri-Vaidika Bharara Initiative

ਜਹਾਂਜਗਜੇਤਾ।ਪੂਰਬਦਿਸਬਾਸੀ
ਗੁਨਰਾਸੀ।ਉਤਮਉਤੰਗਅਵਨਿਨਿ
ਵਾਸੀ।ਦੱਛਨਮਤਿਦੱਛਨਦਿਗਭੂ
ਪਾ।ਪੱਛਮਰੱਛਕਪੱਛਅਨੂਪਾਨਿ
ਪਸਾਮੀਪਸੋਹਤਸਨਾਨੇ।ਪਰਮ
ਪ੍ਰਤਾਪਤੇਜਬਲਸਾਨੇ।ਸਬਭੂਖਨ
ਭੂਖਿਤਬਰਬੀਰਾ।ਕਲਿਤਕਿਰੀਟ
ਲਲਿਤਅਨਿਹੀਰਾ।ਪੁਰਜਨਪ੍ਰਜਾਸੋ
ਦਮਦਮਾਤੇ।ਨਿਰਖਹਿੰਭੂਪਰੂਪਰਸ
ਰਾਤੇ।ਕਨਿਕਦੇਹਅਨਿਰਤਨਸਵਾ
ਰੇ।ਗਹਿਰਗਹਿਠਢ੍ਰੇਦ੍ਵਾਰਪਤਿਦ੍ਵਾਰੇ।
।ਨਿਤਨਰਪਤਿਆਇਸਅਨੁਰਾਗੇ॥

CC-0 Punjab University Chandigarh. An eGangotri-Vaidika Bharara Initiative

ਥਿਅਦਾਥਿਨੀਤਨੀਤਿਨਤਿਪਾਰੋਗਾਨਿ
ਤਪ੍ਰਤਿਜੋਰਿਜੋਰਿਸੁਠਾਹਾਥਾ।ਅਸੁਕ
ਪ੍ਰਨਾਮਕਰਤਨਰਨਾਥਾ।ਗਹਿਅਨਿ
ਪਾਲਅਵਨਿਅਸਰੇਸਾ।ਇਹਿਬਿਧਿ
ਪਿਥਿਨੈਕਰਤਸੁਭਬੇਸਾ।ਆਤਪੰਡ
ਸਿਰਸੁਭ੍ਰਸੁਹਾਵਾ।ਮਿਲਾਇਦੂਅਦ
ਨਿਜਨੁਆਵਾ।ਦਿਪਤਿਦਾਅਨਿਸੁ
ਭੁਖਗਨਿਕੋ।ਕਰਤਨੈਨਚਕੋਰਿਪਨ
ਗਨਿਕੋ।ਹਿਸਮੇਨੋਪਰਚਮਰਸੁਹਾਏ
ਦੁੰਹੁਦਿਸਿਢੁਰਤਸੁਰਤਿਮਨਭਾਏ।
ਚਾਮਰਮਭੂਤਛੁੰੜਸਿਤਸੋਹਨਾਭ੍ਰ
ਮਤਭ੍ਰਮਰਿਕਾਜੋਜਨੀਓਹਨਾ।੪੨

ਹਰਾ।ਗਾਨਕਰਤਗੋਪਰਥਗਨਨਾ
ਰਤਿਨਟੀਅਨੂਪਾ।ਬਾਲਰੂਪਨਿਜਨੈ
ਦਨਹਿੰਗਖਿਲਡਾਵਤਭੂਪਾ।ਪ।ਈ
ਦੀਵਰਘਨਇੰਦ੍ਰਮਾਨਿਆਤਸਿਕੁਸ
ਮਸਮਸ੍ਯਾਮਾ।ਸਿਰਚੋਤਨੀਬਨੀ
ਘਨੀਸਨੀਮਨੀਆਤ੍ਰਿਰਾਮਾ।ਦੋਰ
ਪਈ।ਬਿਮਲਾਬਿਸਾਲਭ੍ਰਾਲਸੁਧਕੈ
ਦਾ।ਜੋਂਜੇਅਤ੍ਰਿਆਮਲਆਸ੍ਰਮੀਓਦਾ
।ਸ੍ਰਲਕਤਤਹਾਂਮਹਾਂਮਨਿਟੀਕੋ।ਸੋਹਨ
ਸੇੜਜਤ੍ਰਜਨਜੀਕੋ।ਭ੍ਰਿਕੁਟਿਕਮਾਨ
ਕੁਟਿਲਪੁਨਿਕਾਰੀ।ਭ੍ਰਮਰਪਾਂਤਜੋ
ਜਨਮਨਹਾਰੀ।ਅੰਜਨਰੇਜਿਤਖੰਜਨ

CC-0 Punjab University Chandigarh. An eGangotri-Vaidika Bharara Initiative

ਨੈਨਾ ਮੀਨਮਨੋਹਰਜਨਸੁਖਦੈਨਾਲ
ਸਾਕੀਰਧੀਗਮਨਹਰਨੀ।ਗੋਲਕਪੋਲ
ਅਲਕਬਰਬਰਨੀ।ਕੁੰਤਲਕਰਨਹਰ
ਨਮਨਨਿਆਂਰੇ।ਅਕਰਾਕਾਰਸੁਢਾਰਸ
ਵਾਰੇ।ਆਨਨਕਮਲਅਮਲਸੁਠੋਸੋ
ਹਾ।ਬੇਦਖਿਹੈਰਾਨੀਵਮਨਿਮੋਹਾ।ਦ
ਰਿਮਦਸਨਦਾਮਅਤਿਰਾਮਾ।ਦੇਤਿ
ਦਾਮਿਨੀਦਮਕਦਾਮਾ।ਅਧਰਅਨੂ
ਪਅਰੁਨਰੰਗਭੀਨੇ।ਹਾਸਬਿਲਾਸਦਾ
ਸਮਨਕੀਨੇ।ਚਿਬੁਕਗਾੜਗਡੁਰੋਮਨ
ਸੋਹੌਂ॥ਨਿਕਸਤਨਹਿਕ੍ਰਿਤਜਤਨਘਨੇਰੋ
ਕਿਬੁਕੰਠਉਰਗਬਿਮਲਬਿਸਾਲਾ।ਅਰ

CC-0 Punjab University Chandigarh. An eGangotri-Vaidika Bharara Initiative

ਕਤਿਕ੍ਰਿਤਜਨ੍ਮਅਨਅਥਸਾਲਾ।ਕੇ
ਹਰਨਖਜੁਤਭੂਖਨਭੂਰੀ।ਸਬਬਿਧਿ
ਸਬੈਰਹੈਛਬਿਪੂਰੀ।੭ ਦੋਹਰਾ।ਨਾਭਿ
ਸਰੋਵਰਸੋਹਸੁਭ੍ਰਗੁਲ੍ਰਗੁਲਰੋਮਲਰੀ
ਭ੍ਰੀਰ।ਜਿਨਿਜਾਏਜਗਜਨਕਜਨਿ
ਜਲਜਜਗਤੁਜੀਰ।੮ ਚੌਪਈ।
ਜਘਨਸਘਨਸੁੰਦਰਸੁਖਦਾਈ।ਰਤਨ
ਰਚਤਰਸਨਾਛਬਿਛਾਈ।ਸੁਜਾਅਸਮਾਨ
ਜੇਘਜੁਗਪੀਨਾ।ਅੰਗੁਲੀਦੂਲਕਦ
ਲਿਛਬਛੀਨਾ।ਸਘਨਸਾਨੁਜੁਗਜਨ
ਅਨੋਹਰਾ।ਪਦਪੰਕਜਪਰਮਾਨੰਦਦੇ
ਹਨਾ।ਅੰਗੁਰੀਅਸਬਅਨੂਪਰੰਗੀਲੀ

CC-0 Punjab University Chandigarh. An eGangotri-Vaidika Bharara Initiative

ਨਖਚੰਦ੍ਰਕਾਚਾਰਚਟਕੀਲੀਆਪਗ
ਤਲਚਿੰਨਆਖਿਨਅਨੂਪਾ।ਸੇਤਸੁਜ
ਨਪਜਾਨਅਨਨੂਪਾ।ਦਿਪਤਾਦਿੰਬਕਜਦ੍ਰ
ਬੀਸਤਿਰੇਖਾ।ਤਿਨਕਗਿਬਿਬਰਨਸੁ
ਨਹੁਕੁਲੇਖਾ।ਦੀ ਛਿਦ।ਪਦਪੇਨਸੁ
ਜਾਪਨੁਦੇਵਪਨੀ।ਅਰੁਅੰਬੁਜਅੰਕੁ
ਸਐਅਸਨੀ।ਬਰਬਾਸਸਸਿਖਸੁਪ
ਸਰਸੀ।ਆਨਿਸੁਸਾਤਿਕਸੁਦਰਸੀਅ
ਸਸੀ।ਫਲਸੈਬੁਮਨੋਹਰਮੀਨਫਬੀ।
ਬਸੈਕੋਨਿਤ੍ਰਿਕੋਨਛਕੋਨਛੁਬੀ।ਜਦ੍ਰਕੁ
ਭੁਸੁਬਿੰਦੁਸੁਭ੍ਰਾਗਸਨੀ।ਨਰਊਰਧਰੇਖ
ਬਿਸੇਖਬਨੀ।ਪਦਪਕਿਜਅੰਕਸੁਬੇਕ ੮

CC-0 Punjab University Chandigarh. An eGangotri-Vaidika Bharara Initiative

ਬਨੇ।ਭੁਵਪੰਕਉਿਪਾਰਨਰੰਕਯਨੇਜ
ਨਪਜਾਵਤਗਾਵਤਰਤਨਹਰੀ।ਸੁਖਸਿ
ਪਤਿਦੇਪਤਿਦੇਤਹਰੀ।੧੦।ਦੋਹਰਾ।ਏ
ਰੇਖਾਚਰਨਨਿਪਰੀਹ।ਰੀਕਰੀਕਲਜ
ਨਾ।ਰਸਿਕਸੁਜਨਜੀਵਨਜਰੀਜਰੀਖ
ਰੀਜਿਯਜਾਨਾ।੧੧।ਛੰਦ।ਇੰਹਿਬੇਸਰ
ਅਰੰਮੇਸਜਸਿਸੁਅਵਧੇਸਨ੍ਰਿਪਲਾਲ
ਨਕੈਰੇ।ਤਬਦੇਖਿਦੇਖਿਆਸੇਖਜਨ
ਅਨਿਮੇਖਮਨਾਅਨੰਦਭੁਰੈਂ।ਇਮਕਲ
ਪਤੂਵਰਤਰਬਿਕਲਪਅਨਲਪਜਲ
ਪਬਿਹਾਇਕੈ।ਮਾਐਸੁਮੋਦਬਿਨੋਦਪਰ
ਮਪ੍ਰਮੋਦਰਾਮਲਡਾਇਕੈ।੧੨।ਸੋਰਠਾ

CC-0 Punjab University Chandigarh. An eGangotri-Vaidika Bharara Initiative

ਤਾਦਿਨਤਿਥਿਅਤਿਰਾਮਪ੍ਰਿਜਨਾਮ
ੲੇਕਾਦਸੀ।ਬਰਨਿਓਸਿਵਸੁਖਧਾਮ
ਜਾਸੁਮਹਾਤਮਬਿਬਿਧਬਿਧਿ।੧੩।ਇੰ
ਦ੍ਰਾਦਿਕੜਿਦਵੇਸਆਏਅੰਜਨਸਰਜੂ
ਜਲ।ਪਾਵਨਸਦਾਸੁਦੇਸਹਰਿਬਾਸੁ
ਰਥਰਨਿਓਅਧਿਕਾ।੧੪।ਇਤਿਸ੍ਰੀਰ
ਅਹੰਸਜੇਰਤਨਾਗਿਰਿਬਿਰਚਿਤੇਸੁਤਸੰ
ਕਸੰਬਾਦੇਏਕੋਨਸਸੋਧਆਏ॥੧੬॥ਸੂ
ਤਉਵਾਚ॥ਦੋਹਰਾ॥ਦੇਵਪਿਤਰਗਿ
ਧਰਬਮੁਨਿਅੰਜਨਹਿਤਹਰਿਦੇਸਾਤ
ਜਿਤਜਿਨਿਜਾਨਿਜਾਗਿਹਰਲੇਸਜਿਸ
ਜਿਬਾਹਨਬੇਸਾ।੧।ਚੌਪਈ।ਸੁਨਸੀ

CC-0 Punjab University Chandigarh. An eGangotri-Vaidika Bharara Initiative

ਗਸੁਭਸਜੰਦਨਸਾਜੀ।ਰਲੋਰਲ
ਪਰਪਲਬਰਥਾਜੀ।ਸਹਸਅੰਛ
ਰਲਲੰਛਪਤਕਾ।ਪਾਵਨਪਗਅਪੂ
ਨਜਪਰਿਪਾਕਾ।ਸਬਸੀਮ।ਜਸੋਸੋਜਸੁ
ਭੁਜੋਤਾ।ਚਿੰਤ੍ਰਬਿਚਿੰਤ੍ਰਸੰਤ੍ਰਅਨੋਹ
ਨ੍ਰਿਤਕਬਿਹਗਾਮਿ।ਗਬਿੰਦਸਮੇਤਾ
ਕਨਿਕਕੀਲਦ੍ਰਿਦਗਚਿਤਸਚੇਤਾ।
ਬਹੁਗਬਿਖਭੁਬਾਹਨਬਿਖ੍ਰਕੇਤੂ।ਅ
ਗਜਾਅੰਗਸਿਗਸੁਖਸੇਤੂ।ਜਟਾਭੁਰ
ਨਬਿਖਪਰਨਬਿਭੂਖਨਾ।ਚਿਤਾਭਸ
ਮਭੂਖਤਿਗਤਦੂਖਨਾ।ਦੂਰਦਚਰਗਸ
ਪਰਪਨਦਿਗੰਬਰਾ।ਤਿਗਾਮਤ੍ਰਿਸੂਲ

CC-0 Punjab University Chandigarh. An eGangotri-Vaidika Bharara Initiative

ਸੂਲਅਗਸੇਥਗਾ।ਕਨਿਕਥਰਨਨਿ
ਜਜਟਾਅਸ੍ਰਾਗੀ।ਪ੍ਰਭੁਪਦਪਦਅਜਨਿ
ਤਸਰਧਾਗੀ।ਰਿਦਲਿਲਾਟਬਿਕਟਗ
ਨਸੈਗਾ।ਭੈਰਵਭੂਤਭੁਯਦਭੂਭੈਗਾ।
।ਬਿਬਿਪਸਗੀਰਬੀਰਬੇਤਾਲਾਂ।ਸੇਤ
ਪੀਤਬਹੁਬਰਨਬਿਰੂਪਾ।ਪ੍ਰੇਤਪਿਸ
ਚਅਵਾਚਅਨੂਪਾ।ਅਸਸਮਾਜਸ
ਜਿਸਰਜੁਸਨਾਨਾ।ਚਲੇਕਰਨਸੇਕ
ਰਭੁਗਵਾਨਾ॥੨ ਦੋਹਰਾ।ਬਹੁਰਬਿਰ
ਢਿਪ੍ਰਪੰਚਬਿਤਬੇਦਬਦਨਬਰਦੇਸਾ
।ਕਮਲਾਸਨਨਾਸਨਸਅਲਸਾਸਨ
ਗਨਗਸੇਸਾ।੩ ਚੌਪਈ।ਪਰਮਪ੍ਰ

।ਬਾਮਨਦੀਹਦੇਹਬਿਕਰਾਲਾ

ਸੀਸਹਿ ਸਬਰਬਾਹਨਾ ।ਸਿਤਸਗੀਰਸੁ
ਦਰਸਰਗਾਹਨਾ ।ਚਿਰਤਚਰਨੋਰੋਰ
ਰਤਨਾਰੇ ।ਜਨੁਸਿਵਸੈਲਰਤਨਬ
ਰਧਾਰੇ ।ਤਿਨਿੰਚਾਢਿਚਲੇਭੁਲੇਸੁਧਿ
ਧਾਤਾ ।ਤੀਰਥਬਰਜਸਰਜੂਬਿਖ੍ਯਾ
ਤ੍ਰਾਪ੍ਰਿਨਿਗਨਪਤਿਗਿਰਨੰਦਿਨਿਨੰਦ
ਮੂਖਕਬਾਹਨਬਦਨਗਜੰਦਾ ।ਲਿਬੋਦ
ਰਸੋਦਰਖਟਬਦਨਾ ।ਦੀਰਘਕਰਨ
ਧਰਨਇਕਰਦਨਾ ।ਪਰਸੁਪਾਨਿਧ
ਨਿਬਿਘਨਬਿਨਾਸੀ ।ਭੁਗਵਤਭੁਭੂ
ਰਿਗੁਨਰਾਸੀ ।ਮੂਖਕਸੰਤਮਤਿਗਸ
ਰੀਸਾ ।ਤਿਨਿੰਚਾਢਿਚਲੇਗਗਜੈਗਨਈ

CC-0 Punjab University Chandigarh. An eGangotri-Vaidika Bharara Initiative

ਸਾ।ਜੌਂਐਰਾਵਤਿਇੰਦ੍ਰਬਿਰਾਜਾ।ਤਿਓਂ
ਨਿਜਥਾਨਚੜ੍ਹਿਗਨਰਾਜਾ।ਅਪਸ
ਰਗਨਗੀਧਰਬਸੁਜਾਨਾ।ਚੜ੍ਹਿਚੜ੍ਹਿ
ਚਲੇਬਿਸਾਲਬਿਮਾਨਾ।ਕਿੰਕਨਜਾਲ
ਮਾਲਅਨਸੋਹਨ।ਧੁਜਪਤਾਕਅਦ
ਭੁਤਅਤਿਸੋਹਨ।ਚਲੀਬਿਮਾਨਸ
ਹਸ੍ਰਸਤਰਾਜੀ।ਬਿਬਿਧੁਬਾਹਨੀਬਿ
ਬਿਧਬਿਰਾਜੀ।ਸ੍ਰੀਸਾਕੇਤਿਪੁਰੀਸੁਖ
ਰਾਸੀ।ਸਕਲਦੇਵਬੈਦਿਤਅਬਿਨਾਸੀ
੪। ਦੋਹਰਾ। ਤਿਹਿੰਮਾਰਗਸੁਰਗਨਚ
ਲੇਸਜਿਸਜਿਸਕਲਸਮਾਜਾ।ਆਖਿ
ਲਅਨੀਆਗੇਕਰੌਐਰਾਵਤਗਜ

CC-0 Punjab University Chandigarh. An eGangotri-Vaidika Bharara Initiative

ਰਾਜਾ।ਪਾਰਿਪਣੀ।ਦੀਰਘਦੇਵਤਸੁਰਿ
ਗਾਸਵਾਰੀ।ਆਗੇਚਲੀਅਨਿਕਪੁਰਜ
ਧਾਰੀ।ਗਾਵਤਗਨਗਧਰਬਅਨੇਕਾ
।ਬਜਤੀਮ੍ਰਿਦੰਗਰਿਗਭ੍ਰਤਿਠੇਕਾ।ਤਿਹ
ਪੁਨਿਪੂਰਗਤਿਰਾਗਨਮਹਾਨਾ।ਸੰਗ
ਸਬਦਗੁਨਵੰਤਪਹਿਚਾਨਾ।ਇਹਿ
ਬਿਧਿਅਨਰਾਨਗਾਰਨਬਿਮਾਨਾ।
।ਚਲਤਅਤ੍ਰਮਾਰਗਗਤਿਨਾਨਾ।ਗਿ
ਰਜਰਜੌਜਾਚਤਜਿਅਜਬਗੀ।ਰ
ਲਤਾਬਿਮਾਨਤਹਾਤੌਜੌਤਬਗੀ।ਸਤਜੌ
ਲੋਕਤਪਲੋਕਸੁਹਾਏ।ਤਜਨਲੋ
ਕਮਹਰਪੁਨਿਆਏ।ਧ੍ਰੁਵਧ੍ਰੁਵਲੋਕਸ

CC-0 Punjab University Chandigarh. An eGangotri-Vaidika Bharara Initiative

ਪਤਿਰਿਖਿਧਾਆ।ਪੁਨਿਸੁਰਲੋਕ
ਭੁਵਰਸਰਨਾਆ।ਨੰਧਿਰਿਦ੍ਰਮੰਡਲ
ਚਲਿਆਏ।ਮਾਰਤੰਡਮੰਡਲਪੁਨਿ
ਧਾਏ।ਗਗਨਿਗੰਗਸੰਗਤਿਆਤਿਸੀ
ਗਾ।ਸੁਰਤਰਸੁਮਨਸੁਗੰਧਸਮੀਰਾ
ਤ੍ਰਿੰਹਬਲਤਪਨਤਾਪਨਤਪਾਏ।ਸਬੈ
ਸਬੈਬਿਧਿਸੁਖਸਰਸਾਏ।ਮੇਘਮਗ
ਨਕਹੂੰਗਗਨਬਿਮਾਨਾ।ਗਜਰਥਤੁ
ਰਗਤੇਜਛਿਨਛਾਨਾ।ਸੇਤਸਘਨਘ
ਨਮੰਡਲਮਾਂਹੀ।ਬਾਸਵਗਜਆ
ਭਾਅਸਿਆਹੀ। ੨ ਦੋਹਰਾ।ਜੋਐਅ
ਤਿਅਨਲਅਕਾਸਅਧਿਉਦਿਤਅਨੂ

CC-0 Punjab University Chandigarh. An eGangotri-Vaidika Bharara Initiative

ਪਾਅਮੰਦਾ।ਸੋਹਤਸਰਸਸੁਹਾਵ
ਨੇਸਰਦਸਪੂਰਨਚੰਦਾ।੧।ਚੌਪਈ
।ਬਾਹਨਬੇਗਮੇਘਾਬਿਲਗਾਨੇ।ਭ੍ਰ
ਮਤਭੂਰਰਥਗਜਲਪਟਾਨੇ।ਤਿਨਕ
ਰਿਤਿਨਪਾਈਛਬਿਕੈਸੇਂ।ਪਰਬਤਪਾਂਤਿ
ਪੰਛਜੂਤਜੈਸੇਂ।ਇਹਿਬਿਧਿਆਇ
ਅਵਨਿਅਵਲੋਕੀ।ਲਹਿਅ।ਵਿਤਾਰਅ
ਨੈਤ੍ਰਅਸੋਕੀ।ਬਨਬਿਸਾਲਭੂਭ੍ਰਿਤਅ
ਤਿਭੂਰੇ।ਸਾਗਰਸਪਤਨਦੀਂਨਦਨਾਗੇ
।ਸਬਨਸਹਿਤਸੋਭਾਸਰਸਾਨੀ।ਜਨੁ
ਭੂਖਨਭੂਖਿਤਭੂਰਨੀ।ਮਘਜਸੁਵਰ
ਨਸੁਮੇਰਸੁਹਾਵਾ।ਕਨਿਕਭੂਸਾਮਜਨੁ

CC-0 Punjab University Chandigarh. An eGangotri-Vaidika Bharara Initiative

ਬਿਮਲਬਨਾਵਾ॥ਊਚਸਹਸਜੋ
ਜਨੋਚੈਗਸੀ॥ਸੋਗਹਿਸਹਸਬਸੁ
ਅੜੀਬਾਸੀ॥ਸਾਗਰਸੈਖਜਾਸਰਿ
ਨਿ ਸਬਿਸੇਖੋ॥ਦਿਪਤਦੀਪਦੇਵੰਪੁਨਿ
ਦੇਖੋ॥ਸਪਤਦੀਪਸਰਦਾਰਸੁਹਾਵਾ
ਜਿਬੂਦੀਪਬਹੁਰਿਲਖਿਪਾਵਾ॥ਤਾਸ
ਨਵਲਨਵਖੰਡਨਿਹਾਰੇ॥ਸਬਬਿਧਿ
ਸੁੰਦਰਸਰਸਸਵਾਰੇ॥ਤਿੰਹਅਜਨਭੁ
ਅਜਬਜਬਦੇਖਾ॥ਲਗੇਕਰਨਬੇਦ
ਨਸਬਲੇਖਾ॥ਨਿਰਖਨਮਤਸਬਸੁ
ਰਗਨਬ੍ਰਿੰਦਾ॥ਅਮਰਾਧਿਪਅੰਗਨ
ਅਨਿੰਦਾ॥ ਦੋਹਰਾ॥ਪੂਛਤਿਸੁਰਪ

CC-0 Punjab University Chandigarh. An eGangotri-Vaidika Bharara Initiative

ਤ੍ਰਿਸੋਂਜਚੀਖਚੀਅਧਿਕਅਨੁਰਾਗ
ਸੋਦਾਮਚੀਨੈਨਨਿਨਚੀਰਚੀਨੂੰਪਰ
ਸਰਾਗ॥ ਦ੍ਰੌਪਦੀ ॥ਕਾਨੁਤ੍ਰਿਲੋਕ
ਨਾਥਾਮਸ੍ਵਾਮੀ।ਸਕਲਦੇਵਗਨਤ
ਵਅਨੁਗਾਮੀ।ਕੇਸੁਰਕੇਤੀਰਥਬਰ
ਦੇਸਾ।ਬਿਦਤਿਜਿਹਿਂਸੁਰਸਕਲ
ਸੁਰੇਸਾ।ਸੁਨਾਸੀਰਕਹਿਸੁਨਹੁਸੁ
ਨੈਨੀ।ਸਬਸੁਰਜਿਹਿਂਪੂਨਮਤਿਧ
ਕਥੈਨੀ।ਭੁਰਤਪ੍ਰੈਤਿਯਹਿਸਾਜਸੁ
ਹਾਵਾ।ਕਰਮਭੂਮਿਇਮਕਹਿਸੁਤਿ
ਗਾਵਾ।ਈਹਾਂਅਮਰਆਰਾਧਨਕਰਿ
ਕੈ।ਜਾਂਤਸ੍ਵਰਗਜਨਸੁਰਤਨਪਾਇਕੈ

CC-0 Punjab University Chandigarh. An eGangotri-Vaidika Bharara Initiative

ਕਰਿਸਤਸੰੜਅੰੜਸੁਖਦਾਈ।ਸੁ
ਮੁਖਿਸੱਲੁਪਦਵੀਮੈਪਾਈ।ਤੁਮਹੂਈ
ਹਾਂਸੁਕ੍ਰਿਤਸਤਕੀਨੋ।ਤੌਪਾਏਸੁਰਪਤਿ
ਪਤਿਪੀਨੋ।ਧਿਨਅਈਹਾਂਬਾਸੀਨਰ
ਨਾਰੀ।ਤਿਨਮਹੁੰਜੇਹਿਮਾਬਿਧਜਮਨਾਰੀ।
ਇੰਹਿਥਲੁਕੁਸਲਕਰਮਜਿਨਿਕੀਨੋ।
ਤਿਨਿਪਾਇਪਦਪ੍ਰਮਪ੍ਰਬੀਨੋ।ਜਿਹਿਜ
ਨਜਬਜਗਜਸਪਦਪਾਵਾ।ਸੋਪ੍ਰਭਾਵ
ਸਬਮਾਂਕਰਿਗਾਵਾ।ਬਰਨੈਬਹੁਤਕ
ਹਾਂਕਹਿਕੋਈ।ਸਬਸ੍ਰੁਤਿਸਾਰਸੁਮੁਖਿ
ਸੁਨੋਸੋਈ।ਜਾਂਹਤਅਮਰਈਹਾਂਬਰਬ
ਸਾਭਵਭੈਭੰਜਨਬਿਨਹਿਪ੍ਰਯਾਸਾ।੧੦

ਦੋਹਰਾ। ਸ੍ਰੋਤਿਸਿੰਧੁਗਾਵਤਭਜਨਜਨਕ
ਰਿਪਾਵਤਭਵਪਾਰ।ਤਿਹੇਤੁਰਤਤਅਤੇਅ
ਜੋਜੋਤਰੁਨਤਮਾਗਿਨਿਧਾਰ।੧੧।ਚੌਪਈ
ਭਾਰਤਭੂਪਭਾਵਆਧਿਕਾਈ।ਕੀਮਤਿ
ਕੌਨਕਹਾਂਲਗਗਾਈ।ਦੇਖਹੁਜਗਿਨ
ਬਬਰਧਾਆ।ਸਾਗਰਨੀਰਤੀਰਿਆਭਿ
ਰਾਮਾ।ਸਿਤਸੁਖਦਸੀਸਿਤਿਸਰਿਸੇਤੂ
।ਜਰੋਜਗਤਜਨਜਾਵਨਿਹੇਤੂ।ਪਰ
ਮਪ੍ਰਿਆਨਿਪਿਛੈਤ੍ਰਨਛਾਨਾ।ਭਰਤਖੰ
ਡਪ੍ਰਉਤਪ੍ਰਧਾਨਾ।ਜਿਨਪਤਿਤਨਿਨ
ਕਹੂੰਗਤਿਪਾਈ।ਤਿਨਕੀਗਤਿਜਗ
ਦੀਸਗੁਸਾਈਂ।ਪੇਖਪੁਨੀਤਪ੍ਰਿਆਪੁਨਿ

CC-0 Punjab University Chandigarh. An eGangotri-Vaidika Bharara Initiative

ਕਾਸੀ।ਬਿਸ੍ਵਨਾਥਨਗਰਿਅਬਿਨਾਸੀ।
।ਜਿੰਹਿਸਮੀਪਸੁਰਸਰਿਸੁਹਾਈ।।ਥਾ
ਤਿਸਦਾਸੱਜਨਸੁਖਦਾਈ।ਜਾਨਜੀ
ਵਨਤਜਿਅਗਜਗਜੀਵਾ।ਨਿਜਕਰ
ਕਰਿਕੈਵ੍ਰਜਅਤੀਵਾ।ਦੇਖਹੁਗਯਾ
ਛੇਤ੍ਰਛਬਿਛਵਾ।ਜਹਾਂਪਿਤਰਗਨਤੁਰ
ਪਨਪਾਵਾ।ਪੁਨਿਪ੍ਰਯਾਗਪੇਖਹੁਪਿਕਬੈ
ਨੀ।ਤਾਰਨਤਰਨਿਤਰੰਗਤ੍ਰਿਬੇਨੀ।ਤੀ
ਰਥਰਾਜਬਿਰਾਜਤਭੂਰੇ।ਸਮਲਸਮੂ
ਹਸਮਨਸੁਠਸੋਰੇ।ਬਹੁਰਿਨਿਹਾਰਹੁਨੀ
ਰਜਨੈਨਾ।ਚਿੱਤ੍ਰਕੂਟਚਿਤਵਤਚਿਤਚੈ
ਨਾ ੧੨ ਦੋਹਰਾ ।ਬਿਮਲਬਿਚਿੱਤ੍ਰਪ

ਵਿੰਤ੍ਰਾਪ੍ਰਿਅਸੋਹਿਤਸ੍ਰਿਗਾਸੁਦੇਸਾ।ਪਯ
ਸਰਨੀਬਰਨੀਜਹਾਂਹਰਨੀਕਲਖਕਲੇ
ਸਾ।੧੩।ਚੌਪਈ।ਪੁਨਿਮੈਂਦ੍ਰਦਰਦੁਰਲ
ਖਨੀਕੋ।ਸੁਤਨੁਸਯਨਜਨੁਜਯਨਅ
ਹੀਕੋ।ਰਿੰਛੁਵਿਤਅਰੁਸਝਜਸੁਹਾਏ।ਉ
ਰਵਿਉਰੋਜਉਮ੍ਰਿਗਜਨਛਾਏ।ਵਿਹਿਦੇ
ਬਹੁਬਿਧਿਸੈਲਸੁਹਾਵਨਾ।ਬਿੰਦਹੁਬਿਕ
ਟੇਸਪਦਪਾਵਨਾ।ਸਿੰਧੁਸੇਤੁਰਾਮੇਸੁਰ
ਨਾਥਾ।ਬਿੰਦਹੁਬਹੁਰਜੋਰਜੁਗਹਾਥਾ।ਦ੍ਵ
ਰਾਵਤੀ।ਬਿਸ੍ਨੁਪਦਦੂਪਾਯੋ।ਖਿਪ੍ਰਿਆ
ਪੁਨਿਪਰਮਅਨੂਪਾ।ਜਹਿਸੀਕ੍ਰਿਸ੍ਨਸ
ਦਾਨੁਪਸੀਵਾ।ਬਸਤਰਸਤਬਿਹਰਤ

CC-0 Punjab University Chandigarh. An eGangotri-Vaidika Bharara Initiative

ਰਤਿਖੀਵਾ।ਆਯਾਪੁਰੀਪੇਖਪੁਨਿਪ
ਆਗੀ।ਗਿਗਾਦੂਾਰਅਪਾਰਅਧਾਰੀ।
।ਜਿਹਮਥੁਰਾਮਾਧਵਮਨਮਾਨੀ।ਬੇਦ
ਤੁਬਿਦ੍ਰਾਬਨਰਜਪਨੀ।ਜਮਨਪੁਲਿ
ਨਪਰਮਰਸਭੂਪਾ।ਜਹਿਂਸ੍ਰੀਕ੍ਰਿਸ੍ਨਰਸ
ਕਮਨਿਭੂਪਾ।ਨਿਤਤਸਦਾਸੋਦਾਮਦਾਮ
ਤੋ।ਰਮਨੀਰਿਮਜਭੂਪਰਸਰੋਤੋ।ਦੇਖ
ਤੁਅਵਧਪੁਰੀਆਬਿਨਾਸੀ।ਅਖਿਲ
ਆਮੰਗਲਦਹਨਦਵਾਸੀ।ਸਕਲਪੁ
ਰੀਪਾਵਨਸਿਰਮਨਿਸੀ।ਬੇਦਪੁਰਾਨ
ਉਪਨਿਖਦਧਨਸੀ।ਜਹਾਂਧਰਜੋਨਰ
ਵਪੁਪਰਮੀਸਾ।ਕਰਹੁਪ੍ਰਨਾਮਧਰਨਿ

CC-0 Punjab University Chandigarh. An eGangotri-Vaidika Bharara Initiative

ਧਰਿਸੀਸਾ।ਸੁਨਤਿਸਰੀਸੁੰਦਰਪਤਿਬ੍ਰ
ਤੀ।ਸਾਦਰਕਹ੍ਯੋਪੁਨਾਸੁਸਯਾਨੀ।੧੪
ਸੋਰਠਾ।ਤਾਸੁਪੁਨਾਮਨਿਹਾਰਅਪਸਰ
ਸੁਰਗਿਧਰਬਗਨਾ।ਪੁਨ।ਤਿਵਾਰਹਿ
ਵਾਰਅਵਧਾਹਿਉਰਆਨੰਦਭੂਰਿ।੧੫।
।ਇਤਿਸ੍ਰੀਰਾਮਅਹੰਸਜੋਰਤਨਗਰਿਬ੍ਰ
ਰਚਿਤੇਸੂਤਸੋਨਕਸੰਬਾਦੇਸਪਤਦਸੋ
ਧ੍ਯਾਯਃ੧੭।ਸੂਤਉਵਾਚ।ਦੋਹਰਾ।ਸ
ਚੀਸਹਤਸੁਰਸੁੰਦਰੀਸਾਦਰਨਾਤਨਿ
ਹਾਰ।ਸਾਵਿਤ੍ਰੀਪ੍ਰਿਯਪਦਮਸਹਿਪੂਛ
ਤਿਪ੍ਰੇਮਪ੍ਰਚਾਰਿ।੧।ਚੌਪਈ।ਸ੍ਵਾਮਿਨ
ਕਹਹੁਕਵਨਜਹਿਧਾਮਾ।ਜਾਂਹਿਨਾਤ

CC-0 Punjab University Chandigarh. An eGangotri-Vaidika Bharara Initiative

ਸਭ੍ਰਸੁਰਸਹਸਜਾਮਾ।ਸੁਨਤਸਪ੍ਰੇਮ
ਦੈਡਵਤਿਕੀਨਾ।ਪੁਨਿਬਿਧਿਬੋਲੇਬਚ
ਨਪ੍ਰਬੀਨਾ।ਜਹਿਸ੍ਰੀਅਵਧਅਖਿਲ
ਅਘਨਾਸੀ।ਪੁਨਿਆਪਿਯੋਧਿਪੁਰਨਪ੍ਰਕ
ਸੀ।ਇੰਹਾਂਅਵਤਰੇਅਗਜਗਈਸਾ।
ਅਸ।ਅਕਾਰਧਾਰਿਧਰਨੀਸਾ।ਧਿਨ੍ਯ
ਧਿਨ੍ਯਦਸਰਥਰਘੁਰਜਾ।ਜਾਸੁਤਨੈ
ਤ੍ਰਿਭੁਵਨਪਨਭ੍ਰਜਾ।ਹਮਕਰਿਕੋਇਕੋ
ਇਕਲਕਰਨੀ।ਅਵਧਪਬਾਸਬਾਂਛਤ
ਬਰਬਰਨੀ।ਸਰਜੂਸਰਤਸਮੀਪਸੁਹੈ
ਨੀ।ਬੰਹਤਿਸਦਾ।ਸੁਦਰਸੁਖਦੈਨੀ।
।ਸਬਸਰਸਰਤਿਸੋਰੇਮਨਿਬਰਨੀ।ਦ

CC-0 Punjab University Chandigarh. An eGangotri-Vaidika Bharara Initiative

ਰਸਪਰਸਪਾਤਕਤ੍ਰਮਤਰਨੀ।ਬਰ
ਨੀਬ੍ਰਮਬ੍ਰਹਮਦ੍ਰਵਰੂਪਾ।ਜਾਸੁਰਰਨ
ਜਲਰੋਗਾਅਨੂਪਾ।ਸੁਰਸ੍ਰੋਮਹਿਮਾਕ
ਰਨਹਿਪਾਰਾ।ਆਗਮਨਿਗਮਪੁਰਣਪੁ
ਕਾਰਾ।ਤੌਸਰਜੂਮਹਿਮਾਕੋਕਹਈ।ਸੁਨਿ
ਮਤਿਚਕਿਤਥਕਤਿਦ੍ਵੈਰਹਈ।ਸਰਜੂਸ
ਨਾਨਜਾਇਜਨਜਬਹੀ।ਪਗਪਗਤੁਰ
ਗਮੇਧਫਲਤਬਹੀ।੨ ਦੋਹਰਾ।ਧ
ਰਮਾਨੰਦਪਰੇਸਪ੍ਰਭੁਰਾਮਨਾਮਨਰਥੇ
ਸਾ।ਜਹਿਮੰਜਨਜਲਕੇਲਕਲਕਰਿਹੈ
ਸਦਾਸੁਦੇਸਾ। ੩ ਚੌਪਈ ਤਾਸੁਪ੍ਰਭਾਵ
ਕਹੈਕੋਪੰਡਿਤਾ।ਜਦਪਿਮਹਾਨਮਹਾਮਤਿ

CC-0 Punjab University Chandigarh. An eGangotri-Vaidika Bharara Initiative

ਮੈਤ੍ਰਿਤਾ॥ਸਾਰਸੂਸਗਤਿਸੁਤਾ॥ਸਾਵਿਤ੍ਰਾ
ਕੀ॥ਉਤ੍ਰਿਥੇਅਥਾਹੁਉਦਧਾਮਹਿਮਾਖੀਜ
ਹਿੰਸੀਰਾਮਕ੍ਰਿਸ੍ਨਕਲਕੇਲੀ॥ਕਰਿਹੈਂਕੋ
ਟਿਕਾਂਮਦਪੇਲੀ॥ਅਤਿਰਹੈਂਸਜਾਮ
ਹਿਮਾਮਨਮਾਨੀ॥ਬਨਾਸਸੁਜਾਨਪੁਰ
ਨਿਨਿਛਾਨੀ॥ਹਿਮਗਿਰਿਬਿਧਾਮਧਜ
ਸੁਤਿਗਾਵਾ॥ਭੂਖੈਕੁਰਿਅਕੁਠਸੁਹਾਵਾ
ਕੋਊਨਸਕੇਜੀਤਜਗਜਾਹੀ॥ਤੰਤ੍ਰੈਨਾਸ
ਅਵਧਆਸਆਹੀ॥ਦੇਖਹੁਉਨਤ੍ਰਅਵ
ਧਾਅਟਾਗੀ॥ਛੁਵਤਿਜਾਨਜਨੁਭੁਜਾਪ
ਸਾਰੀ॥ਧਾਵਸਪੀਨਪਯੋਧਰਪਜਾਰੀ
॥ਚਵਿਪਸਾਦਿਪਰਸੈਂਨਰਨਾਰੀ॥ਕਨਿ ੯

CC-0 Punjab University Chandigarh. An eGangotri-Vaidika Bharara Initiative

ਕਥਾਸਨਕ੍ਰਿਤਪੁਜਾ।ਸੁਨੈਨੀ।ਦੀਰਦੈ
ਤੁਦਾਮਿਨਦੁਤਿਦੈਨੀ।ਭੁਵਨਭੁਵਨ
ਫਬਿਫਬਿਫਹਿਰਾਹੀਂ।ਨਗਗਨਿਰਤ
ਪਕਗਿਨਿਜਛਾਹੀਂ।ਚਢੀਪ੍ਰਸਾਦਿਸਿ
ਖਗਸਸਿਬਦਨੀ।ਚੰਪਕਬਰਨਕੁੰਦਕ
ਲਰਦਨੀ।ਦੀਸਤਆਨਨਅਮਲਆਮੰ
ਦਾ।ਚਢੈਚੌਪਿਚਹੁਦਿਸਿਜਨੁਚੰਦਾ
੪॥ਦੋਹਰਾ॥ ਅਟਕਿਪਗਤਿਪਾਵਸਘਟਾ
ਅਟਾਅਵਨਿਪਰਜਾਨਿ।ਚਢਿਭਾਮਿ
ਨਛਬਿਦੇਤਜਨੁਛਟਾਘਟਾਲਪਟਾਨਿ
॥ਚੌਪਈ॥ ਦਿਖਿਆਪਰਘੁਨਿਲਗਗਨਿ
ਕਾਸੀ।ਸੁੰਦਰਿਆਸਸੁਵਰਨਸਨਾਥਾ

CC-0 Punjab University Chandigarh. An eGangotri-Vaidika Bharara Initiative

ਸ੍ਰੀਕਲਿਕਲ਼ਿਪੁਤਪੂਰਿਧਗਮਾਹੀਂ
ਖਾਲਜਾਲਖੇਲਤੁਭਿਤਚਾਹੀ।ਪਦ
ਪ੍ਹਾਰਜਦੁਆਪਤ੍ਰਿਹਿੰਤੋਸ੍ਰੀ।ਉਤ੍ਰਿਨ
ਨਿਪੈਰੈਨੇਨਾਸਿਰਸੋਈ।ਸਰਤੂਸਰ
ਸਿਪੁਰਰੈਗਤ੍ਰੀਨੋ।ਕਰਤਕਲੋਲ
ਕੈਜਕਰਕੀਨੋ।ਕਰਨੀਕਲਤੁਕਲ
ਰਸਗਤੋ।ਅਹਾਂਅਹਾਵ੍ਤਬਸਿਅਦਅ
ਤੋ।ਪੁਨਿਪੁਨਿਪੀਅਤਪਿਆਸਬਿਨੂਪ
ਨੋ।ਤਿਅਕੁਮਿਰਿਕੁਕਮਗਿਜਤਜਲੀ।ਕ
ਲਿਕਕਲਤਸੁਭੁਸਦਨਸੁਹਾਏ।ਬਿਮ
ਲਖਿਅਨਜਨਅਨਿਭ੍ਰਾਏ।ਤਿਨਕਰ
ਪਰਿਪ੍ਰਤਿਬਿਬਪ੍ਰਕਾਸੋ।ਪੀਤਬਰਨ

CC-0 Punjab University Chandigarh. An eGangotri-Vaidika Bharara Initiative

ਸਰਜੂਸਰਿਤਾਮੈਸੋ।ਸਿਲਾਪਸਿਰੋਮਨ
ਸਿਰਜਸਵਾਰੀ।ਪ੍ਰਗਿਨਕਨਰੋਲੋਕ
ਨਿਹਾਰੀ।ਨਗਰਿਨਦੀਅਘਮਾਨਿ
ਘਾਟਾ।ਚਾਰਚਅਕਚਾਮੀਕਰਠਾਟਾ।
ਸੁੰਦਰਸੁਭਸੋਭਾਲਹਿਕੈਸੀ।ਕੰਸ
ਨਿਕਠਿਕਨਿਕਸੁਕਜੈਸੀ।ਦੇਸਦੇਸ
ਛੂਨਿਪਛਬਛਾਏ।ਬਸੈਂਸਦਾਬਿਮਲੇ
ਸਬਸਾਏ।॥ਦੋਹਰਾ।ਤਟਨੀਤ੍ਰਮਲ
ਤਰੈਗਥਥਲਲਗੇਸੁਮਨਗਨਤੀਗਾਅ
ਵਧਬਧੂਬੇਨੀਬਿਮਲਬਾਂਧਤਿਜਨੁਸ੍ਰੀ
ਨਿਬੀਰ।੧।ਸੋਰਠਾ।ਸਰਜੂਸਰਿਸਰ
ਨਾਮਬਿਰਜਾਬਿਰਜਾਨੰਦਿਨੀ।ਧਾਇ

CC-0 Punjab University Chandigarh. An eGangotri-Vaidika Bharara Initiative

ਅਨਜੁਅਤਿਰਾਮਹਿਸਵੈਸਾਸਿਸੁਖੇ
ਖਿਨੀ। ਦੋਹਰਾ। ਜਨਪਾਇਅਨਸ
ਸਰਸੁਤਸਿਸੁਸੂਰਸੰਤਤਿਪਾਲਿਨੀ।
ਉਖਪਦਆਇੰਦੀਵਰਨਜਨਪੁਗੈ
ਨਖਸਨਖਨਮਾਲਿਨੀ। ਕ੍ਰਿਤਲਸਿ
ਵਾਲਤ੍ਰਿਰੋਜਚਕਵਬਿਸਾਲਕਰਿਬੀ
ਚੀਥਨੀ। ਕ੍ਰਮਾਦਿਨਿਦਸਨਥਰਾਹ
ਸਨਿਟੇਨਿਉਛਿਗਪ੍ਰਾਲਿਨਥਨੀਧਨੀ
ਸੋਰਠਾ ਅਵਧਨਗਰਨਰਨਾਰਿਪਸ਼ੀ
ਪੰਪੋਖਿਤਸਦਾਆਹਿਆਮਮਾਤ੍ਰਿਪ ੦
ਰਸਰਸੂਸਾਰਿਬਰਨੈਕਵਨਾ। ੧੦੫
ਤਿਸ੍ਰੀਰਾਮਰਹੱਸੇਰਤਨਹਾਰਿਥਿਰਗੇ

CC-0 Punjab University Chandigarh. An eGangotri-Vaidika Bharara Initiative

ਤੇਸੁਤਸੈਨਕਸਿਖਾਵੈਆਸ੍ਾਦੇਸੋਧਾਯੰ:
੧੯ ਦੋਹਰਾ ॥ ਪੁਨਿਪਦਮਜਕਹਿਤੋ
ਪ੍ਰਿਜਾਪੇਖਹੁਪਰਬਤਤੂਲਾ ॥ ਸਸਿਤਤੀ
ਰਥਨਕਨਿਕਿਐਥਸਤੂਨਿਚੈਥਬਹੁਸੂੰ
ਲਾ ॥੧॥ ਚੌਪਈ ॥ ਦੇਸਾਥਿਦੇਸਥਾਨਿਕਗ
ਨਨਾ ॥ ਬਿਬਿਧਿਪਥਸਤੂਭੁਰਿਭੁਰਿਜ
ਲਜਾਨਾ ॥ ਕ੍ਰੂਅਥਿੰਕੂਜਕਰਿਸਾ ॥ ਅਸਮੇ
ਤਾ ॥ ਭੁਰਤਉਤਾਰਤਲੀਤਿਨਿਕੇਤਾ ॥ ਦੂਰ
ਨਦਾਮਕਰਿਗਿਨਿਜਾਨਿਜਰੋਗਾ ॥ ਆਵਤ
ਜਾਤਸਮੇਤਸਨੇਹਾ ॥ ਅਨਿਥਜਾਰਪੁਨਿ
ਪੇਖਹੁਪਜਾਰੀ ॥ ਜਹਾਂਬਿਤਤਥਹੁਮਨਿ
ਗਨਸ੍ਰਾਰੀ ॥ ਗਾਰੂਨਮਨਿਪੁਨਿਪਦਮ

CC-0 Punjab University Chandigarh. An eGangotri-Vaidika Bharara Initiative

ਜਨਾਆਾਮੁਕਤਾਂਗਜਮੁਕਤਾਆਭਿ
ਰਾਮਾਾਚਾਰੂਚੰਦ੍ਰਮਾਨਿਸਗਜਿਸੁਰਾ
ਸੀਾਦਿਨਮਾਨਿਮਾਨਿਅਵਲੀਛਬਿਛ
ਸੀਾਜੈਬਗਥਿਭੁਵਅਵਧਪੁਰਮਾਂਗੀ
ਭੂਰਿਭੁਾਗਜਨਿਧਿਥਿਥਿਪਾਬਿਲਾਸੀ
ਪਰਮਪੁੰਨਿਜਪਾਵਨਪਾਰਿਪੂਰਨਾਕ
ਰਿਕਾਰਿਕਰੈਕੋਟਿਅਘਦੂਰਨਾਇਹਿੰ
ਬਿਧਿਜਿਨਿਬਹੁਜਨਮਾਂਬਿਤਾਏਾਅ
ਵਧਅਵਾਸਥਾਸਤਿਨਿਪਾਏਾਸਗਰੂ
ਕਲੋਲਲੋਲਪੁਨਿਤੋਈਾਜਨੁਅਵਲਿ
ਪਾਹਿੰਅਸੀਸਤਿਸੇਈਾ੨ਦੋਹਰਾਇ
ਤਿਥਿਧਿਥਿਧਿਪੁਥਦਨਸਨਥਦਭਿ

CC-0 Punjab University Chandigarh. An eGangotri-Vaidika Bharara Initiative

ਬਿਬਿਧਬਿਧਿਬੈਨਾਭ੍ਰਾਅਚਰਜ
ਇਕਅਪਰਪੁਨਿਸੁਨਿਮੁਨਿਗੁਨਗਨ
ਐਨਾ।੩ ਚੌਪਈ ।ਸਕਲਅਪਸਰ
ਅਵਲਿਅਨੂਪਾ।ਪੂਰਬਚਿੱਤ੍ਰਰੇਭ੍ਰਾਰ
ਸਰੂਪਾ।ਮੰਜੁਮੰਜੁਘੋਖਾ।ਘਨਸਜਾ
ਔਰਉਰਬਸੀ।ਉਰਅਭਿਰਾਮਾ।ਪੁਨਿ
ਤਿਲੋਤਮਾ।ਤਿਲਕਤ੍ਰਿਅਨਕੀ।ਦਰ
ਗਜਿਹੋਗਨਿਹਾਰਨਹਿਜਾਨਿਕੀ।ਗਤਿ
ਗਤਿਰਮਾਨਿ।ਜੱਛਗੇਪਰਬਾ।ਬਿਬਰਨ
ਬਦਨਬਿਗਤਗੁਰਗਰਬਾ।ਬਿਧਿ
ਹਿੰਬੀਦਿਬੋਲੇਸਬਸੰਗੀ।ਸੁਨਹੁਬਿ
ਬੁਧਬਗਬਿਨੋਹਮਾ।ਗੀ।ਦੇਵਦੂਰਤੇਂਅ

CC-0 Punjab University Chandigarh. An eGangotri-Vaidika Bharara Initiative

ਵਧਾਹਿੰਦੇਖੀਾ ਭੁਯੋਨਮਾਹਿੰਹਿਯਨ
ਰਖਾਵਿਸੇਖੀਾ ਅਬਆਵਿਲੋਕਅਵ
ਧਨਰਨਾਰੀਾ ਭੁਗਵਨਨਮਾਹਿੰਭੁਯੋ
ਭੈਭੂਰੀਾ ਨਮਤੇਆਧਿਕਰੂਪਾਇਨਕੇ
ਰੋਾਨੇਰਿਰਨੇਨਮਾਹਿੰਝੁਧਨੇਰੀਾਲਲ
ਨਾਲਲਿਤਲਲਾਂਮਾਇਹਾਂਕੀਾ ਦੇਵਦੇ
ਵਦੇਖਰੁਛਬਿਛਾਂਕੀਾ ਬਿਮਲਬਦਨਧੰ
ਕਜਮ੍ਰਿਗਨੈਨੀਾ ਅਲਕਜ੍ਰਲਿਕਅ
ਲਿਕਨਦੂਤਿਦੈਨੀਾ ਨਾਰਾਬੇਲਦਲਬ
ਦਨਸੁਹਾਏ ਉਰਅਨੁਰਾਗੁਉਮੜਜ
ਨੁਆਏ ਬੇਸਰਬੇਸਾਬਿਰਾਜਤੁਨਾਸ
ਅਦਨਮਨੋਹਰਹਾਸਬਿਲਾਸਾ ੫੯

ਹਰਾ। ਕ੍ਰਲਿਤਕ੍ਰਲਿਤਕੁਰਕੇਹੁਕੀ
ਕੇਹਨਥਸਨਅਮੋਲਾ।ਜਤ੍ਰੂਪਸਿ
ਪੁਟਅਗਨਅਨਦੁਜੁਗਲਸਿਵਗੋਲ
ਪੌੜਿਪਈ। ਚਮੱਤ੍ਰਿਰਚਿਤਿਅਟਾਅਲ
ਬੇਲੀ।ਨਵਧਾ।ਲੁਘਟਾਛਟਾਛਬਿਪੇਲੀ
ਰਤਿਅਦਅਥਨਨਿਖਿਲਨਵਨਾਰੀ
ਤੌਨਬਰਤਨੁਅਤਨਅਨਾਰੀ।ਅਨਿ
ਕ੍ਰੇਤ੍ਰਲਅੰਤ੍ਰਿਤਬਰਬਦਨਾ।ਨਵਭੂਖ
ਨਭੂਖਿਤਨੁਖਸਦਨਾ।ਅੰਗੁਅਨੋਹਰ
ਹਾਰਸੁਹਾਏ।ਜਨੁਬਦੁਅਦਨਫਿਰਤ
ਛਬਿਛਾਏ।ਜਸਛਬਿਛਕੇਨਗਰਨ
ਰਨਾਰੀ।ਅਸਛਬਿਨੈਕਨਨਾਕਨਿ।

ਗੀ।ਸ੍ਵਰਗਲੋਕਕੂਲੋਕਵਿਸੇਖਾ।ਸੁ
ਨੋਸਦਾਸੋਸ੍ਵਲਪਨਦੇਖਾ।ਕਿਰਿਕਲੇ
ਸਜਪਤਪਮਖਨੇਮਾ।ਲਹਿਸੁਰਪੁਰ
ਨਰਪਾਵਤਖੇਮਾ।ਤਿਹਿਤੇਅਧਿਕਅ
ਵਧਪੁਰਬਾਸੀ।ਬਿਨੁਪ੍ਰਯਾਸਪਾਵ
ਤਸੁਖਰਾਸੀ।ਕੋਟਿਫਲਅਧਿਕਅਅ
ਰਪੁਰਪਾਇਓ।ਈਹਾਂਸਕਲਸੁਖਸਹਿਜ
ਸੁਹਾਇਓ।ਬਿਬੁਧਲੋਕਕੇਬਿਬਿਧਬਰ
ਸ੍ਰੀਅਵਧਨਿਵਾਸਿਨਨਿਖਿਲਨਸਾ
ਸ਼ਾ।ਬਿਕਲਬਚਨਤਿਨਕੇਸੁਨਿਨਾਨਾ
।ਬਿਗਸੇਤੁਵਸਿਭੁਵਭੁਗਵਾਨਾ।ਕਹੇ
ਹਰਿਸਿਦੇਹਤੁਮਾਰਾ।ਸ੍ਵਜੇਭੁਵਸਾਤੁ

CC-0 Punjab University Chandigarh. An eGangotri-Vaidika Bharara Initiative

ਅਤਿਮਤਿਸਾਰਾ ॥੬॥ ਦੋਹਰਾ ॥ ਸੁਨਿ
ਬਿਰਿਚਿਬਰਬਚਨਸਬਸੁਰਆਪ
ਸਰਿਗਪਰਬਾ ॥ ਪੂਛਨਹਿਤਅਨੂਪੰ
ਗਾਵਹਿਂਲਗੇਬਿਚਾਰਨਸਰਬਾ ॥੭॥
ਚੌਪਈ ॥ ਤਬਬਿਹਿਬਿਮਾਨਚਢੈਅਨੂ
ਆਏ ॥ ਜਾਯਸਬਨਿਤਿਨਿਸੀਸ
ਨਿਵਾਏ ॥ ਬੋਲੇਬਹੁਰਿਸਕਲਸੁਰਸੰਗੀ
ਮਹਾਰਾਜਸੁਨਿਬਿਨੈਮਾਂਗੀ ॥ ਤੁਮਸ
ਬਸ੍ਰਿਜੇਜਹਾਂਲਗਲੋਕਾ ॥ ਸਬਤੇਂਅ
ਧਿਕਕਹੋਸੁਰਓਕਾ ॥ ਯਾਹਿਪ੍ਰਤੀਤਿ
ਹਮਰੇਮਨਮਾਂਹੀ ॥ ਹਮਤੇਂਅਧਿਕਅ
ਪਰਜਗਨਾਹੀ ॥ ਰਾਜਨਆਸੁਪੁਰਗਿਯ

CC-0 Punjab University Chandigarh. An eGangotri-Vaidika Bharara Initiative

ਹਿਪੇਖੀ।ਸਬਤੇਅਧਿਕਅਵਧਧਅਵ
ਰੇਖੀ।ਨਰਦੇਵਨਿਤੇਅਧਿਕਾਨਿਹਾਰੋ।ਸੁਰ
ਬਿਮਾਨਤੇਕੂਰਿਹ੍ਤਾਰੋ।ਅਮਰਨਗਰਤੇ
ਅਵਧਿਅਨੂਠੀ।ਦੇਖਤ੍ਰਿਲਖੀਲਿਖੀਤ
ਵਸੂਠੀ।ਜਗਿਮਰਜਾਦਬਾਦਜੋਹੈਹੂਹੋਕੇ
ਸੁਰਲੋਕਜਤਨਕਰਿਐਹੈ।ਜਾਸਨਰਨਾਰਿ
ਅਵਧਪੁਰਮਾਹੀ।ਤਜਸੁਰਸਦਨਅਧੇ
ਧਰਨਾਂਹੀ।ਤਾਤੇਕਰਿਅਜਤਨਜਗਸਾਂਈ
ਜੋਂਨਨਸੇਨਵਨਕਨਿਕਾਈ।ਸੁਨਿਸੁ
ਰਅਪਸਰਬਚਨਸੁਨੀਸਾ।ਬੋਲੇਸੁਰਈ
ਭਵਮਨੁਈਸਾ।ਅਹੋਅਮਰਅਪਸਰਬ
ਰਬਿੰਦਾ।ਤਜਹੁਸਕਲਸੁਦੇਹਸੁਰਿੰਦਾ

CC-0 Punjab University Chandigarh. An eGangotri-Vaidika Bharara Initiative

ਦੋਹਰਾ॥ਨਰਪੁਰਤੇਂਸੁਰਪੁਰਗਯੋਪਿਕਸੁ
ਨਹੁਸਨਾਤਨਖਾਤਾ॥ਖਇਬਿਕਾਰਬਹੁਬਿ
ਆਯਿਗਮਨਅਗਮਨਮਲਿਨਨਰਗਾਤਾ॥
ਚੌਪਈ॥ਸੁਰਗਜਗੀਰਸਭਭ੍ਰਾਂਤਿਸੁਹਾ
ਵਨਾ॥ਬਿਮਲਬਿਕਾਰਪਾਗਪ੍ਰਿਅਪਾਵ
ਵਨਾ॥ਨਿਤਦੂਰੰਗੀਯਦੇਖਦੁਖਹੀਨਾ॥
ਲੈਨਨਮੇਖਨਬਸਨਾਮਲੀਨਾ॥ਪਗਾ
ਸਹਿਤਛਿਤਿਛੂਵਤਨਛਾਯਾ॥ਇਕਰਸ
ਰੈਅਨੂਪਸੁਰਰਾਯਾ॥ਬਰਸਬੀਸਪ੍ਰ
ਨਿਪੰਚਪ੍ਰਵੇਸਾ॥ਸਦਾਰਹਤਸੁਰਤਨੁਸੁ
ਭੁਵੇਸਾ॥ਜੋਰਹਿਸਾਮਾਸ੍ਰਿਸਰਸਧਾਮਾ
ਸੋਹਸਗੀਰਸੁੰਦਰਗੀਸਜਾਮਾ॥ਸਦਾਸੁਖੀ

CC-0 Punjab University Chandigarh. An eGangotri-Vaidika Bharara Initiative

ਸੁਰਨਗਗਨਿਵਾਸੀ।ਸੁਖਦੁਖਮਿਲ
ਤੇਅਗਨਮਹਿਬਾਸੀ।ਤਜਹੁਸੋਕਸੁਰ
ਅਪਸਰਰਾਨੀ।ਅਹਿਤੈਂਹਤੇਲੋਕਨਿਜ
ਜਨੀ।ਸੁਨਿਮਨੁਬਚਨੌਸਬਨਿਸੁਖਮ
ਾਨਾ।ਬਿਹਸੇਤਬਨਾਰਦਭਗਵਾਨਾ।ਹ
ਸਤਨਿਰਖਿਨਾਰਦਹਿੰਸੁਨੈਨੀ।ਬੋਲੀ
ਸਬਅਪਸਰਪਿਕਬੈਨੀ।ਕਹਹੁਮੁ
ਨੀਸਜਗਸੋਕਿਹਕੇਤੂ।ਸੁਨਿਮੁਨਿਬੋਲੇ
ਬਿਧਿਕੁਲਕੇਤੂ।ਸੁਨਹੁਸੁਦਰਿਜੋਨਿ
ਧਨਅਕਾ।ਬਚਨਕਹੋਸੋਸਤੁਅਸੁਭਾਯ
ਕਾ।ਤਹਾਂਪਰਿਤ੍ਰਇਕਅਵਧਾਬਿਗਾਈ
ਔਰਠੌਰਕੀਬਾਤਬਤਾਈ।੧੦ ਦੋਹਰਾ

CC-0 Punjab University Chandigarh. An eGangotri-Vaidika Bharara Initiative

ਅਵਧਪੁਰੀਪਾਵਨਪਰਮਜਿਹਿੰਪੂ
ਜਤਤ੍ਰਿਪੁਰਾਰਿ॥ਸਰਸਸਹਸਸੁਰਲੋ
ਕਤੇਂਮਹਿਮਾਂਅਨੰਤਅਪਾਰ॥ ੧੧ ਚੌਪਈ
ਸੁਰਦੁਰਲਭੁਦਸਰਥਰਜਧਾਨੀ॥ਮ
ਹਿਮਾਬੇਦਪੁਰਾਨਬਖਾਨੀ॥ਸੁਰਪੁਰਤੇ
ਗਿਰਿਗਿਰਿਸੁਗੋਬਿੰਦਾ॥ਜਨਮਮਰ
ਨਪਾਵਤਅਤਿਨਿੰਦਾ॥ਅਵਧਤਜਾਗ
ਤਨੁਹਰਿਪੁਰਜਾਹੀ॥ਜਹਿੰਪੁਨਿਜਨ
ਮਮਰਨਦੁਖਨਾਹੀ॥ਤਨੂਪਰਸਕਲ
ਸੁਕ੍ਰਿਤਜਿਨਸਾਧੋ॥ਕਰਿਕ੍ਰਤੁਕਠਿਨ
ਅਮਰਆਰਾਧੋ॥ਬਹੁਕਲੇਸਕਰਿਸੁ
ਰਪੁਰਲਹਹੀ॥ਭੋਗਅੰਤਦਾਰੁਨਦੁਖ

CC-0 Punjab University Chandigarh. An eGangotri-Vaidika Bharara Initiative

ਦਹਜੀਂ।ਅਵਧਬਾਸਕਰਿਸੁਨਹੁਪ੍ਰਭ
ਵਾ।ਬਿਨਹਿਪ੍ਰਯਾਸਪਰਮਪਦਪਾਵ
।ਖਰਸੂਕਰਗਕ੍ਰਿਮਕੀਟਕੁਰੰਗਾ।ਬਿਟਬਿ
ਰਹੁਬਹੁਬਰਨਬਿਹੰਗਾ।ਜੇਜਵਨਾਦਿ
ਅਧਮਅਧਜਾਤੀ।ਜਨ੍ਹਜੋਗਾਮਜਗ
ਜੀਵਜਮਾਤੀ।ਚਾਰੁਚਤੁਰਭੁਜਰੂਪਸੁ
ਹਾਏ।ਬਿਮਲਬਿਮਾਨਜਾਨਜੀਅਜਾ
ਏ।ਚਢਿਚਢਿਚਲੇਜਾਤਪ੍ਰਭੁਧਾਮਾ
।ਸਦਾਸੁਖਦਸੰਤਨਕਨਾਮਾ।ਬਿਗ
ਤਿਬਿਕਾਰਬਿਰਜਾਅਬਿਨਾਸੀ।ਪਰਮ
ਨੰਦਸਖ੍ਯਸੁਖਰਾਸੀ।ਜਹਾਂਜਾਯਪੁਨ
ਪੁੰਨਹੋਈਆ।ਪਰਮਧਾਮਗਾਵਤਸ੍ਰੁਤਿ

CC-0 Punjab University Chandigarh. An eGangotri-Vaidika Bharara Initiative

ਸੋਈ॥੧੨ ਦੋਹਰਾ॥ਜੌਸਬਲੋਕਨਤੇਂ
ਅਧਿਕਅਵਧਪਾਅ॥ਮਿਤਅਭਿਰਾਮਾ॥
ਸਦਾਬੇਦਬਰਨਤਬਿਮਲਜਾਸੁਸੁਜਸ
ਰਸਧਾਮਾ॥੧੩ ਚੌਪਈ॥ਸੁਰਪੁਰਰ
ਸਾਰਸਾਤਲਮਾਹੀ॥ਅਵਧਸਮਾਨ
ਅਨਥਲਨਾਂਹੀ॥ਪਾਵਨਪੁਰੀਜਗ
ਤਮੇਜਸਨੀ॥ਸਕਲਸਿਰੋਮਨਿਅਵ
ਧਬਖਾਨੀ॥ਬਿਜਾਸਪਰਾਸਰਾਦਿਸੁ
ਨਿਬਰਨੀ॥ਅਮਿਤਅਮੋਘਅਖਿ
ਲਅਘਹਰਨੀ॥ਅਵਧਬਪੁਬਿਧ
ਸਾਬਿਪੁਬਦਨੀ॥ਨਿਜਹਿਤਹੇਤਸੁ
ਜੀਸੁਭਸਦਨੀ॥੧੪ ਛਿਦ੍ਰਾ॥ਨਿਜਦੇ

CC-0 Punjab University Chandigarh. An eGangotri-Vaidika Bharara Initiative

ਸਨਾਸਨਹਿਤੁਵਿਰੰਚਿਰਚੀਅਵਧ
ਨਵਨਾਗਰੀਚੌਦਹਿਭੁਵਨਜਿਨਕੇ
ਸਰਿਸਨਹਿਰੂਪਸੀਲਉਜਾਗਰੀਜ
ਨਤਾਪ੍ਰਨਾਛੁਰਨਜਾਇਜਿਮਜਾਨੋਜੇ
ਅਨਲਜਾਜਬਜਨੀ। ਜਗਜਨਕ
ਸੋਦੂਖਨਦੂਰਵਨਪੁਤ੍ਰਸਿਰਜੀਏਯ
ਨੀ। ੧੫ ਸੋਰਠਾ। ਕਰਹੁਕੂਤੁਰਕਨ
ਕੋਇਇਨਹਿੰਨਿਰਖਿਸੁਰਸੁੰਦਰੀਸੀ
ਹਰਿਮੂਰਤਿਜੋਇਅਵਧਨਗਰਨਰਨਾ
ਰਿਸਬਾ। ੧੬ ਨਾਰਦਬਚਨਬਿਲਾਸ
ਸੁਨਤਅਪਸਰਾਗਨਸਕਲਾਤੁਜਾਗਿ
ਅਮਰਪੁਰਆਸਅਵਧਬਾਸਬਾਂਛਿਤ

CC-0 Punjab University Chandigarh. An eGangotri-Vaidika Bharara Initiative

ਭੁਈ।੧੭॥ਇਤਿਸ੍ਰੀਰਾਂਮਰਹੱਸਜੋਰਤ
ਨਹਰਿਬਿਗਰਚਿਤੇਸੂਤਸੌਨਕਸੰਬਾਦੇਉ
ਨੀਸਵੋਧਿਆਯ:੧੯ ਦੋਹਰਾ॥ਸੂਤਕ
ਹਤਸੌਨਕਸੁਨਹੁਅਵਧਪਨਿਵਾਸਬਿ
ਲਾਸਾ।ਫਟਿਕਸੌਧਸੁੰਦਰਸਜਲਰ
ਮਕਤਚੰਦ੍ਰਪ੍ਰਕਾਸਾ।੧।ਚੌਪਈ।ਚਤੁ
ਰੰਦ੍ਰਮਨਿਧਾਰਿਤਅਟਾਰੀ।ਸਸਿਕਰ
ਪਰਸਿਬਹਤਬਰਬਾਰੀ।ਦੇਖਤਦਿਨ
ਦਿਨਪ੍ਰਤਿਪੁਰਿਬਾਸੀ।ਅਮਰਆਦਿ
ਕਆਨੰਦਬਿਲਾਸੀ।ਸੁਰਤਸਮੇਲੱ
ਜਿਤਮ੍ਰਿਗਨੈਨੀ।ਦਿਆਬਢਾਇਦੇਤ
ਬਰਬੈਨੀ।ਖੰਭਖਚਿਤਮਨਿਨਿਕਰਨਿ

CC-0 Punjab University Chandigarh. An eGangotri-Vaidika Bharara Initiative

ਹਾਰੀ॥ਬਹੁਰੋਹੋਤ੍ਰਿਲੋਂਜਿਤਅਤ੍ਰਿਭੁਗੀ॥
ਅਹਾਂਗਜਤਾਮਨਿਖਤ੍ਰਿਬਨਾਏ॥ਸਦਨ
ਸਦਨਸੋਹਤਛਬਿਛਾਏ॥ਕਾਮਕੇਲਿਮਦ
ਕਲਿਤਕਪੋਲਾ॥ਜੁਗਵਤਿਜਹਾਂਸੁਵਤ੍ਰ
ਜਨਲੋਲਾ॥ਆਵਤਜਾਤਜਥਾਸਿਸੁਵ
ਜਾਯਾ॥ਫਟਿਕਭੀਤਿਭੁਸਤਪ੍ਰਤਿਛਾਯਾ॥ ॰
ਤਾਕਰਿਤਹਾਂਛਕੀਛਬਿਕੈਸੋਂਸੋਹਤ
ਸਦਨਜੀਵਜੁਤਜੈਸੋਂ॥ਜਗੀਹਰੀਮ
ਨਿਗਸਾਰਸੋਈ॥ਰੋਮਅਲੇਪਨਜੁਤਜ
ਨੁਜੋਈ॥ਤਿਹਿਂਭ੍ਰਮਤੇਂਨਵਬਧੂਸਜਲੀ
ਲੇਪਨਤਜਨਕਰਤਿਭ੍ਰਿਤਜਾਨੀ॥ਅਗ
ਰਧੂਮਧਾਰਾਧੂਵਦੇਖੀ॥ਨਵਘਨਰਥ ੧੦

CC-0 Punjab University Chandigarh. An eGangotri-Vaidika Bharara Initiative

ਦਾਅਟਾਅਵੈਰੇਖੀ।ਧੁਨਿਸ੍ਰਿਦੇਗਾਧ
ਨਗਾਰਜਨਜਾਨਾ।ਨਾਦਤਮੋਰਸੋਕ
ਰਿਨਣਾ ੨ ਦੋਹਰਾ ।ਸਗਸਸੇਜਸੋ
ਹਤਰਗਸਿਕਰਅਨੀਗਸਜਰਸੈਤਾ।ਪਰ
ਮਪੁਰੁਖਧਿਪ੍ਰਿਅਪਾ।ਰਖਦਜੋਸੰਪ੍ਰਭੁਧਦੁ
ਖਿਲਜੈਤਾ। ੩ ਚੋਪਈ ।ਉਤ੍ਰਤਗਗਨ
ਮਾਰਗਖਗਲਾਗੀ।ਮਨਿਅੰਗਨਪ੍ਰਤਿ
ਬਿੰਬਨਿਹਾਗੀ।ਤਿਨਹਿੰਧਰਨਪਾਵਤ
ਧਰਪਾਯੀ।ਦੁਸਾਬਿਕੁਲਜੀਵਸੈਤਾਪੀ
ਜਹਿੰਤੁਹਿੰਜਸਭ੍ਰਿਗਸਤਿਮ੍ਰਿਗਲੇਨੀ।ਸ
ਸਿਖਦਨੀਕੰਲਕੋਕਿਲਬੈਨੀ।ਅਧੁਰਮ
ਧੁਰਨਵਨੈਨਬਿਸਾਲਾ।ਭ੍ਰਿਰਿਭ੍ਰਰਿਧਰਅਨ

CC-0 Punjab University Chandigarh. An eGangotri-Vaidika Bharara Initiative

ਹੁਮਦਧਜਾਲਾ।ਪੁਨਿਪੁਨਿਧਜਾਇਧਜਾਇ
ਪਿਅਧਜਾਰੋ।ਨਿਜਛਬਿਕਰੇਧਰੇਗਤਵਾ
ਰੋ।ਅਰਸਪਰਸਛਾਕੇਛਬਿਕੈਨਾ।ਗਿ
ਹਗਿਹਾਮਨਹੁਮੁਦਤਿਗਤਿਮੇਨਾ।ਨਿਜ
ਗਿਹਬਚਨਬਿਲਾਸਜੁਤੋਹੇਸ਼ੀ।ਸੁਕਸਾ
ਰਿਕਾਪਛਤਸੋਈਸੋਈ।ਨਵਲਨੋਵੇਹ
ਸੁਗਤਿਕਹਨੀ।ਕਹਨਲਗਤਸੁਕਜ
ਬਜਿਅਜਨੀ।ਲਲਨਾਲਲਿਤਲਾਜਭ
ਰਭੇਸ਼ੀ।ਤਾਸੁਬਦਨਬਿਧੂੰਮਦਲਦੇਸ਼ੀ
।ਜਦਪਿਦੁਰਾਵਤਬਸਨਸਜਾਨੀ।ਗਹਿ
ਤਨਅਖਿਲਅੰਗਛਬਿਛਾਨੀ।ਇਹਿ
ਬਿਧਿਬਿਬਿਧਿਬਸਨਅਤਿਝੀਨੋ।ਯ

CC-0 Punjab University Chandigarh. An eGangotri-Vaidika Bharara Initiative

ਹਰਤਨਿਤਦੋਪਤਿਰੋਗਭ੍ਰੀਨੋ।ਅਵਧ
ਅਖਿਲਅਨੰਦਅਨੂਠੋ।ਲਹਿਜਨਕਬਿ
ਨਿਤ੍ਰਿਭੁਵਨਪਤਿਤੂਠੋ।੪।ਦੋਹਰਾ।ਸ੍ਰੀ
ਬਿਮਲਾਬੀਦਿਤਬਿਬੁਧਪਥੂਹਮਾਦਿਕ
ਬਰਬਾਸਾ।ਬਰਨਤਗੁਨਸੁਨਿਜਨਨਾਗ
ਨਸਨਕਾਦਿਕਸੁਖਰਾਸਾ।੫।ਚੌਪਈਆ।
ਗਬਿਤਤਬਜਾਰਗਬਿਸਦਛਬਿਛਾਏ।ਰਥ
ਗਜਬਾਜਿਫਿਰਤਅਨਕਾਏ।ਜਹੰਤਹੰ
ਕੌਤਕਬਨੇਬਿਸੇਖਾਂਸੁਰਪੁਰਤੇਸੋਭਾਸ
ਰਸਾਈ।ਬਰਨਤਬਿਬੁਧਪਬਿਭੂਤਿਬਡ
ਈ।ਤਰੁਵਰਤਹੰਕਲਪਤਰਤੂਲਾ।ਦੇਤ
ਸਬਨਿਸਭਸੁਖਅਨੁਕੂਲਾ।ਅਮਰ

ਗਿਤਅਗਾਨਅਨੁਕਰਨਅਸੋਧਾ।

CC-0 Punjab University Chandigarh. An eGangotri-Vaidika Bharara Initiative

ਅਧਪਤੇਂਆਧਿਕਅਨੂਪਾ।ਬ੍ਰਿਦਿਤਜ
ਹਾਂਦਸਰਥਬਰਭੂਪਾ।ਤ੍ਰਿਹਿੰਨਰਵ੍ਰਰਕਹਿ
ਨੇਹਬਜਾਈ।ਸੁਨਾਸੀਰਸੁਖਤੇਂਸਰਸਾ
ਈ।ਦੇਵਬ੍ਰਿਮਾਨਉਤਰਜਬਆਏ।ਅ
ਵਧਨਗਰੂਪਰਛਬਿਛਾਏ।ਤਬਬਿਰਿ
ਚਬੋਲੇਬਨਦੇਖੀ।ਦੇਵਨਪ੍ਰਤਿਹਿਅਹ
ਰਖਬਿਸੇਖੀ।ਦ੍ਵਾਦਸਬਨਹੁਤਿਦੇਖਹੁ
ਦੇਵਾ।ਪ੍ਰਥਮਅਸੋਕਅਖਿਲਛਬਿਛੇ
ਵਾ।ਪੁਨਿਸੇਤਨਕਅਰੁਮੰਦਾਰਾ।ਪਾਰ
ਜਾਤਰਿਦਨਬਨਸਾਰਾ।ਚੰਪਕਬਨਦੇ
ਖਹੁਜਿਹਿੰਮਾਂਹੀ।ਚਰਤਨਚੋਰਚਰੀਕਹਿ
ਤਿਚਾਹੀ।ਰਮਨਕਬਨਜਹੰਰਮਾਨਿਕੇਤ

CC-0 Punjab University Chandigarh. An eGangotri-Vaidika Bharara Initiative

ਾਅਤਰਹ।ਸਿਗਤਿਰਿਜਕਜੇਤਾ। ੫ਦੋਹ
ਰਾ।ਬਿਨਪ੍ਰਮੋਦਪਾਵਨਪਰਮਾਨਿਤ
ਪ੍ਰਮੋਦਪਰਿਪੂਰਣਿ।ਪ੍ਰਭੁਦਾਪ੍ਰੇਮਪਰੇ
ਪ੍ਰਭੂਪਰਚਿਰਹੈਂਜ।ਹਭੂਰਿ। ੧ ਚੌਪਈ
।ਪਨਸਰਸਾਲਕਦੈਬਸੁਹਾਵਨਾ।ਬ
ਨਤੁਮਾਲਦ੍ਰੂਦਸਏਪਾਵਨਾ।ਅਗਿਮ
ਜਿਨਕੇਜਾਇਨਬਰਨੀ।ਦਰਸਪਰਸ
ਪਾਤਕਤਮਤਰਨੀ।ਜਹਾਂਜਨੇਸਜਾਇ
ਜਗਜੇਤਾ।ਅਟਤਅਹੇਰਿਆਨੀਕਸਮੇ
ਤ।ਪੁਨਿਉਪਬਨਬਹੁਬਰਨਬਨਾਏ।
ਜਹਾਂਸੁਮਨਸਬਸਜਸੁਭਾਏ।ਜਾਇ
ਜਹਾਂਸੁਵਜਨਾਦਾਤਾ।ਰਮਾਹਿੰਗਮਨਿ

CC-0 Punjab University Chandigarh. An eGangotri-Vaidika Bharara Initiative

ਗਤਿਪਤਿਰਸਰਾਤੋ।ਇਤਨੀਕਹਤਅਵ
ਨਿਨਿਅਰਨੋ।ਉਤਰੇਸੁਗਧਿਮਾਨਸੁਖਸ
ਨੋ।ਸਰਜੂਤੀਰਤੀਰਭੂਭਾਗਾ।ਨਿਰਖਿ
ਨਿਰਖਿਉਮਗਤਅਨੁਰਾਗਾ।ਉਤਰਿ
ਉਤਰਿਬ੍ਰਹਮਾਦਿਕਦੇਵਾ।ਲਗੇਕਰਨ
ਸਰਜੂਸਰਿਸੇਵਾ।ਸਬਿਧਿਸਨਾਨਸ
ਬਨਿਪੁਨਿਕੀਨਾ।ਸੰਧਯਾਬੰਦਨਦਾਨ
ਪਬੀਨਾ।ਸੁਗਤਿਅਕਾਰਿਅੰਜਾਨਿਅ
ਨੁਰਾਗੀ।ਦੇਤਿਦਾਨਅਤਿਸੁਰਨਿਸਭ
ਗੀ।ਦਿਏਦਿਬਜਰੱਤਨਾਦਿਕਨਨਾਭੂ
ਖਨਅਸਨਬਸਨਸਨਮਾਨਾ।ਸੁਮਨ
ਸਸਬਜਬਸਰਜੂਨਹਾਏ।ਪੁਲਕਿਪ੍ਰੇਮ

CC-0 Punjab University Chandigarh. An eGangotri-Vaidika Bharara Initiative

ਪਰਮਾਨੰਦਪਾਏ।੮।ਸੋਰਠਾ।ਇਹਿ
ਬਿਧਿਸਰਜੂਸਨਾਨਕਰਿਕਰਿਤੁਮਨਸ
ਗਨਸਕਲਾ।ਨਿਜਤਨੁਪਾਵਨਾਮਾਨਿਅ
ਹੋਸਰਜੂਮਹਿਮਾਅਮਿਤਾ।੯।ਇਤਿਸ੍ਰੀ
ਰਾਮਰਹੱਸ੍ਯੇਰਤਨਹਰਿਬਿਰਚਿਤੇਸੂਤ
ਸੌਨਕਸੰਬਾਦੇਨਾਮਬਿਸੋਧਯਾਯ੮ ੨੦
ਦੋਹਰਾ।ਸੂਤਕਹਤਸੌਨਕਸੁਨਹੁਰਾਮ
ਰਹੱਸਅਬਿਨੋਦਾ।ਪੁਨਿਭੂਪਪਾਵਨਪਰ
ਮਪੂਰਨਪ੍ਰੇਮਪ੍ਰਮੋਦਾ।੧।ਚੌਪਈ।ਸੁਨਿ
ਅਵਧੇਸਸਕਲਸੁਰਆਏ।ਪ੍ਰਮੁਦਿਤ
ਤੁਰੰਤਬਸਿਸਟਪਠਾਏ।ਜਾਇੰਪਿਤਾਪਦ
ਪਦਮਪੁਨੀਤਾ।ਬਿਧਿਵਤਪੂਜੇਪ੍ਰੇਮਪ੍ਰਤੀ

CC-0 Punjab University Chandigarh. An eGangotri-Vaidika Bharara Initiative

ਤਾਅਤਿਸਨੇਗਬਿਧਿਹ੍ਰਿਦੈਲਗਾਏ
ਪੂਛਿਕੁਸਲਸਬਿਧਬੈਠਾਏ।ਪੁਨਿਅ
ਵਧੇਸਅਨਾਮਯਛੇਮਾ।ਪੂਛੇਸੁਤਨਿ
ਸਮੇਤਸਪ੍ਰੇਮਾ।ਸੁਨਿਬਿਰਿਚਬਨੀਸੁ
ਧਸਾਨੀ।ਬੋਲੇਬਿਨੈਸਹਿਤਮੁਨਿਗਯਾਂ
ਨੀ।ਪੂਛਉਜਿਨਕੇਕੁਸਲਲਖਨੇਗੀ।ਤਿ
ਨਕੇਕੁਸਲਕ੍ਰਿਪਾਪ੍ਰਭੁਕੇਗੀ।ਅਵਧਪਸ਼ੀ
ਸਟਗਸਨਪ੍ਰਭੁਐਹੋ।ਸੁਤਨਿਸਮੇਤ
ਜੀਸਪਦਨੈਹੋ।ਸੁਨਿਪੁਨਿਬੋਲੇਬਿਧਿ
ਬਰਬਾਨੀ।ਪ੍ਰੀਤਿਪੁਨੀਤਨੀਤਿਗਸਸ
ਨੀ।ਹੈਐਹੈਂਅਵਧੇਸਅਵਾਸਾ।ਸੁਗਸ
ਮਾਜਸਬਸਹਿਤਸੁਬਾਸਾ।ਇਹਾਂਉਰ

CC-0 Punjab University Chandigarh. An eGangotri-Vaidika Bharara Initiative

ਤਆਵਨਨਹਿਤਸੂ।ਬਰਸੁਤਰਾਮਰ
ਮਾਧਤਿਜਾਸੂ।ਤੁਹੰਜਾਇਦਰਸਨਤਿ
ਹਿੰਧੇਹੋਂ।ਭ੍ਰੈਫਾਸਹਿਤਬਲੇਫਾਲੇਹੋਂ।
।ਇਸੁਦੇਵਮਅਰਾਮਰਾਮੇਸਾ।ਬਸਤਸ
ਦਾਹਿਅਸਦਨਸੁਖੇਸਾ ੨ ਦੋਹਰਾ ਜਾਂ
ਸੁਨ੍ਰੀਅਭਿਜਤੇਂਭੁਜੇਭਖਾਭਵਿਯੋਗਾਮੇਂਤੇ
ਭੁਵ੍ਭਾਵਨਭਏਭਿਵਦਾਦਿਕਭਵਯੋਗਾ ੩
ਚੌਪਈ ਜੋਸ੍ਰੀਰਾਮਬ੍ਰਹਮਨਰਰੂਪਾ।ਭ
ਏਭਕ੍ਰਭਾਵਨਅਨੂਪਾ।ਹਮਭ੍ਰਮਸਬਸੁ
ਰਗਨਸੁਨਿਨਅਕਾਭਏਤਾਸੁਸੁਭਚਰਿਤ
ਸਦਾਅਕਾ।ਜਹਰੰਗਸਅਜਾਨੇਨਹਿਕੋਊ
।ਹਮਅਹੰਪ੍ਰਗਟਕਰਹੀਅਨਸੋਊ।ਜਿਗਿਬਿ

ਧਿਮਾਤਪਿਤਾਪ੍ਰਭੁਕੇਰੋ।ਪੁਨਿਲੀਲਾ
ਰਸਰਸਿਕਘਨੇਰੋ।ਲਹੈਂਲਲਿਤਲੀ
ਲਾਸੁਖਸਾਰੋ।ਬ੍ਰਹਮਾਨੰਦਅਧਿਕਰਸ
ਵਾਰੋ।ਤਾਂਤੇਬ੍ਰਹਮਭਾਵਪ੍ਰਭੁਕੈਰੋ।ਪ੍ਰਗ
ਟਨਿਅਨਹਿਤਮਹਿਮਾਹੇਰੋ।ਇਹਿਬਿ
ਧਿਬਿਧਬਸਿਸਟਸਮੁਝਾਏ।ਹੋਂਔਹੋਂਕਹਿ
ਸਤੁਰਿਪਠਾਏ।ਆਇਸਪਾਇਗਏਮੁਨਿ
ਜਬਹੀ।ਰਥਬੈਠਿਬਿਮਾਨ [illegible] ਬਿਧਾਤਾਤ
ਬਹੀਂ।ਨਗਪਤਿਨਿਕਟਿਆਇਮੁਨਿਨ
ਅਕਾਕਹੇਬਚਨਆਨੰਦਬਿਧਾਇਕਾ
ਜੈਜਨਈਸਜਗਤਿਜਸਵਾਰੋ।ਤੁਵਗੁ
ਣਆਵਤਤਾਤਹਮਾਰੋ।ਸੁਰਸਮੂਹਸਗਸ

CC-0 Punjab University Chandigarh. An eGangotri-Vaidika Bharara Initiative

ਹਤਸਨੇਹਾ।ਰੱਛਾਕਰਨਤੈਨੇਤਵਦੇਹਾ
।ਤਵਬਡਭਾਗਗਤੁਏਭੂਪਾਲਾ।ਸੁਤਸਿਭ
ਵਸਾਪੇਸੁਖਜਾਲਾ।੪ਦੋਹਰਾ।ਗੁਰੂਬਸਿ
ਸੁਖਰਬਚਨਸੁਨਿਬਿਗਸੇਬਿਮਲਨ
ਰੇਸਾ।ਤਿਹਿਅਵਸਰਆਏਤਹਾਂਦੇਵਦੂ
ਤਬਰਬੇਸਾ।੫ਚੌਪਈ।ਦੈਅਸੀਸਨਿ
ਪਤਿਹਿੰਸਨਮਾਨੀ।ਬੋਲੇਬਿਨੈਬਿਕੂਖ
ਤਬਾਨੀ।ਮਹਾਰਾਜਤਵਦ੍ਵਾਰਿਦਿਵੇਸਾ।
।ਠਾਢੇਅਖਿਲਆਇਅਵਧੇਸਾ।ਆਇ
ਸੋਹਿਤੁਕਰਹਿੰਪ੍ਰਵੇਸਾ।ਬੋਲੇਸੁਨਿਤਿ
ਨਬਚਨਨਰੇਸਾ।ਜਹਿਆਗਿਆਪੁਰ
ਰਾਜਅਪਾਰਾ।ਸਕਲਸੁਰਨਕਰਹੈਨਹ

CC-0 Punjab University Chandigarh. An eGangotri-Vaidika Bharara Initiative

ਮਾਰਾ।ਨਿਜਗ੍ਰਿਹਕੋਬਿਚਾਰਕਰਨੀਯ
।ਪੁਨਿਕਹਿਕੈਆਇਸਗ੍ਰਹਨੀਯਾ।ਏਸ
ਕਹਿਨ੍ਰਿਪਤਿਉਠੇਤਤਕਾਲਾ।ਰਾਔਗੋਦ
ਲੈਮੋਦਬਿਸਾਲਾ।ਚਲੇਬਲੀਲੇਜਹਾਂ
ਬਿਧਾਤਾ।ਸਬਸੁਰਗਨਸਮੇਤਜਗਤ੍ਰ
ਤਾ।ਦੇਖਿਦੂਰਤੇਂਦਸਰਥਆਏ।ਬਿਧਿ
ਬਿਧੁਬਹਨਬਿਬੁਧਹਰਖਾਏ।ਆਇਬਿ
ਧਿਹਿੰਨ੍ਰਿਪਕੀਨਪ੍ਰਨਾਮਾ।ਐਲੇਬਰਨਰ
ਮਥਨਸਜਾਮਾ।ਕਰਿਪੂਜਨਸੁਰਸੰਘ
ਸਮੇਤਾ।ਦਿਏਦਿਬ੍ਯਆਸਨਅਰਿਜ
ਤਾ।ਗਿਰਿਜਾਂਪਤਿਗਨਪਤਿਸੁਰਨਾਯ
ਕਾ।ਇਨਤੇਆਦਿਅਮਰਅਤਿਲਾਯਕਾ

CC-0 Punjab University Chandigarh. An eGangotri-Vaidika Bharara Initiative

।ਸਬਨਰਨਾਥਨਿਪਟਸਨਮਾਨੋ।ਪ੍ਰਜ
ਨਪ੍ਰੇਮਪਾਇ ਪੁਲਕਨੋ।ਪੁਨਿਰੰਭਾਦਿ
ਅਪਸਰਾਆਈ।ਕਿੰਨਰਗੰਧ੍ਰਬਸਧਿ
ਤਸੁਹਾਈ।ਨਾਨਾਰੂਪਅਨੂਪਅਨੋਖੇ
।ਬਿਬਿਧਸੁਵੇਸਬਿਸਦਅਤਿਚੋਖੇ।
।ਦੈਦੈਨ੍ਰਿਪਹਿੰਅਸੀਸਅਨੂਪਾ।ਬੈਠੇਥ
ਲਨਿਜਨਿਜਅਨੁਰੂਪਾ।ਸੁਰਗਨਨਿ
ਰਖਿਹਰਖਿਅਵਧੇਸਾ।ਕਰਤੌਜੋਰਿਕ
ਰਬਿਨੈਬਿਸੇਸਾ।੮ ਛਿਦਾ।ਕਹਿਜੋਰ
ਕਰਨੌਂਵਰਸਫਲਾਅਭਵਭਵਨਹਿਨ
ਆਜਭੌ।ਸੁਰਸਾ।ਪੁਦੂਰਲਭਦਰਸਪ
ਰਜਤਸਬਸਕਾਰਥਸਾਜੋਭੌ।ਜੋਜਨ

CC-0 Punjab University Chandigarh. An eGangotri-Vaidika Bharara Initiative

ਅਭ੍ਰਿਜਪਜੰਗਕਰਿਨਹਿਸੁਲਕ੍ਰੌਸਦ
ਰਸਨਦਿਯੌ।ਤੀਰਥਨਿਅੰਜਨਆਸਿਮ
ਹੇਸਨਿਮਮਸਦਨਪਾਵਨਕਿਯੌ, ੧ਸੋਰ
ਠਾ ।ਸੁਨਿਬਿਰਿਚਬਰਬੈਨਅਤਿਅਦ
ਭੁਤਅਵਧੇਸਕੋ।ਬੋਲੇਬਿਕਸਤਨੈਨ
ਬਿਗਸਿਹਿਸਬਾਹਨਪ੍ਰਭੂ।੮ ਇਤਿਸ੍ਰੀ
ਰਾਮਹੰਸਸੋਰਤਨਹਰਿਬਿਰਚਿਤੇਭਾਖ
ਪ੍ਰਬੰਧੇਏਕਬਿੰਸੋਧਿਆਯ:੨੧ ਸੋਰਠਾ
।ਸਤਅਕੌਂਨਰਨਾਥਤੋਤੇਬਡਭਾਗੀਕਵ
ਨਾਤੀਨਲੋਕਗਨਗਾਥਗਾਵਤਸੁਰਨ
ਰਨਾਗਾਜੇਂਹਿ। ੧ ਚੌਪਈ ਤੋਤੇਂਭਾਗਅ
ਧਿਕਕਹੁਕਾਕੋ।ਰਾਮਭਰਤਆਦਿਕਸੁ

CC-0 Punjab University Chandigarh. An eGangotri-Vaidika Bharara Initiative

ਤੁਜਾਕੋ।ਪਗਮਅਪੁਨੀਤੁਭੀਤਭੈਭੌਂਛਕਾ
ਜੁਗਜੁਗਜਾਪੁਬਿਪ੍ਰਗੋਰੰਛਕਾ।ਰਾਜ
ਨਰਾਅਸ੍ਵਜਾਮਸੁਤਤੋਰਾ।ਤਾਸੁਮਹਾਤ
ਮਕਹਿਯਸੁਖੋਗਾ।ਸਿਜਿਤਿਸਰਿਤਬ
ਰਿਤਤਿੰਹਤਾਰਕ।ਪਵਸਾ।ਪਾਪਪਹਾ
ਪ੍ਰਹਾਰਕ।ਜਬਲਗਿਗਿਰਿਗਜਮੁਨਜ
ਲਧਾਰਾ।ਜਬਲਗਿਜਗਜਸਿਸੁਰ
ਪ੍ਰਚਾਰਾ।ਜਬਲਗਿਧਰਨਿਗਗਨਿ
ਅਬਿਨਾਸੀ।ਤਬਲਗਿਰਾਮਕਥਾ।
ਪਨਾਸੀ।ਬਰਨੈਬਹੁਤਕਹਾਂਕਹਿਕੋਈ
ਨਾਰਾਯਨਸਮਤਵਸੁਤਸੋਈ।ਸੁਨਤ
ਬਿਰੰਚਿਬਚਨਬਿਗਸਾਨਾ।ਮੁਨਿਬ

CC-0 Punjab University Chandigarh. An eGangotri-Vaidika Bharara Initiative

ਰਅਵਧਪਅਧੀਸਸੁਜਾਨਾ।ਤਿਹਿਂਆਵ
ਸਰਨਾਰਦਮੁਨਿਆਏ।ਤ੍ਰਿਬਰਸਾਹਿਤ
ਸਬਨਾਮਨਿਭ੍ਰਾਏ।ਜਨਕਅੰਕਗਤਰ
ਮਾਹਿਂਦੇਖੀ।ਦੇਖਿਦੇਖਿਪੁਨਿਦੇਖਿਬਿ
ਸੇਖੀ।ਭਏਮਗਨਮਨਪ੍ਰੇਮਅਧੀਰਾ।
ਕਹੌਂਕੈਨਹਮਸੁਪਿਨਸਰੀਰਾ।ਰਅਰੂ
ਪਰਸਉਦਧਿਅਪਾਰਾ।ਬਹਿਗਏਪ
ਵਤਵਾਰਨਪਾਰਾ।੨।ਦੋਹਰਾ।ਮਹਾਂਮੋ
ਦਧਿਮਕਰਜੋਤਹਾਂਬ੍ਰਿਹਰਬਹੁਕਲ
ਪੁਨਿਥਾਹਗਿਨਿਕਸੇਠਸੋਰਾਮਦਰਸਰ
ਸਜਾਲ।੩।ਲਗੇਕਰਨਅਸਤੁਤਿਬ
ਹੁਰਮਗਨਪ੍ਰੇਮਆਨੰਦਾ।ਲਖਿਬਿਰ

CC-0 Punjab University Chandigarh. An eGangotri-Vaidika Bharara Initiative

ਭਿਸਿਕ।ਗਸਕਲਾੜ੍ਹਿਦਸਟਫਸੇਗਸਟਿ
ਦਾ।੪ ਛਿਦ੍ਰਾ।ਨਾਮਾਂਅਕਾਮੁਦਰੀਾਮ
ਕੋਤ੍ਰਿਗੰਆਮੀਦਿਰੀ।ਸੁਰਾਧਿਪਾਧਿਨਾਅ
ਕੀ।ਸੁਯੋਗਿਯੋਗਦਾਅਕੀ।ਸੁਖਾਧਿ
ਬੋਧਿਯੰਗ੍ਹੀ।ਸਾਮਾਦਿਸਕ੍ਰਸੁਗਹੀ।
ਤੌਂਪਾਸ੍ਰਿਨਾਂਫਲਪ੍ਰਦੀ।ਸੁਭ੍ਰਿਸੁਸੰਪਦਾਂਪ
ਦੀ।ਤੁਪੋਨਿਦਾਂਨਕੰਪਗੀ।ਤਪੋਪਧਨੋਤ
ਯੋਬਗੀ।ਬੇਰਣਜਾਮੀਤ੍ਰਆਮਾਧਿਗੀ।ਸੁ
ਸੇਵ੍ਰਨਾਸੁਪਾਧਿਹੀ।ਸੁਤਿਰਨੌਨੇਤਿਔ
ਯਥਾ।ਤਦਸਅਦਾਦਿਕਿਕਥਾ।ਵਿਸੁ
ਕ੍ਰਿਭ੍ਰਿਕਾਰਣੀ।ਦੁਰਿਤਦੁਖਦਾਰਣੀ।ਪ੍ਰ
ਸਿਨਤਾਲਸਨਮੁਖੀ।ਸਦਾਸੁਭਕ੍ਰਸਨ

CC-0 Punjab University Chandigarh. An eGangotri-Vaidika Bharara Initiative

ਸੁਖੀ ਨ੍ਰਿਪਾਸਦੇਬੁਸਾਗਰੀ ਸਦਾਸ੍ਰ
ਤੇਸਨਾਗਰੀ ਸ੍ਰਜੰਹਿਸੁਪ੍ਰਕਾਸਨੀ ਦ੍ਰੁ
ਭੂਢੱਦ੍ਰਸੁਨਾਸਨੀ ਅਮੋਘਸਕ੍ਤੁਸਾਲਿ
ਨੀ ਨਾਮਾਮਿਰਤਨਾਲਿਨੀ ਅਬੱਧਿਬੁ
ਧਿਰੋਪਨੀ ਸੁਵਿਪ੍ਸੇਵਿਤੈਬਰੀ ਸੁਨੀ
ਸਾਚਿੱਤਰੰਜਨੀ ਰਤੀਸਗਾਰਬਗੰਜਨੀ
ਦ੍ਵਿਬਾਹੁਦੰਡਸੋਭਿਤੇ ਗਮਾਬਿਲਾਸਲੋ
ਭਿਤੇ ਅਭੂਪਭੂਪਾਚਿਦਘਨੀ ਜਗੱਧਿ
ਤੇਸਨਾਰਦਨੀ ਅਪ੍ਰਭੂਪਤਾਗਿਖੰਡਨੀ ਸੁ
ਰੁੰਦੈਤਅਦੈਤਨੀ ਬੈਕੁੰਠਨਾਯਕਪ੍ਰਭੂ
ਗਰਿਗਮਾਧਵੀ ਵਿਭ੍ਰੂ ਵਿਸੁੱਪਹੰਸਰੂ
ਪਨੀ ਸੁਰੇਃ ਸੁਚਿਸ੍ਵਰੂਪਨੀ ਸਹਸ

CC-0 Punjab University Chandigarh. An eGangotri-Vaidika Bharara Initiative

ਸੇਨਸੀਗਿਨੀ ਅਨਿੰਤਧਾਮ ਗੈਗਿਨੀਂ ਨ
ਮਾਂਮਰਾਮਰਾਘਵਾ ਅਨੇਕਰੂਪਲਾਘਵੇ
ਸੁਮੀਨਕੂਰਮੋਕੋਲਕੋਂ ਨਮਾਮਿਵਾਮ
ਨੇਬਗੇ ਕੁਠਾਰਧਾਰਕੇਪਗੇ ਭੁਜਾਮਿ
ਰਾਮਨਾਮਕੋ ਨਮਾਮਿਕ੍ਰਿਸਨਕਾਮੁਕੋ
ਸੁਬੁਧਿਕਲਕਿਰੂਪਣੋ ਨਮੋਨਮੋਬਿਭੂ
ਥਿਣੋ ਸੁਬਾਲਲੀਲਲਾਲਤੋ ਨਮੋਨਰੋ
ਸਪਾਲਿਤੋ ॥ ੫ ਦੋਹਰਾ ॥ ਜਾਹਿਆਸਤੇ
ੜਲਲਾਮਕਰਿਤੁ ਬਿਰਾਮੁਨਿਪੀਰ
ਸੁਨਤਬਚਨੋਬੋਲੇ ਬਹੁਰਬੀਰਿਤਨਿ
ਧਰਮਧੁਬੀਰ ॥ ੬ ਚੌਪਈ ॥ ਤਮਦਾਸਨ
ਕੇਦਾਸਤਿਹਾਰੋ ॥ ਪਾਲਨੀਅਤੁਮਰੇਏਬ

CC-0 Punjab University Chandigarh. An eGangotri-Vaidika Bharara Initiative

ਰੋਆਅਸੁਤਬਜਾਜਸਰਾਖਿਗਿਖਿਰਾਈ
ਅਧੁਮਰਦਨਮਹਿਮਾਯਾਹਿਗਾਈ।।ਸਿ
ਤਸੁਕ੍ਰਵ੍ਯਾਸਦਾਸੁਭੁਸਾਰਾਧ੍ਯਾਇਧ੍ਯਾਇ
ਹਰਿਧ੍ਯਾਨਸਮਾਨਿਹਾਰਾ।।ਇਹਿਸਿ
ਸਿਮੁਨਿਜਬਹਿਨਉਪਦੇਸਾ।।ਲਖਹੁ
ਸਕਲਧ੍ਯਾਨਹਰਿਪਰਮੇਸਾ।।ਅਬਸਬ
ਸੁਰਆਮਸੁਤਕੈਰੰਛਾ।ਕਰਹੁਬਿਨਾਸ
ਨਬਿਧ੍ਯਾਨਿਬਿਪੰਛਾ।।ਰਾਯਬਚਨਸੁਨਿ
ਗੁਨਿਮੁਨਿਨਾਰਦਾ।ਭ੍ਰਿਗੁ।ਬਿਰਗ੍ਰਿ।ਬਿਬੇ
ਕਬਿਸਾਰਦਾਰੰਛਾ।।ਸਿਪਰਸਜੋਪ੍ਰਭੁ
ਸੀਸਾ।ਬਹੁਤਕੈਰਿਉਰਿਪਰਸਿਮੁਨੀਸਾ
ਪੁਨਿਪਰਾਪਰਸਿਦ੍ਰਸਰਸਲੋਕਨ੍ਹਾ।ਗਮ ੧੧

ਜੋਗਗਨਮਗਨਸੁਖਸੌਭ੍ਰਾ।ਬ੍ਰਹਮ
ਦਿਕਲਾਖਿਮੁਨਿਚਤ੍ਰੁਗਾਈ।ਹਰਖਿਮ
ਨਹਿਮਨਕਰਤਬਡਾਈ।ਅਹੋਮਹਾਂਮ
ਤਿਮੁਨਿਬਡਿਭਾਗੀ।ਰਸਿਕਸਿਰੋਮਨਿ
ਪ੍ਰਭੁਅਨੁਰਾਗੀ।ਪਰਸਿਰਾਮਪਦਪਦ
ਮਪੁਨੀਤਾ।ਰਹੋਜੋਗਗਨਗਨਿਤਲਗ
ਨਗੀਤਾ।ਸੂਤਸੁਮਤਿਸੌਨਕਹਿੰਸੁਨਾ
ਵਤਾ।ਅਸਤਵਰਤਨਮਹਾਤਮਭਾਵਤਾ
੭ ਛੰਦ।ਜਹਿਸ੍ਤੋਤ੍ਰਰਤਨਪਾਵਿਤ੍ਰਸੌਂ
ਤ੍ਰਵਿਚਿੱਤ੍ਰਸੁਰਗਰਿਖਿਗਾਇਓ।ਜੋਪਰ
ਮਪਦੁਪਾਵੈ।ਪੁਰਖਜਿਹਿੰਪਢੋਸੁਨੋ
ਸੁਨਾਇਓ।ਤ੍ਰੈਕਾਲਜੋਪਾਠੈਹੈਸੁਮਤਿ

ਨਿਤਨੇਮਸੋਚਿਤਚਾਵਤੇ॥ ਸੋਲਹੈਅਤਿ
ਅਤਅਰਥਸਬਸੀਬਲਗਾਮਪ੍ਰਭਾਵ
ਤੇਂ॥੮॥ਬਿਤਹੀਨਬਿਤਅਤਿਹੀਨਮਤਿਸੁ
ਤਹੀਨਸੁਤਪਾਵੈਪਢੈ॥ਨਰਲੋਕਸਬਸੁ
ਖਪਾਇਪੂਜਿਤਪੁੰਞਕਲਿਕੀਗਤਿਬਦੈ
ਪ੍ਰਭੁਪਾਇਪੰਕਜਪ੍ਰੇਮਪੂਰਨਪਾਇਦਾਰੁ
ਨਦੁਖੰਹੈ॥ਪੁਨਿਅੰਤਰਾਮਪ੍ਰਸਾਦਤੇਪ੍ਰ
ਭੁਪਰਮੱਪਦਪਾਵਨਲਹੈ॥ ੯॥ਸੋਰਠਾ॥
ਦੀਹਦੋਖਦੁਖਦੀਨਦੂਰਤਦਾਵਦਾਰੁਨ
ਦਹੇ॥ਪਢੈਪ੍ਰੇਮਪਨਪੀਨਪਾਵੈਪਰਮਪ੍ਰ
ਮੋਦਜਨ॥੧੦॥ਇਤਿਸ੍ਰੀਰਾਮਰਹਸਮੈ
ਰਤਨਹਰਿਬਿਰਚਿਤੇਦ੍ਵਾਬਿੰਸੋਧਿਆਯ:

CC-0 Punjab University Chandigarh. An eGangotri-Vaidika Bharara Initiative

੨੨ ਦੋਹਰਾ ॥ ਸੁਨਿਬਿਰਿਧਿਸਿਦੇਆ
ਦਿਸਬਸੁਰਗਨਪ੍ਰਤਿਸਤਭਾਇ ॥ ਬਿਨ
ਪਬਚਨਸੋਬੋਲੋਬਿਮਲਬੈਦਨਕਰਿਨਰ
ਰਾਇ ॥ ੧ ਚੌਪਈ ॥ ਇਕਾਦਸੀਆਜ
ਅਤਿਪਾਵਨਾ ॥ ਦੁਰਿਤਦੋਖਦੁਖਦਾਰਿ
ਦਦਾਵਨਿ ॥ ਫੂਲਾਹਾਰਕੀਜਿਅਗ੍ਰਿਹ
ਸੋਰੇ ॥ ਕਰਨਾਕਰਹੁਕੋਊਂਕਰਿਸੋਰੇ ॥ ਜਿ
ਨਕੇਗ੍ਰਿਹਸੁਰਭੂਸੁਰਸਿਤਾ ॥ ਤ੍ਰਿਜਨਕਰ
ਹਿੰਨਪ੍ਰਿਅਭੁਗੌਵਿਤਾ ॥ ਤਿਨਕੇਸਦਨਜੀ
ਗਾਲਸਦਨਸੋ ॥ ਬਰਨਤਬੁਧਜਨਸ
ਹਸਬਦਨਸੋ ॥ ਸੁਨਿਬਿਰਿਧਿਬੋਲੋਬਿਗ
ਸਾਈਂ ॥ ਹਰਿਖਾਸੁਰਬ੍ਰਿਤਬਰਨਰਰਾਈ

।ਬਰਨਤ ਸ੍ਰੁਤਿ ਪੁਰਣ ਇਤਿਹਾਸਾ।ਇ
ਹਿ ਮਹੁੰ ਅਤਿ ਉੱਤਮ ਉਪਵਾਸਾ।ਅੰਧਜ
ਮਫਲਾਹਾਰ ਨਿਰਦੇਸਾ।ਅੰਨ ਅਸਨ ਅ
ਤਿ ਨਿੰਦਨ ਰੇਸਾ।ਹਰਿ ਬਾਸਰ ਭੋਜਨ ਦ੍ਵੈ ਬ
ਰਨਾ।ਦਿਨ ਚਰਿ ਭੁਜਨ ਰਜਨਿ ਜਾਗਰਨਾ
।ਅਵਰ ਨ ਭੋਜਨ ਕਛੂ ਕਰਨੀਆ।ਤਸਿ
ਹਰਿ ਕੀ ਗਤਿ ਅਤਿ ਕੱਮਨੀਆ।ਹਸਤ
ਵਦਰਸਨ ਪਰਸ ਅਘਾਨੋ।ਪਾਇ ਪੁਨਿ
ਤੁ ਪ੍ਰੀਤਿ ਪੁਲਕਾਨੋ।ਦੋਹਰਾ।ਸੁਨਤ
ਬਿਬਿਧੁ ਬਰ ਬਚਨ ਬਰ ਪੁਨਿ ਬੋਲੇ ਬਿ
ਮਲੇਸਾ।ਆਮਸੁਤ ਕੈ ਰਛਾ ਕਰਹੁ ਸ੍ਰੀਮ
ਨ ਸਕਲ ਸੁਰੇਸਾ।ਚੌਪਈ।ਚਿਰਜੀ

CC-0 Punjab University Chandigarh. An eGangotri-Vaidika Bharara Initiative

ਵਨਾਮਮਸੁਤ੍ਰ ਜੋਂਜੋਹੋਈ।ਕਰਹੁਮੈਤ੍ਰਗੰ
ਛਾ।ਸੁਭੁਸੋਈ।ਸੁਤਸਨੇਹਸਾਨੀਸੁਨਿ
ਬਾਨੀ।ਬੋਲੇਸੁਗਗਿਆਨੀਸੁਖਮਾਨੀ
।ਬਹੁਤਭਲੀਭਾਖੀਨਰਰਾਈ।ਹਮਸ
ਬਕਰਵਨੁਤਵਮਾਨਿਭਾਈ।ਤ਼ਬਬਿਪਿ
।ਬਿਮਲਬਿਨੇਸੁਤਿਬਾਨੀ।ਬੋਲੇਗਨ
ਪਤਿਪ੍ਰਤਿਗਤਿਸਾਨੀ।ਲੋਮੈਦੇਵਸਿਵ
ਸੁਵਨਸੁਜਾਨਾ।ਗਵਰਿਨੰਦਆਨੰਦਨਿ
।ਧਾਨਾ।ਏਕਰਦਨਗਜਬਦਨਬਿਲਾ
ਅਕਾਸਕਲਜਿੰਪਿਦਾ।ਅਕਗਨਨਾਪ
ਕਾ।ਪਗਸੁਪਾਨਿਪੁਰਖਾਰਥਪੂਰਨਾ।ਸਿ
ਕਟਸਪਪਨਾਬਿਘਨਗਨਦੂਰਨਾ।ਅੰਗ

CC-0 Punjab University Chandigarh. An eGangotri-Vaidika Bharara Initiative

ਲਾਮੂਰਤਿਮੋਦਾਮਵਾਸੀ।ਅਨੁਚਾਰ
ਅਖਿਲਅਮੰਗਲਨਾਸੀ।ਭਗਵਤ
ਭਕ੍ਤਭਕ੍ਤੈਭੁਜਨਾ।ਨਮੋਨਮੋਜਾਚਕ
ਜਨਰੰਜਨਾ।ਸਬਸੁਭਕਾਜਪ੍ਰਥਮਤਵ
ਪੂਜਾ।ਬਿਘਨਨਿਘਨਤਵਜਸਹਿਸਨ
ਦੂਜਾ।ਇਮਕਰਿਬਿਨੈਕਹੋਜੇਜਗਦੀ
ਸਾ।ਬਾਲਕਅਵਨਕਰਹੁਗਨਈਸ
।ਸੁਨਿਬਿਧਿਬਚਨਗਜਾਨਨਦੇਵਾ।
ਅਨਗੀਅਨਿਬਿਹਸੇਲਖਿਭੇਵਾ।੪।।
ਦੋਹਰਾ।ਨਿਰਖਿਨਿਰਖਿਰਘੁਨੰਦਨਹਿ
ਹਰਖਿਹਰਖਿਹਿਅਭੂਰਿ।ਪਰਖਿਪਰ
ਖਿਪ੍ਰਭੂਪਰਸਪਗਿਪ੍ਰੇਮਪਯਪੂਰਿ।

CC-0 Punjab University Chandigarh. An eGangotri-Vaidika Bharara Initiative

॥੫ ਚੌਪਈ ।ਬਹੁਰਬਿਚਾਰਕਰਨ
ਮਨਲਾਗੋ ।ਬਚਨਬਿਰਿਚਿਅਰਥਅ
ਨੁਰਾਗੋ ।ਬਾਲਕਅਵਨਕਰਹੁਬਿਧਿਤੁ
ਖਾ ।ਤਹਾਂਅਰਥਅਦਭੁਤਅਸਭਾਖਾ
।ਬਾਲੋਰੋਮਕਰਨਾਮੰਪ੍ਰਜਾਪਤਿਪਾਵਾ
ਰੋਮਰੋਮਜਿਹਿਬਸਹਿਬਿਧਾਤਾ ।ਤਾ
ਸੁਨਾਮਬਾਲਕਬਿੰਧ੍ਯਜਾਤਾ ।ਅਥਵਾਬ
ਲਮੂਢਅਤਿਪਾਨਾ ।ਕਵਰਨਸੁਖਕਰ
ਨਾਮੁਬਖਾਨਾ ।ਜਾਸੁਸਰਨਮੂਰਖਸੁ
ਖਲਹਹੀ ।ਤਾਸੁਨਾਮਬਾਲਕਬੁਧਕ
ਹਹੀ ।ਇਹਿਂਬਿਧਿਬਾਲਕਹਰਿਭਗ
ਵਾਨਾ ।ਤਾਸੁਭਜੁਨਿਜਅਵਨਬਖਾਨਾ

ਜੁਗਾਦ੍ਵਾ ਕਵਰਨਨਾਮੁ

CC-0 Punjab University Chandigarh. An eGangotri-Vaidika Bharara Initiative

।ਜਹਿਬਿਧਿਬਚਨਅਰਥਰਮਨੀਯਾ
।ਤਹਿਪੁਨਿਸ਼ੀਗਾਕਥਨਕਮਨੀਯਾ॥
।ਸਨਹੀਅਨਸੁਮਿਰਤਸੁਖਪਾਂਊਂ
।ਬਾਲਕਬ੍ਰਹਮਰਾਮਬਲਿਜਾਊਂ।ਅ
ਸਮਾਨਿਮਾਨਿਜਨਿਜਗਦੀਸਾ।ਰੱਛਾ
ਮਿਸਿਗਮਨੇਗਨਸ਼ੀਸਾ।ਅਤਿਦੀਰ
ਘਦੋਊਕਾਨਹਲਾਏ।ਪਰਨਸੁਪਰਨਸ
ਨੁਮਨਿਭ੍ਰਾਏ।ਪ੍ਰਭੁਸਿਰਪਰਸੁਭਸੁੰਡ
ਪਸਾਰੀ।ਲਗੋਫਿਰਾਵਨਜਬਬਿਧ
ਨਾਰੀ। ੨ ਦੋਹਰਾ ।ਤਬਸਕੁਚੋਸਿਸੁ
ਭੂਪਪ੍ਰਭੁਕੌਤਕਨਿਪਿਭੁਗਾਵਨਾ।ਭੂਖ
ਬਦਨਕਛੁਦਨਸੁਤਕਰੌਜੋਭੂਰਭੈਮਾਨ

CC-0 Punjab University Chandigarh. An eGangotri-Vaidika Bharara Initiative

੧ਚੌਪਈ।ਤਵਸਿਵਸੁਵਨਸੁਨਿਸਕੁ
ਚਾਈ।।ਬਿਸਾਮਿਤ੍ਰਵੈਂਗਮਨੇਗਨਰਾ
ਈ।ਉਠਿਬਿਬਿਗੇਰਿਪੁਨਿਪ੍ਰਭੁਦ੍ਵਿਗਾਆ
ਈ।ਤਾਤਤਾਤ ਕਹਿਰਾਮਬੁਲਾਈ।ਚਿਤ
ਵਤਚਕਿਤਚਾਰਮੁਖਦੇਖੀ।।ਹਸੇਹਰੀ
ਗੀਅਹਰਖਬਿਸੇਖੀ।।ਗਹਕਰਕਮਲ
ਕੁਸਾਕਮਨੀਯਾ।ਫਰੀਰਮਰੱਛਾਂਰਸ
ਨੀਯਾ।ਬੈਠੇਬਿਧਿਨਿਜਆਸਨਆ
ਈ।ਪੁਨਿਪੰਚਾਨਨਪਹੁਚੇਧਾਈ।ਪ
ਗਮਪ੍ਰੇਮਪੂਰਨਪਅਪਾਗੌਂ।ਸਦਾਬਸ
ਹੁਮਾਹ੍ਰਿਦੈਅਦੀਨਾ।ਸੁੰਦਰਸਦਨ
ਕਦਨਬੈਤੁਗੀਨਾ।ਹਰਹਿਂਨਿਤਾਬਿਨਹਸੇ

ਰੰਛਾਅੰਰਿਪਦਵਨਅਸਲਾਗੇ।ਨਿਜਸੇਵਕਸੇਵਤਰਘੁਰਾਆ।ਸਿਸਸਰੂਪਸੁੰਦਰਸੁਰਭੂਆ

CC-0 Punjab University Chandigarh. An eGangotri-Vaidika Bharara Initiative

ਪਰੇਸਾ ।ਨਿਜਆਸਨਗਾਮਨੇਗਿਰਜੇ
ਸਾ ।ਪੁਨਿਆਇਖਟਬਦਨਸੁਜਾਨਾ।ਪ੍ਰ
ਭੁਹਿੰਨਿਰਖਿਬਰਬਚਨਬਖਾਨਾ ।ਅਹੋ
ਰਾਮਗਨਪਤਿਹਿੰਨਿਹਾਗੀ।ਕੌਜੇਰੇਵਤਪ
ਵਤਭੁਅਭਾਗੀ।ਐਸਨਿਕੌਨਕਰਤੁਤਰ
ਪਆਰੇ।ਖਟਮੁਖਿਬਿਕਟਿਬਿਲੋਕਹਾਅ
ਰੇ।ਸੁਨਿਬੋਲਾਂਗਿਰਿਜਾਸਿਵਜਾਇਆ
।ਨਿਜਸੁਤਪ੍ਰਤਿਬਰਬਚਨਅਮਾਇਆਦਸ
ਮੁਖਤੇਰਹੈਨਹਿਜੋਈ।ਤਦਖਟਮੁਖਤੇਂ
ਕਿਔਤੁਰਸੋਈ। ੮ ਛਿੰਦ ।ਸੁਨਿਸਿਵਾਬ
ਚਨਬਿਲਾਸਜੁਤਬਿਹਸੇਸਭਾਸਦਸੁਰ
ਵਰਾ।ਪੁਨਿਰਾਮਰੈਂਛਾਕਰਿਗਾਮਨਹਿਤਸ

CC-0 Punjab University Chandigarh. An eGangotri-Vaidika Bharara Initiative

ਕਲਸੁਮਨਸਮਨਪਰਾ।ਰਘੁਰਜਤਬ
ਸਸਮਾਜਸਬਕੀਨੇਬਿਦਾ।ਸਨਮਾਨਿਕੈ
।ਬ੍ਰਹਮਾਦਿਬਿਬੁਧਾਬਿਮਾਨਬਰਚਢਿਚਢਿ
ਚਲੇਸੁਖਮਾਨਿਕੈ।੯ ਸੋਰਠਾ।ਰਾਮਰੂ
ਪਮਨਰਾਖਿਤਨਤੇਗਮਨੇਦੇਵਗਨਾ।ਬ
ਦਤਿਜਕਲਸੁਤਿਸਾਖਰਘੁਨਿਦਨਾਮ
ਨਮੋਹਨਾ।੧੦ ।ਇਤਿਸ੍ਰੀਰਾਮਰਹਸ੍ਯੇਰ
ਤਨਹਰਿਬਿਰਚਿਤੇਤ੍ਰਓਬਿੰਸੋਧ੍ਯਾਯ:
੨੩ ਦੋਹਰਾ।ਸੋਨਕਾਦਿਮੁਨਿਗਨਸੁਨਹੁ
ਚਰਿਤਅਪਰਪਰਮੇਸ।ਕਹਤਸੁਨਤਸੇ
ਵਤਸੁਖਦਸੁਰਸਰਿਸਰਿਸੁਦੇਸ।੧ਚੌ
ਪਈ।ਸੁਰਸਬਜਬਨਿਜਸਦਨਿਸਿਧਾਏ

CC-0 Punjab University Chandigarh. An eGangotri-Vaidika Bharara Initiative

ਪਰਮਾਨੰਦਪ੍ਰੇਮਛਬਛਾਏ।ਨ੍ਰਿਪਹਿਯ
ਹਰਖਿਹੇਰਿਹਰਿਤ੍ਰਿਭੁਵਨਾ।ਅੰਤਹਿਪੁਰਿਪ
ਠਏਪੁਨਿਪਾਵਨਾ।ਰਾਮਮਾਤਅਤਿਨੇਹੁ
ਨਿਕੇਤਾ।ਲਿਏਗੋਦਲਖਿਮੋਦਿਸਮੇਤ
ਚੂੰਮਿਚਿਦਮੁਖਚਾਰੂਕਪੋਲਾ।ਚਿਬੁਕ
ਚੂੰਮਿਮੂੰਮੇਚਖੁਲੋਲਾ।ਹੇਰਿਹਰਖਿਹ
ਸਿਹਿਏਲਗਾਏ।ਪ੍ਰੇਮਪ੍ਰਫੁਲਤਪਾਵਨ
ਪੇਯਪਿਆਏ।ਪਿਆਇਪਯਦਪਰਮਾਨੰਦ
ਪਾਗੀ।ਕਹਿਪ੍ਰਿਯਲਲਨਲਡਾਵਨਲਾ
ਗੀ।ਤਿਹਿਅਵਸਰਆਈਸਬਰਾਨੀ
ਰਾਮਜਨਨਿਪ੍ਰਤਿਕਹਤਿਸੁਬਾਨੀ।ਦੇਵ
ਅਰਭਕਹਿੰਤਭੈਭਾਗੀ।ਗਨਨਾਯਕਗੁ

ਰੁਸੁਤ੍ਰਨਿਹਾਰੀ।ਤੰਤੇਰੱਛਾਕਰਿਯਸੁਨੈ
ਨੀ।ਭੁਤੇਨਾਸਨੀਸਕਲਸੁਖਦੈਨੀ।।ਅ
ਸਕਾਹਿਲਗੀਪਦਨਸੁਭੁਰੱਛਾ।ਕੈਸੱਲਧਾ। °
ਦਿਮਾਤ੍ਰਮਾਤ੍ਰਿਦੱਛਾ।। ਰਛਿਦਾ ਅੱਤ੍ਰਿਦੱਛ
ਰੱਛਾਕਰਉਹਰਿਤ੍ਰਵਪਦਗਦਾਦਰਅਰਿ
ਧਰਾ।ਰਿਛਤ੍ਰੁਪ੍ਰਜਾ।ਪਤਿਗੁਹਜਤਵਗੁਦ
ਪਾਤ੍ਰੁਨਿਗਤਿਭੁਅੰਕਰਾ।ਨਾਭੀਸਮਾਲਅ
ਧਨਰੱਛਤ੍ਰੁਚਿੱਤ੍ਰੁਮਾਧਵਮਨਸਸੀ।ਮਤਿ
ਅਜਅਹਿਕ੍ਰਿਤਹਗਦਿਗੰਬਰਸੁਲਧਰ
ਕਰਪਰਬਸੀ।। ੩ ।ਤਵਜੀਹਜਾ।ਦਸ
ਪਤਿਜਲੇਸਪ੍ਰਪਾਤ੍ਰੁਪਾਵਕਪ੍ਰਿਯਮੁਖੀ
ਅਵਅਸ੍ਰਨੀਸੁਤ੍ਰਨਾਸਿਕਾਨਵਨੈਨਦਿ

CC-0 Punjab University Chandigarh. An eGangotri-Vaidika Bharara Initiative

ਨਕ ਰਕਗਸੁਖੀਆਸਾਸ੍ਵਨਸੈਦਰਭੁ
ਜਾਤਵਪਾਤੁਸੱਕ੍ਰਸਚੀਪਤੀ।ਸਥਅੰਗ
ਪਾਤੁਮਹਾਪ੍ਰਭੂਤਵੋਰਮਰਾਖਿਸਦਾਗਤੀ।
੪ ਸੀਮੁਖਸੁਦਰਸਨੱਚਕ੍ਰਪਾਛੇਪਾਤੁਕੇ
ਮੋਦਕਿਗਦਾ।ਪੁਨਿਪਾਤੁਪ੍ਰੇਤ੍ਰਪਿਸਾਚ
ਤੋਕਨਿਖਿਦਤੇਨੈਦਕਸਦਾ।ਕਿਲਕਾਲ
ਤੈਂਕੌਦੰਡਕਾਰਿਕਸਬਆਪਿਗਨਤੇਸਿਤ
ਸਗਾ।ਆਪਦਆਖਿਲਤੇਅਵਤੁਨਰਹ
ਰਿਚਲਤਥਾਅਨਥਪ੍ਰਥਗ। ੫ ਸੋਵਤ
ਸਦਾਸ੍ਰੀਰਿਗਜਾਗਤਪਾਤੁਪਦਮਾਥਤ੍ਰਿਪ੍ਰ
ਭੂ।ਪਰਿਪਾਤੁਪਨਿਗਪ੍ਰਗਤੈਂਪਤਗੇਸਹ
ਰਿਥਾਹਨਥਿਭੂ।ਹਰਿਦੰਤਤੌਰਛਤ੍ਰਰਖਤੇ

CC-0 Punjab University Chandigarh. An eGangotri-Vaidika Bharara Initiative

ਰੁਜੋਦੇਖਤੇਪੀਣੈਂਗੀ।ਭੋਜਨਭਜਤਰੰਛ
ਤੁਰਆਪ੍ਰਭੁਪਾਰਖਦੇਰੈਜਨਿਧਗੀ। ੬॥
ਭੇਰਵਭੁਐਕ ਰਭੂ ਤ ਭੈਭੁਵਭੁਰਜਾਭੁੰਛ
ਤੁਸਦਾ।ਗੋਗਿਰਿਨਦੀਨਦਨੀਗਨਿਧ
ਨਵਦਰਭੁੰਕਸਰਬਦਾ।ਜੇਮਸਕਦੇਸਕ
ਅਰਭ
ਦੂਖਦਗੀਡਕਗੋਮਹਿਖਮਨੁਖਮੁਖਾ।
।ਰਾਜਤੁਰਗਉਰਗਾਬਿਹਗਾਜਤਾਜਤ
ਦੂਪਦਬਹੁਪਦਦੂਰਮੁਖਾ। ੭ ।ਦਿਨਜਾਂ
ਅਨੀਜੇਜਾਮਘਟਕਾਮਾਸਸੀਬਤਸਰ
ਤਥਾ।ਗੀਧਰਬਅਪਸਰਜੈਂਛਰੰਛਧ੍ਰ
ਸਿੱਧਸਿੱਧਮਹਾਂਪਬਾ।ਬੈਤਾਲਿਕਾਗ
ਣਾ।ਤ੍ਰਿਕਾ।ਗਿਖਦੇਵਪਿਤਰਪ੍ਰਜਾਪਤੀ

CC-0 Punjab University Chandigarh. An eGangotri-Vaidika Bharara Initiative

ਇਕਰਉਤਵਰੱਛਸਕਲੀਮਲਿਓਦ
ਮਯਾਮਗਿਲਮਤੀ। ਦੋਹਰਾ। ਇਹਿੰ
ਬਿਧਿਪਾਦਿਪਾਦਿਏਮਸੁਤਗਯਪਵਰੱਛਾ
ਕੀਨਾ। ਸੁਤਸਨੇਹਸਸੀਸਕਲਦ੍ਵਿਜਨ
ਦਾਨਪੁਨਿਦੀਨਾ। ਚੌਪਈ। ਗੁਰਬਸਿ
ਸ੍ਟਕਹਿੰਬਹੁਰਬੁਲਾਈ। ਗਅਰਤਨਰੱਛਾ
ਕਰਿਵਾਈ। ਬਹੁਰਸਾਬਿਸੋਗਦਾਨਕਰਾ
ਵਾ। ਸੁਤਸੁਖਉਦੈਹੇਤੁਰਿਤਿਚਾਵਾ
ਰਾਅਕੁਸਲਕਾਰਨਕੈਕੇਈ। ਸੁਵਰਨ
ਸਹਸਦੀਏਗਤਿਤੇਈ। ਲਖਨਮਾਤਰ
ਧੁਬਗਹਿਤਭੀਨੀ। ਬਹੁਬਿਧਿਦ੍ਵਿਜਨ
ਦੱਛਨਾਦੀਨੀ। ਆਸਿਰਬਾਦਬਿਬਿਧ

CC-0 Punjab University Chandigarh. An eGangotri-Vaidika Bharara Initiative

ਬ੍ਰਿਧਦੇਈਆ।ਗੁਰੁਗ੍ਰਿਹਗਏਬਹੁਤ੍ਰਿਬਿ
ਤੁਲੇਈਆ।ਰੰਛਾਭੁਈਭੁਲੀਬਿਪਿਜਬਗੀ
ਹਰਖਤਰਾਮਾਪਓਪੇਤਬਗੀ।ਕਿਲਕ
ਤਪੁਲਕਤਸੁਤਨਿਜਦੇਖੀ।ਜਨਨਿਜ
ਨਕਸੁਖਲਹੋਜੋਬਿਸੇਖੀ।ਅਗਨਮਾਤ
ਗਨਅਨਹਰਖਾਨੇ।ਦਾਸੀਦਾਸਸਕ
ਲਸੁਖਸਾਨੇ।ਨਟਨਰਤਕੀਬਹੁਤਪੁਨਿ
ਆਏ।ਨਾਚਿਗਾਇਨਰਗਾਇਰਿਝਾਏ
ਕੌਤਕਨਿਰਖਿਹਰਖਅਨਮਾਨੀ।ਦਿਯੇ
ਦਾਨਦਸਰਥਦਿਨਦਾਨੀ।ਜਾਚਿਕਅਖਿ
ਲਅਜਾਚਕਕੀਨੇ।ਬਾਹਨਬਸਨਬਿ
ਬਿਧਬਸੁਦੀਨੇ।ਦੇਤਅਸੀਸਅਗਨਅ

ਨਮਿੰਗਾਜੀਔਰਾਮਜਬਲਗਜਗਗੀ
ਗਾ ੧੦ ਦੋਹਰਾ ॥ ਜਾਹਿਜੁਰਾਮਰੱਛਾਰ
ਢੀਰਘੁਬਰਮਾਤਜਮਾਤਾ॥ਇਹਿੰਪਾਢਿੱਸ
ਜਨਸਕਲਸਿਸੁਰੱਛਾਕਰਹੁਸੁਹਾਤਾ॥
੧੧ ਸੋਰਠਾ ॥ ਰਘੁਬਰਰੱਛਾਬਜਾਜਬ
ਲਾਮੀਕਿਬਾਂਧੀਬਿਮਲਾ॥ਬਿਬਿਧਬਾਲ
ਹਿਤਕਾਜਰਾਮਜਨਨਿਸ੍ਰੀਮੁਖਕਹੀ॥
੧੨ ਛਿਦ ॥ ਭੈਕੀਤਭੂਤਪਿਸਾਚਡਾਕਿ
ਨਿਤ੍ਰਿਸਦੂੰਸ੍ਰਦਬੇਰਹੈ॥ਤੇਬਾਲਰੱਛਿ
ਤਰਾਮਰੱਛਾਨਿਮਖਮਹੁਸਬਦੂਖਦਹੈਂ
ਪਗਾਯਾਸੋਪੋਇਯਾਢੱਡ੍ਰੋਜਿਹਰਾਮਰੱਛ
ਜੋਕਰੈ॥ਨਹਿਅਲਪਆਯੁਅਕਾਲਮਿ

CC-0 Punjab University Chandigarh. An eGangotri-Vaidika Bharara Initiative

ਤਤਿਹਿੰਅਭੈਦਾਨਸੁਫਲਫਰੈ।੧੩॥
ਸੋਰਠਾ।ਪਢੈਜੁਨਿਜਹਿਤਹੇਤੁਅਖਿ
ਲਮਨੋਰਥਸਿੰਪਤਿਤਾਹੋਇਸਕਲਸੁ
ਖਸੇਤੁਅਤਿਲਹੈਪ੍ਰਭੁਪਗਾਂਪਦੁ।੧੪
ਜਹਿਪ੍ਰਭੁਬਾਲਚਰਿੱਤ੍ਰਅਤਿਪਵਿੱਤ੍ਰ
ਮੰਗਲਕਰਨ।ਧਨਕੀਗਤਿਕਰੀਸੈਂ
ਤ੍ਰਭੁਵਬਹਿੰਤ੍ਰਪਾਤਕਹਰਨ।੧੫॥ਇ
ਤਿਸ੍ਰੀਰਾਮਰਹੰਸਜੋਗਤਨਹਰਿਬਿਗਰਿ
ਤੇਰਤ੍ਰਗਬਿਸੋਧਆਯ॥੨੪ਦੋਹਰਾ।ਸੋਨ
ਕਮੁਨਿਪ੍ਰਭਿਪ੍ਰੇਮਜੁਤਪੂਛਤਪ੍ਰਭੁਸੁਪ੍ਰਭੁ
ਦਾਅਹੋਸੂਤਿਸੱਜਨਸੁਮੰਤਖਟਗੁਨਸ
ਹਤਸੁਹਾਵਦਾ।੧।ਕਹੋਰਾਮਰਾਜਿਦਨਜ

ਨਿਸਿਸੁਸ੍ਰੂਪਸੁਖਦੈਨਾ॥ਕੈਨਕਰੀਲੀ
ਲਾਲਲਿਤਨ੍ਰਿਪਅੰਗਨਗ੍ਰਨਐਨਾ॥੨
ਚੌਪਈ॥ਰਾਮਚਰਿਤਸੁਰਿਸਹਜਸੁਹਾਵ
॥ਕਰਨਪੂਰਸੱਜਨਸੁਤਿਗਾਵਾ॥ਤਾਤੇਂਕ
ਹੌਰੌਹੌਜਿਨਪਜਾਹੋ॥ਰਾਮਚਰਿਤਸੁੰਦਰ
ਬਰਬਾਰੇ॥ਸੁਨਤਸੂਤਬੋਲੇਬਰਬਾਨੀ॥
॥ਰਾਂਮਰਹੱਸਸੁਧਾਰਸਸਾਨੀ॥ਸੁਨਹੁ
ਮੁਨੀਸਕਥਾਪ੍ਰਭਕੇਰੀ॥ਸਬਸ੍ਰੁਤਿਸਾ
ਰਰਹੱਸਅਪਨੇਰੀ॥ਪਰਮਪੁਨੀਤਅਮੀ
ਤਮੀਠੀ॥ਪੀਵਤਕਰਤਿਸਕਲਸੁਖਸੀ
ਠੀ॥ਬਾਲਮੀਕਮੁਨਿਸਹਿਜਸੁਹਾਈ॥
॥ਚਿਰਜੀਵਨਮੁਨਿਪ੍ਰਤਿਜੋਗਾਈ॥ਸੋ ੧੨

CC-0 Punjab University Chandigarh. An eGangotri-Vaidika Bharara Initiative

ਸੰਤ੍ਰਮਹਿੰਕੋਹੈਂਮੁਨਿਨਾਥਾ।ਸ੍ਰੀਰਘੁਨਾਥ
ਬਾਲਬਰਗਾਥਾ।ਬਾਲਰੂਪਸੁੰਦਰਰਘੁ
ਰਾਈ।ਭ੍ਰਾਇਨਸਹਿਤਸੁਭਗਅੰਗਨਾਈ
ਜਨੁਪਾਨਿਬਿਹਰਤ [illegible] ਬਿਗਸਨੋਕ
ਰਤਬਿਨੋਦਮਾਤਮਨਮਾਨੋ।ਚਲਤਧਾ
ਇਕਹੂੰਪੀਰੈਂਧੀਰੈਂ।ਕਹੂੰਦੂਰਿਕਹੂੰਤੀਰੈਂ
ਤੀਰੈਂ।ਕਹੂੰਭਰਤਕਹੂੰਲਛਮਨਲੋਨੋਕ
ਹੁਰਿੰਗਤਰਿਪੁਦਮਨਸਲੋਨੋ।ਇਹਿੰ
ਬਿਧਿਬਿਬਿਧਕੇਲਕਲਕਰਹੀਂ।ਜਨ
ਨੀਨਿਰਖਿਹਰਖਹਿਅਤੁਰਹੀ।੩ ਦੋਹ
ਰਾ।ਆਉਗੋਦਾਮਸੋਦਿਨਿਧਿਰਮਾ
ਤਬਲਜਾਇ।ਜੋਕਹਿਲੈਨਿਧਿਰਿਕਸੋ

CC-0 Punjab University Chandigarh. An eGangotri-Vaidika Bharara Initiative

ਭੇਟਤੁ ਅੰਕਿ ਲਗਾਇਸਿ । ਚੌਪਈ । ਇ
ਹਿ ਬਿਧਿ ਸਕਲ ਜਨਨਿ ਅਨੁਰਾਗੀ ।
ਪਰਮਾਨੰਦ ਪਾਇ ਬਡਭਾਗੀ । ਬਾਲ ਬਿ
ਨੋਦ ਮੋਦ ਮਦਮਾਤੀ । ਜਾਤ ਨ ਜਾਨਤਿ ਦਿਨ
ਅਰੁ ਰਾਤੀ । ਕ੍ਰੀੜਤ ਪ੍ਰਭੁ ਪ੍ਰਾਕ੍ਰਿਤ ਸਿਸੁ ਲਾਂ
ਸ਼ੀ । ਅਪ੍ਰਾਕ੍ਰਿਤ ਗੁਨ ਗਨ ਸੁਖ ਸਾਂਈ । ਪ
ਗਨੂ ਪਗਿ ਧੁਨਿ ਸੁਨਿ ਮਨਿ ਮਾਨੀ । ਕਹੂੰ
ਹੋਤ ਜਨੁ ਅਸੁਜਿ ਅਜਾਨੀ । ਅਟਕ ਪਰਤ
ਚਿਤਵਤ ਪੁਨਿ ਪਾਛੋ । ਧੁਨਿ ਚਿਤ ਚਕਿ
ਤ ਚਲਤਿ ਅਤਿ ਆਛੋ । ਕਬਹੂੰ ਕਨਿਜ
ਕਟਿ ਕਿਕਨੁ ਪੁਨਿ ਸੁਨਿ । ਚੌਕ ਚਲਤ
ਹੇਰਤ ਇਤ ਉਤ ਪੁਨਿ । ਕਬਹੂੰ ਨਿਸੰਕ ਅੰ

CC-0 Punjab University Chandigarh. An eGangotri-Vaidika Bharara Initiative

ਰਜਨਨੀਕੋ।ਚਢਿਪੁਨਿਉਤਰਿਚਲ
ਤੁਅਤਿਨੀਕੋ।ਐਸੇਂਈਭਰਤਲਖਨ
ਲਖੁਭਾਈ।ਕਰਤਚਰਿਤਸੱਜਨਸੁ
ਖਦਾਈ।ਕਬਹੂੰਮੁਕਰਿਮੁਗਤਿਨਿਜਦੇ
ਖੀ।ਅਰਭੁਅਨੂਪਅਪਰਅਵਰੇਖੀ।
।ਤਿੰਹਪਕਗਤਿਨਿਜਭੁਜਾਪਸਾਰੀ।ਨ
ਹਿਪਾਵਤਰੋਵਤਅਤਿਭਾਗੀ।ਕਬਹੂੰਕਨਿ
ਕਮਨਿਖੰਭਨਿਆਂਹੀ।ਪ੍ਰਭੁਬਿਲੋਕਿਅ
ਪਨੀਪਰਛਾਂਹੀ।ਬਾਲਬਿਸੇਖਮਨੀਮ
ਨੋਹਨਾ।ਹਸਤਹਰੀਸਰਗਜਨਸੀਅ
ਜੋਹਨਾ।ਦੋਹਰਾ।ਮਨਿਆਂਗਨਪ੍ਰਤਿਬਿ
ਬਨਿਜਲਖਿਮੁਖਸੋਮੁਖਜੋਗਿ।ਬਾਲ

CC-0 Punjab University Chandigarh. An eGangotri-Vaidika Bharara Initiative

ਬਿਨੋਦਬਿਲਾਸਬਸਿਕਰਤਸੌਂਤ੍ਯ
ਨੇਸੇਰਾ।ਟਿਪਣੀ।ਲਖਿਮਨਹੂੰਨਿਜ
ਪ੍ਰਤਿਮੁਖਦੇਖੀ।ਹੂੰਹੂੰਕਰਿਦੌਰਤਸੁਖਿ
ਸੇਖੀ।ਐਸੇਸ੍ਰੀਭ੍ਰਰਤਕੂੰਲਲੀਲਾ।
ਸਤਸੁਪ੍ਰਤਿਮੁਖਲਖਿਸੁਖਸੀਲਾ
।ਕਬਹੂੰਨਿਹਾਰਰਾਮਸੁਖਕੈਦਾ।ਖੇਲ
ਨਹਿਤਮਾਂਗਤਨਭ੍ਰਚੈਦਾ।ਬਹੁਪਰਥ
ਇਆਇਗਨਹਾਰੇ।ਅਨਤਨਹਿਂਮਾਂਗ
ਤਸਾਸਿਤਾਰੇ।ਭ੍ਰਰਿਜਲਥਲਜਨਨਿ
ਜਥਆਨਾ।ਚਿਦਨਿਗਖਿਹਰਖੇਭ੍ਰਗਵ
ਨਾ।ਨਵਤਹਾਥਨਪਾਵਤਚੈਦਾ।ਪੁਨਿ
ਜਨਨਿਹਿੰਜਾਰਤਜਗਚੈਦਾ।ਅਨਿਗ

CC-0 Punjab University Chandigarh. An eGangotri-Vaidika Bharara Initiative

ਲਿਖਚਿਤ੍ਰਜਤਲਖ੍ਯੁਬਾਗੀ।ਡੀਠਬ
ਚਾਇਮਾਇਤਿਹਿੰਡਾਗੀ।ਬਹੁਰਿਨਿਕ
ਰਿਕਾਜੋਸੁਠਿਲੌਨਾ।ਲੇਹੁਲਾਲਪ੍ਰਿ
ਅਰੁਦੀਖਿਲੌਨਾ।ਮਨਿਗਨਨਿਰਖਿ
ਕਹਤਏਤਾਰਾ।ਲਗੇਲਲਤਲਖ੍ਯੁਰਦ
ਮਞਾਰਾ।ਉਡਗਨਸਹਿਤਸੁਭਗਸਸਿ
ਲੈਈਆ।ਭ੍ਰਾਤਨਸਨਖੇਲਹੁਸੁਖਦੇਈਆ
ਸੁਨਤਬਚਨਰਘੁਨੰਦਨਹਰਖੇ।ਬਾਲ
ਬਿਨੋਦਿਬਿਬੁਧਮਨਕਰਖੇ।ਇਹਿਬਿ
ਧਿਰਾਮਕਰਤਕਲੋਲੀਆ।ਭਕਤਅਧੀ
ਨਦੀਨਤਜਿਬੀਲਾ੭ਛੰਦ।ਬ੍ਰੀੜਾਬਿ
ਬਿਧਬੈਕੁੰਠਿਵਾਸਬਿਲਾਸਤਜਿਬਾਲ

CC-0 Punjab University Chandigarh. An eGangotri-Vaidika Bharara Initiative

ਕਥਨੇ।ਸੁਕਸਾਰਿਕਾਸੁਭ ਸਬਦਸੁਤਿਵੈ
ਸੁਨਤਹੋਤਚਕਿਤਘਨੇ।ਪੁਨਿਪਤਗਸੇ
ਨਿਸਿਚਰਨਆਦਿਨਿਹਾਰਿਹਿਅਹਰਖਤ
ਹਰੀ।ਬਰਨਿਜਕਹਾਂਲਗਿਬਿਮਲ
ਬਾਲਬਿਨੋਦਮੋਦਮਗਾਂਸ੍ਰਗੀ।੮ਸੋਰ
ਠਾ।ਉਠਿਨਚਹਿਤਰਪੁਨੰਦਉਠਿਉਠਿ
ਗਿਰਿਗਿਰਿਪਰਤਪੁਨਿ।ਪੁਨਿਉਠਿਆ
ਨੰਦਕੰਦਤਗਾਮਗਾਪਗਿਪਰਨੀਪਰਤ
ਧੀ।ਦੋਹਰਾ।ਭ੍ਰਮਤਲਖਨਗਿਪੁਦਮਨ
ਪੁਨਿਐਸੇਕਰਤਕਲੋਲ।ਨਿਰਖਿ
ਲਗਹਿਜਨਨੀਅਖਿਲਉਰਆਨੰਦ
ਅਤੋਲ।੧੦ ਇਤਿਸ੍ਰੀਰਾਮਰਹੱਸਜੋ

CC-0 Punjab University Chandigarh. An eGangotri-Vaidika Bharara Initiative

ਰਤਨਹਰਿਬਿਰਚਿਤੇਪੰਚਬਿੰਸਤੀਮੋਧਤ
ਯ:੨੫ ਸੋਰਠਾ॥ਬਰਨੀਬਿਮਲਬ
ਨਾਜਬਾਲਰਾਮਲੀਲਾਲਲਿਤਾ॥ਸੁਨ
ਮੁਨੀਸਾਅਨਲਾਖਿਅਪਰਏਕਅਦਭੁ
ਤ ਕਥਾ॥੧ ਚੌਪਈ॥ਰਘੁਪਤਿਭ੍ਰਾਤ
ਸੁਤਸੁਜਾਨਾ॥ਕਾਕਰੂਪਬਰਬੇਦਬਖਾ
ਨਾ॥ਜਿਹਿਕਸੌਐਅਵਧਪੁਰਆਵਾ॥
ਰਘੁਬਰਦਰਸਕਰਨਿਆਨਭੁਤਾਵਾ॥ਬਾ
ਲਰੂਪਰਘੁਨਾਥਨਿਹਾਰੀ॥ਹਰਖੰਤੁਭ੍ਰਾਤ
ਸੁਤਅਤਿਭਾਰੀ॥ਅਦਭੁਤਅਰਭਕਅ
ਨੂਪਅਲੀਲਾ॥ਪੁਨਿਪੁਨਿਪੇਖਕਾਕਸੁ
ਭਸੀਲਾ॥ਹਾਥਸਸਕੁਲੀਸਕਲਸੁ

CC-0 Punjab University Chandigarh. An eGangotri-Vaidika Bharara Initiative

ਾਵਨਾ।ਖਾਤਿਫਿਰਤਪੁਨਿਪੁਨਿਮਾਨਿ
ਭੁਵਨਾ।ਕਾਕਹਿੰਆਵਤਨਿਕਾਟਿਨਿਹਾਰਿ
ਭਜਤਭੁਵਨਿਭੂਖਨਭੈਭਾਗੀ।ਰੋਵਤਪੁ
ਨਿਪੁਕਾਥਿਨਿਜਐਥਾ।ਪਾਕ੍ਰਿਤਇਵ
ਕਰਕੇਲਿਕਦੀਬਾ।ਨਿਰੀਖਭਸੈਤੋਂ,
ਭਾਭ੍ਰਮਭਾਗੀ।ਕਹਾਚਰਿੱਤ੍ਰਕਰਤਅਘ
ਹਾਰੀ।ਪਰਮਪੁਰਖਪੂਰਨਸ੍ਰੁਤਿਗਾਵ
ਤ।ਸਿਵਬਿਰੰਚਿਪੁਨਿਪਾਰਨਪਾਵਤ।
ਜੋਸਰਬੱਗ੍ਯਸਕਲਸੁਖਰਾਸੀ।ਅ
ਸਕਸੋਹੋਇਅਮਲਅਬਿਨਾਸੀ।ਏ
ਸਕਰਿਕਾਕਕੁੜਰਕਕਲਾਪਾ।ਭ੍ਰਮ
ਪਾਇਓਹਮਨਾਮਾਯਾ।ਪੁਨਿਤਿਹਿੰਅ

CC-0 Punjab University Chandigarh. An eGangotri-Vaidika Bharara Initiative

ਸਬਿਚਾਰਉਰਿਆਨਾ।ਜੌਅਖਿਲੇਸ
ਈਸਭੁਗਵਾਨਾ। ੨ ਦੋਹਰਾ। ਤੌਨਿਜ
ਸਕ੍ਤਿਦਿਖਾਇਹੈਂਜਹਿਅਨਿਕਗਿਬਿਸੁ।
ਸਾਪ੍ਰਭੁਕਰਤੇਂਗਹਿਸਕੂਲੀਬਯ
ਸਉਨ੍ਹੈਜੋਅਕਾਸਾ। ੩ ਚੌਪਈ। ਪ੍ਰਭੁਸ
ਰਬਗਜਜਾਨਜਨਜੀਕੀ।ਬਿਗਸਿਤੁ
ਤ੍ਰਿਅਸੁਰਗਤਿਕਰਿਨੀਕੀ।ਪੁਰਖਪੁਰਾ
ਨਪਰੇਤ੍ਰਿਹਿੰਪੀਛੇ।ਬੇਗਸੁਪਰਨਤਰੁ
ਨਤਰਤੀਛੇ।ਭ੍ਰਾਗਿਤਸੁੰਡਜਾਤਜਿਹਿ
ਆਸਾ।ਤੁਰੰਤਹੰਪ੍ਰਭੂਹਿਪੇਖਪੁਨਿਪਾਸ।
।ਪ੍ਰਭੁਭੇਕ੍ਰਾਗਿਪਾਸਜੋਪਾਤਾਲਾ।ਜੇਜਲ
ਸਗਸਤੀਸਸੁਬਿਸਾਲਾ।ਤੰਨਅਧਿਪ੍ਰਭੁ

CC-0 Punjab University Chandigarh. An eGangotri-Vaidika Bharara Initiative

ਪੇਖੇਪੁਨਿਪਾਛੋ।ਬਾਲਕਬੇਖਬਨੇਅਤਿ
ਆਛੋ।ਪੁਨਿਤਹਿਤੁਰਤਗੋਖਗਤੁਗਾ
ਜੰਹਬਸਸੇਸਸਹਸਸਿਰਨਾਗਾ।ਤਾਸੁ
ਅੰਕਦੇਖੇਪ੍ਰਭੁਰਾਮਾ।ਬਾਲਰੂਪਸੁੰਦਰ
ਘਨਸ੍ਯਾਮਾ।ਆਗੇਪਾਛੇਰਾਮਨਿਹਾਰੀ
ਕਾਕਭੁਸੁੰਡਹਿੰਭ੍ਰੰਭੈਭਾਗੀ।ਆਰਗੋਦੋਊਰ
ਕੇਜਿਅਜਾਨੀ।ਤਿਰਛੇਮਗਭਾਗੋਖਗ
ਰਸਾਨੀ।ਪੁਨਿਭੂਲੋਕਸਕਲਸੁਰਲੋਕ
ਲਾਂਘਗੋਅਮਰਾਧਿਪਓਕਾ।ਤਹਿੰ
ਸੁਰੇਸਸਿੰਘਾਸਨੋਸੋਹੇ।ਬਾਲਰੂਪਰ
ਘੁਨੰਦਨਜੋਹੇ।ਸੂਰਗਤਿਮਧੁਰਗਮਸੁਯਾਮ
ਨਭਾਵਤਾ।ਚਾਰੁਚਮਰਅਮਰੇਸਢੁਰਾ

CC-0 Punjab University Chandigarh. An eGangotri-Vaidika Bharara Initiative

ਸੋਵ੍ਰਿਤਸਮਨਲਖੇਤੰਹਰਾਮਾ॥

ਵ੍ਰਤਾ॥ਨਿਜਗੋਗਹਨਮੋਹਨਪੁਨਿਪੇਖੀ॥
ਖਿਸਾਮਿਤਭੁਐਭੁਸੁਤਿਬਿਸੇਖੀ॥ਭ੍ਰ
ਗਏਭੁਭੁਰਿਭੂਰਿਭੈਪਾਈ॥ਪੁਨਿਪਹੁ
ਚੇਏਪਾਵਕਪੁਰਿਜਾਈ॥ਤੰਹਆਧਿ
ਪਰਿਪੂਜਿਤਪ੍ਰਭੁਪਾਏ॥ਰਘੁਛੋਨਿ
ਪਛੋਨਾਛਬਿਛਾਏ॥ਗਏਬਹੁਰਿਬਾ
ਅਸਜਸਮਧਾਮਾ॥੪ ਦੋਹਰਾ॥ਬਰੁਨ
ਧਨਾਧਿਪਪਵਨਪੁਗਹਿਮਕਰਸੋਕ
ਰਧਾਮਾ॥ਗਏਜਹਾਂਦੇਖੇਤਹਾਂਸੁਰਸੇ
ਵਿਤ੍ਰਸੀਗੰਮਾ॥੫ ਸੋਰਠਾ॥ਗਮਨਿ
ਏਬੇਗਿਅਪਾਰਬ੍ਰਹਮਲੋਕਬਅਸ
ਬਹੁਰਿਦਸਰਥਰਾਜਕੁਮਾਰਤਹਾਂ

ਆਪਿਪਰਪ੍ਰੂਜਿਤਲਖੋ।੬ ਚੌਪਈ
ਰਹੀਜਹੰਲਗਿਗਤਿਤਿੰਹਕੇਰੀ।ਤ
ਹੰਲਗਿਗਾਖਗਨਿਜਬਲਹੇਰੀ।
ਭੁਟਕਿਭੁਵਨਭੂਤਲਫਿਰਿਆਵਾ।
ਪਾਛੈਰਾਮਨਿਰਖਦੁਖਪਾਵਾ।ਤਬਜਿ
ਯੋਕੋਪਕਾਕਕਹੁਕੀਨਾ।ਪ੍ਰਭੁਮਾਯਾ
ਮੋਹਿਤਮਤਿਹੀਨਾ।ਰਾਮਾਹਿਦੋਂਰੁਭੂਰ
ਭੈਭਰਾ।ਅਸਾਬਿਚਾਰਨਿਜਬਪੁਬਿ
ਸਤਾਰਾ।ਭ੍ਰੀਮਭੂਪਰਾਕਾਰਭੁਐਕਰ
ਤੈਂਛਕਤ੍ਰੁਡਪੈਂਛੁਪ੍ਲਐਕਰਾ।ਤਾਲ
ਬਿਸਾਲਚਰਨਅਤਿਚਿਤ੍ਰਾ।ਅਕ੍ਰਸ
ਸਰਿਸਨਖਰਖਰਮੰਡਾ।ਬਿਮਸਥ

CC-0 Punjab University Chandigarh. An eGangotri-Vaidika Bharara Initiative

ਕਾਕਲਗਯੋਣਿਰਪਾਵਨਾ।ਤਬਸੁਮ
ਰੋਖਗਪਤਿਪ੍ਰਭੁਪਾਵਨਾ।ਸੁਮਰ
ਤਿਮਾਤ੍ਰਤੁਰਤਅਨਆਸਾ।ਪੁਨਿਗਾਰਿ
ਪਹੁਚੋਜੋਪ੍ਰਭੁਪਾਸਾ।ਚਹਿਖਗਪਤਿ
ਰਘੁਪਤਿਤਬਪਾਏ।ਬਾਯਸਬਹੁ
ਰਿਭੁਗਯੋਜੋਭੈਪਾਏ।ਪ੍ਰਭੁਰੂਖਪਾਇਯ
ਤਗਪਤਿਪੀਨਾ।ਪੰਛਪਹਾਰਕਾਕਕ
ਹਿੰਕੀਨਾ।ਗਹਿਪੁਨਿਪਟਕੋਪ੍ਰਹ
ਸਿਪਤੋਗਾ।ਪੀਨਤਭੁਜੋਭੂਰਿਸਬਅੰ
ਗਾ।ਚਹਿਤਿਹਿਉਰਗਹਿਬਾਹਨਬੀ
ਕਾ।ਅਰਦਤਿਗਰਜਿਤਗਜਿਤਸਿਸੀ
ਕਾ।੧।ਦੋਹਰਾ।ਬਹੁਬਿਆਕੁਲਬਾਯ

CC-0 Punjab University Chandigarh. An eGangotri-Vaidika Bharara Initiative

ਸਕੁਐਤਬਘੋਬੋਲੇਰਘੁਬੀਰ।ਕਹੋਜੋ
ਰਅਬਤੇਰਚਲੈਕਹਿਨਕਾਕਕਲੰਕੀ
ਗ।ਚੌਪਈ।ਸੁਨਤਭੁਸੁੰਡਭੁਐਂਭੈ
ਭੀਤਾ।ਜਨਾਰਾਮਪ੍ਰਭਾਵਪੁਨੀਤਾ।ਗ
ਦਗਦਕੀਠਕਾਕਕਰਜੋਗੀ।ਕਰਤਪ੍ਰ
ਨਾਮਬੋਗੋਰਿਬੋਹੋਗੀ।ਨਮੋਨਮੋਬਲ
ਕਬਪੁਰਾਮਾ।ਸਿਵਆਜਆਦਿਜਨ
ਕਜਨਪਾਮਾ।ਜਾਗ੍ਰਤਸੂਪ੍ਰਨਸੁਖੁਪ
ਤਿਪ੍ਰਕਾਸੀ।ਤਿਨਤੇਭਿਨਜਦਾਸੁਖਰ
ਸੀ।ਨਮੋਸਰਬਗਤਸਰਬਸਹਾਅ
ਕਾ।ਸਰਬਦੇਹਦੀਪਕਦੁਤਿਦਾਅਕਾ
ਨਮੋਜੋਗਿਜਨਪੇਇਪੁਰਿਪੰਗਾ।ਜੋਗ

CC-0 Punjab University Chandigarh. An eGangotri-Vaidika Bharara Initiative

ਰੀਅਜੋਗੇਸਪੁਰਿੰਦਰਾ॥ਨਿਰਮਲ
ਨਿਖਿਲਨਿਦਾਨਨਾਮਾਮੀ॥ਬਿਸ੍ਵ
ਭੁਰਉਰਅੰਤਰਜਾਮੀ॥ਬਹੁਬਿਧਿਤੋ
ਹਿਭੁਜੈਜਨਜੋਗੀ॥ਸਰਬਰੂਪਪ੍ਰਿ
ਸਰਬਬਿਓਗੀ॥ਕੋਊਇਕਜਗਕਾ
ਰਨਕਗਿਆਨਹਿ॥ਪੰਰਬਿਸਖਾਟ
ਬਿਸਬਖਾਨਹਿ॥ਜੋਤਿਰੂਪਧਜਾਵ
ਤਤੁਹਿਕੋਊ॥ਅਪਰਅਰੂਪਸਰਬਗ
ਤਜੋਊ॥ਕੋਊਇਕਭੁਜਹਿੰਆਮਿਤਗੁ
ਨਸੀਲਾ॥ਸਿਜੁਤਿਸਦਾਨਿੰਤਨਵਲੀ
ਲਾ॥ਕੋਊਅਵਤਾਰਅਪਾਰਹੁਸਰੋਸ
ਦਾਭੁਜਹਿਭੁਵਭੰਜਨਹਾਰੋ॥ਕੋਊਪਨ

CC-0 Punjab University Chandigarh. An eGangotri-Vaidika Bharara Initiative

ਧਾਮਤਨੈਤਿਅਤਿਆਗੀ।ਸੇਵਤਤੁਹਿ
ਬਿਰੱਕ੍ਤਬਨਰਾਗੀ।ਲਖਿਹੋਤਿਹਿਯ
ਨਆਨਿਦਰੂਪਾ।ਅਮਲਅਚਲਅ
ਨਵੱਦ੍ਯਅਨੂਪਾ।ਰਮਣੀਗਮਨਰੂਪ
ਤੁਹਿਗਾਵਹਿੰ।ਬਿਦਤਿਬਿਸੇਖਬਿ
ਭੁਕੂਬਤਾਵਹਿੰ।ਭੁਕਿਭਾਗਵਤਤਵ
ਅਨੁਰਾਗੀ।ਭਿਨਾਭਿਨਭਾਵਨਾਭ
ਗੀ।ਕੌਤੂਪੁਨਿਅਲਪਆਸਨਅਭੁਜ
ਸਾ।ਪ੍ਰਨਅਪਾਨਜੀਤਿਅਨਾਸਾ।
ਸਕਲਬਿਭੂਤਿਸਹਿਤਤਵਰੂਪਾ।ਹਿ
ਅਸੋਰਜਧਜਾਵਤਸੁਰਭੂਪਾ।ਭੁਜਹਿੰ
ਤੁਮਹਿੰਪ੍ਰਭੁਜੇਜਨਜੈਸੋ।ਰਘੁਪਤਿ

ਭੁਜਹੁਤਿਨਹਿੰਤ੍ਰਮੈਤੈਸੋ॥ਪਰਮਪ੍ਰਬ
ਲਪ੍ਰਭੁਮਾਂਓਤੇਗੀ॥ਜਿਹਿਬਸਿਜੀਵ
ਕਰਤੋਮੈਸੋਗੀ॥ ਦੋਹਰਾ ॥ਜਨਮ
ਮਰਨਭ੍ਰਾਂਗੀਭ੍ਰਯੋਭ੍ਰਮਤਭੂਰਭੈਭੀਤਾ॥
ਹਿਪਾਵਤਤਵਪਰਮਪਦਪ੍ਰੇਮਪ੍ਰਾਪਜ
ਸੁਪੁਨੀਤਾ॥੧੦॥ਚੌਪਈ॥ਜੋਤਵਧਾਮ
ਦਿੱਬਜਸੁਤਿਗਾਵਾ॥ਜਹਾਂਨਿੱਤਅਤਵਰ
ਮਣਸੁਹਾਵਾ॥ਚਾਰਚਰਨਤਵਬਰਨਤ
ਬੇਦਾ॥ਤਿਨਿਕਰਬਹੁਰਿਬਖਾਨਤਭੇਦਾ॥
ਏਕਮਾਂਹਿਸਬਜਗਤਬਿਲਾਸਾ॥ਹੋਇ
ਰਹੈਪੁਨਿਪਾਂਵਨਾਸਾ॥ਜੋਦੂਰਜਨਤਵਭ
ਜਨਬਿਹੀਨਾ॥ਤਤਹਿਬਸੈਂਸਦਾਦੂਖਦੀ

CC-0 Punjab University Chandigarh. An eGangotri-Vaidika Bharara Initiative

ਨਾਤੀਨਚਰਨਨ੍ਤਵਸਥਾਸੁਖਸਨੋ
ਾਬਿਗਤਾਬਿਕਾਰਬਿਸੁੱਧਬਖਾਨੋਸੋ
ਈਤਵਦਿੱਬਜਧਾਮਅਨਹਰਨਾਸਨ
ਮੜਿਧਾਦਅਮ੍ਰਿਤਸ੍ਤੁਤਿਬਰਨਾਬਿ
ਸਪਰਮਪਦਪੁਨਿਪਰਧਾਮਾ ਪਰਮ
ਬ੍ਯੋਮਪ੍ਰਭੁਪਦੁਅਭਿਰਾਮਾ ਬ੍ਰਹਮਲੋ
ਕਬੈਕੁੰਠਸਨਾਤਨ ਅੱਪ੍ਰਾਕ੍ਰਿਤਪਦਪ
ਰਮਪੁਰਾਤਨਾ ਨਿੱਤਅਨਾਕਨਿਜਧਾ
ਮਅਸੋਕਾ ਸ੍ਵਰਗਾਅਨੰਤਧਾਮਗੋ
ਲੋਕਾ ਅਪਰਅਯੋਧਜਾਆਦਿਸੁਹਾ
ਏ ਇਤਵਧਾਮਨਾਮਸ੍ਤੁਤਿਗਾਏ ਕਾ
ਲਕੁਚਾਲਤਾਂ ਨਹਿ ਜਾਤੇਂ ਦਿੱਬਜਬਿ

CC-0 Punjab University Chandigarh. An eGangotri-Vaidika Bharara Initiative

ਭੂਤਿਕ ਹਿੰਸੁ ਤਿਤ੍ਰਾਤੇ॥ਨਿੱਤਅਬਿਗ੍ਰਾ
ਰਤ੍ਰਹੰਤ੍ਰਵਈਸਾ॥ਬਰਨਹਿਂਬੇਦਬਿ
ਰੇਚਮੁਨੀਸਾ॥੧੧॥ਦੋਹਰਾ॥ਨਿਤਅਪ
ਰਖਦਤ੍ਰਵਤ੍ਰਹਾਂਬਿਗ੍ਰਤਬਿਗਤਬਿਖੰ
ਦਾ॥ਬਿਸੁੰਕਸੋਨਅਨਿਤ੍ਰਤੇਂਆਦਿਅ
ਨੇਕਅਨਾਦਿ॥੧੨॥ਚੌਪਈ॥ਤਿਨਹਿਂ
ਨਕਬਹੁੰਪਗਸਸੀਸਾਰਾ॥ਤ੍ਰਵਓਸ
ਘਾਇੰਛਾਅਨੁਸਾਰਾ॥ਬਸਹਿਂਤ੍ਰਗਾਂਤ
ਵਭੂਕੂਅਨਿਤ੍ਰਾ॥ਜਿਨਿਕਰਤੂਹਿਭੂਜਿ
ਭਾਭੁਵਅੰਤਾ॥ਜੇਜਨਭੂਏਭੁਜਨਤਵ
ਭਾਗੀ॥ਤੇਨਦੇਹੇਭੂਵਦੂਸਗਦਵਾਗੀ
॥ਪ੍ਰਭੁਤ੍ਰਵਮੈਂਤ੍ਰਸਪਾਹਿਂਜਨਜੇਈ॥ਲ

CC-0 Punjab University Chandigarh. An eGangotri-Vaidika Bharara Initiative

ਹੈਂਪਰਮਪਦਤਾਂਵਕਤੇਈਆਅਗਿਗ

ਦਿਮਾਰਗਵੈਜਾਂਹੀ।ਜਹਾਜਾਇਤੁਨ

ਰਾਖਿਤਿਨਾਂਹੀ।ਤਿਹਤਵਚਰਨਕਮਲ

ਅਨੁਰਾਗੋ।ਪਰਮਾਨਿਦਪ੍ਰੇਮਰਸਪਾ

ਗੋ।ਤਵਸੇਵ੍ਹਸਵਸੁਧਾਸੁਧਾਗੋ।ਬ

ਸਹਿਬਿਨੋਦਮੋਦਮਤਿਵਾਗੋ।ਪਦਸ

ਰੋਜਸੁੰਦਰਤੁਵਰਾਮਾ।।ਨਿਜਭਾਵਨ

ਗਰਿਤਚਿਤਧਾਮਾ।।ਏਕਹੁਬਾਰਕਬਹੁੰ

ਜਿਨਧਿਆਏ।ਸੀਸ੍ਰਿਤਸਿਧੁਪਾਰਤਿਨਿ

ਪਾਏ।ਤਿਤਵਚਰਨਜਰਨਸੁਖਦਾਇਕ

ਪ੍ਰਭੁਸਹਿਭੁਏਭੂਰਿਭੈਭਾਇਕਾ।ਨਾਥਨਿ

ਪਟਪਾਵਤੌਹੌਪੀਤਿਨਾ।ਮੋਰਮਰਨਪ੍ਰਭੁ ੧੩

CC-0 Punjab University Chandigarh. An eGangotri-Vaidika Bharara Initiative

ਕੈਵਲਕ੍ਰੀਡਨਾ।ਐਂਪ੍ਰਭੁਪ੍ਰਭਵਨਿਹਾਰਨਿ
ਕਾਰਨਾ।ਹਰੀਸਜਕੁਲੀਤ੍ਰਵਭ੍ਰਵਤ
ਰਨਾ।ਦੇਖੋਜੋਪ੍ਰਭੁਪ੍ਰਭਾਵਪਾਰਿਪੂਰ
ਨਾ।ਅਬਰਪ੍ਰਤਿਲਭੁਤਜਨੁਮੁਹਿ
ਤੂਰਨਾ।ਦੀਨਦਰਦਰਿਗਿਬਿਰਦਾਬਿਲੋ
ਕੋ।ਕਰੁਨਾਕਰਮੁ।ਹਿਕਰਹੁਅਸੋਕੀ
੧੩।ਦੋਹਰਾ।ਦੀਨਬਚਨਸੁਨਿਦੀ
ਨਦੁਖਦਾਰੁਨਦਾਰਨਹਾਰ।ਜਨਤਾਰ
ਨਕਾਰਨਅਮਤੁਜਥਾਰਨਪਾਰਨਪਾਰ
੧੪।ਚੌਪਈ।ਪ੍ਰਭੁਛਾਡੋਜੋਕਰੁਨਾਕਰਿ
ਕਾਕਾ।ਪਾਲਨਪ੍ਰਨਤਪਰਮਪਨਜਾ
ਕਾ।ਉਨਿਪ੍ਰਭੁਪਾਇਨਿਪਰੋਭਸੁਰਿਤਾ

CC-0 Punjab University Chandigarh. An eGangotri-Vaidika Bharara Initiative

ਸੈਨਨੇਹੁਪੇਪੂਰਤਤੁਰਾਤਿਹਿੰਸਿ
ਰਨਿਜਕਰਧਰੋਜੋਕ੍ਰਿਪਾਲਾਦੀਨ
ਦਆਨਿਪਿਦਸਰਬਲਾਲਾਬਾਰਿਬ
ਰਿਉਠਿਬਾਅਸਬੀਗਾਪਰਤੁਪਾਇਪ੍ਰ
ਭੁਪ੍ਰੇਮਅਧੀਰਾਪੁਨਿਉਠਿਪਰੋਜੋਪ
ਤਗਾਪਤਿਪਾਇਨਾਜੋਪ੍ਰਭੁਪਦਪੰਕਜ
ਪਾਰਾਅਨਾਪਗਨਿਪਰਤੁਪਤਿਗੋਸਉ
ਠਾਢਾਪੁਨਿਕਰਜੋਰਕਕਾਸਿਰਨਾਵਾ
ਦੇਖਿਬਿਨੈਬਿਨਤਾਸੁਤਬੀਰਾਬੋਲੇਬ
ਅਸਪ੍ਰਤਿਮਤ੍ਰਿਪੀਰਾਕਰੂਨਕਰਹੁਕ
ਕਕ੍ਰਲਕੇਤੂਰਾਅਚਰਨਚਰੇਚਕਸੂ
ਖਸੇਤੂਤ੍ਰਮਪ੍ਰਭੁਪ੍ਰੇਮਪਯੋਧਰਘਾਰੇ

CC-0 Punjab University Chandigarh. An eGangotri-Vaidika Bharara Initiative

ਭੁਏਹੇਤੁਤ੍ਰਿਹਿੰਜਨੁਤਨੁਕਾਂਗਾਰਹਿਜੇ
ਗਾਮਯ੍ਰੇਮਤੁਵ੍ਯਪੇਖੀ।ਐਪ੍ਰਸਿਨਪੁਨਿ
ਭੁਜੋਬਿਸੇਖੀ।ਛਿਮਹੁੰਤਸੁਤੋਮੇਰਾਅ
ਪਰਾਧਾ।ਦਵੀਤ੍ਰਮਾਹਿੰਮੈਬਹੁਬਿਧਿਬ
ਧਾ।ਅਬਕਰਿਹੌਂਇਹਿਕਰਉਪਚਾਰਾ
।ਜਗਹੇਜਰਾਜੈਤੋਸੁਜਸਤੁਮਾਰਾ।ਨਿ
ਜਅਗਯਾਨਨਿਵਾਰਨਕਾਰਨਾ।ਮੈਂਅ
ਹੈਂਤੁਮਪੈਕੁਲਤਾਰਨਾ।ਜਦਪਨਉਠਾਅ
ਗਯਾਨਹਮਾਰੇ।ਜੇਪਰਮੇਸਪਾਰਖਦ
ਪਯਾਰੇ।੧੫ ਦੋਹਰਾ।ਬਿਸ੍ਵਕਸੇਨਅ
ਨਿਤਤੇਆਦਿਅਖਿਲਅਤਿਸੁੰਦਧਾਰ
ਮਰਯਾਮਯਾਪਰਸਬਗਜਿਤਬਿਆਲ

CC-0 Punjab University Chandigarh. An eGangotri-Vaidika Bharara Initiative

ਬਿਬੁੱਧਾ।੧੬।ਚੌਪਈ।ਤਦੀਪੈਤੇਰਕਲ
ਕੀਰਤਿਕਾਰਨ।ਕਰੋਹੈਂਕਪਾਰਕੂਮਤਿਉ
ਰਧਾਰਨਾ।ਰਾਮਤੁੰਫ੍ਰੂਤੋਤੈਂਤਬਜਾਨੀ।ਕ
ਰਿਹੈਂਤ੍ਰਸਹਿਤ੍ਰਿਲੋਕਜਸੁਖਾਨੀ।ਕਹਿਹੈਂ
ਸੁਰਿਨਰਅਸੁਰਅਸੇਖਾ।ਬੈਨਤੇਯ
ਤੈਂਕਾਕਬਿਸੇਖਾ।ਔਹੈਗਰੂੜਜਗਸੀ
ਵਨਜਾਨਾ।ਤ੍ਰਾਕਰਕਾਕਕਮੋਂਕੱਲਿਆ
ਨਾ।ਸੁਨਿਬਿਨਤਾਸੁਤਬਚਨਬਿਧ
ਨਾ।ਪੁਨਿਬੋਲਿਓਬਾਅਸਬਿਗਾਸਨ
ਯਿਨਖਗੇਸਪੈਲਿਅਤਵਬਾਨੀ।ਤ੍ਰਮਰ
ਘਨਾਥਕੁਤ੍ਰਿਗੁਨਖਾਨੀ।ਭੂਰਿਭਾਗ
ਭਾਂਜਨਤਬਦੈਹੌਂ।ਨਿਜਨਿਕੇਤੁ।

CC-0 Punjab University Chandigarh. An eGangotri-Vaidika Bharara Initiative

ਅਰੇਪਗਯੇਹੌਂ।ਤ੍ਵਪਦਪਰਸਤ੍ਰਯੋਂਸ
ਪਾਵਨਾ।ਉਪਜੋਸੁਹਿਬਿਰਜਾਨਸੁਗ
ਵਨਾ।ਤੁਮਕਰਿਕ੍ਰਿਪਾਕ੍ਰਿਤਾਰਥਕੀਨਾ
ਰਘੁਕੁਲਤਿਲਕਤੜੂੰਮੇਰੀਨਾ।ਕਹੁ
ਬਹੁਬਿਨੈਪਤ੍ਰਗਪਤਿਪਾਹੀ।ਪੁਨਿਪ੍ਰ
ਭੁਪਗਨਿਪਰਯੋਂਕਹਿਪਾਹੀ।ਬਿਨਤੀ
ਬਹੁਰਿਕਰਤਕਰਜੋਰੀ।ਛਮਹੁਛਮਾਂ
ਸਾਗਰਸਮਖੋਰੀ।ਰਘੁਕੁਲਕੇਤੁਕ੍ਰਿਪ
ਕਲਕੀਨੀ।ਨਿਜਜਨਜਾਨਿਸਿਖਾਵ
ਨਦੀਨੀ।ਸ੍ਰੀਰਘੁਨਾਥਅਨਾਥਉਧਾਰ
ਨਾ।ਅਹੰਭ੍ਰਾਗਭ੍ਰਾਂਜਨਜਨਤਾਰਨਾ।ਅ
ਥਕਰੁਨਾਕਰਿਸਉਰਅਤਿਗਾ।ਬਾਲਥੇ

CC-0 Punjab University Chandigarh. An eGangotri-Vaidika Bharara Initiative

ਖਿਥਲਿਥਸਹੁਨਿਰੰਤਰਾ।੧੭।ਸੋਰਠ
ਾ।ਪਰਮਪ੍ਰਬਲਪ੍ਰਭੁਗੁਨਮਈਤਵ
ਮਾਆਪਰਮੇਸਾ।ਜੋਐਨਮੋਹਿਪੁਨਿਤੋ
ਹਕਰਿਤਥਾਕਰਹੁਕਰੁਨੇਸਾ।੧੮।ਚੌਪ
ਈ।ਪੁਨਿਮੁਹਿਦੇਹੁਦਆਨਿਧਿਦਾਨਾ।
ਸੰਜਨਸੰਗਾਸਦਾਸੁਖਸਾਨਾ।ਜੋਤ
ਵਸੰਤਸੰਗਸੁਖਹੋਈ।ਨਾਥਸ੍ਵਰਗਅ
ਪਵਰਗਨਸੋਈ।ਸੁਨਿਬਿਆਸਬਲੀ
ਰਸਸਾਨੀ।ਬੋਲੇਦੀਨਬੰਧੁਬਰਦਾਨੀ
।ਅਦਿਮਧੁਰਤੇਤ੍ਰਯਬਰਬੈਨਾ।ਬਾਲਕ
ਵਿਭਵਿਤਸੁਖਦੈਨਾ।ਤਥਾਭਵਤੁਤੋਕ
ਕਰੁਲੇਸਾ।ਗਹਹੈਖਗਪਤਿਤਵਉ

CC-0 Punjab University Chandigarh. An eGangotri-Vaidika Bharara Initiative

ਪਦੇਸਾ।ਮਾਮਾਮਾਇਆਮਹੇਸਮਨਹਰ
ਨੀ।ਮਹਿਮਾਜਾਸੁਅੰਤਗਕਿਤਬਰਨੀ
।ਸਕਲਪ੍ਰਪੰਚਪ੍ਰਬਲਬਲਜਾਕਾ।
ਸੋਤੁਹਿਬਿਕਲਨਕਰਿਹੈਕਾਕਾ।ਤਵ
ਆਸ੍ਰਮਕਰਿਹੈਨਪ੍ਰਵੇਸਾ।ਜਥਾਤੋ
ਮਤਮੁਦਿਪਤਿਦਿਨੇਸਾ।ਮਮਮੂਰਤਿ
ਬਸਹੈਉਰਤੇਰੇ।ਮਿਲਹੈਂਸਦਾਸੰਤ
ਪ੍ਰਿਅਸੋਰੇ।ਤਵਕ੍ਰਿਤਮਮਅਸਤੁਤਿ
ਸੁਭਿਕ੍ਰਤਾਸ਼ੀ।ਪੜ੍ਹਿਹੈਂਜੇਮਾਨਵਮਨਲ
ਈ।ਦੇਹੌਂਤਿਨਹਿਸਕਲਮਨਕਾਮਾ
।ਪਤ੍ਰਸੁਤਆਦਿਅਧਿਕਅਭਿਰਾਮਾ
।ਇਮਕਹਿਸੈਨਕਸਬਸੁਖਦਾਈ।ਅੰ

CC-0 Punjab University Chandigarh. An eGangotri-Vaidika Bharara Initiative

ਤੁਰਪਾਂਨਭੁਏਰਘੁਰਾਈ।। ੧੯ ਛੰਦ
ਰਘੁਪਤਿਹਿਂਅੰਤਰਹਿਤਬਿਲੋਕਪਤਿ
ਗਪਤਿਪੂਨਮਤਭੁਏ।।ਮਿਲਿਬਅਸ
ਹਿਂਪੁਨਿਪ੍ਰੇਮਜੁਤਪ੍ਰਭੁਪਗਮਪਦਪਾਵਨ
ਗਏ।।ਨਿਜਭੁਵਨਕੌਂਖਗਭੁਸੁੰਡਗਮਨੇ
ਭੂਗਹਿਅਪਰਖਾਇਕੈ।।ਰਹੇਬਾਲਰਘੁਬ
ਰੁਧਆਨਨਿਜਦਿਨਮਗਨਲਗਨਲ
ਗਾਅਕੈ।।੨੦।।ਸੋਰਠਾ।।ਕਾਕਭੁਸੁੰਡਿਮ
ਹੇਸਬਾਲਭੁਦਭੁਦੁਕਭੁਲੋ।।ਨਿਰਖਤ
ਪਰਨੌਂਬੇਸਉਭੁਤੇਅਵਧਪੁਰਿਆਇਨਿ
ਤਾ।।੨੧।। ਇਤਿਸ੍ਰੀਰਾਮਰਹਸ੍ਯੇਰਤਨਾ
ਗਿਬਿਰਚਿਤੇਖਟਬਿੰਸੋਧਿਆਯ:।।੨੬

CC-0 Punjab University Chandigarh. An eGangotri-Vaidika Bharara Initiative

ਦੋਹਰਾ ॥ ਸਿਸੁ ਸਰੂਪ ਲੀਲਾ ਸੁਧਾ ਸੋ
ਨਕ ਸੁਨੀ ਸੁਜਾਨ ॥ ਅਦਭੁਤ ਪ੍ਰਭੁ ਅਰਭਕ
ਚਰਿਤ ਅਪਰ ਸੁਨਹੁ ਰਸਖਾਨ ॥੧੦॥
ਚਪਈ ॥ ਕਬਹੁੰਕ ਬਾਲ ਰੂਪ ਰਘੁਨਾਥਾ ॥
ਕੌਤਕ ਨਿਧਿ ਪਾਵਨ ਗੁਨ ਗਾਥਾ ॥ ਨਿ
ਰਖਤਿ ਫਿਰਤ ਜਨਨਿ ਗਨ ਗੋਹਨਾਖਾ
ਸਯਾਨ ਸੁਖ ਸੇਜ ਬਿਹਾਈ ॥ ਸਿਸੁ ਲਾਲ
ਨ ਲੀਲਾ ਲੋਲੈ ਲਾਈ ॥ ਸ੍ਵਵਸ ਸਨੇਹ ਪਯੋ
ਧਰ ਪੀਨਾ ॥ ਧਾਵਤਿ ਸੁਵਨ ਅਵਨ ਮਨ
ਲੀਨਾ ॥ ਕਰਿ ਕਰਿ ਕੇਟਿ ਸੁਕ੍ਰਿਤ ਅਨੁਰਾ
ਗਿਨਾ ॥ ਭਈ ਅਨੰਤ ਅਰਭ ਸੁਖ ਭਾਗਿਨਿ
॥ ਧਾਵਤਿ ਧਾਇ ਚਾਇ ਚਿਤ ਚੇਰੀ ॥ ਰਹੂਫਿ

ਰਰਖ੍ਯਪਤਿਹਿਤੁਠੇਗੀ।ਜੈਸਸਤ੍ਰਾਦਿ
ਸਦਨਗਤਿਸ੍ਯਾਮਾ।ਤਿਨਹਿਪਗਜਿਯਾ
ਵਤਿਪਨਸਜਾਮਾ।ਰਾਖਤਤਹਿਤਹਿੰਜੇ
ਰਸਤਨਤੇ।ਕਗਤਿਅਵਨਪੁਨਿਅਵਨਿ
ਪਤਨਤੇਂ।ਪ੍ਰਭੁਕਰਪਕਰਿਕਥੰਹੁੰਕੈਸੰ
ਲਜਾ।ਸੁਤਹਿੰਸਿਖਾਵਤਿਚਲਨਥਿਸੱ
ਲਜਾ।ਤਬਪ੍ਰਭੁਚਲਨਚਾਵਚਿਤਧਾਰੀ।
ਜਨਨੀਸਿਗਚਲਤਗਤਿਨਜਾ।ਰੀ।ਅੰ
ਦਮੰਦਿਰਗਮਗਪਗਧਰਹੀ।ਨੂਪਰ
ਝਨਕਤਨਕਮਨਹਰਹੀਂ।ਐਸੇਈਭ੍ਰਰ
ਤਲਖਨਰਿਪੁਦਮਨਾ।ਕਰਤਕੇਲਿਕਲ
ਕਲਿਮਲਸਮਨਾ।ਕੋਸਲਆਦਿਆ

CC-0 Punjab University Chandigarh. An eGangotri-Vaidika Bharara Initiative

ਤਦਿਨਰਾਤੀ।ਅਵਧਪਰੇਦਨੈਦਨਰੇਗਰ
ਤੀ।ਕਰਤਪ੍ਰਭੁਹਿੰਨਿਜਨਿਜਾਮਨਭੁ
ਵਾ।ਪਾਲਨਲਾਲਨਚਾਲਨਚਾਵਾ।ਨਿ
ਪਦਸਰਬਧਰਨੀਜਗਜਾਨੀ।ਬਾਲ
ਬਿਨੋਦਬਿਲੋਕਬਿਕਾਨੀ॥੨॥ਦੋਹਰਾ
ਉਰਸਨੀਸਿਸੁਰਾਮਰਸਰਤਿਠਾਨੀ
ਅਤਿਪੀਨਾ।ਨ੍ਰਿਪਰਨੀਆਨੀਮਨਹੁ
ਸਾਨੀਪਾਨੀਮੀਨਾ॥੩॥ਚੌਪਈ॥ਜਲ
ਨੀਲੇਉਛੰਗਇਕਬਾਰਾ।ਨਿਰਖਿਪ੍ਰ
ਭੁਮੁਖਧ੍ਰਾਸੁਖਧ੍ਰਾਰਾ।ਬਦਨਬਿਸਦ
ਦਸਨਾਵਲਿਦੇਖੀ।ਕੋਸੱਲਿਆਹਿਯਾ
ਰਖਾਬਿਸੇਖੀ।ਚਮਕਤਿਚਾਰੁਚੰਦਕਾ

CC-0 Punjab University Chandigarh. An eGangotri-Vaidika Bharara Initiative

ਪੋਥੀ।ਕੁੰਦਕਲੀਅਵਲੀਜਨੋਰਪੀਂ
ਉਕਤਾਵਲੀਕਿਧੋਛਬਿਛਾਈਆ।ਦਾਮਕ
ਕਿਦਾਮਿਦਾਮਸੁਹਾਈਆ।ਜਾਵਕਜਪ
ਕੁਸਮਸਮਰਸਨਾ।ਜਨੁਪਤ੍ਰਿਬਿ
ਬਬਿਬਰਦਬਸਨਾ।ਗੋਲਕਪੋਲਮੁ
ਕਰਮਦਭੰਜਨਾ।ਚਿਬੁਕਚਾਰੁਨਾਸਾ
ਸੁਕਰਿਜਨਾ।ਤਿਲਕਅਲਿਕਝਲਕ
ਨਿਮਨਹਰਨੀ।ਭ੍ਰਿਕੁਟੈਕਮਾਨਮਦਨ
ਜਨੁਬਰਨੀ।ਸ੍ਰਕਝਲਕੈਂਅਲਕੈਂਪ੍ਰੀ
ਪਰਾਂਗੀਆ।ਨਿਰਖਪ੍ਰਸੋਦਾਮਗਨਮਹ
ਤਾਂਗੀ।ਭ੍ਰੂਅਤਿਚਾਰੁਚਿਬੁਕਬਰਬਦ
ਨਾ।ਲੋਚਨਚੂਮਿਚੂਮਿਰਦਛਦਨਾ।

CC-0 Punjab University Chandigarh. An eGangotri-Vaidika Bharara Initiative

ਪੁਨਿਪੁਨਿਨਿਰਖਿਪਰਖਿਸੁਖਪਾ
ਵਤਿ।ਛੁੰਗਨਅੰਗਨਕਹਿਗਰੈਲਗ
ਵਤਿ।ਬਹੁਰਿਨਿਹਾਰਿਸਾਰਿਸੁਤਸੋ
ਭ੍ਰਾ।ਪੁਨਿਪੁਨਿਤਿਨਤੇਰਤਿਚਿਤਚੌ
ਭ੍ਰਾ।ਕਬਹੁਬਿਲੋਕਿਕਛੁਕੋਊਛੁਬੈਠੇਨਾ
।ਡੀਠਲਗਨਡਰਿਦੇਤਿਡਿਠੌਨਾ॥੪॥ਦੋ
ਹਰਾ।ਜਗਨਾਇਕਲਾਇਕਪਰਮ
ਪਾਇਕਜਿਹਿਂਪੁਰਹੂਤ।ਧ੍ਯੇਅਫੇਦਫ
ਸੋਸੋਪਿਪ੍ਰਭੁਕਰਤਚਰਿਤ੍ਰਨਰਪੂਤ॥
ਚੌਪਈ।ਇਕਸਮੈਸ੍ਰੀਅਵਧਨਰੇਸ
ਰਾ।ਮਾਤਗ੍ਰਿਹਕੀਨਪ੍ਰਵੇਸਾ।ਲੈਸੁਤ
ਅੰਕਲਤਾਦਨਲਾਗੀ।ਪ੍ਰਮੁਪ੍ਰਮੋਦਧੇ

ਮਰਸਪਾਰੋ॥ ਭੁਰਤ ਮਾਤਿ ਸੁਨਿ ਤਾਂ
ਪਧਾਰੀ॥ ਭੁਰਤ ਸਮੇਤ ਹੇਤ ਹਿਯ ਧਾਰੀ
ਸੁਨਿ ਪੁਨਿ ਲਖਨ ਸੱਤ੍ਰੁਹਨ ਮਾਤਾ॥ ਸੁ
ਤ ਨਿਮਹਿਤ ਆਈ ਸੁਭ ਗਾਤ੍ਰਾ॥ ਅਪ
ਰ ਅਨੇਕ ਅਵਧਪਤਿ ਰਾਨੀ॥ ਆਈਂ ਤ
ਹੰ ਰਘੁਪਤਿ ਗਤਿ ਜਾਨੀ॥ ਬਾਂਧਵ ਬਧੂ
ਅਨੁਗ ਗਨ ਦਾਸੀ॥ ਸਕਲ ਸਮਾਜੁ
ਕੋ ਸੁਖਰਾਸੀ॥ ਤਹ ਰਘੁਬੀ ਜਨਿਪਤਿ
ਬਡਭਾਗੀ॥ ਸੁਤਨਿ ਲਡਾਵਤ ਆਤਿ ਅ
ਨੁਰਾਗੀ॥ ਕਬਹੂ ਭਰਤ ਲਖਮਨ
ਹਿ ਲਡਾਵਤ॥ ਬਹੁਰ ਸੱਤ੍ਰੂ ਸੂਦਨ ਉਰ
ਲਾਵਤ॥ ਪੁਨਿ ਰਘੁਬਰਹਿ ਲਾਈਹਿ

CC-0 Punjab University Chandigarh. An eGangotri-Vaidika Bharara Initiative

ਅਹਰਖਤਾ।ਪ੍ਰੇਮ।ਪਯੋਦਉਮਡਿਜ
ਨੁਖਰਖਤਾ।ਤਿਹਿਅਵਸਰਿਬਿਸੰਦਖ
ਸੁਨਾਮਾ।ਗਿਪ੍ਰਥਰਾਜਰੂਪਗੁਨਧਾਮ।
ਨਿਗਾਮਨੀਤਸੁਗੀਤਸੁਜਾਨਾ।ਸਿਗ
ਸੁਮਤਿਜੁਵਤੀਜਨਨਾਨਾ।ਨ੍ਰਿਪਅਵ
ਧੇਸਦਰਸਹਿਤਆਵਾ।ਸਜਿਨਿਜ
ਸਾਜਸਮਾਜਸੁਹਾਵਾ।ਅਵਨਿਪਅ
ਜਿਰਆਇਸੋਠਾਢਾ।ਬਿਤ੍ਰੋਬਿਲੋਕ
ਸੋਦਮਨਬਾਢਾ।ਸੁਨਿਨਰੇਸਨਿਜ
ਨਿਕਟਬੁਲਾਈ।ਕੀਅਸਨਮਾਨਸਕ
ਲਸੁਖਦਾਈ।੬ ਦੋਹਰਾ।ਅਤਿਅਤ
ਆਸਿਖਅਵਨਪਹਿੰਦੇਇਸਹਿਤਰ

ਨਵਾਸਾ।ਬਿਨੈਬਚਨਬੋਲੇਜੇਬਹੁਰਿ
ਨਰਪਤਿਪ੍ਰਤਿਮਤ੍ਰਰਾਸਾ। ੧ਚੌਪਈ
ਸੁਨਹੁਰਾਜਰਾਜਨਿਮਨਿਧੀਰਾ।ਆਸ
ਗੁਨਗੌਰਵਾਗਿਰਾਗੰਭੀਰਾ।ਬਿਸ੍ਵ
ਬਸੁਮਮਨਾਮਸੁਹਾਵਾ।ਤਾਸੁਅਰਥ
ਇਹਿਬਿਧਿਸ੍ਰੁਤਿਗਾਵਾ।ਸਕਲ
ਬਿਸ੍ਵਧਨਜਾਕਰਿਹੋਈ।ਬਿਸ੍ਵਾਵ
ਸਕਹਿਅਤਿਹੈਸੋਈ।ਸੋਹੌਂਨਿਜਗੁ
ਨਗਨਾਬਿਸਤਾਗੀ।ਰਿਲੈਵੈਰੋਹਿਸ
ਹਿਤਸੁਤਿਨਾਗੀ।ਇਮਕਹਿਲਗਜੋ
ਕਰਨਕਲਗਾਨਾ।ਬਜੈਮ੍ਰਿਦੰਗਰ
ਗਗਤਨਨਾਨਾ।ਬਾਜਤਬਿਸਦਬਾਂਸੁ

CC-0 Punjab University Chandigarh. An eGangotri-Vaidika Bharara Initiative

ਗੀਬੀਨਾ।ਕਿਲਕਟਤ।ਲਤ।ਲਰਿਗ
ਭੀਨਾ ਮਧੂਅਰਸੁ ਰਜਾਦਿਕਬਤੁ ॰
ਬਾਜਾ।ਬਾਜਤਰਾਜਤਰਾਗਸਮਾਜ
ਗਿਧੂਬਰਾਜਬਜਾਵਤਬੀਨਾ।ਪ
ਰਿਵਾਦਿਨੀਕਾਅਰਸਲੀਨਾ।ਨਾਚ
ਤੁਸੁਰਰਮਨੀਮੁਦਮਾਚੀ।ਸੁਭਸੈ ॰
ਗੀਤਰੀਤਿਰਸਰਾਚੀ।ਰਘੁਤੇਅ
ਦਿਨਰੇਸਸੁਹਾਏ।ਤਿਨਕੇਗੁਨਨ ॰
ਟਕਤਿਨਿਗਾਏ।ਬਿਧੋਜੋਬਿਚਿੱਤ੍ਰਗ
ਗਰਜੈਜੈਸੋਂ।ਕਵਿਕੁਲਕਹੈਂਕਹੈਂਤਿ
ਹਿੰਕੈਸੋ।ਸਬਜਨਗਨਸੁਨਿਗਾਨ
ਨਵੀਨਾ।ਮੋਹਿਤਭਏਨਾਦਲੈਲੀਨਾ

ਤ੍ਰਿਪਰਨਵਾਸਦਾਸਅਰੁਦਾਸੀ।ਖਗ
ਮ੍ਰਿਗਾਦਿਜੇਨਿਕਟਿਨਿਵਾਸੀ।ਜਨੁਜੇ
ਗ੍ਰਾਮਜੇਗ੍ਰਾਮਜਨੁਜੋਹੇ।ਸਬਿਸੰਗੀਤ
ਸੁੰਧਾਸਵੈਮੋਹੇ।।ਦੋਹਰਾ।ਬਾਲਕਅ
ਪਰਮਾਦਿਸੁਨਿਕੈ ਗੋਰ੍ਹਗਰਸਰੈਗਾ।।
ਤਜਿਤਜਿਨਿਜਨਨਿਨਗਏਸਬਗੋਪ
ਰਬਉਠਿਗਾ ।ਚੌਪਈ। ਹਿਜਹਰਖੇ
ਗੋਪਰਬਸੁਜਨਾ।ਲਿਐਗੋਦਭੁਗਿਮੋਟ
ਮਹਾਨਾ।ਲਿਖਿਬਤਭੁਗਤਜਾਗਿਬਰ
ਬੀਨਾ।ਲਗੋਜੇਲਤਾਵਨਪ੍ਰੇਮਪ੍ਰਬੀਨਾ
।ਰਨੀਗਾਇਨਿਰਖਹਰਖਾਨੋ।ਕਹਹਿੰਪਰ
ਸਪਰਸਕਲਸਯਾਨੋ।ਔਰਗੀਤਮ੍ਰਿ

CC-0 Punjab University Chandigarh. An eGangotri-Vaidika Bharara Initiative

ਸਾਅਤਿ ਚਿੰਤ੍ਾ। ਜਿਨਿ ਮੋਹੇ ਬਰ ਬਾਲਧਿ
ਚਿੰਤ੍ਾ। ਤੰਨ ਔਰ ਨਿਕੀ ਕੈਨ ਬਖਾਨੈ। ਜੋ
ਨੋਹਂ ਹਿ ਮੋਹਿਤ ਸੁਨਿ ਗਾਨੈ। ਗਿਧ੍ਰ ਬੇਗ
ਦਰੇ ਰਘੁਨੰਦਨਾ। ਅਨੁਜ ਨਿਸਾਹਿਤ
ਸਕਲ ਜਗ ਬੰਦਨਾ। ਨਿਜ ਨਿਜ ਸੁਤੰ
ਬੁਲਾਵਤਿ ਮਾਤਾ। ਆਵਹੁ ਬੇਗ ਧਾਇ ਜਹੁ
ਪੇਤ੍ਰਾ ਤ੍ਾ। ਗਿਧ੍ਰ ਬਗਾਇਁ ਨਿਜੁ ਧਾਮਾ।
ਜਾਇ
ਤ ਜਹੁ ਤੁ ਰੇਤ ਤਾ ਹਿਤੁ ਮਰਾਮਾ। ਇਹਿਂ
ਬਿਧਿ ਕਰੇ ਜਨਨਿ ਬਹੁ ਜਤਨਾ। ਨਹਿ ਆ
ਏ ਤੁਜਿ ਗਾਇਕ ਰਤਨਾ। ਲੇ ਨਜ ਬਹਿਸੁ
ਵਤੀ ਜਨਨਸਾਂਹੀ। ਗਾਇਕ ਅੰਕ ਅਧਿਕ
ਲਪਟਾਂਹੀ। ਦੇਖਿ ਸਬਹਿ ਮਨ ਅਚਰਜ

CC-0 Punjab University Chandigarh. An eGangotri-Vaidika Bharara Initiative

ਆਵਾ।ਰਾਨਿਰਅਜਬਿਸਮੈਯਤਪਾਵਾ
ਤਬਪ੍ਰਭੁਜਨਨਿਸੁਮਿਤ੍ਰਾਰਨੀ।ਬੋਲੀ
ਉਤੈਪ੍ਰੇਮਜੁਤਬਾਨੀ।ਸੁਨਿਗਧਰਬ
ਬਾਲਸੁਖਹੇਤੂ।ਈਹਾਂਰਹਹੁਗਾਇਕ
ਕੁਲਕੇਤੂ।ਸਬਬਿਧਿਪਿਤਵਸੇਵਾਹਮ
ਕਰਿਹੈਂ।ਭੋਜਨਾਦਿਭ੍ਰਾਦਿਤਸੁਖਭ੍ਰਾਗਿ
ਹੈ।ਸੁਨਤਬਚਨਬਿਸਮੈਂਬਸੁਬੋਲਾ।ਸੁ
ਨਹੁਦੇਵਿਮਮਬਚਨਅਲੋਲਾ।ਅਪਸ
ਰਗਨਗੰਧਰਬਪ੍ਰਬੀਨਾ।ਹਮਸਬਸ
ਦਾਸੁਰੇਸਅਧੀਨਾ।੧੦।ਦੋਹਰਾ।ਤਿਹਿ
ਆਇਸਬਿਨੁਕੈਨਬਿਧਿਰਹਨਹਮਾਰੇ
ਹੋਇ।ਔਹੋਂਤ੍ਰਾਸੁਨਿਦੇਸਲੇਤਬਰਹੈਂ ੧੧

ਸੁਖਮਨੀ ॥ ੧੧ ਚੌਪਈ ॥ ਸੁਨਿਪ੍ਰਭਨਿਕੌਸੱਲ
ਆਕਲਜਾਨੀ ॥ ਕਹਿਗਿਪਰਬਸੱਤਜਤਦ
ਬਾਣੀ ॥ ਲੈਆਇਸਆਵਹੁਤਿਹਿੰਤਤਾਬ
ਸਹੁਬਹੁਰੈਬਾਲਕਸੁਖਦਾਤਾ ॥ ਹਮਰੈਬਾਲ
ਨਲਾਲਨਹੇਤੂ ॥ ਤੁਹਿਨਬਰਜਹੈਸੁਰਕੁਲ
ਕੇਤੂ ॥ ਸੁਨਿਗਿਪਰਬਬਹੁਤਸੁਖਮਨਾ
॥ ਸੁਰਪੁਰਿਗਮਨਕਰਨਮਨਠਨਾ ॥ ਰੀ
ਪਰਬਗਮਨਨਿਰਖਿਕੈਕਈ ॥ ਬੋਲੀਕ
ਠਿਨਕੇਪਭੁਰਿਭੁਈ ॥ ਸੋਹਿਤਕਰਿਹਮਰੇ
ਸਿਸੁਸਰਬਾ ॥ ਕਹਾਂਚਲੇਸੋਰੇਠਗਗਿਪ
ਰਬਾ ॥ ਕੋਨਸਕਤਿਸੁਮਨਸਪਤਿਮਾਂਗਿ
॥ ਹਮਰੇਗ੍ਰਿਹਕਰਹੈਤੁਹਿਨਾਂਗੀ ॥ ਸੋਜੇਕਹਿਹੈ

CC-0 Punjab University Chandigarh. An eGangotri-Vaidika Bharara Initiative

ਪਰਿਹੈਧਰਆਈ।ਮਮਪਤਿਬਾਨਬੇਗਬ
ਰਿਆਈ। ਸੁਨਿਗੇਧਰਬਨੁਰੋਮਅਨਆਂ
ਹੀ। ਉੱਤਰਦੇਨਸਕੋਜੇਕਛੁਤਾਂਹੀ।ਇ
ਮਕਹਿਗਹਿਪਨੁਬਾਨਬਿਸਾਲਾ।ਪਿਅ
ਕਾਰੇਦੇਬੋਲੀਬਰਬਾਲਾ।ਜਹਿਅਪੱ
ਤੁਬਾਂਧਿਬਰਬਨਾ।ਪਰਹੁਪੂਰਿਦਰਪੁਰ
ਪ੍ਰਿਅਪਨਾ।ਆਇਸਈਹਾਂਇਦ੍ਰਕੀਆ
ਵੈ। ਜਿਉਗੈਧਰਬਨਸੁਰਪੁਰਜਾਵੈ।ਪ੍ਰਿ
ਅਬਚਨਸੁਨਿਪ੍ਰੇਮਅਧੀਨਾ।ਅਵਧ
ਨਾਥਅੰਗੀਕ੍ਰਿਤਕੀਨਾ।ਪ੍ਰਿਅਪੱਤ੍ਰਲਿ
ਖਬਾਨਹਿਬਾਂਧੀ।ਕਰਿਆਂਚਮਨਸਰ
ਸਨਸਾਂਧੀ। ੧੨ ਦੋਹਰਾ। ਪਰਮਅੰਤ੍ਰਪ

CC-0 Punjab University Chandigarh. An eGangotri-Vaidika Bharara Initiative

ਦ੍ਰਿਗਗਨਪਥਛਾਡ੍ਰਿਓਬਿਸਿਖਬਿਸੇ
ਸਾਤ੍ਰੁਰਤ੍ਰੁਅਰੁਤਪਾਤਿਪ੍ਰਿਅਪ੍ਰਗੀਪਹੁਚੇ
ਜੌਂਪਾਤਿਗੇਸਾ।੧੩।ਪਠੋਜਾਇਸੁਰਪ
ਤਿਸਭ੍ਰਾਸਾਅਕਸੁਭ੍ਰਗਸਪੱੜਾਭ੍ਰੁਏਬਿ
ਲੋਕਤਿਥਿਥ੍ਰੁਪਥਰਥਹੁਥਿਸਮੇਸੁਤ
ਤੌੜਾ।੧੪।ਚੌਪਈ।ਸੁਰਪਤਿਆਇਸ
ਪਾਇਉਠਵਾ।ਨਰਪਤਿਨਾਮਨਿਰਖਿਸੁ
ਖਪਾਵਾ।ਖੋਲਿਪਤ੍ਰਭ੍ਰਥਬਾਸਵਬਾਚੋ
।ਸਮੁਝ੍ਰਿਉਦੈਤਅਧਿਕਉਰਆਂਚੋ।ਸੁ
ਰਪਤਿਪ੍ਰਤਿਲਿਖਿਤਿਕੈਕੇਈ।ਸੁਨਮ
ਮਬਚਨਸ੍ਰਵਨਮਨਦੇਈ।ਬਿਸ੍ਰਵਸੁ
ਗੀਪਰਥਤਵਭ੍ਰਾਓ।ਹਮਰੇਸਦਨਅ

CC-0 Punjab University Chandigarh. An eGangotri-Vaidika Bharara Initiative

ਵਧਸੋਆਯੋ।ਹਮਸਬਰਹੈਂਈਹਾਂ।ਤਿਹਿ
ਰਖ੍ਯਾ।ਤਿਹਿਉਰਤਵਆਇਸਅਭਿਲਾਖਾ।
ਜੋਤਿਹਿਂਨਿਜਆਇਸਨਪਠੈਹੈਂ।ਸੁਨਾ
ਸੀਰਸਾਸਨਅਸਪੈਹੈ।ਅਸਪਤਿਪੱਤ੍ਰ
ਖਤਾਪਹਿਪਾਈ।ਪਰਿਹੈਪੁਹਿਮਪੁਰਿ
ਦਰਆਈ।ਪਠਤਪੱਤ੍ਰਬਿਸਮਿਤਸੁਰ
ਰਾਯਾ।ਸਮਾਚਾਰਸਬਸੁਰਨਸੁਨਾਯਾ।
ਕਿਹਹੁਸਕਲਸੁਰਕਰਿਅਵਧਾਰਨਾ
ਐਂਗਿਧਰਬਕਝੋਕਬਵਾਰਨਾ।ਅਵਧ
ਅਧਿਪਆਇਸਅਨੁਸਾਰੀ।ਰਹੈਂਸ
ਦਾਹਮਸਬਸੁਰਝਾਰੀ।ਜਾਸੁਪ੍ਰਤਾਪਅ
ਜਿਤਅਰਿਜੀਤੇ।ਰਹੈਂਨਿਖਿਲਹਮਨਿ

CC-0 Punjab University Chandigarh. An eGangotri-Vaidika Bharara Initiative

ਤਅਨਿਚੀਤੋ।ਆਇਸਤਾ।ਸੁਪਨਤੇਘਅ
ਗੋ।ਕਓਨਕਰੈਂਹਮਸਬਸੁਖਕਾਰੀ॥੫
ਦੋਹਰਾ॥ਬਿਨਜਾਨੇਨਰਪਤਿਪ੍ਰਜਾਮ
ਮਪ੍ਰਤਿਪ੍ਰਨਅਪਚਾਰਾ।ਕਗਤਿਬਿਨਾਅ
ਪਰਾਧਮੁਹਿਪ੍ਰਭੁਖਪ੍ਰਲਾਪਪ੍ਰਹਾਰ॥੧
੬ ਚੌਪਈ॥ਸੁਨਹੁਸਕਲਸੁਰਗਨਪ
ਨੇਮੇਰਾ।ਕੈਕਅਨਿਪਾਤਿਸੁਤਾਪ੍ਰਤਿਘੋ
ਰਾ।ਰਾਮਰਾਜਅਵਸਰਜਬਪੈਹੋਂ।ਪ
ਰੁਖਬਚਨਫਲਾਤਿਹਿਤਬਦੈਹੌਂ।ਜਬ
ਰਘੁਬਰਅਭਿਖੇਕਅਰੰਭਾ।ਕਰਿਹੈਂਅ
ਵਧਅਵਿਧੀਸਅਦੰਭਾ।ਤਬਹੋਂਗਵ
ਨਾਦਿਬਪਕਾਰਨਾ।ਕਰਿਹੌਂਪ੍ਰਭੂਅਭਿਖੇਰ

CC-0 Punjab University Chandigarh. An eGangotri-Vaidika Bharara Initiative

ਨਿਵਾਰਨਾ।ਤਹਾਂਨਿਅੰਤਿਕੈਕਿਇਹਿੰਕ
ਰਿਹੈਹਾ।ਗਿਰਾਕਠੋਰਿਕਿਠਤਿਹਿੰਪਰੋਹੈਂ।
ਤਬਕਰਿਕਠਨਿਕੁਕਰਮਕੁਨਾਗੀ।ਹ੍ਵੈ
ਹੈਅਘਅਪਵਾਦਅਟਾਰੀ।ਕਹੋਸੋ
ਹਿਜੇਬਚਨਕਠੋਰਾ।ਪੈਹੈਤਬਹਿੰਤਾ
ਸੁਫਲਪਯੋਰਾ।ਆਮਰਅਵਗਜਾਅਘ
ਪਰਪਾਕਾ।ਹ੍ਵੈਹੈਅਜਸਅਖਿਲਜਗ
ਤਾਂਕਾ।ਇਮਕਹਿਸਕਲਸੁਰਨਿਪ੍ਰਤਿ
ਬੈਨਾ।ਪਠਿਓਅਨੁਗਾਅਵਧਪਤਿਐਨ॰
ਦੈਰਿੰਦੂਤਦਸਰਥਪੁਰਆਓ।ਸੁਨਾਸੀ
ਰਸੰਦੇਸਸੁਨਾਓ।ਸੁਨਹੁਸਕਲਸਾਮੰ
ਤਸਿਰੋਮਨਿ।ਤਵਬਸਿਬਸਤਸਦਾਸੁ

CC-0 Punjab University Chandigarh. An eGangotri-Vaidika Bharara Initiative

ਔਗਣਾ ।ਅਪਸਗਬਿਦਆਪਰਗੀ
ਪਰਥਾ ।ਤ੍ਰਵਨਿਦੇਸਨਾਥਿਤਸੁਗਸਰ
ਥਾ ।੧੭॥ਦੋਹਰਾ॥ ਆਇਸਾਂਗੂੰਕੋਨ
ਕੀਕੋਸਲੇਸਕੂਲਕੇਤੂ ।ਤਵਨੈਦੇਸਤੈਂ
ਹੋਹਿੰਮਤਵਸੋਵਕਸੁਖਸੇਤੂ ।੧੮॥
ਚੌਪਈ॥ ਸੁਨਤਨ੍ਰਿਪਤਿਸੁਰਪਤਿਸੋ
ਦੇਸਾ ।ਬਿਹਸਿਬਚਨਬੋਲੋਬਿਮਲੇ
ਸਾ ।ਔਹੈਦੂਤਤਵਬਚਨਔਨੇਖੋ ।ਸੁ
ਨਿਅਸੁਮਤਿਸੁਵਨਮਨੋਤੇਖੋ ।ਸੁਰ
ਪਤਿਸਨਿਸੰਦੇਸਹਮਾਰਾ ।ਕਹਹੁਜਾਇ
ਇਹਿਭਾਂਤਿਉਦਾਰਾ ।ਸੁਨੋਸਤਅਸੁਰਪ
ਲਕਪਿਆਰੇ ।ਏਅਮਤਨੈਸੁਤਨੈਤਿਹ

ਰੋਗਿਨਕਰਿਲਾਲਨਪਾਲਨਰੱਛਨ
।ਸਦਾਤੁਮਹਿੰਕਰਨੀਅਬਿਰੱਛਨਾ।
।ਨਹਿਕਛੁਭੇਦਤੁਮਾਰਹਮਾਰਾ।ਜੋਤਵ
ਸੋਅਸਅਸਸੁਤਿਹਾਰਾ।ਜੇਜਗਬਡੇ
ਬਡੀਆਤਿਤਿਨਕੀ।ਤੁੱਛਤੁੱਛਮਤਿਜ ॰
ਨਹੁਜਿਨਕੀ।ਐਸੇਂਕਹਿਕਰਿਓਬਿਦਾਇ
ਵਹੂਤਾ।ਕਗੀਸੁਸੁਨਿਹਰਖੋਸੋਪੁਰਹੂਤ ॰
ਅਵਪਕਥਾਪੁਨਿਸੁਨਹੁਮੁਨੀਸਾਗਜ
ਗਪਰਬ੍ਰਮਬਾਲਬਪੁਦੀਸਾ।ਜਬਰ ॰
ਕੇਸਨਿਦੇਸਪਠਾਵਾ।ਸੁਨਿਗੇਪਰਬ
ਪਰਮਸੁਖਪਾਵਾ।ਗਮਲਲਾਬਹੁਤਾਂ
ਤਿਲਡਾਏ।ਜਨੁਤਨੁਭਾਗਭਾਗਨਿਜਪ ॰

CC-0 Punjab University Chandigarh. An eGangotri-Vaidika Bharara Initiative

ਬੇਜਾਸੁਦਰਸੁਦੁਰਲਭੁਦਿ,ਵਿਰਾਜਹਿ
ਾਪੁਨਿਪਦਮਜਹਿੰਸਮੇਤਸਮਾਜਹਿ
ਾਸਿਵਸਨਕਾਦਿਕ੍ਰਿਦੇਧਗਿਧਿਆਵਤਾ'
ਾਤ੍ਰਿਹਗਾਇਕਗਾਹਿਗੋਦਿਖਿਲਾਵਤਾ।
ਨਾਦਪ੍ਰਭਾਵਸੱਜਿਨਿਸੁਤਿਬਰਨਾਪਰਿਬ
ਅਥਰਬਸਬਜਿਕਰਨਾ' **੧੯ ਦੋਹਰਾ**
ਭੁਰਿਭਾਗਫਲਰਾਗਸੋਜੋਸੁਲਿਗੈਂਰਾ'
ਆਧਿਨਜਧਿਆਧਰਨੀਕਹੈਂਲਹੈਅੰਤ
ਪੁਵਧਾਮਾ॥ **੨੦ ਸੋਰਠਾ** ਹਰਨਹਰਨ
ਜਿਅਜੋਇਨਾਦਨਰਨਿਕੀਕੋਕਹੋ।ਹਰਿ
ਹਿਤੁਸੁਤਜਾਗਸੋਇਭਾਸੁਚਰਨਤਾਰਨ
ਤਰਨਿ' **੨੧ ਦੋਹਰਾ** ਬਹੁਰਿਪ੍ਰਭੁਹਿੰ

ਜੋਗੋਦਤੇਂਅਗਿਪਿਅਵਧਪਤਿਅੰਕਾ।
ਲਗੋਸੇਕਰਨਪ੍ਰਨਿਰੰਅਸੁਖਦਾਨਗ
ਨਥਗਬੰਕਾ। ੨੨ ਛਿਦਾ। ਅਤਿਬੰਕਗ
ਤਿਗਾਵਤਿਗੁਨੀਨਿਰਜਗਨਟੀਨਾਚਤਿ
ਨਈਆਜ੍ਹੁਲੀਅਦੇਗਉਪਿੰਗਰੰਗਸੁ
ਰੇਗਰੇਗਨਿਧੁਨਿਛਈ। ਬਹੁਤਾਇਗ
ਇਥਜਾਇਗੇਪਰਬਗਾਇਜਨਅਨਮਦ
ਭੁਗੋਰਧੁਗਜਸਦਨਸਾਮਾਜਗਜਤਮ
ਨਹੁਮਦਲੇਅਦਨਕਰੇ। ੨੩ ਸੋਰਠਾ। ਇ
ਹਿੰਬਿਧਿਗੇਧੁ ਬਗਾਇਦਿਨਦਿਨੈ
ਗਸਦਸਗੁਨੋ ਨਿਜਗੁਨਗਅਗਿਆ
ਇਗਖਤਿਨਿਸਦਿਨਅਗਨਮਾਨਾ। ੨੪॥

ਇਤਿਸ੍ਰੀਰਾਮਚੰਦ੍ਰਜੇਭਤਨਹਰਿਬਿਰਚਿ
ਤੇਸਪਤਿਬਿਸੋਧਜਾਯ: ੨੭ ਦੋਹਰਾ ਸੂ
ਤਕਹਤੁਸੈਨਕਸੁਨਹੁਸਾਦਰਰਾਮਚੰਦ
ਸੁਜਾਕਟਨਕੋਟਿਕਲਿਆਲਕਰਨਕਰੁ
ਨਾਕਰਿਹਰਿਵੰਸਜਾ ॥੧॥ ਚੌਪਈ ॥ ਇਕਸ
ਮੈਸਹਸਖੀਸਿਯਾਨੀ ॥ ਚਢੀਅਟਾਅਵ
ਲਿਪਧਟਿਰਾਨੀ ॥ ਰਾਮਸੁਧਿਕਥੈਕਬੁਗਿ
ਅੰਕਾ ॥ ਲਗੀਲਤਾਵਨਿਨੇਹਨਿਸੰਕ
॥ ਧਰਮਕ੍ਰਿਪਾਨਿਪਾਯੋਧਨਜੋਸੋ ॥ ਸੁਦਿ
ਤਸੁਦੈਤਸੁਵਨਹਿੰਲਹਿਤੋਸੋਂ ॥ ਧਰਮ
ਪੁਰਖਸੁੰਦਰਸੁਤਪਾਈ ॥ ਨਿਸਦਿਨਅ
ਗਨਿਲਗਨਮਨਲਾਈ ॥ ਤਿਹਿੰਅਵ

CC-0 Punjab University Chandigarh. An eGangotri-Vaidika Bharara Initiative

ਸਰਅਵਨਿਪਅਵਧੇਸਾ।ਕੀਨਸੁਜੀਐਂ
ਤ੍ਰਿਭੁਵਨਿਪ੍ਰਵੇਸਾ।ਲਖਨਜਨਨਿਸੁ
ਨਿਸਹਜਸਜਾਨੀ।ਉਠਿਪੁਜੇਪਗਮੇਸ੍ਵ
ਰਆਨੀ।ਪੁਹਪਾਂਜਲਿਦੈਪ੍ਰੇਮਅਧੀਰਾ
ਅਰਘੁ,ਪ੍ਰਸੁਗਿਪਪਾਂਨਵਰਬੀਰਾ।ਪ੍ਰਨਮ
ਪ੍ਰਨਾਮਆਦਿਬਿਧਿਜੋਈ।ਪਤਿਦੇਵ
ਤਾਕਰੀਸਬਸੋਈ।ਭੂਪਸੁਜੀਐਂੜਾਸਦ
ਨਬਿਰਜੋ।ਲੈਦੋਊਅਰਭੁਅੰਕਆਤਿ
ਰਜੋ।ਲਖਨਲਾਲਲੈਲਲਕਿਲੜਾਏ
ਪੁਨਿਰਿਪੁਦਮਨਰਮਨਮਨਭਾਏ।ਤਿਹਿ
ਅਵਸਰਕਾਰੌਕੈਤਕਏਕਾ।ਸੁਨਹੁਮਹਾਂ
ਸੁਨਿਬਿਮਲਬਿਬੇਕਾ।ਕੋਊਇਕਕਾਲਿ

CC-0 Punjab University Chandigarh. An eGangotri-Vaidika Bharara Initiative

ਕੌਸਲੵਆਦਾਸੀ॥ਨਾਮਸੁੰਦਰੀਸੁਮਤਿ
ਪ੍ਰਕਾਸੀ॥ਕਾਹੂਕਕਾਜਤਹਾਂਚਲਿਆ
ਈ॥ਸੁਤਨਿਖਿਲਾਵਤਿਜਹਾਂਨਰਰਾਈ
॥ਨ੍ਰਿਪਹਿਸੁਅੰਕ੍ਰਾਸਹਿਤਨਿਹਾਰੀ॥ਫਿ
ਰੀਤੁਰਤਲੈਂਜਤਿਭ੍ਰਮਭਾਰੀ॥੨॥ਦੋਹਰਾ
ਕੌਸਲਿਆਗ੍ਰਿਹਜੋਗਈਤਿਹਿਦੇਖੇਦੋਊ
ਭ੍ਰਾਤ॥ਲਖਨਸੰਤ੍ਰੁਸੂਦਨਸੁਭ੍ਰਗਖੇ
ਲਤਕਲਕਿਲਕਾਤ॥੩॥ਚੌਪਈ॥ਫਿ
ਤਵਤਿਚਕਿਤਤਹਾਂਪੁਨਿਆਈ॥ਅ
ਵਨਿਪਅੰਕਲਖੇਦੋਊਭ੍ਰਾਈ॥ਪੁਨਿ
ਕੌਸਲਿਆਸਦਨਸਿਧਾਰੀ॥ਤੈਸੇਹੀ
ਤਹਲਖਿਭ੍ਰਮਭਾਰੀ॥ਪੁਨਿਉਤਿਗ

CC-0 Punjab University Chandigarh. An eGangotri-Vaidika Bharara Initiative

ਸੀਬਹੁਗਿਇਤਿਆਈ॥ਪੁਨਿਉਤਪੁ
ਨਿਇਤਪੁਨਿਉਤਿਪਾਈ॥ਫਿਰਿਫਿਰ
ਫਿਰਤਿਫਬਤਿਫਿਰਕੀਲੋਲਾ॥ਸ੍ਰੁਕਿਨ੍ਹ
ਕਿਸ੍ਰਾਂਕਿਸ੍ਰਾਂਕਿਰਾਂਧਰਕੀਲੋਲਾ॥ਇਹਿਬਿ
ਧਿਜਬਬੀਸਕਬਿਰਧਾਈ॥ਤਬਬੋ
ਲੇਰਘੁਬਰਨਰਰਾਈ॥ਅਰੀਸੁੰਦ
ਰੀਖਗੀਅਜਾਨੀ॥ਇਤਉਤਿਕਹਾਂਭ੍ਰ
ਮਤਿਭ੍ਰਮਸਾਨੀ॥ਆਵਤਿਜਾਤਿਜਾਤਿ
ਪੁਨਿਜੈਹੀ॥ਕਾਰਨਕਵਨਕਹੀਸਕਿ
ਨੋਹੀ॥ਸੁਨਿਨ੍ਰਿਪਬਚਨਲਜਾਮਨ
ਮਾਨੀ॥ਨਹਿਬੋਲੀਸੁੰਦਰੀਸਜਾਨੀ॥
ਬਾਰਬਾਰਬੁਝੀਬਿਮਲੇਸਾ॥ਤਬਬੋਲੀ

CC-0 Punjab University Chandigarh. An eGangotri-Vaidika Bharara Initiative

ਬਿੰਪਕਰਿਸਰਥੋਸਾ।ਸ੍ਵਾਮਿਨਤਵ
ਗੋਰਵਭੈਕੈਤਾ।ਕਹਿਨਸਕਤੋਹੋਂਬਚ
ਨਬਿਨੀਤ੍ਰਾ।ਕਹੁਨਿਰਭੈਨਿਦੇਸਲਿਪ
ਪਾਈ।ਬੋਲੀਬਚਨਬਿਚਿੱਤ੍ਰਬਨਾ
ਈ।ਛਮਹਛਮਾਨਿਪਿਨਿਪਰਕਬਾ
ਨੀ।ਸੁਨਹੁਸ੍ਵਾਮਿਅਮਭ੍ਰਮਨਕਾਨੀ
੪ਦੋਹਰਾ।ਲਖਨਸੰਕੂਸੁਦਨਸੁਦਨ
ਜੇਜੇਸੁਭਿਸ੍ਵਾਮਿਸਮੀਪ।ਤੌਜੇਸੀਕੇ
ਸਲਜਾਸਬਿਪਸੋਹਿਤਸੁਖਦਅਨੀਪ
੫ਚੌਪਈ।ਚਾਹਿਸੁਚਰਿਤ੍ਰਚਿੱਤ੍ਰਖਨ
ਖੇਗੀ।ਨਟਕੀਬਟ।ਭ੍ਰਤੀਤਦੇਖੈਗੀ।ਬ
ਹੁਤਕਥਾ।ਗਧੀਰਧਰਪਾਈ।ਭ੍ਰਜੇਨਕਹੁ

CC-0 Punjab University Chandigarh. An eGangotri-Vaidika Bharara Initiative

ਨਿਰੈਨੈਨਰਰਾਣੀ ।ਸੁਨਤਸੁੰਦਰਿਸਬ
ਦਸੁਜਾਨਾ ।ਅਵਧਅਧਿਪਅਚਰਜ
ਉਰਆਨਾ ।ਤਬਤਿਹਿਸਮੈਗਿਤੁਰਤਉ
ਠਿਧਾਏ ।ਕੌਸੱਲਿਆਸੁਭਸਦਨਸਿਧਾ
ਏ ।ਤਹਖੇਲਤਦੇਖੇਦੋਊਛੌਨਾ ।ਰਾਮਸਿ
ਸਿਸੁੰਦਰਿਸੁਖਦੈਨਾ ।ਤਬਚਰਿਢਿਆਟ
ਛੁਟਾਛ,ਬਿਛਾਈ ।ਜਹਿੰਦੋਊਅਸਰਨ
ਸਰਨਿਸਜਾਈ ।ਤਹਾਂਬੈਠਿਦੇਖੇਸੋਦੂਹੂ
ਫਰੀ ।ਇਤਉਤਲਖੀਉਭੈਸੁਤਜੋਰੀ
ਕੌਸੱਲਿਆਗ੍ਰਿਹਜੋਜਿਅਜਾਏ ।ਸੋ
ਈਸੁਮਿਤ੍ਰਾਸਦਨਸੁਹਾਏ ।ਭੁਏਚਕਿਤ
ਚਿਤਕੌਤਕਦੇਖੀ ।ਸਹਰਨਵਾਸਸਦਾ

CC-0 Punjab University Chandigarh. An eGangotri-Vaidika Bharara Initiative

ਤਬਿਸੇਖੀ ।ਇਕਰਿਖਿਪਰਤਨਜਤਨਗਿਜ
ਹਾਰੇ ।ਨਹਿਕਛੁਲਹੋਇਮਗਮਾ ।ਤਿਵਦੇ
ਗੁਰੂਬਸਿੰਜਤ੍ਰਬਬੋਲਿਪਠਾਏ ।ਏਸ
ਗਅਗਾਸਰਬੈਂਗਸੁਹਾਏ ।ਪੂਜਿਸਥੇ
ਅਵ੍ਰਗਾਸਨਦੀਨਾ ।ਨਿਜਭ੍ਰਮਲਿਖਿਲ
ਨਿਵੇਦਨਕੀਨਾ ।ਸੁਨਿਮੁਨਿੰਨਿਜਮਨ [ਮਨਿ]
ਅਨੁਮਾਨਾ ।ਏਬਾਲਕਵਪੁਹਰਿਭੁਗ
ਵਾਨਾ ।ਇਨਕੇਚਰਿਤਅਮਿਤਅਤਿਪ ।
ਰਾ ।ਨੇਤਿਨੇਤਿਨੁਤਿਨਿਗਮਨਗਾਰਾ ।
ਐਸੇਹੀਰੂਪਅਨੂਪਅਨੇਕਾ ।ਜਿਨਿ
ਕਰਿਲਹਤਨਬੂਝਿਅਬਿਬੇਕਾ ।ਇਕਪ ।
ਦਸਪਾਸਤਪਾਗਾਏ ।ਲੰਛਕੇਟਿਪਾ

CC-0 Punjab University Chandigarh. An eGangotri-Vaidika Bharara Initiative

ਬੇਦਬਤਾਏ॥੬॥ਦੋਹਰਾ॥ਕ੍ਰਿਪਾਹਿਰਿਦੂ
ਪਨਜੋਗਨਹਿਇਨਿਕਰਤੂਅਪਾਰ॥
॥ਜਿਹਿਜਨੇ।ਨਹਿਪਾਇਹੈਂਸੁਤਿਸਨੇਹਸੁ
ਖਸਾਰ॥੭॥ਚੌਪਈ॥ਅਰਭੁਭਾਵਭਾਇ
ਤਸੁਖਜੋਈ॥ਆਨੰਦਉਦਧਿਅਵਧਿ
ਬਿਨਸੋਈ॥ਤਹਾਂਪੁਨਿਬੇਦਪੁਰਾਨਪ੍ਰਕਾ
ਸੀ॥ਬ੍ਰਹਮਾਨੰਦਕਥਾਕਨਿਕਾਸੀ॥ਇ
ਸਬਿਚਾਰਿਗਿਆਨਸੁਨਿਨਾਯਕ॥ਬਿ
ਲੋਬਚਨਸ੍ਵਨਸੁਖਦਾਯਕ॥ਸੁਨਿਨ
ਰੇਸਯਹਿਗੋਪ੍ਰਥਮਾਯਾ॥ਜਿਹਿਂਬਿ
ਬੇਕਤਦਮਨਭ੍ਰਮਛਾਯਾ॥ਸਦਾਸੁਮੈਂ
ੜਾਸਦਨਬਿਹਾਰੀ॥ਤਦਸੁਤਿਉਭੈਲਖ

CC-0 Punjab University Chandigarh. An eGangotri-Vaidika Bharara Initiative

ਨਰਿਪੁਹਾਰੀ।ਤਿਹਿਂਮਾਆਬਸਿਤੋਂਲ
ਖਿਪਾਏ।ਕਿਲਕੈਸੈਂਲਜਾਸਦਨਸੁਰ
ਏ।ਲੇਹੁਈਹਾਂਰੇਪ੍ਰਬਹਿਂਗੁਹਾਰੀ।ਤਾ
ਹਿਪੂਛਿਤੈਜਿਅਭ੍ਰਮਤਾਰੀ।ਸੁਨਿਸੁ
ਨਿਬਚਨਗਭਨਰਪ੍ਹੁਰਾਈ।ਤੁਰਤਲਿ
ਔਰੈਪ੍ਰੱਬੁਲਾਈ।ਤਾਸੁਸਕੈਯਬੈਸੁ ਰ
ਦੋਊਦੇਖੀ।ਤਬਬਿਗਸੇਬਿਮਲੇਸਬਿ
ਸੇਖੀ।ਗਿਪ੍ਰਬਹੂਜਾਹਿਅਰਮਨਜਾਨਾ
।ਅਦਭੁਤਚਰਿਤਰਾ।ਮਭੁਗਵਾਨਾ।ਛਿ
ਨਇਕਬਾਤਕਰਤਭੁਜਬਹੀ।ਭੁਏਊ
ਭੈਅਤਿਗਹਿਤਤਬਗੀ।ਸਾਚਨੁਆਂਣ
ਸਦਨਾਮਸ੍ਰਾਰੀ।ਲਖੇਬਹੁਰਿਖਿਗਰਤ

ਬਨਵਾਰੀ॥੮॥ਦੋਹਰਾ॥ਬੋਲੇ ਬਿਹਸਿ ਬਿ
ਰੰਚਿ ਸੁਤ ਸੁਨਹੁ ਸੁਮਤਿ ਸਿਰਤਾਜ॥ਦੇ
ਖੀ ਗਧ੍ਰਬ ਰਾਜ ਕੈ ਮਾਯਾ ਅਦਭੁਤ ਆਜੁ॥
੯॥ਚੌਪਈ॥ਅਬ ਇਕ ਬਾਤ ਨ੍ਰਿਪਤਿ ਸੁ
ਨੋਰੀ॥ਜੌਨ ਬੋਹੇਰਿ ਭ੍ਰਮ ਮਤਿ ਤੋਰੀ॥
ਭਰਤ ਸੱਤ੍ਰੂਹਨ ਲਛਮਨ ਰਾਮਾ॥ਦ੍ਵੈ ਦ੍ਵੈ
ਮਿਲਿ ਬਿਚਰਹੁ ਸਬ ਜਾਮਾ॥ਤਦ੍ਵ ਆਇ
ਜਪਾਇ ਸਅਨੁਸਾਰੀ॥ਤੈ ਨਾਹਿ ਹੋਇ ਤੋਹਿ
ਭ੍ਰਮ ਭਾਰੀ॥ਸੁਨਿ ਮੁਨਿ ਬਚਨ ਕਹਯੋ ਅ
ਵਧੇਸਾ॥ਐਸੇ ਈ ਹੋਉ ਸਦਾ ਸੁਭ ਵੇਸਾ॥
ਤਬ ਸਰਗਿਜ ਸੁਵ ਸੁਵਨ ਸਿਧਾਰੇ॥ਬਿ
ਗਸੇ ਭੂਪ ਭਗੇ ਭ੍ਰਮ ਭਾਰੇ॥ਤਬ ਨ੍ਰਿਪ ਲਖ ੧੫

CC-0 Punjab University Chandigarh. An eGangotri-Vaidika Bharara Initiative

ਨਾਮਾਤੁਮਨਿਤ੍ਰਾਈ।ਕੌਸੱਲਜਾਕਲਲਿਲ
ਅਬੁਲਾਈ।ਆਇਸਪਾਇਆਇਢਿਗ
ਠਾਢੀ।ਕਹਿਕਰਜੋਰਿਬਿਨੈਨਅਬਾਢੀ।
।ਕਹਿਓਕ੍ਰਿਪਾਲਅਵਧਅਵਨੀਸਾ।ਪ੍ਰ
ਭੁਆਯਸਔਧਾਮਸੀਸਾ।ਕਹਿਦਿ
ਪਤਵਸੁਤਲਛਮਨਸੇਈ।ਰਾਮਸਹਿਤ
ਖੇਲਉਨਿਤਸੋਈ।ਪੁਨਿਰਿਪੁਦਮਨ
ਭਰਤਇਕਸਿਗਾ।ਕਰਉਕੇਲਿਨਿਤਨੇ
ਹਅਭੰਗਾ।ਰਿਪੁਬਰਜਰਚਿਤਕ੍ਰਮਭਾਰ।
।ਜੋਜੋਨੇਹਇਮਮ੍ਹਿਦੈਅਸ਼ਾਰਾ।ਸੁਨਤਿਸੁਮਿੰ
ਤ੍ਰਾਸ੍ਰਾਮਿਨਿਦੇਸਾ।ਬਿਨੈਬਚਨਬੋਲੀਬਰ
ਬੇਸਾ।ਨਾਥਨਿਰਤਰਐਸੇਸੋਹੋਊ।ਤਿਨਕੇ

CC-0 Punjab University Chandigarh. An eGangotri-Vaidika Bharara Initiative

ਅਨੁਚਰਮਅਸੁਤਦੋਊ।ਇਮਕਹਿਗਈ
ਨਿਜਸਦਨਸੁਮਿੱਤ੍ਰਾ।ਪਤਿਪਦਪੰਕ
ਜਪ੍ਰੇਮਪਵਿਤ੍ਰਾ।੧੦।ਛੰਦ।ਪਤਿਪ੍ਰੇਮਪਾ
ਵਨਪੂਰਿਪੂਰਨਸੀਲਲਖਨਜਨਨੀਮਹਾਂ
ਤਬਤੇਂਸੁਵਨਨਿਜਨੇਹਸੁਤਨਿਤਪ੍ਰਾਤਉਠਿ
ਪਠਵਤਿਤਹਾਂ।ਸ੍ਰੀਰਾਮਲਛਮਨਭਰਤਰਿ
ਪੁਹਨਸੁਭਗਸੁਗਜੋਗੀਜੁਗੀ।ਨਵਸਜ
ਮੌਗਨਿਹਾਰਿਨਿਤਆਨੰਦਉਮਗਿਅਵ
ਧਪੁਰੀ।੧੧।ਸੋਰਠਾ।ਜਹਿਪ੍ਰਭੁਬਾਲਬਿ
ਨੋਦਬਰਨ੍ਯੋਬਿਸਦਬਨਾਇਕੈ।ਅਪਰਕ
ਰਨਾਮਨੋਦਸੁਨਹੁਸਕਲਕਲਿਮਲਦ
ਹਨਾ।੧੨।ਇਤਿਸ੍ਰੀਰਾਮਰਹੱਸੇਰਤਨਾ

CC-0 Punjab University Chandigarh. An eGangotri-Vaidika Bharara Initiative

ਇਤਿਗਰਿਤੇਆਸਾਬੇਸੋਧਜਾਜ॥੨੮॥ਦੋ
ਹਰਾ॥ਇਕਸਮੇਂਮੁਨਿਸੇਂਦਨਿਧਿਗੋਦਲਿ
ਖੋਰਧੁਨੀਦਾ॥ਨਿਕਸੇਨਿਧੁਨਿਜਨਿਲਅ
ਤੰਨਿਰਭਰਪਗਅਨੀਦਾ॥੧॥ਚੌਪਈ॥ਸ੍ਰੀ
ਮਸਰੋਜਸੁਭਗਤਨੁਸੋਂਹੁਨਾ॥ਨਿਰਖਤਮਦਨ
ਕਦਨਮਨਮੋਹਨਾ॥ਪਗਕਲਕਲਿਕਕਟਕ
ਖੰਜਨੀਆ॥ਚਮਕਤਿਚਾਰੁਚਿੱਤਨਦਾਮਨੀ
ਆਂ॥ਕਟਿਕਿਚਨਕਿਕਨੀਸੁਹਾਈ॥ਕਰਭੂ
ਖਨਭੂਖਨਦੁਤਿਪਾਈ॥ਬਾਜੂਬੰਦਬਨੇਅ
ਤਿਬਾਂਕੇ॥ਕੰਠਕੰਠਭੂਖਨਛਬਿਛਾਂਕੇ॥ਕਨਿ
ਕਕਨਿਤਕੇਗਜਿਨਖਨੀਕੋ॥ਬਿਮਲਬਿ
ਹਾਰਹਾਰਗਰਿਹੀਕੋ॥ਕੁੰਡਲਜਲਨਿਰਲ

CC-0 Punjab University Chandigarh. An eGangotri-Vaidika Bharara Initiative

ਨਿਨਕਮੋਤੀ।ਤਿਲਕਅਲਿਕਅਤਿਜਗ
ਮਗਜੋਤੀ।ਦੀਐਸ਼ਠਫ਼ਰਡੀਠਡ੍ਰਿਠੌਨਾ।
ਸੋਪ੍ਰਨਿਭੁਐਭੂਔਛਬਿਕੈਨਾ।ਲਲਿਤਲ
ਟੈਲਟਕੈਂਪ੍ਰਪਾਰਾਰੀ।ਭ੍ਰਿਕੁਟਿਚਿਤੈਗਤਿ
ਪਤਿਅਤਿਰਾਗੀ।ਅੰਜਨਰੰਜਿਤਲੋਚਨਲੋ
ਨੇ।ਬਿਧਿਪ੍ਰਪੰਚਅਸਭੁਏਲੋਨੇ।ਨਾਸ
ਕੀਰਧੀਰਅਨਿਹਾਰਨੀ।ਅਧਰਮਧੁਰਤਾ
ਮਨਮਦਿਭੁਰਨੀ।ਚਾਰੁਚਿਬੁਕਚਿਤਵ
ਤਚਿਤਚੋਰਤਾ।ਕਲਕਪੋਲਮਦਮੁਕਰ
ਮੋਰਤਾ।ਅੰਗਅੰਗਛਬਿਕੋਐਭੂਬੈਛੈਨਾ
ਅਵਨਿਪਅੰਕਸੋਹਿਸੁਠਿਲੋਨਾ।ਰਾਦੋ
ਰਾ।ਚਾਮਰਚਾਰੁਚਲਰਤਨਚਪਚਿਤਰੰ

CC-0 Punjab University Chandigarh. An eGangotri-Vaidika Bharara Initiative

ਸੀਕਾਰਦੇਤਾਫੁਰਤਮੁਰਤਾਸਿਤਸੋਗਸਿ
ਰਜਨੁਸਸਿਗਸਾਮਧਯਾਸੇਤਾ। ਚੌਪਈ
।ਤਿਹਿਅਵਸਰਇਕਅਚਰਜੁਦੇਖਾ।ਸ
ਹਿਤਸਨੇਹਸੁਨਹੁਮਹਿਲੇਖਾ।ਕੋਊਰਧੁ
ਬੀਸਬਧੂਬਿਧੁਬਦਨੀ।ਰਤਨਾਲਕਨਾ
ਮਨਵਰਦਨੀ।ਨਿਰਮਲਨਵਲਨਿਲੇ
ਨਿਜਠਢੀ।ਬਿਸਦਬਿਨੋਦਮੋਦਮਨਬ
ਢੀ।ਔਚਕਉਲ੍ਰਿਕੇਸ੍ਰੋਰੇਖਾ।ਸੰਕੀ।ਨਿਰ
ਖਿਰੰਮਛੋਨਛਬਿਛੰਕੀ।ਪੁਨਿਪੁਨਿਨਿ
ਰਖਿਨਿਰਖਿਅਨੁਰਾਗੀ।ਰੇਹਸਨੇਹ
ਦੇਹਸੁਧਿਭੁਗੀ।ਗਿਰੀਪਰਨਿਧੀਰਜ
ਤਜਿਭ੍ਰਾਮਿਨਿ।ਜਨੁਗਿਰਿਪਰੀਗਗ

ਨੈਣੰਦਾਮਿਨਿ।ਲਗੀਲੈਨਲਯੁਨੀ
ਬਉਸਾਸਾ।ਭੁਯੋਨਿਗਖਿਸਖਿਗਨ
ਮਨਤ੍ਰਾਸਾ।ਲਗੀਕਰਨਿਉਪਚਾਰਅ
ਨੇਕਾ।ਬਿਜਨਬਿਆਗਿਸੁਗਭਿਜਲ
ਸੇਕਾ।ਰਹੀਜਤਨਕਰਿਸਖੀਸਯਾਨੀ
ਲਹੀਨਸੁਧਿਰਤਨਾਲਕਰਣੀ।ਨਿ
ਰਬੁਰਰਾਮਭੂਪਰਸਸਾਗਰਾ।ਭੁਈਨਿਮ
ਗਨਲਗਨਲਗਿਨਾਗਰਿ।ਕਰਤਸ
ਤਨਜੋਤੌਅਜਬਜਾਗੀ।ਸਾਖਿਨਬਿ
ਲੋਕਿਲਾਜਅਤਿਲਾਗੀ।ਜਦਪਿਸ
ਖਿਨਪੂਛੀਬਹੁਭਾਈ।ਤਦਪਿਨਅਨ
ਕੀਤਨਕਜਨਾਈ। ॥ਦੋਹਰਾ ਭੁਈ

CC-0 Punjab University Chandigarh. An eGangotri-Vaidika Bharara Initiative

ਸੂਕਸੀਹੂਕਸੀਅਨਤੁਉਠੀਉਰਿਠੰਵਾ
ਲਗੀਲੂਕਸੀਲਗਾਨਹਿਅਪਗੀਕੂਕ
ਸੀਗਾਂਵਾ **੫ ਚੌਪਈ** ।ਅਸਨਬਸਨ
ਨਵਭੂਖਨਤੋਗਾ।ਦਿਏਸਕਲਤਜਿ
ਬਿਕਲਾਬਿਓਗਾ।ਪਲਕਪਗੀਖਗੀ
ਦੂਖਦਾਗੀ।ਪਲਕਦਿਵਸਨਿਸਿਪ
ਲਕਨਲਾਗੀ।ਦਿਨਜਾਮਿਨਿਪਜਾਵ
ਤੁਉਰਿਐਸੇ।ਰਾਮਅਕਿਆਵੈਮਮਕੇ
ਸੋ।ਜੌਲੌਗੋਦਰਾਮਨਖਿਲੈਹੌਂ।ਤੌਲੌਂ
ਅਸਨਰਸਨਨਲੈਹੌਂ।ਇਹਿਬਿਧਿਬ
ਸਧਜਾਨਲੈਲੀਨਾ।ਭ੍ਰਥੀਬਿਕਲਜਬ
ਬਿਨਜਨੁਮੀਨਾ।ਬੀਗਸਿਧਰਧੂਬੀਸ

CC-0 Punjab University Chandigarh. An eGangotri-Vaidika Bharara Initiative

ਪ੍ਰਧਾਨਾ।ਤਿਹਿਂਪਤਿਬਿਦਿਤਸਕਲਜ
ਗਜਾਨਾ।ਲਗਸੋਤਾਸੁਉਪਚਾਰਕਰ
ਵਨਾ।ਤ੍ਰਿਖਜਾਦਿਬਹੁਬਿਆਧਿਨਸਾ
ਵਨਾ।ਘਰਘਰਚਲੀਬਾਤਤਿਂਹਕੇਰੀ
।ਰਤਨਾਲਕਾਦੁਸਹਦੁਖਪੇਖੀ।ਸੋ
ਸੁਨਿਕੈਸੱਲਿਆਮਹਰਨੀ।ਚਲਿਤ੍ਰਾਂਹ
ਦੇਖਨਿਦੁਖਮਾਨੀ।ਜਾਨਿਜਾਤਿਤਿਅ
ਪ੍ਰਾਨਿਨਿਜਨੇਹਾ।ਤਜਿਓਗਰਵਗਮਨੀ
ਤਿਹਿਂਗੇਹਾ।ਗਾਮਾਮਐਕਮਅਕਸੁਠਿ
ਸੋਹਾ।ਸਬਦੁਖਜਾਤਜਾਤਜਿਹਿਜੋਹੇ
।ਬੀਸਕਸਖੀਸਮੇਤਸਯਾਨੀ।ਅ
ਵਤਬੀਗਸਿਧਜਿਅਸਾਨੀ।ਆਗੇ

CC-0 Punjab University Chandigarh. An eGangotri-Vaidika Bharara Initiative

ਦ੍ਵੈਆਦਰਅਤਿਕੀਨਾ।ਬੋਲ੍ਯੋਬਚ
ਨਬਿਨੈਨਅਭੀਨਾ।ਕਰੁਨਕਗੀਆਤ
ਮਹਰਾਨੀ।ਸੇਵਕਸਦਨਕੀਯੌਸੁਖਖ
ਨੀ।੬ ਦੋਹਰਾ।ਭੂਰਿਭਾਗਤੁੰਅਨਭ
ਲੋਭੁਦਿਭੂਖਨਜਨੌਸੋਇ।ਜਾਸੁਭਵਨ
ਭੂਪਤਿਚਰਨਭੁਵਨਆਵਨਹੋਇ।੭ਚੌ
ਪਈ।ਬਹੁਬਿਧਿਬੀਰਸਿੰਘਸਨਮ
ਨੀ।ਰਾਣੀਭਵਨਬੀਤਰਿਭੂਰਸੀ।ਨਰ
ਪਤਿਪ੍ਰਿਆਨਿਲੈਨਿਜਆਈ।ਰਤਨ
ਜਿਕਾਨਿਰਖਿਹਰਖਾਈ।ਪੁਨਿਉਠਿ
ਪਰੀਪਲੰਘਾਤਜਿਪਾਇਨ।ਲਗੀਆਸੀ
ਸਸਨੇਹਸੁਭਾਇਨ।ਆਮਲਉਚਿਤਅ।

CC-0 Punjab University Chandigarh. An eGangotri-Vaidika Bharara Initiative

ਸਨੈਬੈਠਾਈ।ਕਰੀਬ੍ਰਿਬਿਧਿਬਿਧਿ
ਬਿਨੈਬਡਾਈ।ਜਨਨੀਗੋਦਮੋਦਨਿਧਿ
ਰਾਮਾ।ਅਤਿਸੀਸੁਮਨਸਘਨਘਨ
ਸ੍ਯਾਮਾ।ਦੇਖਤਿਬਿਥਾਬ੍ਰਿਥਾਭੁਈਤ
ਕੀ।ਪੁਲਕਿਪ੍ਰੇਮਪੂਰਨਛਬਿਛੰਕੀ।ਰ
ਤਨਾਲਕਾਪਰਮਸੁਖਪਾਵਾ।ਰਾਮਦ
ਰਸਦੁਖਪਰਸਾਮਿਟਾਵਾ।ਆਉਅੰਕ
ਮਮਰਘੁਬਰਪਜਾਰੇ।ਇਮਕਹਿਦੋਊ
ਨਿਜਹਾਥਪਸਾਰੇ।ਸੁਨਿਮੁਨਿਰਾਮਸ
ਕਲਜਗਸ੍ਵਾਮੀ।ਆਮਲਆਖਿਲਉਰ
ਅੰਤਰਜਾਮੀ।ਪੂਰਨਪ੍ਰੇਮਤਾਸੁਪਹਿਚਾ
ਨੀ।ਹਸਿਤਿਹਿਂਗੋਦਗਏਗੁਨਖਾਨੀ।।

CC-0 Punjab University Chandigarh. An eGangotri-Vaidika Bharara Initiative

ਲੈਤਿਨਿਪ੍ਰੇਮਉਮਗਿਉਰਿਲਾਏ।ਰਾਮ
ਪਗਸਿਪਰਮਾਨੰਦਪਾਏ।ਨਿਜਨੰਦਨ
ਜੋਏਲਲਲਾਕਿਲਕਾਵੰਤਿ।ਚੂਮਿਅਚੂਮਿ
ਮੁਖਗੋਰੈਂਲਗਾਵੰਤਿ।ਦੋਹਰਾ
।ਚਿਬੁਕਚੂਮਿਪੁਨਿਚਪਲਚਖਚੁ
ਮੇਚਾਰੂਕਪੋਲਾ।ਚੂਮਿਚੰਦਬ
ਦਨਹਿਬਹੁਰੂਸੁਖਜੋਸਿੱਰਗੁਲੋਲਾ॥
ਦੀ।ਚੌਪਈ।ਇਹਿਬਿਧਿਬਿਬਿਧਪ੍ਰਕਾਰ
ਸੁਖਦਾਈ।ਰਾਮਲਲਾਲਾਲੇਲਲਚ
ਈ।ਪ੍ਰਭੁਤਨੁਪਰਗਸਿਲਖੋਸੁਖਸੇਈ
।ਗਾਵਤਗਿਰਾਗੂਗਤਿਹਿੰਹੇਈ।ਮਨ
ਹੀਂਮਨਬਿਨਵੰਤਿਬਿਗਾਸਾਨੀ।ਕਰਹੁ

CC-0 Punjab University Chandigarh. An eGangotri-Vaidika Bharara Initiative

ਕ੍ਰਿਪਾਪ੍ਰਭੁਸਾਰੰਗਪਾਨੀ ।ਸੇਵਕਸੁ
ਰਤਰੁਚਰਨਤਿਹਾਰੇ ।ਪ੍ਰਨਤਾਰਤਿਹ
ਰਪਾਲਨਹਾਰੇ ।ਰੰਮਸਰਿਸਸੁਤਮੋਹ
ਅਨੀਤਾ ।ਦੇਹੁਭਕੁਭਾਵਨਭਗਵੰਤਾ
ਤਬਪ੍ਰਭੁਬਿਗਸਿਅਕਿਜਨਨੀਕੇ ।ਰਤ
ਨਲਕਭੁਈਬਿਨਬਾਧਾ ।ਰਘੁਬਰਦਾ
ਸਪਗਸਿਸੁਖਲਾਧਾ ।ਰਅਜਨਨਿਤਿ
ਨਿਪੁਨਿਪੁਨਿਪੂਜੀ ।ਜਾਸੁਮਯਾਮਨ
ਸਾਮਨਪੂਜੀ ।ਬਿਮਲਬਜਾਲਬੰਲੀ
ਦਲਦੀਨੇ ।ਸੁਮਨਸੁਗਧਸਨੇਹਨਵੀ
ਨੇ ।ਦਿਯੋਰਅਕਰਰਤਨਅਮੋਲਾ ।ਜ
ਸੁਦਰਸਦੁਖਦਹੋਜੋਅਤੋਲਾ ।ਰਤਨਲ

ਜਾਏਕਰਮਅਧਰਮਤਜਨੀਕਾ ।

ਕਹਿਸੁਖੀਕਰਿਰਾਨੀ॥ਗਆਨੀਨਿਜ
ਨਿਵਾਸਸੁਖਸਾਨੀ॥ਰਤਨਾਲਕਦੁਖ
ਮੋਦਨਿਦਾਨਾ॥ਬਿਨੁਰਘੁਨਾਥਨਕਾਹੂ
ਜਾਨਾ॥ਰਤਨਾਲਕਨਵਨੇਹਨਿਹਾਰੀ॥
ਤਾਸੁਤਨੈਪੁਨਿਭੁਏਖਰਾਰੀ॥ਲਹਿਅਦ
ਸਰਦੂਪਰਜੁਗਅੰਤਾ॥ਅਰਭੁਭਾਵ
ਭਾਵਕਭਗਵੰਤਾ॥੧੦॥ਦੋਹਰਾ॥ਪ੍ਰੇਮਧ
ਯਾਨਪੁਰਾਨਸ੍ਰੁਤਿਬਰਨਤਸਬਸੁਖਧ
ਮਾਪ੍ਰੇਮਬਿਬਸਰਤਨਾਲਕਾਸੁਵਨਬ
ਨੇਪਧਨਸਜਾਮਾ॥੧੧॥ਸੋਰਠਾ॥ਬਰਨੋਂਸੋਭਿ
ਸਦਬਨਾਇਬੀਰਸਿੰਘਬਨਿਤਾਚਰਿਤ
॥ਕਹੇਸੁਨੇਦੁਖਜਾਇਰਾਮਪ੍ਰੇਮਪਾਵੈਪ੍ਰ

CC-0 Punjab University Chandigarh. An eGangotri-Vaidika Bharara Initiative

ਰੁਖਾ॥੧॥ਇਤਿਸ੍ਰੀਗ੍ਰਿੰਅਰਹੱਸਜੇਰਤਨਾ
ਗ੍ਰਿਥਰਚਿਤੇਰਤਨਲਕਾਚਰਿਤ੍ਰੇਏਕੋਨ
ਤ੍ਰਿੰਸਧਿਆਇ॥੨੯॥ਦੋਹਰਾ॥ਸੁਨਿਸੌਨ
ਕਬੋਲੇਅਹੋਬ੍ਰਜਾਸਸਿੰਘਸੁਖਦੈਨ
॥ਨਹਿਅਘਾਤਮਮਸ੍ਰਵਨਸੁਨਿਸੁਧਾ
ਸਮਸਤਵਬੈਨ॥੧॥ਚੌਪਈ॥ਰਤਨ
ਲਕਾਚਰਿਤ੍ਰਚਿਤਰੰਜਨਾ॥ਕੌਤੁਕਏਜੋ
ਕੀਦਨਿਰੰਜਨਾ॥ਕੌਨਜਤਨਕਿਹਿਬਿੰ
ਧਿਕਥਕੀਨੋ॥ਕਿਮਸ੍ਰਤਿਲਹੇਰਾਮਰੰਗ
ਭੀਨੋ॥ਕਲਪਬ੍ਰਿਛਪਿਸਾਮਥ੍ਯਪੁਵਰਸ੍ਵ
ਮੀ॥ਦੇਤਿਅਖਿਲਫਲਅੰਤਰਿਜਾਮੀ
॥ਪੁਰਭਾਵਪ੍ਰਭੁਪ੍ਰਤਿਜੋਜਾਚਾ॥ਸੋਕਿ

CC-0 Punjab University Chandigarh. An eGangotri-Vaidika Bharara Initiative

ਅਪ੍ਨਤਪਾਲਪ੍ਰਭੁਸਾਚਾ॥ਕੋਨਜਨ
ਮਪਾਇਪ੍ਰਭੁਪੂਤਾ॥ਕੋਹੋਸੁਮੁਹਿਸੁੰਦਰ
ਮਤ੍ਰਿਸੂਤਾ॥ਸੁਨਤਿਸੂਤਿਬੋਲੇਸੁਖਸਾ
ਨੋ॥ਸੁਨਹੁਸਕਲਸੋਨਕਮੁਨਿਸਿਆਏ
॥ਗੁਨਾਤੀਤਪ੍ਰਭੁਗੁਨਗਨਗਾਵਨ॥ਕ
ਹਤਸੁਨਤਸਬਸਮਲਸਿਰਾਵਨ॥
॥ਰਤਨ॥ਲਕਹਿੰਲਗਨਜਬਲਾਗੀ
॥ਨਿਰਖਤਰਾਮਰਤਨਰਸਪਾਗੀ॥ਤ
ਬਨਿਜਪਤਿਸਨਕੀਨਬਿਚਾਰਾ॥ਰ
ਸੋਹਿਇਜੋਜੇਸੁਵਨਹਮਾਰਾ॥ਸੋਕਛੁ
ਜਤਨਕਰਿਅਦੂਖਸਮਨਾ॥ਜਪਤ
ਪਬ੍ਰਤਿਤੀਰਥਪਥਗਮਨਾ॥ਜਹਿਹਿ

CC-0 Punjab University Chandigarh. An eGangotri-Vaidika Bharara Initiative

ਤਦਤਬਬਾਸਰਬਹੁਬੀਤੇ।ਪ੍ਰੇਰਤਰੰਅ
ਪ੍ਰੇਮਜਵਜੀਤੇ।ਕਬਹੁੰਕਨਿਜਗੁਰੁਅ
ਸ੍ਰਮਆਏ।ਰਾਅਸਨੇਹਸਹਿਸਛਬਿ
ਛਾਏ।ਦੋਹਰਾ।ਸ੍ਰੀਬਸਿਸਟਆਸ
ਮਨਿਕਟਿਨਿਜਰਘਤਜਿਤਨਕਾਲ
।ਚਲੇਚੌਪਗੁਰੁਦਰਸਹਿਤਭ੍ਰਾਹਿਜ
ਹਰਖਬਿਸਾਲ।ਚੌਪਈ।ਗੁਰੁ
ਬਸਿਸ੍ਟਸੁਭਸਿੰਖਸੁਜਾਨਾ।ਬਿਸ੍ਵ
ਮਿੱਤ੍ਰਜਿਹਿੰਨਅਬਖਾਨਾ।ਆਸ੍ਰਮਦੂ
ਰਦ੍ਰਹੁਨਿਸੋਦੇਖਾ।ਕਰੀਬਦਨਾਬਿਨੈ
ਬਿਸੇਖਾ।ਸੁਨਹੁਬਿਨੈਮੁਨਿਵਰਕੁਲ
ਪਾਵਨਾ।ਆਏਹਮਗੁਰੁਦਰਸਨਪਾਵ

CC-0 Punjab University Chandigarh. An eGangotri-Vaidika Bharara Initiative

ਨਾਪੂਛਤੁਪ੍ਰਭੁਆਇਸਜਸਹੋਈ।ਕ
ਰਿਹੈਂਤਅਸਿਰਧਾਰਿਸੁਭੁਸੋਈ।ਸੁਨਿ
ਮੁਨਿਗਯੋਜਹਾਂਰਿਖਿਰਾਈ।ਬੀਗਸਿ
ਪਬਗਬਿਨੈਸੁਨਾਈ।ਸੁਨਿਬੋਲੇਬਾਸਿ
ਸੁੰਗੁਰੁਗਜਾਨੀ।ਲ੍ਯਾਉਤੁਰੰਤਤਾਂਹਿ
ਸਹਰਨੀ।ਆਇਸਪਾਇਜਾਯਸੁਤੁ
ਨਾਈ।ਸੁਨਿਦੈਪਤਿਗਯਨੇਹਰਖਾਈ
ਦਿਖਤਦੌਰਿਦੰਡਵਤਕੀਨਾ।ਆਸਿਰ
ਬਾਦਬਿਸਗੁਰੁਦੀਨਾ।ਆਦਰੁਦਿਯੋ
ਨਿਕਟਿਬੈਠਾਈ।ਪੂਛੀਕੁਸਲਸਕਲ
ਸੁਖਦਾਈ।ਬੀਗਸਿਖਸੁਨਿਗੁਰੁਬ
ਰਬਾਨੀ।ਬੋਲਯੋਬਚਨਬਹੁਤਸੁਖਮਾ

CC-0 Punjab University Chandigarh. An eGangotri-Vaidika Bharara Initiative

ਨੀ।ਸ੍ਵਾਮਿਸਰਗਿਸ੍ਵਾਮੀਜਗ।ਜਿਨਕੋ
ਕੁਸਲਕਰੈਗਸਦਨਸੁਭ੍ਰਤਿਨਕੋ।ਕੋਟਿ
ਜਨਮਕਲਕਗਮਕਮਾਏ।ਪ੍ਰਭੁਸੇਪ੍ਰਭੁ
ਪਾਵਨਤਿਨਪਾਏ।੪।ਦੋਹਰਾ।ਸੁਨਿਬਿ
ਸ੍ਵਬੋਲੇਬਿਗਸਿਸਾਦਰਸਹਿਤਸਨੇਹ
ਕੌਨਕਾਜਆਏਅਹੋਦੀਪਤਿਤਜਿਨਿਜ
ਗੇਹ।੫।ਚੌਪਈ।ਸੁਨਿਗੁਰੁਬਚਬੋਲੀ
ਬਰਬੈਨੀ।ਬੀਗਸਿਯਬਲਿਤਾਅਤਿ
ਚੈਨੀ।ਪ੍ਰਭੁਸਰਬੱਗ੍ਯਸਿਰੋਮਨਿਸਾਂਈ
ਕਹੌਂਕਹਾਂਅਤ੍ਰੁਮਹਿੰਗੁਸਾਂਈ।ਤਬਕਿ
ਖਿਰਾਇਧ੍ਯਾਨਪਰਿਦੇਖਾ।ਤਿਂਹਕਾਲ
ਕੌਤਕਲਖ੍ਯੋਜੋਬਿਸੇਖਾ।ਬਾਲਰੂਪਰਘੁ

CC-0 Punjab University Chandigarh. An eGangotri-Vaidika Bharara Initiative

ਬਗਉਰਿਗਆਏ।ਪ੍ਰਨਿਸੋਸੇਈਭੁਏਰਿਸੂ
ਮਨਿਭ੍ਰਾਏ।ਆਖਿਲਚਰਿਤਅਤਿਰਗ
ਤ੍ਰਿਜਾਨਾ।ਤਬਬੋਲੇਬਸਿਸਭ੍ਰਗਵਨਾ।।
ਸੁਨਹੁਸੱਤਅਰਤਨਾਲਕਰਨੀ।ਤਦਮ
ਨਸਾਮੈਜੁਲਮੇਜਾਨੀ।ਪੇਹਹੁਕਠਿਨ
ਕਸਟਿਕਗਿੱਸੋਈ।ਦੇਪਤਿਆਆਮਤਿ
ਮਾਨਹੁਜੋਈ।ਨਰਨਾਰਾਯਨਨਿਲਯ
ਨਵੀਨਾ।ਜਾਹੁਤਪੰਤੁਅਤੁਰੰਤਪ੍ਰਬੀਨ
ਜਾਹਿਨਾਰਾਯਨਨਿੱਤਨਿਵਾਸੀ।ਜਾਨਿ
ਹਿਤਹੇਤਤਪਤਤਮਨਾਸੀ।ਜਿਹਿਪਦ
ਪਦਮਪ੍ਰਨਤਸੁਨਿਨਾਰਦਾ।ਸੇਵਤਸਦ
ਸਨੇਹਬਿਸਾਰਦਾ।ਕਾਂਅਕਲਪਗ੍ਰਾਮਬਿ

ਖ੍ਯਾਤਾ।ਜਸੌਨਜਨਨਿਜਹੰਜਨ੍ਹ
ਤਾਂਬਸਹਿਬ੍ਰਹਮਗਿਖ੍ਯਜੋਂਹਬਹੁਤੇਰੇ
ਰਮਹਿਰਜਗਿਖਰੁਸਿਕਧ੍ਯਨੇਰੇ।੬।
ਦੋਹਰਾ। ਤਿਹੰਜਾਇਜਗਜਨਕਜਗ
ਗੁਰੁਜਗਜੀਵਨੋਜੋਇ।ਭ੍ਰਾਂਹਿਭ੍ਰਜਹਭ੍ਰ
ਵਭ੍ਰਖਨਹਿੰਭ੍ਰਲੀਭ੍ਰਾਤਿਮਨਿਭ੍ਰੋਇ।੭।
ਚੈਤ੍ਰਮਾਸਨਵਮੀਸੁਕਲਨਖਤ੍ਰਪੁਨਰ
ਬਸਜੁਕ੍ਤਾ।ਕਰਹੁਸਦਾਤਿਹਿੰਬ੍ਰਤਬ
ਰਜਿਰੈਨਿਸੈਨਦਿਨਭੁਕ੍ਤਾ।੮।ਚੌਪਈ
।ਬਰਖਬਅਸਬਸਹੁੰਬਿਨਛਾਂਆਨਿ
ਮਰਿਤਸਿਬਰਸੇਨਸੁਹਾਯਾ।ਰਿਖਿਮਹਾਂ
ਚਤਪਨਤਨੁਤਾਪਨਾ।ਬਲਕਲਬਸਨ ੧੬

CC-0 Punjab University Chandigarh. An eGangotri-Vaidika Bharara Initiative

ਅਸਨਫਲਪਾਪਨਾ ।ਗਸਨਾਰਾਆਂ
ਤ੍ਰਬਰਗਾਨਾ ।ਨਿਤ੍ਰਪ੍ਰਤਿਕਰਹੁਹਿਂਦੇਯ
ਰਿਪਜਾਨਾ ।ਇੰਦੀਵਰਸੁੰਦਰਘਨਸਜ
ਮਾ ।ਦ੍ਵਭੁਜਦੇਵਰਘੁਬਰਅਤਿਰਾਮਾ
।ਇਮਜਬਬਾਸਰਬਹੁਤਬਿਤੈਗੌਰ
ਘੁਕੁਲਤਿਲਕਤਨੈਤਬਪੈਹੌ ।ਨਵਮੀ
ਬ੍ਰਤਪੁਨਿਤਪਪ੍ਰਤਾਪਤੋਂ ।ਪੁਨਿਰਘੁਨੰ
ਦਨਾ ।ਤ੍ਰਜਾਪਤੋਂ ।ਗੋਕੁਲਪੁਰਦ੍ਵਾਪੁਰ
ਜੁਗਅੰਤਾ ।ਲੈਹੌਜਨਮਜਗਤਜਸਦੇ
ਤਾ ।ਨਾਮਨੰਦਜਸੁਮਤਿਮਤਿਵਾਰੇ ।ਹ੍ਵੈ
ਹੈਪ੍ਰਭੁਤਬਤੁਨੈਤਿਹਾਰੇ ।ਕ੍ਰਿਸਨਰੂਪਸੁੰਦ
ਰਸੁਖਰਾਸੀ ।ਬ੍ਰਜਬਿਪੁਬਿੰਦਾਬਿਪਨ

CC-0 Punjab University Chandigarh. An eGangotri-Vaidika Bharara Initiative

ਬਿਲਾਸੀ ਕਰਿ ਹੈ ਚਾਰੁ ਚਰਿਤ ਬਹੁ
ਭਾਂਤੀ॥ ਜਿਨਹਿ ਕਹਤਿ ਸਾਰਦ ਸਕੁਚਾ
ਤੀ॥ ਸੁਨਿ ਗੁਰ ਬਚਨ ਬਹੁਤੁ ਬਿਗਸਾ
ਨੇ॥ ਦੋਊ ਜਨ ਪੀ ਪੀਯੂਖ ਅਘਾਨੇ॥ ਬਿ
ਪਵ ਤਬ ਬਿਨੈ ਬੰਦਨ ਕਰਿ ਕੈ॥ ਗ੍ਰਿਹ ਆਏ
ਆਇਸ ਉਰਿ ਧਰਿ ਕੈ॥ ੯ ਦੋਹਰਾ॥ ਬਿ
ਬਿਧ ਬਸਤੁ ਬਾਸਨ ਬਸਨ ਬਸੁ ਬਸੁਮ
ਤੀ ਬਿਭਾਗ॥ ਬਾਹਨ ਬਾਰਨ ਬਾਜਿ ਬਰ
ਮਨਿ ਗਨ ਬਹੁ ਬਨ ਬਾਗ॥ ੧੦ ਚੌਪਈ॥
ਅਹਿ ਸੁਰਗ ਮਾਗਧ ਬੰਦੀ ਬੁਲਾਈ॥ ਏ
ਸਬ ਦਿਏ ਹਿਏ ਹਰਖਾਈ॥ ਗ੍ਰਿਹ ਗੋ
ਗੋਧੂ ਆਦਿਕ ਨਾਨਾ॥ ਦਿਏ ਬਹੁ ਬਿਬਿਧ

CC-0 Punjab University Chandigarh. An eGangotri-Vaidika Bharara Initiative

ਤਬਰੁਦਾਨਾ।ਸਬਬਿਧਿਸਬਸੱਜਨ
ਸਨਮਾਨੇ।ਪੂਜਨਪ੍ਰੇਮਪਨਾਮਪ੍ਰਮਕੇ
।ਦੇਖਦੇਪਤਿਹਿੰਨਗਰਨਿਵਾਸੀ।ਸ
ਕਲਸਗਾਹਤਸੀਚਿਸੁਧਾਸੀ।ਸੁਰੇ
ਜਹਾਂਲਗਿਲੋਗਲੂਗਾਈ।ਸਬਮੁਖਿ
ਧਨਅਧਿਅਧੁਨਿਛਾਈ।ਦੇਪਤਿਬ੍ਰਹ
ਮਚਰਜਬ੍ਰਤਧਾਰਿਕੈ।ਨਿਜਗਿਹਗੁ
ਰੂਹਿੰਸਮਰਪਨਕਰਿਕੈ।ਪੁਨਿਨ੍ਰਿਪਹਿ
ਕਹਿਗਏਗੁਨਖਾਨੀ।ਆਇਸਰਾਇਸ
ਕਲਸਿਧਿਜਾਨੀ।ਦੇਖਿਨ੍ਰਿਪਤਿਦਸ
ਰਥਦੈਆਦਰ।ਬੋਲੇਬਚਨਬਿਲੋਕਿ
ਬਿਰਾਦਰ।ਤੁਅਪਨਧੀਅਕਰਨਕੁਲ

CC-0 Punjab University Chandigarh. An eGangotri-Vaidika Bharara Initiative

ਰੀਤੀ।ਤਪਹਿਤਚਲੇਭੁਲੇਤਜਿਕ੍ਰੀਤਿ
।ਜਹਿਨਾਥਵਕੁਲਗੀਤ੍ਰਨਿਸਾਨਾ।ਗਿ
ਹਤਜਿਜਰਠਾਪਨਬਨਜਨਾ।ਨਈਨ
ਤ੍ਰਮਕੀਸੀਕੁਲਦੀਪਾ।ਗਵਨੇਪੂਰਬ
ਬਿਪ੍ਰਲਾਮਹੀਪਾ।ਗਾਮਨਹੁਬੇਗਾਬਿਲੋ
ਬਬਿਹਾਈ।ਪ੍ਰਭੁਪਦਪਦਮਭੁਜਹੁਬ
ਨਜਾਈ।ਤੀਰਥਗਾਮਨਕਰਤਜੋਭੁਗ।
ਰੌਰਵਪੰਚਤਪਿਤਰਗਨਸੀਗਾ।੧੧।
ਦੋਹਰਾ।ਤਾਂਤੇਤਾਂਤਤੁਰੈਤਤ੍ਰਮਪ੍ਰਭੁਪਦ
ਤੀਰਥਤੀਰ।ਜਾਇਂਭੁਜਹੁਭਗਵਤਚ
ਰਨਹਰਨਭਭ੍ਰਭਵਭੀਰ।੧੨ਚੌਪਈ
।ਕਰਿਹੈਕਰਨਾਕਰਿਤਵਕਾਜਾ।ਜਨ

CC-0 Punjab University Chandigarh. An eGangotri-Vaidika Bharara Initiative

ਸੁਰਤਰੁਜਿਹਿਬਿਰਦਬਿਰਾਜਾ॥ਸੁਨਿ
ਨ੍ਰਿਪਬਚਦੈਪਤਿਹਰਖਾਨੋ॥ਬੋਲੇਬਚ
ਨਬਿਨੈਗਸਸਾਨੋ॥ਮਹਾਰਾਜਤਵਬਚਨੁ
ਚਿਸਾਰਾ॥ਅਬਹੂੰਹੈਹਮਜੋਜਿਅਸਾਰ
॥ਇਮਕਹਿਕਿਯੋਗਮਨਮਨਭਾਵਨ॥ਚ
ਲੇਅਵਧਪਤਿਪਾਬਪਹੁਚਾਵਨ॥ਸਹ
ਰਨਿਵਾਸਨਗਰਨਰਨਾਰੀ॥ਸਹਿਤਸ
ਨੇਹਸਰਾਹਤਭਾਰੀ॥ਗਏਦੂਰਦੈਪਤਿਸ
ਬਰੇਰੋ॥ਕਹਿਕਹਿਬਿਨੈਬਚਨਬਹੁਤੇਰੋ
॥ਪ੍ਰਿਜਨਪਰਜਨਸੁਜਨਸੁਹਾਏ॥ਬਿ
ਕਲਬਿਯੋਗਅਵਧਫਿਰਿਆਏ॥ਬੀ
ਗਸਿਧਰਤਨਾਲਕਰਾਨੀ॥ਹਿਮਗਿਰਿਗ

ਏਹਰਖਹਿਆਮਨੀ। ਜੋਐਬਰਬੀਰਬੀ
ਰਰਸਰਤੋ। ਹਰਖਤਹਿਅਰਨਾਂਤ੍ਰਿਲ
ਜਾਤੋ। ਤ੍ਰੋਐਪਨਪਾਗਨਚਰਨਅਨੁਰਾਗੀ।
ਦੁਖਸੁਖਸਾਮਸਮੁਝਤਬਡਭਾਗੀ।।
ਨਰਨਾਰਾਅਨਨਿਲੈਨਿਵਾਸੀ। ਜਾਇ
ਭੁਏਦੀਪਤਿਅਤਿਰਾਸੀ। ਤਹਾਂਇਕਾਲ
ਤੀਰਥਤਨੁਅੰਜਨਾ। ਜਪਤਪਧਆਨ
ਸੀਗਾਸੁਭਿਸੰਜਨਾ। ਰਘੁਨੰਦਨਨਵ
ਮੀਬ੍ਰਤਨੀਕੋ। ਕਰਤਸਦਾਹਰਖਨਾ
ਰਿਹੀਕੋ। ਕਾਇਕਲੇਸਕਠਨਅਤਿਕੀ
ਨੋ। ਸੰਮਰਰਨਨਿਸਦਿਨਮਨਦੀਨੋ
੧੩ ਦੋਹਰਾ। ਬੀਤੇਇਕਾਦਸਬਰਸਾਇ

CC-0 Punjab University Chandigarh. An eGangotri-Vaidika Bharara Initiative

ਮਜਬਤਬਰਯੁਬੀਗਾਦਰਸਨੈਦੇਦ
ਸਰਥਕੂਵਰਬੋਲੇਬਚਨਗੰਭੀਰਾ
੧੪ਚੌਪਈ।।ਐਤੂਮੋਤੂਮਾਰਤਪਦੇ
ਖੀ।ਬਰਹੂਬਰਜਬਰਊਰਅਵਰੇਖੀ
।ਸੁਨਿਪ੍ਰਭੁਬਚਨਸੁਧਾਜਨੁਸੀਰੋ।
।ਗਦਗਦਗਿਰਾਭੁਵਭਰਭੀਰੋ।ਪ੍ਰ
ਭੁਪ੍ਰੇਰਿਤਬੋਲੇਇਮਬਾਨੀ।ਹੇਜਨਕ
ਲਪਬਿਟਪਿਬਰਦਾਨੀ।ਏਕਾਦਸ
ਸਿਬਤਤਪਤੀਖਨਾ।ਕੌਸੁਗਅਪ੍ਰਭੁ
ਅੰਬੁਜਈਖਨਾ।ਤਾਂਵਤਕਾਲਬਸਹੁ
ਮਮਯਾਆ।ਸੁਤਸਰੂਪਸੁੰਦਰਘਨਸਾ
ਮਾ।ਤਹਾਂਪਰਿਤ੍ਰਤਕੂੰਤਵਜੋਈ।ਤਿਹਿ

CC-0 Punjab University Chandigarh. An eGangotri-Vaidika Bharara Initiative

ਬਿਗਸਾਂਨਹਅਹਿਨਹਿਹੋਏਸੀ।ਕਹਿ
ਪ੍ਰਭੁਤਥਾਭਏਦੁਤੇਭੂਪਾ।ਦ੍ਵੈਹੋਤਵ
ਭੁਵਨਅਨੂਪਾ।ਸੁਤਿਸਨੇਹਸੰ
ਜਿਤਸੋਅਹੀ।ਜੈਹੋਜਰਾਜਨਅਸ
ਹੰਨਹੀ।ਦ੍ਵੈਪੁਰਅੰਤਸੁਭ੍ਰਗਸੁਤਤੋਰ
ਦ੍ਵੈਹੈਂਬਰਨਸਤੁਅਸਬੋਸਰਾ।ਤਬਲ
ਗਜਾਇਬਸਹੁਬਿਪਿਲੋਕਾ।ਜਹਾਂ
ਸਕਲਸੁਖਾਬਿਸਦਾਬਿਸੋਕਾ।ਏਕ
ਹਿਪ੍ਰਭੁਭਏਅੰਤਰਧਾਨਾ।ਸੁਲਿਦੇਪ
ਤਿਦੁਖੁਦੂਰਦੁਰਨਾ।ਸੋਅੰਪਾਇਤਨੁ
ਤਜਿਤਪੁਖੀਨਾ।ਬਸੇਜਾਇਬਿਧਿ
ਧਾਂਮਪੁਰੀਨਾ ੧੫ ਦੋਹਰਾ।ਦ੍ਵੈਲਪ

CC-0 Punjab University Chandigarh. An eGangotri-Vaidika Bharara Initiative

ਗਾਅਭ੍ਰਿਪਾਨਪਾਰਿਬਸੇਬਿਧਾਤਾਧਾਂ
ਮਾਪ੍ਰਭੁਪ੍ਰੇਰਿਤਤੰਹਾਅਧਿਪਤਪੇਤਪਤੀ
ਛਲਤਜਿਕਾਆ॥ ੧੬ ਚੌਪਈ ॥ਤਬ
ਬਿਲੋਕਿਬਿਧਿਹੂਬਰਦੀਨਾ ॥ਪੋਹਹੁ
ਪੁੰਤ੍ਰਪਰੇਸਪ੍ਰਬੀਨਾ ॥ਤਹਿੰਪੁਨਿਭੋਗ
ਭੋਗਾਸੁਖਭੁਗੇ ॥ਸਮੇਪਾਇਬ੍ਰਿਜਭੂਤ
ਵਪਾਰੋ ॥ਨਮੁਨਿਦਜਸੁਧਾਜਸੁਧਾਰੀ
॥ਰੋਕੁਲੇਸਰੋਗੋਕੁਲਹਿਤਕਾਰੀ ॥ਬਿ
ਪ੍ਰਬੇਸੀਬਸੁਦੇਵਦੇਵਕੀ ॥ਜਨਮਜ
ਨਮਜਿਨਿਸੁਜਨਿਸੇਵਕੀ ॥ਤਿਨਕੇ
ਗ੍ਰਿਹਪ੍ਰਭੁਦ੍ਵਾਪੁਰਅੰਤਾ ॥ਆਵਰਭੁ
ਵਭੁਏਭੁਗਵੰਤਾ ॥ਜਿਸਬਰਦਾਨਜਾ

CC-0 Punjab University Chandigarh. An eGangotri-Vaidika Bharara Initiative

ਜਗਦੀਸਾ॥ਬਹੁਰਿਬਿਰੰਚਿਬਚਨ
ਬਖਸੀਸਾ॥ਤਜਿਨਿਜਮਾਤਿਪਿਤ
ਹਿੰਪਗਮੇਸਾ॥ਨਿਦਨਿਵਾਸਬਸੇਬਗ
ਦੇਸਾ॥ਕ੍ਰਿਸ੍ਨਸਰੂਪਬਿਕਬਪ੍ਰਪਾਗੀ॥
ਰਘੁਬਰਗਮੇਗਸਿਕਰਜਤ੍ਰੁੰਗੀ॥ਇਕ॰
ਦਸਸਿਬਤਸੁਖਸੇਤੂ॥ਬਸੇਨਿਦਖ੍ਰਜ
ਰਘੁਕੁਲਕੇਤੂ॥ਜੋਰਘੁਨਿਦਜੋਈਨਿਦ
ਨਿਦਾ॥ਉਭੈਭੇਦਭਾਖਤਮਤਿਮੰਦਾ॥
॥ਜੋਰਘੁਨੰਦਨਚਰਿਤਅਨੰਤਾ॥ਤੈਸੇ
ਈਤਾਸੁਜਰਹਤਸੰਤਾ॥ਅਵਧਅਯੁ
ਪੁਰੀਅਸਬਲਭੇਦਾ॥ਚਰਤਸਮਸ੍ਤ
ਬਖਾਨਤਬੇਦਾ॥ਜਨੋਜਨੁਇਤਕੇਸੰਲਆ॥॰

CC-0 Punjab University Chandigarh. An eGangotri-Vaidika Bharara Initiative

ਰਣੀ।ਇਤਿਤਾਂਕ੍ਰਿਕਾਬਧੀਬਰਬਾਨਾ।
ਉਤਿਪੁਨਿਧੀਇਪੁਤ੍ਰਨਾਪਨਾ।ਇਤਿਮ
ਗੀਚਸੁਭ੍ਰਜਸੀਘਾਗੋ।ਉਤਬਕਅਘ
ਅਘਓਘਉਧਾਗੇ।ਇਤਿਮੁਨਿਧਤਿਨਿ
ਧਗਸਿਪਗਤਾਂਗੀ।ਉਤਪੁਲਿਟਨੇਦੀਨਿ
ਨਿਜਤਾਂਗੀ।੧੭ਦੋਹਰਾ।ਜਾਇਜਨਕ
ਪੁਰਜਨਕਜਾ।ਇਤਿਧਜਾਗੀਬਰਜੋਗਿ
ਉਹਾਂਬਗੀਬ੍ਰਿਖਭ੍ਰਨੁਜਾਅਨਅਬਾਅਗ
ਅਰੋਗਿ।੧੮ਚੌਪਈ।ਇਤਿਧਰਿ
ਪੁਰਿਜਟੀਪਨਤੋਰਾ।ਉਧਰਧਰਾਧਰ
ਧਰੋਜੋਕਠੋਰਾ।ਇਤਿਸਿਅਸੰਗਾਸਰਸ
ਰਸਰਾਤੇ।ਉਤਬ੍ਰਿਜਬਧੂਸੋਦਅਦਮਾ

CC-0 Punjab University Chandigarh. An eGangotri-Vaidika Bharara Initiative

ਤੋ।ਇਤਿਸਿਗਾਯਾਸਿਅਧਾਮਉਤਿਯ
ਗੇ।ਉਤਿਬਿਖਭਾਂਦਿਬ੍ਰਿਜਨਤਮਤਾਰੇ
।ਇਤਤਜਿਭਵਨਗਵਨਬਨਕੀਨਾ।।
।ਉਤਤਜਿਬ੍ਰਿਜਜਾਮਧੁਪੁਰਿਮਨਦੀਨਾ।।
।ਕਿਦਟਕੁਲਕਲਿਕ।ਇਤਕਾਟੋ।ਉਤਿਮ
ਲੀਨਮਾਲੀਮਲਕੁਟੋ।ਇਤਬਿਰਾਧ
ਬਧਾਬਿਬੁਧਾਬਿਕਾਸੋ।ਉਤਿਤਾਨਿਰ
ਜਕਅਸੁਰਗਨਤ੍ਰਾਸੋ।ਇਤਿਅਤ੍ਰੁ
ਰਿਖੀਬਲਿਨਿਟਲਖਾਏ।ਉਤਰੇਗੀਰਿਟ
ਨਰਰਚਾਏ।ਇਤਸਦ੍ਰਗੇਸਬਗੀਤਿ
ਸਵਾਰੀ।ਉਤਉਧਰੋਗੇਕਬਗੇਕਲਕਾ
ਰੀ।ਇਤਕ੍ਰਿਤਸਪਤਤਾਲਤਰੁਖੰਡਨ

CC-0 Punjab University Chandigarh. An eGangotri-Vaidika Bharara Initiative

।ਉਤਕ੍ਰਿਤਕ੍ਰਿਤੂਕੇਦੇਤ੍ਰਬਿਹੰਤਨਾ।ਇਤ
ਪ੍ਰਭੁਬਧੋਜੋਬਾਲਿਬਲਵੇਤਾ।ਉਤਕਿਅ
ਕ੍ਰਮਤਿਕੇਸਕਰਿਅੰਤਾ।ਇਤਸੁਕੇਠ
ਕਿਅਕਪਿਕੁਲਕੇਤੂ।ਉਗ੍ਰਸੈਨਉਤ
ਕ੍ਰਿਤਸੁਖਸੇਤੂ।ਇਤਿਸਿਯਾਹਿਤਗ
ਤ੍ਰਮਤਪਠਾਵਾ।ਕਰਿਪ੍ਰਬੋਧਪਪੁਲਿਪੁੰ
ਭੁਪਹਿਆਵਾ।੧੯ਦੋਹਰਾ।ਉਤਉੱ
ਧਵਪਠੋਜੋਪ੍ਰਭੂਦੇਪ੍ਰਿਯਾਪ੍ਰੇਮਸਿਦੇਸਾ।
।ਦੇਲੈਆਯੋਜੋਯੌਖਕੇਸਾਮਾਚਾਰਸੁਭਬੇ
ਸਾ।੨੦।ਚੌਪਈ।ਇਤਪ੍ਰਭੁਦੰਛਨਉਦ
ਧਿਪਧਾਰੇ।ਉਤਪੀਯੋਪਿਪੰਛਮਪਗ
ਧਾਰੇ।ਕਿਯੋਇਧਰਆਗਿਅਨੁਜਆਦੀ

ਨਾ।ਉਤਕੁਰੀਲਦਾ।ਰਿਦ ਦਲਦੀਨਾ
।ਇਤਪ੍ਰਭੁਸਜਓਸਰਿਤਪਤਿਸੇਤੂ।ਉ
ਤਿਪ੍ਰਿਅਪਗਿਕਰਿਕੁਲੇਹੂਆ।ਬਾਲਿਤ
ਲੈ।ਇਤਦੂਤਪਠਾਵਾ।ਨਿਜਪ੍ਰਤਾਪਅ
ਰਿਪੁਰਪ੍ਰਗਟਾਵਾ।ਪਾਂਡਵਦੂਤਕੁਏਉ
ਤਆਯੂਾ।ਬਿਦਿਤਬਿਰਿਚਿਪ੍ਰਪੰਚੂ
ਤਪ੍ਰਾ।ਇਤਦਸਸੀਸਸਦਲਸੇਧ੍ਯਾ
ਗਾ।ਉਤਕੈਰਵਕੁਲਕੀਟਕਟਾਗਾਥ
ਪੋ।ਬਿਭੀਖਨ।ਇਤਅਵਧੇਸਾ।ਉ
ਤੁਪ੍ਰਿਅਪਾਂਡਵਕਰੇਨਰੇਸਾ।ਇਤਸਿ
ਯਸਹਿਤਸਦਨਨਿਜਆਏ।ਉਤਮ
ਹਿਤਸਿਨਿਜਧਾਮਸਿਧਾਏ।ਉਭੇਰ

CC-0 Punjab University Chandigarh. An eGangotri-Vaidika Bharara Initiative

ਰਥੁਜੌਂਐਭੁਤਭਾਰਾ।ਸੀਸਿਤ੍ਰਸਮਨਸੁਜ
ਸਾਥਿਸਤੌਂਰਾਲੀਲਾਨ੍ਹਗਲਸਮਝ੍ਹੁ
ਗਾਵਨਾ।ਪਢਤਸੁਨਤਪਾਵੈਪਦਪਾਵਨ
ਗੀਰਾਜਸੁਨਸੰਗਾਮਸੁਭਜੈਸੌਂਲੁਗ
ਲੀਲਾਸੰਗਾਮਜਹਿਤੈਸੋ।ਰਘੁਪ
ਤਿਕ੍ਰਿਸ੍ਨਕ੍ਰਿਸ੍ਨਰਘੁਬੀਰਾ।ਉਭੈਭਜ
ਨਭੁਜਨਭਵਭੀਰਾ।੨੧ਛਿਦਾ।ਭੁਵ
ਭੀਰਭੁਜਨਨਾਮਕ੍ਰਿਸ੍ਨਚਰਿੱਤ੍ਰੰਸਿਰ
ਸੁਨਹੁਸਦਾ।ਰਤਨਲਕਾਇਤਿਹਾਸ
ਭੁਲਭੁਖੌਐਭੁਔਜਿਗਿਥਿਧਸਦਾ।
ਸੁਨਿਗਾਇਸਾਮਲਾਸਿਰਾਇਨਰਪ੍ਰਭੁ
ਪਾਇਪਕਿਜਪਾਇਓ।ਸਿਸਾਰਜਾਮਸੀ ੨੦

ਾਰਜੁਤਕੂਪਾਸਪਾਸਪਰਾਇਹੈਂ।੨੯ ਸੋ
ਰਠਾ। ਲਖਤਵਗਹਨਗੰਭੀਰਕਲਿ
ਦਵਾਰਿਦਗਹਿਦਿਸਿਦਹੋਓਰਾ।ਕ੍ਰਿਸਨੁ
ਨਨੀਰਅਗਨਰਤਨਜਰਿਨਹਿਜਰੈ।
ਤਾਇਤਿਸ੍ਰੀਰਾਮਰਹੰਸਜੋਰਤਨਹਾਗਿਰਿ
ਰਚਿਤੇਰਤਨਲੈਕੈਪਾਖਆਨੇਜੁਗਲਿ
ਲਾਸਾਮ੍ਨਾਅਤ੍ਰਿਸੋਧਜਾਧ॥੩੦॥ ਦੋ
ਹਰਾ। ਸੋਨਕਸੁਨਿਪੁਨਿਪ੍ਰੀਤਿਜੁਤਪ੍ਰਸ੍ਨ
ਕਰਤਸਤਭਾਇਸ਼ਾਨਵਮੀਬ੍ਰਤਮਾਹਿ
ਸਾਕਹਹੁਸੂਤਸੁਮਤਿਸਮੁਝਾਇ।੧
ਚੌਪਈ ਕੋਬਿਧਿਤਾਸੁਕਹਹੁਉਮਨਭ ੦
ਵਨਾ।ਕਿਨਿਕਿਨਿਕਰਿਪਾਇਪਦਪਾਵਨ

ਰਾਮਕਥਾਕਲਮਖਪੁਰਖਨੇਗੀਾੜ੍ਹ
ਪਤਿਨੋਹੇਤਿਸੁਨਤਿਅਤਿਐਗੀਾਧੁ
ਜਤਮਪਰਮਪੁਨੀਤਰਾਮਜਸੁਕੇਸੁ
ਨਿਤਾਹਿਅਧਿਾਇਬਿਨਾਪਸੁਾਸੁਨਿਕ
ਹਿਸੂਤਸੁਨਹੁਮੁਨਿਰਾਈਾਅਦਭੁਤ
ਕਥਾਸੁਵਨਸੁਖਦਾਈਾਸੁਨਤਿਸੁਮ
ਤਿਸੇਸੇਸਬਹਰਨੀਾਰਾਮਪਦਾਰਥ
ਦਰਤਕਰਨੀਾੜੇਤਾਜੁਗਪੂਰਬਜੋਬੀ
ਤਾਕਹਉਤਾਸੁਇਤਿਹਾਸਪੁਨੀਤਾ
ਗਿਰਿਮਹੇਂਦ੍ਰਸੁੰਦਰਸੁਖਖਾਨੀਾਬਸ
ਤਜਹਾਂਕੈਭੁਜਸਮੁਨਿਗਜਾਨੀਾਐਰਿਹੁ
ਮੁਨਿਅਨੇਕਤਹਾਂਰਹਾਂਹੀਾਕਰਿਤਪਕ

CC-0 Punjab University Chandigarh. An eGangotri-Vaidika Bharara Initiative

ਇਨਕਲੁਖਨਿਜਦਾਗੀਂ।ਸੋਹਤਿਜ
ਹਾਂਅਨਿਕਮੁਨਿਸਾਲਾ।ਰਹੇਰਾਗਨ
ਲਗਿਬਿਟਪਿਬਿਸਾਲਾ।ਤ੍ਰਾਲਤਮ
ਲਸਾਲਸੁਭੁਸੋਹੇ।ਅਨਗਨਬਨ
ਮੁਨਿਗਨਮਨਮੋਹੇ।ਨਿੰਬਨਿਕਰ
ਨਵਨੂਤਸੁਹਾਏ।ਕੁਟਜਕਦੰਬਕੈਂਬ
ਛਬਿਛਾਏ।ਖਦਿਰਬਦਿਗਚਿਰਿਨ
ਚੈਚਾਰੂ।ਧਾੜੀਪਦਦਾਰਿਮਾਦਿਵਦ
ਰੂ।ਸੈਥੁਸਾਤਿੰਦੁਰਪਨਸਖਨੂਰਾਆਂ
ਮ੍ਰਾਤਕਮਦਿਰਾਗਮਲੂਗਾ।ਕੇਵਿਦਾਰ
ਪਾਟਲਪੁਨਿਾਗਾ।ਬੀਜੁਲਾਦਿਬਹੁ
ਬਿਪਨਬਿਭਾਗਾ।੨।ਦੋਹਰਾ।ਨਾਗਰ

ਪਬਨਰੋਕਿਅਬਨਚੈਪਕਬਿਪਨਨੀਨਾ।
ਤੁੰਹਿਅਗਸ੍ਤਿਮੁਨਿਤਪਤਤਪਰਾ
ਮਪ੍ਰੇਮਪਨਪੀਨਾ।੩। ਗਿਰਿਵਰਿਗ
ਹਨਸੁਹਾਵਨੋਰਪਰਿਚਢੌਆਕਾਸ
ਆਰਤਿਤਮੈਗਲਾਅਬਨਜਨੁਪਨਿ
ਬਿਧਜਬਿਲਾਸਾ। ਚਾਛਿਦਾ। ਜਾਂਗਸੁਦ
ਗਸੁਭ੍ਰਸਿਲਾਸਰਸੀ।ਭ੍ਰੂਕਨ੍ਹੂਮਿਲਦੈ
ਗਲਤਾਪਰਸੀ।ਜਿਗਿਰਿਸ੍ਰਿਗਾਸਦ
ਘਨਬਾਸਕਰੈਂ।ਅਲੀਅਜੁਲਪੁੰਜਪ
ਕਾਸਕਰੈਂ।ਬਹੁਭਾਂਤਿਲਤਾਨਿਬਿਤ
ਨਿਤਨੋ।ਨਵਰੰਗਸੁਰੰਗਪ੍ਰਸੂਨਸ
ਨੋ।ਅਧੁਅੰਤਮਾਲਿਦਬਿਹਾਰਜਗਾਰ

CC-0 Punjab University Chandigarh. An eGangotri-Vaidika Bharara Initiative

ਲੋਕੋਕਿਲਪ੍ਰਗਪ੍ਰਕਾਰਤ੍ਰਹਾਂ।ਨਿਕਸੈਂ
ਸਰਿਤਾਬਹੁਤਾਸੁਤਰੈਂ।ਪਿਤ੍ਰਅਕਿਤੇਜ
ਔਦ੍ਰਹਿਤਾਉਤਿਰੈਂ।ਸੁਰਸੀਘ੍ਰਸੁਰਾਧਿ
ਪਨੇਹਨੇਹੋ।ਤ੍ਰਜਿਐਰੁਜਹਾਂਰਚਿਰੋਹ
ਰੋਹ।ਸਬਸਿਪਤ੍ਰਿਲੋਗਲਹੈਂ।ਜਿਹਿਤ੍ਰੇ
।ਜਿਅਪਵਤਰੈਕਗਨੀ।ਗ੍ਰਿਹਤ੍ਰੇਂ।ਸਬ
ਅੰਗਾਸਮੇਤਸਦਾਸਹਿਤ੍ਰਾ।ਜਿ।ਹਿਸ੍ਰਿ
ਗਰਦੇਨਿਰਖੈਂਦਿਵਤ੍ਰਾ।ਤ੍ਰਿਮਚੰਦ
ਹਿਚਾਹਤਹੈਰਜਨੀ।ਜੁਵਤੀਮੁਖਸ
ਵਤਿਜੋਸਜਨੀ।ਤਿਬਿਪੂਰਨਅਤ
ਹੰਸਾਨ੍ਰਸਮੈਂ।ਸਸਿਸੂਰਜਪੂਰਬਪੱ
ਛਿਮੀਂ।ਤਿਨਕੀਉਪਮਾ।ਇਹਿਭਾਂਤਿ ੧੨

CC-0 Punjab University Chandigarh. An eGangotri-Vaidika Bharara Initiative

ਭੁਲੋ।ਗਿਗਿਸਿਪੁਰਕੇਸੁਗਣਾਘਟ
ਅੇਲੋ।ਜਿਹਾਂਸੋਹਤ੍ਤੋਸੇਨਸਿਲਾਸੁਧ
ਲੀ।ਪੁਨਿਰਜਤਰਞਾਤਿਬੇਸਥਲੀ
ਧਾਹਰੈਂਘੁਮਡੀਧਨੋਧੋਰਧਧਟਾ।ਜਿਨਿ
ਦੇਖਤਿਮਾਨਿਨਿਮਨੋਧਧਟਾ।ਫਲਫੂਲ
ਰਹਤਰੁਤੇਮਤਹਾਂ।ਬਿਹਰੈਂਬਹੁਰੰਗਕੂ
ਰੰਗਜਹਾਂ।ਪਯੋਹਰਾ।ਜਹਕੂਜਤਕਲ
ਕੇਠਿਕਲਕੂਹੂਕੂਹੂਕਰਿਕੋਰਿ।ਜਾਤਿ
ਰਲੇਪਾਥਿਪਾਥਿਕਜਨਜਨੁਥੋਲਤਿਥ
ਰਜੋਰਿ।ਦੋਹਰਾ।ਜਿਹਿਕਿਨਰਜੱਛ
ਸਨੇਹਜਨੇ।ਕਲਕਾਮਿਨਿਕੇਲਿਕਰਿ
ਤਧਨੇ।ਸਰਸਛਜਹਾਂਥਹੁਰਜਤਤੋਂ

ਅਨਿਕੈਚਨਕੂਲਾਬਿਰਾਜਤਹੈਂ।ਬਿ
ਕਸੇਬਹੁਨੀਰਜਨੀਲਜਹਾਂ।ਜਨੁ
ਨੀਲਰੰਗਸੇਨਵਨੀਰਤੁਹਾਂ।ਚਮਰੀਚ
ਸਗੀਭਰਭੂਰਿਭਰੀ।ਬਿਹਰੈਂਜਹੰਸਾਨ
ਸਮੋਦਕਰੀ।ਸੁਰਸੁੰਦਰਿਲਾਲਲਗਾ
ਇਰੈਂਗਾ।ਜਿਹਿੰਕੰਦਰਅੰਦਰਕੇਲਿਕਰੈ
ਅਨਿਭੀਤਿਸੋਂ।ਅੜਅਰੀਚਿਲਰੈਂਗਾਲ
ਖਿਲਾਜਭਰੀਭੁਭਰਾਇਭੁਗੈਂ।ਕਰਿ
ਪੇਤਕਿਕੋਤਿਕਕੋਟਿਕਰੈਂ।ਕਰਿਨੀਕਹਿ
ਸੇਂਕਾਰਕੇਜਪਰੈਂ।ਜਹਿੰਜਾਂਮੀਮਨਿਸਿੰ
ਪਜਰੀਪਜਰੈ।ਜਨੁਦੀਪਕਮਾਲਾਬਿ
ਸਾਲਬਰੈਂ।ਜਹੰਡੀਠਤਗਪਬਖੀਵਖ

CC-0 Punjab University Chandigarh. An eGangotri-Vaidika Bharara Initiative

ਰੋ।ਦਿਨਜਾਮਿਨਿਭੂਮਿਨਿਭਾਂਵਤੁਰੋ
ਜਬਪਾਵਸਘੋਰਘਘਟਾਘੁਮਡੈਂ।ਨਵ
ਨੀਰਭ੍ਰਗੇਉਜਗੇਉਮਡੈਂ।ਤਬਹੀਸਬ
ਗੇਗਿਰਿਬਾਸਕਢੈਂ।ਅਤਿਉਨੰਤਸਿਗ
ਨਿਜਾਇਚਢੈਂ।ਘਨਕੇਗਨਕੀਗਤਿਲ
ਹਿਜਹਾਂ।ਬਿਲਸੈਸੁਖਸੋਂਕਰਿਬਾਸਤ
ਹਾਂ।ਇਹਿਭਾਂਤਿਕੋਸੋਨਗਰਾਜਲਸੋ
।ਬਹੁਦੇਵਮੁਨੀਸਨਿਵਾਸਰਸੋ।ਸੁ
ਰਕੇਤਨਿਕੇਤਅਨੂਪਤਹਾਂ।ਪੁਨਿਮੰ
ਰੁਤਮੰਦਿਰਮੈਸੁਮਹਾਂ।ਰਜਨੀਸਨਿ
ਵਾਸਬਿਲਾਸਸਜੋ।ਗਿਰਿਜਾਬ
ਰਬੇਸਅਬੇਸਬਨੋ।ਨਰਕੇਸਪਨੇ

CC-0 Punjab University Chandigarh. An eGangotri-Vaidika Bharara Initiative

ਸਜਲੇਸਨਿਕੋ।।ਗ੍ਰਿਹਸੋਹਤਸਰਬਾਗੁ
ਰੇਸਨਿਕੇ।੭ਦੋਹਰਾ।ਸੰਪਸੁਤ।ਸਰ
ਸੁਤਿਸਿਵਾਸਾਵਿਤ੍ਰੀਸੁਤੁਅੰਗਾ।ਅਦਿ
ਤਿਦਿਤੀਤੇਆਦਿਤਿਅਖਿਲਸਤਿਨਿ
ਜਪਤਿਸੰਗਾ।੮ਛੰਦ।ਇਹਿਭਾਂਤਿ
ਸੁਰਪਤਿਸੈਲੋਸੰਜਹੰਕੈਤੁਸੈਨਵਾਸੁਲਿ
ਬੈਸੋ।ਤਿਹਿਸਿਖਅਸੁਤੁਸੋਮਾਤੁਸੁ
ਤੀਛਨਸਕਲਗੁਨਜਿਹਿਹਿਅਲ
ਸੈਂ।ਪੂਛਿਓਇਹੈਤਿਹਿਰਾਂਮਨਵਾਸੀਥ
ਤਗੁਰਹਿਸਿਰਨਾਇਕੈਂ।ਬਿਧਿਕੈਨ
ਪ੍ਰਨਿਕਰਿਕੈਨਕੈਨਤੇਰਜਗਤਜਸੁ
ਪਾਇਕੈ।੯ਸੋਰਠਾ।ਸੁਨਤਸੁਤੀਛ

CC-0 Punjab University Chandigarh. An eGangotri-Vaidika Bharara Initiative

ਨਬੋਨਿਮਾਨਿਅਗਾਸਤ੍ਰਿਬੋਲੇਜਬਾਂ

੧੦ ॥ ਇਤਿ ਸ੍ਰੀ ਰਾਮ ਰਾਂਸਜੋਰਤਨਾਗਰਿ

ਬਿਰਚਿਤੇ ਨਾਮ ਏਕਤ੍ਰਿੰਸੋ ਧਿਆਇ ॥ ੩੧ ॥ ਦੋ

ਹਰਾ ॥ ਸ੍ਰੀ ਨਵਮੀ ਪਾਵਨ ਪਰਮ ਪਾਪ

ਪਰਾਵਨਿਹਾਰਿ ॥ ਜਾਂ ਦਿਨ ਪ੍ਰਭੁ ਪ੍ਰਗਟੇ

ਪ੍ਰਹੀਆ ਅਵਧ ਅਧਿਪ ਅਧ ਹਾਰਿ

॥ ਚੌਪਈ ॥ ਚੈਤ੍ਰ ਮਾਸ ਸਿਤ ਪੱਛ ਸੁਹਾ

ਵਨਾ ॥ ਨਵਮੀ ਨਖਤ੍ਰ ਪੁਨਰਬਸੁ ਪਾ

ਵਨਾ ॥ ਦਿਵਸ ਮੱਧ ਜਾਮ ਪੁਰਿ ਤ੍ਰਮਾਨ

ਮਾਨੀ ॥ ਜਨ ਜੋ ਕੁਵਰ ਕੌਸੱਲਿਆ ਰਾਨੀ

॥ ਤਬ ਦਿਵ ਦੇਵ ਦੁੰਦਭੀ ਬਾਜੀ ॥ ਬਰਖੀ

ਸੁਮਨ ਸਸੁਮਨ ਸਰਾਜੀ ॥ ਚਾਰਨ ਜੱਛ

ਸਕਲਜੋਹਰਿਸ੍ਰਾਂਕਲਸੈਂਨਲਸਿਤਿਸੁਟਕਟਬਸ ॥

ਸਿੰਧਗੋਧਰਥਾ।ਗਾਵਤਮੁਦਿਤ
ਸੁਜਸੁਸੁਰਸਰਥਾ।ਅਮਰਅਵਨ
ਪ੍ਰਗਟੇਪ੍ਰਭੁਪਾਵਨਾ।ਪੁਨਿਨਿਜਜਨ
ਸੋਆਵਨਮਨਭਾਵਨਾ।ਜਾਤੁਧਾਨਗਨ
ਗਿਜਨਹੇਤੂ।ਭੁਏਭੁਗਵਾਨਭਾਨੁਕੁਲ
ਕੇਤੂ।ਸੋਪ੍ਰਭੁਜਨਮਦਿਵਸਨਵੌਮੀ
ਕੌ।ਬਦਤਿਪ੍ਰਭਾਵਨਿਗਮਜਿਹਿੰਕੀ
ਕੌ।ਮਨਿਗਨਮਨਿਚਿੰਤਮਨਿਜੈਸੀ
।ਬ੍ਰਤਗਨਮਨਿਨਵਮੀਸਪੁਨੈਸੀ।
।ਸੌਤਰਵਰੁਨਕਲਪਤਰੂਤੂਲਾ।ਤੌ
ਨਦੀਸਸਬ੍ਰਤਸੁਖਮੂਲਾ।ਉਤਸਵ
ਸਾਤ।ਸੁਕਰਿਪਾਨੀ।ਤਤਛਿਨਕਰ

ਸਿੰਪਰਮਪਦਦਪਾਨੀ। ਜੇਜਨਪੁਨਿ
ਬਿਪਿਵ੍ਰਤ ਬ੍ਰਤਰਾਖਹਿੰ। ਤ੍ਰਿਨਕਰਿਸੁ
ਜਸੁਨਿਗਮਨਿਤਭਾਖਹਿੰ। ਅਧੁਸੁ
ਕਲਾਨਵਮੀਤ੍ਰਿਥਿਨੀਕੀ। ਦੂਰਿਤਦਮ
ਨਭ੍ਰਵਨਜਗਿਗੀਕੀ। ਨਖਤਪੁਨਰਬ
ਸੁਜੁਤਜੌਹੋਈ। ਸਭੁਸੁਭਸਦਨਪਰਮ
ਬ੍ਰਤਸੋਈ। ਰਵਿਗ੍ਰਹਿਕੋਟਿਸਹਿਸ ਸਸੁ
ਤ੍ਰਿਬਰਨੀ। ਪੁੰਨਅਘਜੋਲਿਪਿਪਾਤਕ
ਹਰਨੀ। ੨ ਦੋਹਰਾ। ਰਾਮਪ੍ਰੀਤਿਹਿਤਿ
ਜੋਕਛੂਕਰਿਅਕਰਮਕਮਨੀਯਾ। ਕੋ
ਟਿਕੋਟਿਗੁਨਕਰਤਿਤਿਹਿੰਰਾਮਨਵੀਮ
ਰਮਨੀਯਾ। ੩ ਚੌਪਈ। ਰਾਮਚਰਨ

ਚਾਹਤਜਨੋਜੇਈਕੋਰੋਗਅਨਵ
ਸੀਬ੍ਰਤਸੋਈਬ੍ਰਤਉਪਵਾਸਜਾਗ
ਰਨਜਾਮਿਨਿਕਰਤਲਗਹਿੰਪ੍ਰਭੁਪ
ਦਨਰਭੂਮਿਨਿਕੋਟਿਜਨਮਕ੍ਰਿਤੱਕ
ਲੁਖਬਿਤੈਜਨਿਨਵਮੀਰੰਮਰਗਆਅ
ਨਰਜਨਿਨਵਮੀਬ੍ਰਤਨਕਰਹਿੰਜੇ
ਜਨੀਕ੍ਰਿਭੀਪਾਕਪਚਤਤੇਪਾਨੀਤੁ॰
ਤੈਂਨਹਿਕਬਹੂਤਜਨੀਆਪ੍ਰਭੂਨਵ
ਮੀਬ੍ਰਤਨਿਤਭੁਜਨੀਆਨਵਮੀਦਿ
ਨਤਰਪਨਜੇਕਰਹੀਸੋਨਿਜਨਿਧਿ
ਲਿਪਤਰਨਿਸਤਰਹੀਬਿਤਅਨੁਸਾ
ਨਦਾਨਦਿਓਜੇਈਆਅਨੁਆਧਿਮਹਾਂਦ॰

CC-0 Punjab University Chandigarh. An eGangotri-Vaidika Bharara Initiative.

ਨਸਮਸੋਈ॥ਧਿਜਸੁਨਰਨਵਸੀਖੁ
ਤਕਰਤਾ॥ਧ੍ਰਿਗਜਨਵਸਿਖ੍ਰਤਪਾਤਿਕ
ਹਰਤਾ॥ਸਬ੍ਰਤਿਥਿਅਨਿਨਵਸੀ॥ਤਿਥਿ
ਅਨੀ॥ਜਹੰਪ੍ਰਗਟੇਪ੍ਰਭੁਸਾਰਿੰਗਪਾਨੀ
ਭੌਮਵਾਰਜੁਤਜਬਪੁਨਿਪਾਈ॥ਅਹਿ
ਮਾਤਾ॥ਸੁਅਸਿਤਅਤਿਗਾਈ॥ਜੋਹਰਿ
ਜਨਾਬਿਧਿਵਤਿਬ੍ਰਤਕਰਹੀ॥ਜੋਪੁ
ਨਿਪ੍ਰਭੁਉਤਸਵਬਿਸਤਰਹੀ॥੪॥ਦੋਹ
ਰਾ॥ਤੇਪਾਵਹਿੰਪ੍ਰਭੁਪਰਮਪਦਪਾਇਪ
ਰੇਸਪ੍ਰਸਾਦ॥ਜਹਾਂਜਾਇਜੋਵਤਨਜ
ਨਜਰਾਜਨਅਮਰਜਾਦ॥੫॥ਤ੍ਰਲਾਪੂ
ਰੁਖਦਾਨਾਦਿਜੇਦਿਨਸੁਨਿਗ੍ਰਹਕਰੁਖੇ

CC-0 Punjab University Chandigarh. An eGangotri-Vaidika Bharara Initiative

ਤਾਤਿਨਸਭਤੇਂਫਲਸਹਸਗੁਨਸ੍ਰੀ
ਨਵਮੀਬ੍ਰਤਦੇਤ॥ ਦੋਚੌਪਈ ॥ਕਹਿ
ਅਕਹਾਬਹੁਬਾਤਬਨਾਈ॥ਮਹਿਮਾ
ਸ੍ਰੁਤਿਪੁਰਾਨਮੁਨਿਗਾਈ॥ਜੇਬ੍ਰਤਕ
ਰਨਹਾਰਨਵਮੀਕੋ॥ਤੇਪ੍ਰਿਯਪਰਮਪ
ਦਾਸਾਮੀਕੋ॥ਜਨੇਨਜਨਨਿਜਗਤਿ
ਜਨਤੇਈ॥ਰਾਮਜਨਮਦਿਨਬ੍ਰਤਕ੍ਰਿਤ
ਜੇਈ॥ਰਾਮਭੂਪਜਾਨਹੁਜਗਜਾਗੇ॥ਨ
ਵਮੀਬ੍ਰਤਕ੍ਰਿਤਸੰਤਸਭਾਗੇ॥ਨਵਮੀ
ਬ੍ਰਤਪਾਵਨਮੁਨਿਰਾਈ॥ਕਰਿਜਅਸ
ਟਮੀਬੇਪਬਿਹਾਈ॥ਦਸਮੀਅਘਜਕ
ਰਿਯਪੁਨਿਪਾਰਨਾ॥ਤੌਬ੍ਰਤਹੋਇਅ

CC-0 Punjab University Chandigarh. An eGangotri-Vaidika Bharara Initiative

ਖਿਲਅਮਪਦਾਰਨਾ।ਪੂਜਨਕਰੈਘਨ
ਇਰਧੁਪਿਦਨਾ।ਕੋਟਪਜਨਸਬਸ
ਮਲਨਿਕਿਦਨਾ।ਨੀਲਨਲਿਨਦਲ
ਸੁੰਦਰਸਜਾਮਾ।ਪੀਤ੍ਰਬਰਨਅੰਬ
ਰਅਭਿਰਾਮਾ।ਦੁਭੁਜਦੀਹਰਜੀਵ
ਵਿਲੋਚਨਾ।ਰਿਮਰਤਨਸਿਘਾਸਨ
ਰੋਚਨਾ।ਰਤਨਕਰੀਟਸੋਹਿਸਿਰਨੀ
ਕੋ।ਦਿਪਤਦਿੰਬਅਗੋਰੋਚਨਟੀਕੋਸੋ
ਹਤਿਦਿੰਬਅਸੁਰਭਿਰਸਸਨੋ।ਸਿਤ
ਤਸਿਅਸੇਲਾਪਸਜਾਨੋ।ਅਨਿਬਸਿ
ਸਤੰਆਦਿਸੁਹਾਏ।ਛਹੂਰਿਤਰਾਜਤ
ਛਬਿਛਾਏ।੭ ਦੋਹਰਾ ।ਧਨੁਖਸੁਗ

ਲਜੁਤਸਾਮੁਹੇਸੋਗਸੁਅੰਭ੍ਰਾਨਿਦਾ।ਭਰ
ਤਸੱਤ੍ਰਹਨਦੁਹੂਦਿਸਿਸੇਵਤਪ੍ਰਭੁਸੁਖ
ਕੰਦਾ। ਚੌਪਈ। ਇਮਅਧਰਘਅਜਨ
ਕਰੈਪੁਨਿਪੂਜਾ।ਹੈਅਨਨਿਆਮਨਭਾਵਨ
ਦੂਜਾ।ਨਿਆਸਸਹਿਤਪੂਜਨਬਿਧਿਜੋ
ਈ।ਸੋਗਹਿਭ੍ਰਾਂਤਿਕਰੈਸੁਭਸੋਈ।ਕ
ਰਿਜਨਿਤੁਜਕਰਮਤ੍ਰੈਕਾਲਾ।ਪੂਜੈਪ੍ਰ
ਭੁਹਿਸਨੇਗਬਿਸਾਲਾ।ਇਹਿਬਿਧਿਕ
ਰੈਨਵੀਸਬ੍ਰਤਜੋਈ।ਲਹੈਅਖਿਲ
ਅਭਿਮਤਫਲਸੋਈ।ਤ੍ਰੀਰਥਨਹਿ
ਪੁਹਕਰਸਮਪਾਵਨ।ਸੁਰਸਰਿਸਮ
ਸਸਰਿਤਨਸੁਹਾਵਨ।ਕੇਸਵਸਮਨ

CC-0 Punjab University Chandigarh. An eGangotri-Vaidika Bharara Initiative

ਦੇਵਜਗਮਾਂਹੀਂ।ਰਾਮਨਵਮੀਸੁਭ
ਸਮਬ੍ਰਤਨਾਂਹੀਂ।ਕਹਹੂਕਹੇਕਹਾਂਲ
ਗਿਕਵਿਕੋਈ।ਨਵਮੀਸਮਨਵਮੀ
ਜਿਹਜੋਈ।ਜਾਹਿਂਅਵਤਰੇਅਜਨ
ਅਵਤਾਰੀ।ਸ੍ਰੀਰਘੁਨਾਥਅਨਾਥਉ
ਧਾਰੀ।ਸੋਨਵਮੀਅਨਮੀਵਅਨੇਖੀ
ਤਾਸੁਸਮਾਨਆਨਨਹਿਦੇਖੀ।ਸੁਨਿ
ਅਗਸਤਬਾਨੀਸੁਖਸਾਨੀ।ਕਰਿਪੁ
ਨਿਪ੍ਰਸ਼ਨਸੁਤੀਛਨਗਜਾਨੀ।ਭਗਵ
ਨਜੋਗਿਸਿਰੋਮਨਿਸ੍ਵਾਮੀ।ਸਬਤ੍ਰ
ਤ੍ਰਿਸਾਰਪਾਰਪਰਗਾਮੀ।ਕਿਧਰਤੰਤ੍ਰ
ਕਹਹੁਸਮੁਝਾਈ।ਕਹਹੁਪਰਮਸਾਧ

CC-0 Punjab University Chandigarh. An eGangotri-Vaidika Bharara Initiative

ਕੋਅਧਿਕਾਰੀ।ਪੁਨਿਕੋਭਜਨਪਰਮ
ਗਤਿਦਾਤਾ।ਸਕਲਕਰਹੁਮੁਨਿਬ
ਗਥੈਂਧਜਾਤਾ।ਸੁਨਤਸੁਤੀਛਨਬ
ਚਨਸੁਜਾਨਾ।ਬੋਲੇਪ੍ਰਟਸੀਭੁਵਤ
ਗਵਨਾ ॥ ਦੋਹਰਾ ॥ ਸੁਨਹੁਸੁਤੀਛ
ਨਪਰਮਸੋਤੈਂਤ੍ਰਕਹਤਸੁਤਿਸੋਇ॥ਗੁ
ਨਾਤੀਤਪਰਜੋਤਿਅਜਆਮਲਆ
ਖਿਲਜਿਅਜੋਇ॥ ੧੦ ਚੌਪਈ ॥
ਬਹੁਰਿਪਰਮਜਪਕਹੋਂਸੁਤੀਛਨ
ਜਾਇਜਪਤਤੁਮ੍ਹੈਂਉਰਬਿਛਨਾਸੀ
ਰਾਮੋਤਿਪਰਮਜਪਜਸਨਾਹਾ॥ਸਬ
ਸੁਤਿਸਾਰਸਾਰਮਨਆਨਹਾਜੋ

CC-0 Punjab University Chandigarh. An eGangotri-Vaidika Bharara Initiative

ਸ੍ਰੀਰਾਮਰਾਮਨਿਤਕਹਹੀ।ਤਿਨਰਭੂ
ਕ੍ਰਿਮੁਕ੍ਰਿਦੋਊਲਹਹੀ।ਤਾਸੁਸਮਨ
ਆਨਜਨਨਾਂਹੀ।ਨਿਸਦਿਨਿਰਾਮ
ਨਾਮੁਜੀਅਜਾਂਹੀ।ਰਾਮਜਪਤਉਧ
ਰੈਨਰਨੀਚਾ।ਗਾੜੇਬੜੇਜੇਕਲਿਮਲ
ਕੀਚਾ।ਰਾਮਨਾਮਸਮਜਪਜਗਨ
ਹੀ।ਅਗਮਨਿਗਮਪੁਰਨਕਹਾਂਹੀ
ਸੁਨਿਪੁਨਿਧਜਾਨਸਕਲਸ੍ਰੁਤਿਸਾ
ਰਾ।ਜਿਹਿਕਰਿਨਰਪਾਵਤਭਵਪਾ
ਰਾ।ਅਵਧਨਗਰਸਭਭਾਂਤਿਸੁਹਾ
ਵਾ।ਤਿਹਿਮਧਿਮਨਿਮੰਡਪਮਨਭ
ਵਾ।ਤਿਹਿੰਕਲਕਲਧਬਿਟਪਿਭਲ

ਭੁਜਾ।ਤਿਹਿੰਤ੍ਰਰਤਨਸਿੰਘਾਸਨ
ਰਾਜਾ।ਤਿਹਿਂਮਧਿਬਸੁਦਲਕਮਲ
ਅਨੂਪਾ।ਬਿਬਿਧਰਤਨਰੰਜਿਤਰੁ
ਚਿਰੂਪਾ।ਤਹਂਨਿਜਜਨਨਿਰੋਦਗਤ
ਰਾਮਾ।ਇੰਦ੍ਰਨੀਲਮਨਿਸੁੰਦਰਸ੍ਯ
ਮਾ।ਮ੍ਰਿਦੁਲਮੰਜੁਮੂਰਤਿਮਨਮੋਹ
ਨਾ।ਦਾਮਿਨਿਬਰਨਬਸਨਸੁਭੁਸੋ
ਹਨਾ।ਕੁਂਲਸੁਢਾਲਾਬਿਸਾਲਬਿਲੋ
ਚਨਾ।ਸ੍ਰਲਕਤ੍ਰਿਅਲਿਕਤ੍ਰਿਲਕਰੋ
ਰੋਚਨਾ।ਚਿਬੁਕਸੁਬਕਸੁੰਦਰਸ੍ਰੁਤਿ
ਨਾਸਾ।ਸੁਰਸਹਸਸਤਸਾਰਿਸਪ੍ਰਕ
ਸਾ। ੧੧ ਦੋਹਰਾ। ਮੰਦਿਮੰਦਿਮੁਸਕ

ਜਿਮ੍ਰਿਦੁ ਮਰਦਾਤਿ ਮਨਮਥ ਮਾਨਾ
ਮੁਕਰ ਗੋਤ ਮਿਤ੍ਰਿਤ ਪ੍ਰਭਾ ਮੁਕਲਿਤ ਮੋ
ਦਮਾਨਾ॥੧੨॥ **ਚੌਪਈ॥** ਰਤਨ ਕਰੀਟ
ਕਲਿਤ ਕਮਨੀਆ॥ ਕਿਠ ਕੰਠ ਭੂਖਨ
ਰਮਨੀਆ॥ ਕੁੰਡਲ ਲੋਲ ਕਪੋਲਨ
ਝਲਕੈਂ॥ ਮੁਕਤਾ ਮਾਲ ਕੈਂ ਸੁਭ ਛਬਿ
ਛਲਕੈਂ॥ ਕਰਿ ਕੰਕਨ ਕਿੰਕਨੀ ਸੁਹਾ
ਈ॥ ਕਲਕੇ ਯੂਰ ਭੂਰਿ ਛਬਿ ਛਾਈ॥ ਉ
ਰਸੀ ਬਿਭੂਸ ਸੁਭਗ ਸ੍ਰੀ ਸਾਲਾ॥ ਬਹੁ ਬਿ
ਛ ਬਲਿ ਬਿਸਦ ਬਿਸਾਲਾ॥ ਮਨਿਮੈ
ਜੀਰ ਮੰਜੁ ਮਨ ਮੋਹਨਾ॥ ਹਾਟਕ ਕਟਕ
ਲਟਕ ਜੀਅ ਜੋਹਨਾ॥ ਚਰਨ ਸਰੋਜ

ਸਨੇਸੁਭ੍ਰਸੋਭਾ।ਨਿਖਰਨਵਲਿਆ
ਵਲੀਮਨਲੋਭਾ।ਜਹਿਪ੍ਰਭੁਪੁਜਨ
ਸਕਲਸੁਖਰਾਂਸੀ।ਕਲਿਮਲਕੋਟਿ
ਕਟਨਕਲਕਾਂਸੀ।ਸੁਨਿਗੁਰੁਬਚ
ਨਅਧਿਕਅਨੁਰਾਗਾ।ਬਹੁਰਿਸੁਤੀ
ਛਨਪੂਛਨਲਾਗਾ।ਨਵਮੀਬ੍ਰਤਪ੍ਰਕ
ਰਿਪ੍ਰਿਅਪਾਵਨਾ।ਭੇਤੁਗਵਨਤਾਕੋ
ਤੁਲਤਾਵਨਾ।ਅਬਪ੍ਰਭੁਬ੍ਰਤਪ੍ਰਤਾਪਪ
ਰਿਪੂਰਨਾ।ਕਾਹੂਕੇਗੇਕਿਹਿਂਕਲਿਮ
ਲਚੂਰਨਾ।ਕਿਨਿਕਿਨਿਪੁਨਿਪਾਵਨ
ਪਦਪਾਵਾ।ਨਾਥਨਵਮੀਬ੍ਰਤਕਰਿ
ਪ੍ਰਭੁਭਾਵਾ।ਸੁਨਿਪ੍ਰਿਅਬਚਨਬਹੁਤ

CC-0 Punjab University Chandigarh. An eGangotri-Vaidika Bharara Initiative

ਬਿਗਾਸਾਨੋ।ਬੋਲੇਮੁਨਿਕੁੰਭਜਸਹਗ
ਖਾਨੋ।੧੩ ਸੋਰਠਾ।ਸੁਨਹੁਸੁਤੀਛ
ਨਤ੍ਰਾਤਤ੍ਰਾਹਿਕਮਨੀਯਕੌਤੈਂਕਥਾਤ੍ਰ
ਰਤਦੂਰਿਤਦੂਰਜਾਤਸੁਨਤਭਨਤਜਿ
ਹਿੰਸਾਹਜਗੀ।੧੪ ਇਤਿਸ੍ਰੀਰਾਮਾਵ
ਹੱਸ੍ਰੋਰਤਨਾਗਰਿਬਿਰਛਿਤੇਸ੍ਰੀਰਾ
ਮਨਵਾਸਿਆਗਾਤਮਨਦੂਾ੩ ਸੰਪੂਰ
ਸ:੩੨ ਦੋਹਰਾ।ਪੂਰਬਪਾਤਕ
ਪੁੰਜਜੁਤਭਏਪਾਤਕੀਪੰਚਾਮਹਾਂਮ
ਲਿਨਮਰੁਦੇਸਮਾਹਿ।ਭ੍ਰਿਤਸੋਹਯਪੰ
ਚਾ।੧ ਚੌਪਈ।ਤੇਲਕਾਗਇਕਲੀ
ਪਕਨਾਮਾਦ੍ਰਸਕੌਤੁਕਾਰਅਧਧ

ਮਾ।ਨਾਮਸਿਕ੍ਰਾਇਅਤਾ।ਸੁਬਖ੍ਯਾਨਾ।ਤ੍ਰੀ
ਸਰਨਟਲ੍ਰਿਠਕਆਭ੍ਰਿਯਾਨਾ।ਚੌਥਸੈ
ਭ੍ਰਹਨਨਾਮਕਹਾਰਾ।ਨਾਮਧਰਮਹਨ
ਅਪਰਕ੍ਰਆਰਾ।ਪਾਂਚਹੁਪਾਂਚਗ੍ਰਾਮ
ਕੇਵਾਸੀ।ਇਕਇਕਅਨਗਾਨਅਪ੍ਯਰ ॰
ਸੀ।ਤੇਲੀਤਿਲਪੀੜਤਬਰਜੋਰਾ।ਕਿ
ਏਥੈਲਬਧਪਾਤਕਯੋਗਾ।ਨ੍ਰਿਪਤਿਹਿਂ
ਚਰਿਤਚਤੁਰਚਰਦ੍ਵਾਰਾ।ਦੇਖਿਦਿਯੋ
ਦੂਤਦੇਸਨਿਕਾਰਾ।ਤਿਤੁਕਾਰਪੁਨਿਯ ॰
ਪਪੂਥੀਨਾ।ਭ੍ਰਾਤਭ੍ਰਾਰਜੋਭ੍ਰਗਾਤਕੀ
ਨਾ।ਨਟਲੂਟਤਪਾਥਿਕਨਿਬਨਜਾਈ
ਤਿਤੁਕਾ।ਗਿਗ੍ਰਹਨਿਸਿਬਸਿਆਈ।ਉ ੧੮

CC-0 Punjab University Chandigarh. An eGangotri-Vaidika Bharara Initiative

ਤ੍ਰੈਪਾਪਪ੍ਰਭੀਪਤਿਜਾਨਾ।ਪਕਰਿਦ੍ਰਹਰ
ਦਿਅਦੇਤ੍ਰਮਹਨਾ।ਦੁਖਦਾਰੁਨਦੇਦੇਸ
ਨਿਕਾਰੋ।ਭ੍ਰਿਗ।ਤਭਏਭੂਰਿਭੈਭ੍ਰਾਗੋ।ਧੀ
ਵਰਕੈਭੁਕਾਰਪੁਨਿਦੇਊ।ਨਿਸਿਦਿਨ
ਚੋਰਕਰਮਰਤਓਊ।ਪਕਰੇਕਬਹੁੰਰ
ਰਤਨਿਸੋਰੇਗੀ।ਭੂਪਭਤਨਿਬੰਧੇਬਾ
ਜੋਗੀ।੨ ਦੋਹਰਾ।ਨਾਮਬਿਮਲਮਤਿ
ਮਹੀਪਤਿਨਿਜਹਿਤਹੀਨਨਿਹਾਰਿ।ਦੀ
ਹਏਤ੍ਰਦੈਦੇਸਤੇਦੀਨੇਦੁਸਾਨਿਕਾਰਿ।੩
ਚੌਪਈ।ਤ੍ਰਿਪੁਨਿਪਹਿਰਦੇਵਗਤਿਪਾਈ।
ਸੁਨਿਮਿਲਿਗਏਮਹਾਂਬਨਜਾਈ।ਪ
ਰਮਪਾਪਿਪ੍ਰਅਘੋਰੋਪਾਪੀ।ਪੰਚਨ

CC-0 Punjab University Chandigarh. An eGangotri-Vaidika Bharara Initiative

ਪ੍ਰੀਤਿਪਰਸਪਰਬਾਧੀ॥ਜੋਗਲਜੀ
ਵਜਾਂਲਗਿਜੇਤੋ॥ਦਲਿਮਲਿਬਿ
ਕਲਕਿਐਤਿਨਿਤੇਤੋ॥ਦਿਨਬਨਬਸ
ਿਨਿਸਿਨਗਰਬਿਹਰਹੀਂ॥ਕਰਿਤਸਕਰੀ
ਪਾਕਿਪਨਹਰਹੀਂ॥ਸੋਪਨੁਲੇਗਨ
ਕਾਗਨਸੋਗਾ॥ਕਰੈਂਕਲੋਲਕਾਅਗਸ
ਰੰਗਾ॥ਪਲੋਭੁਜਨਭੁਵਨਮਦਪਲਾਂ
ਨਿਸਿਦਿਨਕਰਤਹਰਤਪਰਪ੍ਰੰਚਾ
ਇਹਿਬਿਧਿਕਰਤਪਾਪਦਿਨਰਾਤੀ॥
ਬਿਪ੍ਰਸਾਧੁਸੁਰਗੋਗਨਘਾਤੀ॥ਤਾਸੁ
ਦੈਸਭੂਭੁਜਸਬਜਾਨੋ॥ਪਕਰਨਿਹੇਤਜ
ਤਨਜਿਅਠਾਨੋ॥ਸੋਸਬਸਮਾਚਾਰਸੁ

CC-0 Punjab University Chandigarh. An eGangotri-Vaidika Bharara Initiative

ਨਿਪਾਏ।ਦੌਰਿਦੁਸਟ੍ਰਤਦੂਰਿਦੂਰਾਏ
ਦੇਸਦਿਸੰਤਰਛ੍ਰਾਮਛ੍ਰਾਮਿਤਟਕੋਲਰ
ਤਨੌਠੇਰਥਟਾਜੌਂਨਟਕੋਹੇਤੁਦੁਗੁਨ
ਦੁਖਜਾਹਿੰਜਾਹਿੰਜਾਂਹੀ।ਤਦੀਪਨਕਰ
ਤਦੁਰਿਤੇਤਨਗੀ।ਦਿਨਦਿਨਦਸਗੁ
ਨਪਾਤਕਪੀਨਾ।ਕਰਤੇਫਿਰਤਿਦਾ
ਦਿਸਿਦੁਖਦੀਨਾ।ਤਿਨਿਕ੍ਰਿਤਕਲਿਮ
ਲਓਘਿਅਨਿਤਾ।ਜਮਲੇਖਕਲਿਖਿ
ਲਜਾਹਿੰਨਅੰਤਾ।੪ ਦੋਹਰਾ ।ਦੁਸਹ
ਦੁਰਿਤਦਾਵਦਹੇਹਿਛਿਨਦੁਖਦਾਸ
ਰੂਨ।ਸਿਤਤਸਤੇਸੰਗਤਿਬਿਮੁਖਸ
ਬਸੁਖਸਿਪਤਿਸੂਨ।੫ ਚੌਪਈ ਰਥ

CC-0 Punjab University Chandigarh. An eGangotri-Vaidika Bharara Initiative

ਤੁਕਇੰਦ੍ਰਪ੍ਰਸਥਪੁਰਿਆਏ।ਤਹਾਂਲ
ਖੇਬਹੁਲੋਗਸੁਹਾਏ।ਰਾਮਜਨਮਨ
ਵਮੀਦਿਨਜਾਨੀ।ਚਲੇਨਹਾਨਰਾਮ
ਰਜਧਾਨੀ।ਬਹੁਜਨਗਨਲਖਿਮ
ਨਸੁਖਮਾਨਾ।ਹ ਰਹੈਂਮਗਾਇਨਕਾਰ
ਪਨਨਾਨਾ।ਜਾਹਿਬਿਚਾਖੰਤ ਸਕਰ
ਹਰਖਾਈ।ਲਗੇਸੇਗਬਰਖੇਸਬ
ਨਾਈ।ਪੂਛੇਜਾਇਝਨਜਾਨਿਨਵੀਨਾ
ਬੋਲੇਬਟਪਾਰਕਪਟਪ੍ਰਬੀਨਾ।ਹਮ
ਹਿੰਜਾਇਝਜਾਨਹੁਜਿਅਮਜਾਏ।ਅਰੁ
ਕੇਤਾਰਦੇਸਤੇਂਆਏ।ਤੁਮਰੇਸੰਗਸੀ
ਗਸੁਖਮਾਨੀ।ਚਲਿਹੈਂਸ੍ਰੀਰਾਘਵ

CC-0 Punjab University Chandigarh. An eGangotri-Vaidika Bharara Initiative

ਰਜਧਾਨੀ।ਤਬਰੂਪਰਹੇਸਕਲਸੁਖੀ
ਸਜਾਨੋ।ਨਿਜਸਮਾਨਜੜੀਜਨਜਾਨੋ।
।ਇਹਿਬਿਧਿਆਇਅਵਧਅਘਹਾਰੀ
।ਪਹੁਚੇਪੁਰੀਪਰਮਪ੍ਰਭੁਪਆਰੀ।ਬ
ਹੁਧਨਚਪਲਚੁਰਾਵਨਿਚਾਂਹੀ।ਤ
ਦਪਿਨਲਗਯੋਦਾਉਮਗਮਾਂਹੀ।ਅ
ਇਸਬਨਿਪੁਰਕੋਪ੍ਰਦੇਖਾ।ਤਾਹੰਕੈ
ਤੁਕਇਕਲਖੋਜੋਬਿਸੇਖਾ।ਤਨੁਧਾਰਿ
ਤੁਹਾਂਬਿਘਨਗਨਠਾਢੇ।ਬਿਕਟਬਿਰੂ
ਪਬੇਗਬਲਬਾਢੇ।੯ਦੋਹਰਾ।ਕਾਮ
ਲੋਭੁਪੁਨਿਦੰਭੁਮਦਮਤਸਰਕੋਪਕ
ਰਾਲ।ਨਿਦ੍ਰਾਤੰਦ੍ਰਾਪਿਸੁਨਤਾਆਲਸ

CC-0 Punjab University Chandigarh. An eGangotri-Vaidika Bharara Initiative

ਬਡਬਿਕਰਾਲਾ।੭।ਚੌਪਈ।ਇਦਸ
ਬਿਘਨਬਸਤ੍ਰਪੁਰਮਾਂਹੀ।ਫਿਰ
ਤਸਦੋਚੌਕਸਰਹੁਯਾਂਹੀ।ਜੇਨਰਆ
ਧਾਅਧਿਕਅਧਯਾਂਧਾ।ਕਰਤੋਤਿ
ਨਹਿੰਤੀਰਥਪ੍ਰਤਿਬੈਧਾ।ਤੇਗਹਿ
ਦੀਹਦੈਤਦੂਤੌਦੈਰੇ।ਭੁਗੇਪੰਚਪਾਯੀ
ਮਤਿਬੌਰੇ।ਤਿਹਿੰਅਵਸਰਮੁਨਿਆ
ਸਿਤਅਚਾਨਕਾ।ਨਿਕਸੇਆਇ।ਤਹਾਂ
ਬਰਬਾਨਕਾ।ਦੇਖਿਦਯਾਉਪਜੀਉਰ
ਭਾਰੀ।ਸਿਤਦਯਾਲਦੀਨਦੁਖਦਾਰੀ
ਬੋਲੇਬਿਘਨਰਾਜਹਿੰਸਨਮਾਨੀ।ਆ
ਹੇਬਿਘਨਏਆਰਤਪਾਨੀ।ਹੋਨਦੇਹੁਇ

CC-0 Punjab University Chandigarh. An eGangotri-Vaidika Bharara Initiative

ਨਕਰਕਲਿਆਣਾ॥ਦ੍ਰੈਹੇਤ੍ਰਮਹਿੰਪੁੰਨਿਆ
ਸੁਮਹਾਂਨਾ॥ਅਧਮਉਧਾਰਨਜੇਜਗ
ਮਾਂਗੀ॥ਤਿਨਸਮਅਨਪੁੰਨਿਆਨਿਧਿ
ਨਾਹੀ॥ਤਾਂਤੇਜਿਨਬਰਜਦੁਬਿਧਿਨੇਸ
ਤਰਹਿੰਪਤਿਤਪ੍ਰਭੁਪਰੀਪਵੇਸਾ॥ਸੁ
ਨੇਬਰਬਚਨਸਹਿਜਸੁਭਸਾਨਾ॥ਸੁ
ਨਿਸਬਟਰੋਬਿਧਿਨਬਲਵਾਨਾ॥ਲ
ਖਿਜਾਹਿਰਾਰਤੁਚਕਿਤਚਿਤਚੋਰਾ॥
ਚੋਕਿਚੋਕਿਚਿਤਵਤਚਹੁੰਓਰਾ॥ਅਨਿ
ਵਰਪਗਨਿਪਰੇਪੁਲਿਧਾਈ॥ਬਿਲੋਕ
ਰਿਬਹੁਬਿਧਿਨੈਬਡਾਈ॥ਧੰਨਜਧੰਨਜਾਸੁ
ਨਿਰਜਮਹਾਂਨਾ॥ਤੁਮਰਾਖੋਹਮਰੋਪ੍ਰਭੁ

CC-0 Punjab University Chandigarh. An eGangotri-Vaidika Bharara Initiative

ਧਨਾ।ਕਹਤੁਕੈਨਏਕੂਏਲਕਠੋਰਾ।
।ਪ੍ਰਭੁਬਰਜੇਬਰਜੇਬਰਜੋਰਾ। ਦੋਹ
ਰਾ ।ਤਰਹੁਪਰਮਅਪਰਬੀਨਪ੍ਰਭੁਯ
ਹਿਹਾਐਸੀਦੇਹਾ।ਪ੍ਰਨਤਪਾਲਪ੍ਰਨਮ
ਹਿੰਤੁਮਾਹਿੰਪੁਨਿਪੁਨਿਕਰਿਅਤਿਨੇਹਾ।
ਈਚੌਪਈ।ਕਹਿਮੁਨਿਐਹਭੁਏਬਡ
ਭਾਗੀ।ਆਏਈਹਾਂਅਧਮਅਘਰਾ
ਗੀ।ਅਬਦੌਹੇਤੁਮਾਰਿਨਿਸਤਾਰਾ।ਪ੍ਰ
ਵਿਸਹੁਪ੍ਰਭੁਪ੍ਰਿਯਪੁਰੀਅਸ੍ਵਾਰਾ।ਏਦ
ਸਬਿਧਨਅਵਧਪਰਖਵਾਰੋ।ਜਿਨਿਬ
ਰਬਸਿਤੁਮਮਾਰਿਨਿਵਾਰੇ।ਜੇਹਰਿਬਿ
ਮੁਖਅਧਮਅਘਕਾਰੀ।ਤਿਨਹਿਦੇ

CC-0 Punjab University Chandigarh. An eGangotri-Vaidika Bharara Initiative

ਤਦਿਨ.ਦਿਨਿਦੁਖਭਾਗੀ॥ਜਿਨਹਿੰਨ
ਸਤਸੰਗਤਿਲੱਵਲੇਸ॥ਤਿਨਹਿੰਕ
ਰਤਕਟੂਕੋਟਿਕਲੇਸ॥ਜਿਨਿਪਾਤਕਿ
ਨਿਪਰਮੁਨਿਜਿਨਾਸ॥ਤਿਨਕਰਰੋਕਤ
ਅਵਧਪਨਿਵਾਸ॥ਤੇਦਾਰੁਨਦਸਬਿਧ
ਨਤੁਆਰੋ॥ਜਾਤੇਰੋਪਕਰਤਮੈਂਟਾਰੋ॥
ਕਰਨੁਜਾਇ॥ਜਾਤੇਪ੍ਰਭੁਪੁਰਕੀ॥ਬਿਧ
ਵੁਤਨਾਇ॥ਸੇਵਸਬਸੁਰਕੀ॥ਜਾਤੇਕਰਿ
ਕਲਿਮਲਸਭਜੈਹੈਂ॥ਤਬਪ੍ਰਭੁਗੰਮਧਾ
ਮਨਿਜੈਹੈਂ॥ਸੁਨਿਬੋਲੇਤਸਕਰਹਰ
ਖਾਈ॥ਜਾਤੇ॥ਬਿਧਿਬਰਨਉਮੁਨਿਰਾਈ
ਜੋਜੇਕਰਿਹਮਅਘਓਘਨਸਾਈ॥ਰਾਮ

CC-0 Punjab University Chandigarh. An eGangotri-Vaidika Bharara Initiative

ਪਰਮਪਦਪਹੁਚੈਂਜਾਈ।ਸੁਨਿਤਿਨ
ਪ੍ਰਤਿਮੁਨਿਅਸਿਤਸੁਜਾਨਾ।ਤੀਰਥ
ਅਟਨਬਿਧਨਬਖਾਨਾ ੧੦ ਦੋਹਰਾ
।ਗਾਥਪਾਊਂਅਨੇਤੀਨਜਿਹਿਰਹੇਚਪ
ਲਤਾਖੋਇ।ਬਿਦ੍ਯਾਤਪਕੀਰਤਿਬਿਮ
ਲਲਹਿਤੀਰਥਫਲਸੋਇ।੧੧ ਦੋਹ
ਰਾ।ਕੁਟਿਲਕਰਮਕਿੰਚਿਤਕਥਨੇਮ
ਨੇਥਚਕਾਇਨਹੋਇ।ਜਥਾਸਕਤਿ
ਦੈਦਾਨਦਿਨਲਹਿਤੀਰਥਫਲਸੋਇ
੧੨ ਚੌਪਈ।ਸਬਤੀਰਥਸਮਾਨਗ
ਤਿਬਰਨੀ।ਸੁਨਹੁਬਿਸੇਖਿਅਵਧ
ਜੇਕਰਨੀ।ਸ੍ਰਗਦ੍ਵਾਰਜਾਇਪ੍ਰਥਮ

CC-0 Punjab University Chandigarh. An eGangotri-Vaidika Bharara Initiative

ਹਿੰਜਨਾ ਵ੍ਯਪਨਕਰਾਇਕਰੈਤਹਾਂਅੰਜਨਾ
ਪ੍ਰਨਿਜਨਜਾਇਜਨਮਥਲਜੋਵੈਦ
ਰਸਨਕਰਤਿਅਖਿਲਅਘਖੋਵੈਰਾਗੁ
ਰੁਅੰਗਨਾਗਮਨਮਦਪਾਨਾਬ੍ਰਹਮ
ਬਧਾਦਿਬ੍ਰਿਜਨਬਲਵਾਨਾ ਪ੍ਰਨਿਪ
ਤਕਊਪਪਾਤਕਜੇਤੇ ਨਿਰਖਜਨਮ
ਥਲਨਾਸਹਿਤੇਤੇ ਸੁਕਲਪੱਛਮਧੁ
ਮਾਸਸੁਹਾਵਨਾ ਰਾਮਜਨਮਨਵਮੀ
ਦਿਨਪਾਂਵਨਾ ਅੰਜਨਹਿਤਆਵਹਿਂ
ਮਿਲਿਸਰਬਾਨਿਰਜਰਨਰਕਿੰਨਰਗੰ
ਧਰਬਾ ਕਰਿਕਰਿਸਬਸੀਸਰਜੁਸਰ
ਨਾਜੋਵਹਿੰਜਾਇਜਨਮਅਸਥਲਾ

CC-0 Punjab University Chandigarh. An eGangotri-Vaidika Bharara Initiative

ਤੁਮਹੂੰਜਾਂਇਜਾੜਾਂਜਿਅਜਜਾਈਆਂਕ
ਰਹੁਹਰਹੁਕੁਲਕਲਿਮਲਕਾਈਆਂਪ੍ਰ
ਵਿਸਨੁਪ੍ਰਭੁਪਗਿਸਪਦਸਭਾਗੋ।ਲ
ਖਿਹੁਇਕਅਚਰਜਅਬਆਗੋ।੧੩
ਸੋਰਠਾ।ਇਮਕਹਿਆਜਿਤਮੁਨੀਸਤੁ
ਰਤਹਿੰਅਤਿਗਹਿਤਭਏ।ਚਲੇਨਾਇਮ
ਹਿਸੀਸਪਚਿਪਾਤਕੀਪ੍ਰਭੁਪੁਰੀ।੧੪
ਦੋਹਰਾ।ਸਾਯਾਸੀਗਾਆਹਿਮਾਂਮਹਾਂ
ਕਗੀਕੈਨਪੈਜਾਇ।ਪਚਿਪਤਿਤਪਾਵ
ਨਭੁਇਪਲਇਕਪਾਇਨਪਾਇ।੧੫॥
ਇਤਿਸ੍ਰੀਗਿਆਨਰਸਸੋਰਤਨਹਰਿ
ਬਿਗਚਿਤੇਨਵਾਂਅਧਿਆਇਸਮਾਪਤਸੈਂਤ੍ਰਿਤਿਸੋ

CC-0 Punjab University Chandigarh. An eGangotri-Vaidika Bharara Initiative

ਧਿਆਇਃ ੩੩ ਸੋਰਠਾ ।ਤਸਕਰਪੰ
ਚਪ੍ਰਬੀਨਪਹੁਚੇਪ੍ਰਭੁਪਾਵਨਪੁਰੀ ।।
।ਪੇਠਤਨਗਰਨਵੀਨਅਦਭੁਤਕੇਤ
ਕਤਿਨਲਖਜੋ ।।੧।। ਚੌਪਈ ।ਤਨੁਧ
ਰਿਅਵਧਪੁਰੀਸੁਖਦੈਨੀ ।ਆਵਤ
ਲਖੀਨਲਿਨਨਵਨੈਨੀ ।ਬਿਸਦਬ
ਸਨਭੂਖਨਭੁਲਭਾਏ ।ਸੁਰਭ੍ਰਿਚਾਰੁਚੇ
ਦਨਚੌਰਚਾਏ ।ਆਲਬਿਸਾਲਕੇਠਕ
ਮਨੀਆ ।ਕਰਦਰਆਰਿਆਦਿਕਗਮ
ਨੀਆ ।ਚਕਅਭੂਖਨਸਖੀਗਨਸੰਗਾ ।
।ਚਾਰੁਚਮਰਬੀਜਿਤੁਬਰਅੰਗਾ ।ਸ
ਬਾਦਿਜਿਸਬਤੀਰਘਤਨੁਧਾਰੀ ।ਸੇਵ

CC-0 Punjab University Chandigarh. An eGangotri-Vaidika Bharara Initiative

ਤਸਦਾ ਸਤਤ ਸੁਭਕਾਰੀ।ਰਘੁਪਤਿ
ਪ੍ਰਿਆਪੁਰੀਅਬਿਨਾਸੀ।ਸੁਰਸਮੂਹ
ਸੇਵਿਤਸੁਖਰਾਸੀ।ਬਹੁਬਾਸਿਸੁਆਦਿ
ਕਮੁਨਿਬ੍ਰਿੰਦਾ।ਜਾਸਉਪਾਸਨਕਰਤ
ਅਨਿੰਦਾ।ਸੋਸਾਕੇਤਪੁਰੀਸੁਖਰੂਪਾ
।ਨਿਰਖੀਤਿਨਤੇਸਕਰਨਿਅਨੂਪਾ।ਅ
ਪਰਜਾਤ੍ਰਿਗਨਕਿਨਹੁਨਦੇਖੀ।ਪੰਚਪ
ਤਿਤਸਨਜੋਸੋਆਦਿਰੇਖੀ।ਅਸਿਤਮੁ
ਨੀਸਸੀਗਫਲਏਹਾ।ਕਹੋਜੋਸੁਬਚ
ਨਬਹੁਰਿਕਰਿਨੇਹਾ।ਜੁਗਜੁਗਸਿਤ
ਬਚਨਸੁਚਿਸਾਂਚਾ।ਪਰਮਪ੍ਰਭਾਵਬੇ
ਦਬਰਬਾਂਚਾ।ਤਾਂਤੇਂਦਰਸਪਾਤਕਿਨਪ

CC-0 Punjab University Chandigarh. An eGangotri-Vaidika Bharara Initiative

ਵਾ।ਸੁਨਹੁਅਪਰਪੁਨਿਅਵਧਪ੍ਰਭੁ
ਵਾ।੨ਦੋਹਰਾ।ਪਰਿਪਾਤਕੀਦੇਗ
ਤਪਾਤਕਪੂਗਨਿਹਾਰਿ।ਧਾਈਗਹਿ
ਗਰੁਵੀਗਦਾਅਵਧਪਅਧਿਕਰਿਸ
ਧਾਰਿ।੩ਚੌਪਈ।ਨਿਰਖਿਪਾਤਕੀ
ਭੈਭੈਭਾਗੀ।ਹਨਿਹੈਂਹਮੇਹਾਜਬਰਨ
ਗੀ।ਇਮਜਬਡਰੇਪਾਤਿਤਨਿਜਮਨ
ਤੌਂਪਾਪਪੁੰਜਪ੍ਰਗਟੇਤਿਨਤਨਤੌ।ਸੂਰ
ਤਿਵੰਤਮਹਾਂਬਿਕਰਾਲਾ।ਨਿਅਨਲ
ਸਿਕਾਲੇਨਕਰਾਲਾ।ਨੀਲਬਸਨਆ
ਪਜਾਅਭੂਰਨਾ।ਕੁੰਤਲਰਕੂਨਕੂਚ
ਰਬਰਨਾ।ਕੇਊਕਰਬਿਕਲੋਕੇਊਪਗ

CC-0 Punjab University Chandigarh. An eGangotri-Vaidika Bharara Initiative

ਹੀਨਾਕੋਊਨਾਸਿਕਾਨੈਨਬਿਹੀਨਾਕੋ
ਊਰੁਬਜਕੁਸ੍ਰੀਕੋਊਕਨੇਨਾਨਾਭਾਂਤਿ
ਭਏਂਕਰਬਾਨੋਇਹਬਿਧਿਬ੍ਰਿਜਨਬ
ਪੁਖਬਹੁਤੇਰੋਨਿਕਸੇਨਖਸਿਖਪ੍ਯੋ
ਰਘ੍ਯਨੇਰੋਗਾਹਿਗਾਹਿਸਜੜਅਸ
ੜਅਤਿਭਾਰੋਉਦੈਂਤਭੁਏਜੁੱਧਹਿਤਸਾ
ਰੋਭੁਬਸ੍ਰੀਅਵਧਗਦਾਗਹਿਧਾਈ
ਸੱਤਿਨਾਮੁਕਹਿਜੋਸ੍ਰੁਤਿਗਾਈ ਗਦ
ਪ੍ਰਹਾਰਕਰੈਅਤਿਘੋਰਾਭਾਗੇਸਕਲ
ਬਿਕਲਭੈਭੋਰਾਅਵਧਅਵਧਿਬਾਹ
ਰਿਬੁਧਿਹੀਨਾਜੁਰੇਜਾਇਪੀਪਰਤਰ
ਦੀਨਾਭੈਰਵਰਵੋਰੇਵਤਅਤਿਸੋਕਾ

CC-0 Punjab University Chandigarh. An eGangotri-Vaidika Bharara Initiative

।ਬਿਸਮਿਤਭੁਏਸੁਨਤਸਬਲੋਕਾ। ੪
ਦੋਹਰਾ। ਅਵਧਪੁਰੀਪੁਨਿਪਾਂਚਹੀ
ਪੁਰੁਖਸਮੀਪਬੁਲਾਇਆਕਹੋਜਾਇ
ਜਾਤਾਕਰਹੁਬੀਰਬਿਖਾਦਬਿਹਾਇ॥
੫ ਚੌਪਈ। ਪੁਰੀਬਚਨਸੁਨਿਤਸ
ਕਰਹਰਖੇ। ਜਾਸੁਪ੍ਰਭਾਵਅਖਿਲ
ਅਘਕਰਖੇ। ਕਰਿਬੇਦਨਾਬਿਨੈਬ
ਹੁਭਾਖੀ। ਚਲੇਚੋਰਚਰਨਨਿਚਿਤਰ
ਖੀ। ਸ੍ਵਰਗਦੂਆਰਵਿਮਲਵਿਖਆਤਾ।
ਗਏਤਹੰਤਸਕਰਤਬਤਾਤਾ। ਸਬਿਧਿ
ਸਨਾਨਸਰਜੂਸਰਿਕੀਨਾ। ਜਨਮਸਬ
ਨਗਏਪੁਨਿਬੀਨਾ। ਤਾਂਦਿਨਅਪੁਨਵ

CC-0 Punjab University Chandigarh. An eGangotri-Vaidika Bharara Initiative

ਮੀਸੁਖਸਾਨੀ।ਜਿਹਿੰਬ੍ਰਤਕਰਤਤ
ਰਤਖਲਪ੍ਰਾਨੀ।ਤਿਹਿੰਪ੍ਰਤਾਪਚਿਰ
ਲਚਿਤਚੋਰਾ।ਤਰੇਤੁਰਤਅਘਅੰਬੁਧਿ
ਘੋਰਾ।ਤੀਰਥਅਵਧਿਅਵਧਵਰਦ
ਰਸਨਾ।ਸਰਜੁਸਰਿਤਪਾਨੀਪੁਨਿਪਰ
ਸਨਾ।ਬਹੁਰਿਜਨਮਥਲਦਰਸਨਪਾਏ
ਪੀਚਪਤਿਤਪ੍ਰਭੁਧਾਮਸਿਧਾਏ।ਤਬਹਿ
ਤੁਰਤਜਮਰਾਜਬੁਲਾਏ।ਚਿੱਤ੍ਰਗੁਪਤ
ਲੇਖਕਚਲਿਆਏ।ਨਿਪਟਿਨਿਕਟਕ
ਰਿਕਰਿਸਨਮਾਨਾ।ਕਹਿਤਸ੍ਰਵਨਲਗਿ
ਸਮਨਸੁਜਨਾ।ਸੁਨਹੁਬਚਨਮਮਪਰ
ਹਰਕੋਧਾ।ਕਰਹੁਪੰਚਪਾਤਕਿਲਿਖਿਲੇ

CC-0 Punjab University Chandigarh. An eGangotri-Vaidika Bharara Initiative

ਪਾ।ਸੰਤੁਆਪੁਗੀਪਤਿਤਉਧਰਣੀ।
ਪੁਨਿਨਵਾਸੀਨਿਗਮਾਗਮਬਰਣੀ
ਉਤੈਪ੍ਰਤਾਪਪਾਪਪਰਿਜਾਰੋ।ਪਚਿਪ
ਤਿਤਭੁਵਪਾਰਿਪਧਾਰੋ।ਸਅਨਬਰਨ
ਸੁਨਿਕੁਏਮਲੀਨਾ।ਚਿੰਤ੍ਰਗੁਪਤਬੋਲੇ
ਦੁਖਦੀਨਾ ੬ ਛਿਦਾ। ਦੁਖਦੀਨਬਦ
ਨਮਲੀਨੋਬੋਲੇਪਰਮਰਾਜਸੁਨਦੁਸ
ਗੀ।ਬਹੁਕਾਲਨਿਸਿਦਿਨਕਰਿਪਾਰਿ
ਸ੍ਰਮਥਕੇਜਮਲਿਖਿਬਹੁਬਗੀ।ਇ
ਹਿਭ੍ਰਾਂਤਿਜੌਨਵਾਸੀਅਵਧਮਥਆਖਿ
ਲਅਧਮਉਧਾਰਿਹੈ।ਤਬਕੰਮਹਮੋਰੇ
ਕੌਨਕਾਗਰਸਕਲਸਾਗਰਤਾਰਿਹੈਂ।੭।

CC-0 Punjab University Chandigarh. An eGangotri-Vaidika Bharara Initiative

ਸੋਰਠਾ ।ਇਹਿਬਿਧਿਕਰਿਆਤਿਕੋਪ
ਛਿੰਤ੍ਰਗੁਪਾਤਿਚਿੰਤਾਚਕਿਤਾ ।ਕਰੀਸਕ
ਲਲਿਪਲੋਪੰਪਚੈਂਪਾਪਕੀ । ।ਇਤਿ
ਪਾਤਕੀ
ਸ੍ਰੀਰਾਮਅਰਹੰਸਅੰਰਤਨਹਰਿਬਿਰਚਿਤੇ
ਰਾਮਨਵਮੀਮਹਾਤਮਨੇਚਤੁਰਥੋਸੰਧਿਆ
ਅ:੩੪ ਦੋਹਰਾ ।ਸਮਨਸਦਨਇਹਿਂ
ਭਾਂਤਿਭੋਨਵਮੀਬ੍ਰਤਧਾਮਸਨਾ ।ਬਹੁਰਿ
ਕਥਾਸੰਕੇਤਕੀਸੁੰਦਰਸੁਣਹੁਸੁਜਾਨਾ ।
੧ ਚੌਪਈ ।ਰਵਿਸੁਤਿ ਕਿੰਕਰਘੋਰਘ
ਨੇਰੋ ।ਅਟਤਅਵਨਿਅਹਿਨਿਸਿਪ੍ਰਤਿ
ਪ੍ਰੇਰੇ ।ਅਵਧਪਨਿਕਟਿਕਬਹੁੰਕਰਗਏਵੇ
ਈ ।ਅਧਪਤਨੁਲਖੇਤਹਾਂਤਿਨਤੇਈ ।੨ ੧੯

ਛੋਤਿਨਹਿੰਕੌਨਤ੍ਰਮਭ੍ਰਾਈਆ।ਪੀਪਗਬਿ
ਟਪਿਰਹੇਲਪਟਾਈ।ਕੌਨਕਾਅਚਾਰ
ਦੁਤ੍ਰਮਕੀਨਾ।ਕਹਾਂਰਹਹੁਅਰੁਕੌਊ
ਖਦੀਨਾ।ਅਧ੍ਯਾਸਮੂਹਸੁਨਿਜਮਗ
ਨੈਥੇਨਾ।ਬੋਲੋਬਿਕਲਭ੍ਰਵਨਭ੍ਰਮਿਨੇ
ਨਾ।ਅਰੁਕੇਤਾ।ਰਭ੍ਰੂਮਿਹਮਜਾਏ।ਪੰਚ
ਪਾਤਕਿਨੋਪੋਖਿਬਢਾਏ।ਤਜਿਨਿਜਧਰ
ਮਕਰਮਕੁਲਜਾਤੀ।ਜਨਨਿਜਨਕ
ਗੁਰੁਸੁਰਸਥਭ੍ਰੰਤੀ।ਨਿਸਿਦਿਨਕਰੀ
ਪਾਲਨਾਹਮਰੀ।ਧਰਮਨੇਤਦੀਨੀਨ
ਨਿਦਮਰੀ।ਤੇਪੀਤਅਪਿਅਪਨਾਆਰੇ
।ਜਿਨਿਹਮਸਬਭ੍ਰਾਂਤਿਨਪ੍ਰਤਿਪਾਰੇ।ਜਾਤੁ

CC-0 Punjab University Chandigarh. An eGangotri-Vaidika Bharara Initiative

ਨਸਿਗਾਅਵਧਤੇਆਏ।ਆਵਤਅਵ
ਧਅਖਿਲਲਖਿਪਾਏ।ਤਿਨਤਨਤੇਰ
ਮਮਾਗਿਬਿਛੁਰੇ।ਆਏਇਹਾਂਦੋਊਦੁਖ
ਦਾਰੇ।ਤਿਨਅਧਨਵਮੀਬ੍ਰਤਪਨਲੀ
ਨਾ।ਸਰਜੂਸਰਿਮੱਜਨਪੁਨਿਕੀਨਾ।
।ਪੁਨਿਪ੍ਰਭੂ ਜਨਮਅਵਨਿਆਵਿਲੋ
ਕੀ।ਦਰਸਪਰਸਿਸਬਭੁਏਅਸੋਕੀ
।ਚਢਿਬਿਮਾਨਸੁੰਦਰਸੁਖਓਕਾ।ਗ
ਏਸਪਦਿਸੰਤਨਕਲੋਕਾ। ਦੋਹਰਾ
ਜਹਾਂਜਾਇਜਗਾਏਂਨਪੁਨਿਜਨਮਾਹਿਂ
ਜੀਵਅਸੇਖਾ।ਹਮਅਰੁਪ੍ਰਿਤਮਤਹਿਂਗਏ
ਜਹਿਦੁਖਕਮਾਗਿਂਵਿਸੇਖਾ। ੩ਚੌਪਈ

CC-0 Punjab University Chandigarh. An eGangotri-Vaidika Bharara Initiative

ਸਬੁਹਰਿਨਾਮਿਲਹਿਂਮੀਤਪਿਅਰਦ
ਜਾਹਿਦੁਖਦਾਹਤਾਮਾਰਹਿਅਰਦਾ।
ਲੋਕਬੇਦਮਰਜਾਦਾਏਟੀ।ਨਿਸਿਦਿ
ਨਜਿਨਿਗਮਸਨਮਾਤ੍ਰਿਭੇਟੀ।ਤ੍ਰਿਆਤਿ
ਅਦਭੁਤਹਿਤੂਨਮਾਰੋ।ਤੁਜਾਗਹਮਾਹਿ
ਹਰਿਹਰਮਪਾਧਾਰੋ।ਤਿਨਕੇਬਿਖਮਾਬਿ
ਸੋਗਾਬਿਦਾਰੋ।ਰਿਵਤਇੰਨਾਂਮਿਲੋਮਨ
ਮਾਰੋ।ਜਮਗਨਜੁਨਿਪਾਤਕਗਨਬਾ
ਨੀ।ਦੁਖੀਦੇਖਿਕਰੁਨਾਮਨਾਆਨੀ।ਬੋ
ਲੇਪਰਹੁਬ੍ਰਿਜਿਨਗਨਪੀਰਾ।ਹਮਾਰ
ਰਿਦੈਂਤੁਮਰਿਤਨੁਪੀਰਾ।ਭੁਈਛਠਿਆਤਿ
ਅਵਧਮਅਜਾਨੀ।ਤਾਰਨਲਗੀਪਤਿਤ

ਤਮਪ੍ਰਾਨੀ।ਆਗਿਜਾਤ੍ਰਿਗਾਰਕੀਜਮਕੇ
ਗੀ।ਸੁਨਤੁਜਅਹਿੰਰਿਸਭ੍ਰਉਧ੍ਯਨੇਗੀ।
ਕਹੈਂਜਬਜਾਮਰਾਜਪਹਿੰਜਾਈ।ਗਹਿਬੈਂ
ਸੋਸਾਕੇਤਾਦ੍ਰਿਠਾਈ।ਅਪ੍ਯੌਨਇਹਾਂਕਰਤੁ
ਤੁਮਤੋਲੋਂ।ਸੁੰਅਹਿੰਕਹਿਆਂਵਹਿੰਗਮ
ਜੋਲੋਂ।ਇਮਕਹਿਗਏਦੂਤਜਮਲਾਗੀ
।ਖਿ੍ਜਨਖਿਖਾਬਰਨੀਤਿਨਸਗਾਗੀ।
।ਧਰਮਰਾਜਸੁਨਿਕਿੰਕਰਬਾਨੀ।ਬੋ
ਲਓਤਿਨਹਿਂਮੂਢਮਤਿਮਾਨੀ।੪ਦੋਹ
ਰਾ।ਅਹੋਅਨੁਗਜਾਨਤਨਤੁਮਾਮਹਿਮਾ
ਅਵਧਮਹਾਨਾ।ਅਧੁਨਵਮੀਪਭੁਜਨ
ਮਬਲਾਬਿਧਹੁੰਨਸਕਤਬਖਾਨਾ।੫।

ਚੌਪਈ ਜਨਮਕੋਟਿਕ੍ਰਿਤਪਾਤਕਗਾ
ਹਨਾ।ਅਪੁਨਵਾਸੀਦਾਹਤਿਜਿਮਦਹ
ਨਾ।ਜਨਮਭੂਮਿਦਰਸਨਪੁਨਿਕੀਨਾ
।ਕਰਤਕੋਟਿਕਲਿਮਲਛਿਨਛੀਨਾ।ਧ
ਨ੍ਹੈਪੁਨ੍ਯਪਗਮਪਦਪਾਵਨ ਜਹਾਂਪ
ਹੁਚਿਨਪੁਨਰਭਵਪਾਵਨਾ।ਅਵਧਪੁਰੀ
ਨਭੁਈਜਗਜਾਸੂ।ਕਾਕਾਗਸਕੇਬਹੁਰਿ
ਜਮਤਾਸੂ।ਤ੍ਰਾਕ੍ਰਿਤਅੰਦਮੰਦਿਆਤਿਗੀ
ਨਾ।ਅਲਿਨਭੁਵਾਬਿਮਲਪ੍ਰਤਿਕੀਨਾ।
।ਸੋਅਪਰਾਧਛਮਾਪਨਹੇਤੂ।ਚਲਿਓਂ
ਤੁਰਿਤਅਵਧਸੁਖਸੇਤੂ।ਇਮਕਹਿਜ
ਮਜਾਮਗਾਨਨਿਸਸੇਤਾ।ਚਲਿਓਮਹਿਖ

ਚਢਿਸ੍ਰੀਸਾਕੇਤਾ।ਅਲਖੋਵਿਸ੍ਵਕਰ
ਮਾਅਰਗਾਮਾਂਹੀ।ਧਰਮਰਾਜਪ੍ਰਛੋਤਿ
ਹਿੰਪਾਗੀ।ਅਹੋਬਿਸ੍ਵਕਰਮਾਂਅਤਿਵਾਰੇ
ਕਹਾਂਤਾਤਤ੍ਰਅਅਨਤਪਧਾਰੇ।ਅਪ੍ਰਨਵ
ਮੀਸਿਤਅਜਸੁਗਾਈ।ਚਲੇਕਹਾਂਤ੍ਰਮ
ਅਵਧਬਿਹਾਈ।ਸੁਨਿਜਅਰਾਜਬ
ਚਨਬਿਗਸਾਨਾ।ਬੋਲਿਓਸਾਦਰਸਿਲ
ਪਿਸੁਜਨਾ।ਹੈਂਪ੍ਰਭੁਅਬਹਿਂਅਵਧਤੇਂ
ਆਓ।ਕਰਿਸਰਜੂਅੰਜਨਮਨਭਾਓ
।ਸਬਸੁਰਸਿਖ੍ਯਸਮੇਤਸੁਹਾਵਾ।ਰਾਮ
ਜਨਮਥਲਦਰਸਨਪਾਵਾ।ਅਬਬਿ
ਰਰਿਬਰਆਜਸਪਾਈ।ਚਲਿਓਤਾਸੁ

CC-0 Punjab University Chandigarh. An eGangotri-Vaidika Bharara Initiative

ਪ੍ਰਦ੍ਯਾਮਨਿੰਧਾਈ।੬ ਦੋਹਰਾ ਤਰੰ
ਅਬਜਾਇਬਨਾਇਗੋਬਿਬਿਧਬਿਲਾਸ
ਨਿਕੇਤ।ਅਪੁਨਵਸੀਖ੍ਰਤਜਿਨਿਕਰੋ
ਤਿਨਿਤਿਨਿਕੇਸੁਖਹੇਤ॥੭ ਚੌਪਈ॥
ਇਮਸਮਨਹਿੰਸੁਨਿ ਸਿਲਪੀਸਾ।
ਰਚੋਜੇਗਗਨਗਾਵਤਗੁਨਈਸਾ।ਜ
ਸਗਨਚਕਿਤਸੁਨਿਤਤਿਹਿੰਬਾਨੀ।
ਮਹਿਮਾਂਅਵਧਿਅਵਧਜੀਜਨਾਨੀ
ਤਬਜਸਗਜਅਵਧਗੁਨਗਾਵਤ।
ਚਲੇਸਕਲਾਕਿੰਕਰਨਿਸੁਨਾਵਤ।ਤਸ
ਸਾਤਟਨਿਤੀਰਜਬਆਏ।ਤਜਿਨਿਜ
ਸਹਿਖਧਰਧਹਿਜਪਾਏ।ਕਰੀਦੇਰਵ

ਤਕਰਜੁਗਜੋਰੀ।ਬਹੁਬਿਧਿਬਿਮਲ
ਪੁਗੀਲਿਹੋਰੀ।ਕਰਿਦ੍ਵਰਬਿਨੈਸਮੇਤ
ਸਮਾਜਾ॥ਆਗੇਚਲੇਬਹੁਰਿਜਮਰਾਜ
ਗਿਪਤਾ।ਰਤੀਰਥਬਰਜੋਈ।ਬਰਨੌ
ਬੇਦਅਵਧਸਿਰਸੋਈ।ਪਹੁਚੇਤਹਾਂਪਰ
ਮਪਤਿਪਾਈ।ਸਰਜੂਤੀਰਸੁਦਰਸੁਖ
ਦਾਈ।ਤਹਾਂਪ੍ਰਨਾਮਕਰਿਸਮਨਸੁਜਾਨਾ
।ਕਰਤਅਵਧਅਸਤੁਤਿਪਰਧਾਨਾ
।ਗਦਗਦਕੰਠਬਿਮਲਬਰਬਾਨੀ।ਬੋ
ਲੈਅਨੁਭਸਨੇਹਰਸਸਾਨੀ।੮ ਛੰਦ
ਨਮਸ੍ਤੁਸਰੂਪੇਧਾਮੇਨਮੋਰਾਮਅਨੂਪੇਨ
ਸੋਨਿਤਆਹਲੇਭਵੇਭਾਵਭੂਪੇਨਮਾਂ

CC-0 Punjab University Chandigarh. An eGangotri-Vaidika Bharara Initiative

ਸਤ੍ਯਰੂਪੇਣਮਹੰਸੰਤ੍ਰਨਾਸੋ ਨਦੀਸ
ਨਸੀਦ੍ਵਿਸ੍ਥਿਤੇ ਪਰਮਧਾਮੇ। ੧ ਯਥਿ
ਰੇਛਾਦਿਭਿਰ੍ਯੋਮੁਨੀਨਾਮੁਪਾਸ੍ਯੋ।
ਨਮੋ ਰਾਮਭਕ੍ਤਾਂਪ੍ਰਿਯੇਭਕ੍ਤਿਭਾਸ੍ਯੋਨ
ਯੋਦੇਵ੍ਯਾਮਾਤਰਨਾਮਹਸਰਵਦਾਤੋ। ਅ
ਯੇਦਾਮਤੇ ਦਰਸਨੇ ਸਰਵਥਾਤੋ। ਅ
ਕੋਗਸ੍ਤੁਵਿਸਨੁਰਯਕੋਗਬਿਧਾਤਾ।
ਉਕਾਰ: ਸਿਵੋਯਜਾਰਵੋਯਜਾਨਧਾਤਾ।
ਅਯੋਯਯੋਤਿਵ੍ਰਣਵਦੰਤੀਮਅਰਥੀ
ਸਦਾ ਸੰਤਨੀ ਸੰਜਨਾਨਾਮਨਰਥੀ। ੨
ਰਵੇਰਵਿਸਜਾਯੋਨਿਯਾਸੀਤੰਸਰਵੋਤ੍ਰ
ਯੋਖ੍ਯਾਮੋਹੋਮਾਤ੍ਰਰੂਪਾਸ੍ਯਖਰਵੋਨਸੋ

CC-0 Punjab University Chandigarh. An eGangotri-Vaidika Bharara Initiative

ਨਿਰਮਲੋਨਾਰਦਾਦ੍ਯੈਸੁਗੀਤੋ।ਨਮਃ
ਸਰਬਪਾਪਪਹਾਰਿਣਜਭੀਤੋ।੪।ਨਮ
ਸ੍ਤੇਸਾਅਸ੍ਤੈਂਃਸ੍ਰੈ ਸੇਬਤਾਸੋ।ਸਦਾਸੇ
ਵਿਨਾਸਦਗੋਤੇਸਾਵਕਾਸੋ।ਨਤੇਪਾਪਿ
ਨਃਸੀਤਿਸਰਬਲ੍ਹੋਕੇਕਾਭ੍ਰੂਯਾਤਾਰਿਤ੍ਰੇਯੇ
ਨਸਕਆਵਿਸੋਕੋ।੫।ਅਹੋਪਾਪਪ੍ਰੂਗੋ
ਰਸ੍ਤਾਯੇਹਸੀਤਿ।ਤਵਧਆਨਮਾਤ੍ਰੇਣ
ਪੂਤਭਵੰਤਿ।ਅਹਿਮਨਿਸ੍ਤੁਵੰਤਿਨਵੇਦਮੇ
ਸਵੇਦਜੇਃ।ਅਦੀਯੇਃ।ਕਥਿਭ੍ਰਾਥਜੇਤ
ਭ੍ਰੂਤਭੇਦੋ।੬।ਅਤਃ।ਖੀਅੰਤ੍ਰਾਂਦੇਵਿਦ੍ਰੂ
ਤਪਗਾਪਾ।ਕ੍ਰਿਤੋਸ੍ਰੁਦਬੁਧਜਾਪ੍ਰਅੰਤੈ
ਰਗਾਪਾ।ਸਦਾਤ੍ਰੇਨਸੋਦੇਵਿਦ੍ਰੋਦਬੋ

CC-0 Punjab University Chandigarh. An eGangotri-Vaidika Bharara Initiative

ਘਜੋ।ਨਾਮਸ੍ਤ੍ਰਸ੍ਰਤ੍ਰੂਜੋਪਘਜੋਨਾਮਸ੍ਤ੍ਰਸਤ੍ਰੂਜੋ
ਘਜੋ।੭।ਸਦਾਮਾਨਸੇਮਸ੍ਤ੍ਰੁਰੂਪੰਤਦੇਵੀ
ਸੁਖੇਨਾਮਤੇਨਿਤ੍ਰਜਮਾਸ੍ਤ੍ਰਾਮਖੇਦੀਨਿ
ਗਾਕ੍ਰਿਤ੍ਰਜਸਤ੍ਰਜੇਮਹਾਂਧੀਮਦੀਸੀਆਸੇ
ਦੇਦਿਮੇਦੇਹਿਦਾਸਜੀਸ੍ਰਕੀਜੀ।੮।ਸਤ੍ਰਜ
ਸ੍ਰਕੀਮਿਦੇਯਾਅਜੰਗਰਿਰਤਨੰਪ੍ਰਕੀਗਤਿ
ਤ੍ਰੈਯਜਃਪਠੇਤ੍ਰਯੇਮਤਃਪ੍ਰਤਃਧਾਯਪ੍ਰੁਗੋ
ਧ੍ਰਮੁਚ੍ਯਤੇ।੯।ਇਤਿਸ੍ਰੀਬਾਮਰਹੱਸਜੇਰਤ
ਨਾਗਿਰਿਬਿਰਚਿਤੇਅਜੋਧਮਾਸ੍ਰਕੀਸੰਪੂਰਣੰ
ਸੁਤ੍ਰ।੧।ਦੋਹਰਾ।ਜੌਂਸੀਆਸਤ੍ਰਤਿਸਖਸ੍ਰੂ
ਰਸੁਤਕਰੀਸਮੇਤਸਨੇਹਾਸੁਨਤਅਜੋ
ਧਾਪ੍ਰਤੀਤਬਧਪ੍ਰਗਾਟਕਰੀ ਨਿਜਦੇ

CC-0 Punjab University Chandigarh. An eGangotri-Vaidika Bharara Initiative

ਗਾ। ਚੌਪਈ॥ ਤਬਜਮਰਾਜਦੰਡਵਤ
ਕੀਨਾ।ਬੋਲੀਸਤਆਬਚਨਪਬੀਨਾ
ਐਪ੍ਰਸਿਨਸੁਨਸਮਨਸੁਜਾਨਾ ਆਂਗ
ਸੁਬਰਜੇਤਵਾਮਨਮਾਨਾ।ਤਬਜਮਰਾ
ਜਹ੍ਰਿਦੈਹਰਖਾਈ।ਬੋਲਓਜੇਬਨਿਸਕੋ
ਸੁਹਾਈ।ਜੋਸੋਪਾਰਿਪ੍ਰਸਿਨਅਹੁਇਆਤ॥
ਦੋਹੁਸੋਹਿਮਨਭਾਵਤੋਬਾਤਾ।ਤੌਪਥਮ
ਹਿਪੂਰਹੁਮਮਆਸਾ।ਦੋਹੁਸੋਹਿਨਿਜ
ਨਿਲੈਨਿਵਾਸਾ।ਬਹੁਰਿਪੰਚਪਾਤਕੀਕਿ
ਤਪਾਪਾ।ਪੀਪ੍ਰਰਤਰੁਤਰਕਰਤਬਿਲ॥
ਪਾਤਿਨਕੀਮੁਕਤਿਜੁਗਤਿਜਿਹਿਹੋ
ਈ।ਕਹਹੁਦੇਵਿਸਤਓਸੁਭਸੋਈ।ਛ

CC-0 Punjab University Chandigarh. An eGangotri-Vaidika Bharara Initiative

ਮਹੂਬਹੁਤਿਆਮਗਨਅਪਰਾਧਾ।ਰਘੁ
ਪਤਿਪ੍ਰਿਯੇਹਰਨਿਜਨਬਾਧਾ।ਸੁਨਿ
ਬਰਬਚਨਅਵਧਪਹਰਖਾਨੀ।ਬੋਲੀ
ਜਮਨਸਨੇਹਸਿਰਾਨੀ।ਜਰਜੁਤੀਰ
ਤਵਰੋਹੁਨਿਵਾਸਾ।ਜਾਮਥਲਨਾਮਪ੍ਰ
ਪੰਚਪ੍ਰਕਾਸਾ।ਕਾਤਕਸੁਕਲਦ੍ਵੈਜਦਿ
ਨਜਾਨੀ।ਕਰਹਿਹਿੰਤਹਿਅੰਜਨਜੇਥ
ਨੀ।ਕਥਹੁਨੋਹਿਇਤਿਨਹਿੰਤਵੜ੍ਹਾਸਾ
।ਸੁਖਪਰਲੋਕਲੋਕਦੁਖਨਾਸਾ॥੧੧॥ਦੋ
ਹਰਾ।ਪੁਨਿਪੀਪਰਪਰਛਾਂਹਿਜੇਪਾਤਕ
ਕਰਤਪ੍ਰਕਾਰ।ਹੋਉਤੁਰਤਤਿਨਤਨੁਪਤਨ
ਤਵਆਤ੍ਰਿਮਤਅਨੁਸਾਰ।੧੨॥ਚੌਪਈ

CC-0 Punjab University Chandigarh. An eGangotri-Vaidika Bharara Initiative

ਤਵਕ੍ਰਿਤਜਾਹਿਅਸੋਤ੍ਰਜੁਮੋਰਾ॥ਜਾ
ਹਿਜੁਪਢੈਸੁਨੈਉਠਿਭੋਰਾ॥ਤਿਹਿੰਸਭੁਪ
ਤਕਪੁੰਜਪਰਾਹੀ॥ਲਹੈਸੁਫਲਜੁਚਰਹੇਮ
ਨਾਹੀ॥ਕਹਿਯਜਹਿਬਚਨਸਕਲਸੁਖ
ਸਾਨਾ॥ਤਬਹਿੰਅਵਧਪਤ੍ਰਈਅੰਤਰਧਾਨਾ
ਤਬਤੈਂਜਮਨਿਵਾਸਤਹੰਪਾਵਾ॥ਜਮਬ
ਲਨਾਮਜਾਸੁਜਗਗਾਵਾ॥ਚਿਤ੍ਰਗੁਪਤ
ਅਰੁਜੇਜਮਦੂਤਾ॥ਲਖਿਲੈਂਜਤਸਭਭ
ਏਬਹੂਤਾ॥ਸਾਮਲਸਗੀਰਸੀਅੰਤਸਬ
ਭੂਏ॥ਪੰਚਿਪਾਤਕਿਨਜੇਸਿਰਮਏ॥ਸ
ਰਜੁਤੀਗਨਿਜਨਿਲੈਬਨਾਈ॥ਗਨਿ
ਸਹਿਤਗਾਮਨੇਜਮਰਾਈ॥ਅਵਧਮਾਹਾਂ

CC-0 Punjab University Chandigarh. An eGangotri-Vaidika Bharara Initiative

ਤਅਸਬਨਿਸੁਨਾਵਤਾ।ਪਹੁਰੇਸਮਨਭ
ਵਨਿਜਭਾਵਤਾ।ਕ੍ਰਿਭੁਜਕਰਹਿਆਖ
ਲਆਪਹਰਨੀ।ਰਾਮਨਵੀਮਹਿਮ
ਸੈਂਬਰਨੀ।ਜੋਇਹਸੁਨੈਭਨੈਮਾ।ਨਿਲਾ
ਈ।ਜੁ ਗਲਲੋਕਜੀਤੈਜਗਜਾਈ।
ਇਆਅਗਸ੍ਤਿਬਰਨੋਗਸਰੂਪਾ।ਸ
ਪੁਨਵਾਈਇਤਿਹਾਸਅਨੂਪਾ।ਸੋਸੁਤ
ਤੀਛਨਤੈਂਸੁਨਪਾਵਾ।ਸੋਸੌਨਕਸਬਤੂ
ਮਹਿੰਸੁਨਾਵਾ।੧੩ ਛਿਦਾ।ਸੌਨਕਮੁਨੀ
ਰੱਹਸਜਪਜਾਹਿਕਹਿਓਨਕਪਾਟਿਨਪ੍ਰਤਿ
ਕਦਾ।ਗੁਰੂਸੇਤਬੇਦਪੁਰਨਨਿੰਦਕਸੇ
ਮਹਾਂਅਪਾਕ੍ਰਿਤਸਦਾ।ਸੱਧਾਸਹਿਤਰ

CC-0 Punjab University Chandigarh. An eGangotri-Vaidika Bharara Initiative

ਰਿਗੁਰੂਭ੍ਰਗਤਤਿਯਸੂਦ੍ਰਆਪਿਜੇਜਾਨਿ
ਐ।ਸਾਦਰਸਮੇਤਸਨੇਹਤਿਨਪ੍ਰਤਿ
ਵਾਰਵਾਰਬਖਾਨਿਯੈ।੧੪ਸੋਰਠਾ।
।ਯਾਹਿਇਤਿਹਾਸਉਦਾਰਸਾਰਤਾਰਸੀ
ਸਾਰਕੋ।ਫੋਰਨਿਪਾਪਪਹਾਰਪਾਵਿਪ੍ਰ
ਚਾਰਜਾਨਹੁਸੁਜਨਾ।੧੫।ਇਤਿਸ੍ਰੀ
ਮਰਹੱਸ੍ਯੋਰਤਨਗਿਰਿਬਿਰਚਿਤੇਸ੍ਰੀਰ
ਮਨਵਮੀਅਹਾਂਤਮੇਪੰਚਾੜ੍ਹੋਸੋਧਜਾਯ ੪
੩੫ਦੋਹਰਾ।ਸੌਨਕਮੁਨਿਬੋਲੇਬਹੁ
ਰਿਭੋਭੋਸੂਤਸੁਜਾਨ।ਕਹਹੁਕ੍ਰਿਪਾਕਰਿ
ਅਪਰਗੁਪਨਿਰਾਅਰਹੱਸਅਮਹਾਨ।੧
ਚੌਪਈ।ਰਾਮਰਾਸਿਕਹਿਯਰਸਸਾਰ

CC-0 Punjab University Chandigarh. An eGangotri-Vaidika Bharara Initiative

ਸਾਵਨਾ।ਸੰਜਨਸ੍ਵਨਸੁਪਾਬਰਸਵ
ਨਾ।ਰਾਅਧਿਪੂਖਧਿਅਤਮਾਤਿਮੇਗੀਾ
ਾੜਿਪਤਨਪਾਵਤਿੜਿਖਤਪ੍ਰਨੇਗੀਾਗ
ਮਾਅਨਸਿਅਚਰਿਤਅਪਾਰਾ।ਸੋਮੇਂਸੁ
ਨੋਸੁਮਾਤਿਬਹੁਬਾਰਾ।ਤੰਹਰਖ੍ਯਬਰਮ
ਧੁਰਜਸੁਹਾਵਾ।ਨਹਿਬਿਸਤਾਰਸਾਹਿਤ
ਸੁਨਿਗਾਵਾ।ਬਹੁਬਿੱਦਿਜਾਅੱਭ੍ਯਾਸਬਿ
ਸੇਸਾ।ਲਹੇਬਾਲਪਨਵਿਪੁਲਕਲੇ
ਸਾ।ਜਨਨਿਜਨਕਸੇਵਕਜਨਰੈਜਨ
ਾਵਿਪ੍ਰਸਾਧੁਸੱਜਨਸੁਖਸੈਜਨਾ।ਪ੍ਰ
ਅਜਨਪੂਜਿਨਾਦਿਬਹੁਭੇਦਾ।ਪਾਏਪੁ
ਨਿਕੁਮਾਰਪਨਬੇਦਾ।ਭੁਯੋਬਹੁਰਿਜੋਬਨ

CC-0 Punjab University Chandigarh. An eGangotri-Vaidika Bharara Initiative

ਬਨਬਾਸਾ। ਤਹੰਉਲਹੇਅਨਗਨਅ
ਯਾਸਾ। ਲਹੀਪ੍ਰਜਾਪਾਲਨਪੁਨਿਪੀੜਾ
ਜਨਕਸੁਤਾ। ਬਿਯੋਗਬਹੁਬ੍ਰੀੜਾ। ਸਏ
ਅਕਲੇਸਜਸਿਜੁਤਸੁਭਸੀਲਾ। ਸੁਨੀਬ
ਹੁਤਜਅਰਧੁਬਰਲੀਲਾ। ਬਹੁਇਤਿਹਾ
ਸਪੁਰਣਨਿਮਾਂਹੀਂ। ਪ੍ਰਭੁਆਪੁਰਜਸੁ
ਔਕਹੂਨਾਂਹੀਂ। ਸੋਅਬਸੁਤਸੁਨਾਵਹੁ
ਪਿਆਰੇ। ਰਾਮਰਹੱਸਜਗਸਿਕਤੁਅਭੁਤੇ
੨ ਦੋਹਰਾ। ਕੇਵਲਸੁਖਸਿਜੁਤਚਰਿਤ
ਕਲਹਕਲੇਸਬਿਹੀਨ। ਖੇਟਕਾਦਿਅ
ਪੁਰਜਤਿਹਿੰਕਹਹਿੰਕਵੀਸਪ੍ਰਬੀਨ।
੩ ਚੌਪਈ ਸੁਨਿਬਚਸੁਨਤਿਸੁਤਸੁ

CC-0 Punjab University Chandigarh. An eGangotri-Vaidika Bharara Initiative

ਖਸਾਨੇ।ਪਰਖਿਪ੍ਰੇਮਅਨੰਦਅਘਾਨੇ
।ਬੋਲੇਵਾਹੁਮੁਨੀਸਪ੍ਰਬੀਨਾ।ਮਨਤ੍ਰਮ
ਰਘੁਬਰਰਸੁਮੀਨਾ।ਤੁਮਸੋਰਾਮਰ
ਸਿਕਜਗਥੋਰੇ।ਜੋਨਿਸਦਿਵਸਰਾਮ
ਰਸਬੋਰੇ।ਕ੍ਰਿਪਾਕਰੀਮੋਪਰਮੁਨਿਰਾ
ਯਾ।ਪੂਛਿਹੁਪ੍ਰਸਨਮੋਰਮਨਿਭਾਯਾ।ਤ
ਬਹਿਸਫਲਜਾਨਿਅਜਨਮਜੀਤਾ।ਜਬ
ਰਘੁਬਰਗੁਨਗਾਵਨਈਤਾ।ਜੀਹਪਾਈ
ਜਿਨਿਰਾਮਨਗਾਏ।ਬ੍ਰਿਥਾਜਨਮਾਸੀ
ਵਨਜਗਜਾਏ।ਤੇਮਤਿਮੰਦਮੁਕਤਿਸੋ
ਪਾਨਾ।ਪਾਇਨਭਏਅਭੂਢਅਸਾਨਾ
।ਤਾਂਤੇਕਰਉਂਰਾਮਗੁਨਗਾਵਨਾ।ਸੁਨਿਵ

CC-0 Punjab University Chandigarh. An eGangotri-Vaidika Bharara Initiative

ਰਸੁਨਹੁਸਕਲਸੁਖਸਾਵਨਾ।ਦਸਰ
ਥਸੁਵਨਸਕਲਜਗਸ੍ਵਾਮੀ।ਕਰਤਰ
ਰਿਤਜਨਮਨਅਨੁਰਾਗਾਮੀ।ਜਨਨਿਜਨ
ਕਸੁਖਹੇਤੁਸੁਹਾਵਾ।ਨਿਜਸਰੀਰਸੁਰ
ਵਿਟਪਿਥਢਵਾ।ਪ੍ਰਯਪਿਤੁ।ਤਪ੍ਰੇਮ
ਪਯਪਾਈ।ਦਿਨਦਿਨਦਿਪੌਜੋਰੂਪਸੁਖ
ਦਾਈ।ਪ੍ਰਅਮੁਦਪ੍ਰਮੁਦਿਪਰਨਅਨੁਕੂ
ਲਾ।ਪਰਮਾਨੰਦਨਵਲਟਫਲਫੂਲਾ।ਰ
ਸਿਕਸੁਜਨਅਨੁਭਵਹਿੰਅਨੂਪਾ।ਲ
ਲਨੌਲੋਇਨਉਤਸਵਰੂਪਾ।ਦੇਖਿਹੋ
ਤਪੂਰਨਮਨਕਾਮਾ।ਸੁਖਸਰੂਪਸੀਦ
ਰਘਨਸਯਾਮਾ।ਬਿਮਲਬਿਪ੍ਰਗਨਸੰ ੨੦

CC-0 Punjab University Chandigarh. An eGangotri-Vaidika Bharara Initiative

ਜਨਸ੍ਵਾਂਗੀ।ਆਂਗਧਬੋਦਿਨਗਰਨਗ
ਨਾਰੀ।ਅਖਿਲਆਸਿਖਾਦਿਨਦਿਨ
ਦੇਂਗੀ।ਬਢਿਗਏਤ੍ਰੂਰਤਰਾਮਹਿਤਤੇਈਂ।
ਜੋਜੋਜੋਏਬਢੇਰਾਮਰਘੁਰਾਈ।ਤੋਂਤੋਂ
ਤਾਸੁਸਖਾਸੁਖਦਾਈ।ਨਿਤਪ੍ਰਤਿਕਰ
ਤਚਰਿਤ੍ਰਚਿਤ੍ਰਰੋਚਨਾ।ਸੁਖਾਸਦਨ
ਮਦਨਾਮਦਮੋਚਨਾ।੪ਦੋਹਰਾ।ਬਰ
ਬਜਾਰਬੀਥੀਬਿਮਲਾਬਿਹਰਤਸਖ
ਨਿਸਮੇਤਾ।ਜਹਿਤਹਿਂਨਾਰਨਾਰੀਨਿਰ
ਖਿਨਜਰਨੈਨਮਲਿਦੇਤਾ।ਚੌਪਈ
ਕਰਤਕੇਲਿਕਬਹੂੰਕਨਿਜਅੰਗਨਾ
ਨਿਰਖਤਿਮਾਤਮੋਦਾਨਿਮਗਨਾ।

ਸਖਨਿ ਸਮੇਤ ਕਰਤ ਕਲੋਲ ਕ੍ਰੀੜਾ ਨੇ

ਰਤ ਹਰਤ ਸੁਜਨ ਮਨ ਪੀੜਾ ॥ ਬਿਬਿ

ਧ ਬਿਨੋਦ ਮੋਦ ਮਦ ਮਾਤੇ ॥ ਵਿਹਰਤ ਬਾ

ਲਕੇਲਿ ਰਸ ਰਾਤੇ ॥ ਭੁਰਤ ਲਖਨ ਗਿ

ਪੁਸਮਨ ਸਮੇਤਾ ॥ ਲੋਲ ਕਪੋਲ ਲੋਲ

ਮਨ ਲੇਤਾ ॥ ਮਦਨ ਮਨੋਹਰ ਰੂਪ ਰੰਗੀ

ਲੋ ॥ ਭੂਖਨ ਬਸਨ ਚਾਰੂ ਚਟਕੀਲੋ ॥ ਅੰ

ਤਜੀ ਤੇਜੂਤ ਭੂਖਨ ਬਨਾਏ ॥ ਰਿੱਛਾ ਹੇਤ ਮਾਤ

ਪਹਿਰਾਏਂ ॥ ਸੁਕ੍ਰਤ ਗਸੁਗੰਧ ਸਰਸ ਰਸ

ਸਾਨੇ ॥ ਅੰਗ ਅੰਗ ਸੋਹਤ ਸਰਸਾਨੇ

ਨਿਜ ਕਰ ਕਾਗਿ ਬਿਜਨ ਮਨ ਭਾਏ ॥ ਸ

ਮੇਜਾ ਨਿਜ ਬਜਨਨਿ ਬੁਲਾਏ ॥ ਆਏ

ਸੁਨਿਆਅਸਜਨਨੀਕੀ।ਸੀਂਗਸ
ਖਅਵਲੀਪ੍ਰਿਅਜੀਕੀ।ਛਿਗਸਚ
ਤੁਰਗਬਿਧਿਭੋਜਨਭਾਏ।ਪਰੁਸਿਪ੍ਰੇਮ
ਸੁਤਜਨਨਿਜਿਮਾਏ।ਅਨੁਜਸਖਨਿ
ਸੰਜੁਤਸੁਖਪਾਮਾ।ਕਰਿਭੋਜਨਅਚ
ਵਨਪਪਨਸਜਾਮਾ।ਆਂਗਿਆਇਆਇ
ਸਦੁਗਬੈਨਾ।ਬਿਹਰਨਚਲੇਸੰਗਸਿ
ਸੁਸੈਨਾ।ਬ੍ਰਿਖਸਕੈਪਇਕਸਖਸੁਹਾ
ਵਨਾ।ਤਾਸੁਸਕੈਪਚਢੇਪ੍ਰਭੁਪਾਵਨਾ।
ਐਸੇਈਭ੍ਰਗਤੁਲਖਨਰਿਪੁਨਾਗੀ।ਨਿ
ਜਨਿਜਸਖਨਿਸਜੀਅਸਵਾਗੀ। ੬
ਦੋਹਰਾ ।ਨਿਜਾਨਿਕੇਤਤੇਂਨਿਕਸਿਪ੍ਰਭੁ

ਹਰਖਿਗਏਗ੍ਰਿਹਦ੍ਵਾਰਿ।ਸੁਰੇਗਨਿਹਾਰ
ਨਿਲਗਰਨਰਨੈਨਨਿਮੇਖਨਿਵਾਰਿ॥੭
ਚੌਪਈ॥ਸਜਾਅਸਗੀਰਨੀਰਭੂਹਨੈਲ
ਅੰਦਹਸਨਿਚਿਤਵਨਿਸੁਖਦੈਨਾ।ਪੀ
ਤਪਾਗਸਿਰਪੇਚਸੁਹਾਵਾ।ਦੰਅਨਿਬ
ਰਨਬਸਨਛਬਿਛਾਵਾ।ਢੂਰਕਤਚਮ
ਰੀਦਇਵਿਚੇਖੋ।ਕਨਿਕਦੰਡਮਨਿ
ਗਨਪਾਗਿਪੋਖੋ।ਅਧੁਰਅਧੁਰਬਰਬੈ
ਨਸੁਹਾਏ।ਸਖਨਿਸੀਗੌਬੈਲਤਅਨ
ਭੁਏ।ਸਬਨਰਨਾਰਿਨਿਰਖਛਬਿਛ
ਕੇ।ਰੂਪਪਅਧਿਪੇਗਿਅਨਬਾਕੋ।ਤਬ
ਪਭੂਕਹਾਜੇਬਹਾਂਅਮਤਾਤਾ।ਚਲਿਤੈਂਡ

CC-0 Punjab University Chandigarh. An eGangotri-Vaidika Bharara Initiative

ਾਂਤੁ ਰਤੀਅਲਿਭ੍ਰਾਤਾ ॥ ਸੁਨਿਪ੍ਰਭੁਗਿ
ਰਾਸੁਧਾਜਨੌਬੇਨੀ ॥ ਦ੍ਵਾਰਪਾਲਬੋਲੇਕ
ਰਜੋਰੀ ॥ ਜੇਠਮਾਸਪੂਰਨੌ ਦਿਨਪਾਵ
ਨਾ ॥ ਜਾਨਿਅਨੁਮਹਾਰਾਜਸੁਹਾਵਨਾ ॥
ਸਰਜੂ ਸਨਾਨਕਰਨਹਿਤ ਰਜਾ ॥ ਗ
ਮਨੇਸੁਖਦਸਮੇਤ ਸਮਾਜਾ ॥ ਚਲਿ
ਅਤਹਾਂਜੋਪ੍ਰਭੁਮਨਮਾਨਾ ॥ ਸੁਨਿਬਿ
ਹਸੇਬਾਲਕਭ੍ਰਗਵਨਾ ॥ ਨਿਜਬਾਹਿ
ਕਹਿੰਕਹੋਜੇਰਘੁਰਾਈ ॥ ਚਲਹੂਤਦੌਰਿਤੁ
ਰਤਤਿਹਠਾਈ ॥ ਸੋਕਹਿਚਰਨਨੇਘ
ਨਸਜਾਮਾ ॥ ਭ੍ਰਗੋਜੇਬਿਹਸਿਬਾਹਕਬਲ
ਧਾਮਾ ॥ ਨਿਰਖਿਰਘੁਵਰਹਿਬਾਲਕਬੂਜ

CC-0 Punjab University Chandigarh. An eGangotri-Vaidika Bharara Initiative

ਹਾ। ਭੁਗੇਹਰਖਿਤਸਿਕਰਿਹਾਹੂਹਾ।
ਕਿਤਕਭੁਐਬਜਾ।ਅਸ੍ਵਾਰੀ।ਹਰਖੇ
ਨਿਰਖਿਨਗਰਨਰਨਾਰੀ। ਉਤਨ੍ਰਿਪ
ਕਰਿਮੱਜਨਜਪਧਾਨਾ। ਨਿਜਗ੍ਰਿਹ
ਗਮਨੇਹੇਤੁਮਨਿਠਾਨਾ। ਇਤਤੇਗਏਭ
ਤੁਰਚਰਧਾਈ। ਕਹੌਨ੍ਰਿਪਹਿੰਅਵਤ
ਰਘੁਰਾਈ। ਸੁਨਿਅਵਧੇਸਅਧਿਕ
ਅਨੁਰਾਗੇ। ਰਾਮਆਗਮਨਪਰਖਨਿ
ਲਾਗੇ। ਛਿਨਮਹੁੰਬਾਲਜਾਲਚਲਿਅ
ਏ। ਨਿਰਖਿਨਰੇਸਹਿਯੇਹਰਖਾਏ ੮
ਦੋਹਰਾ। ਬਾਲਬ੍ਯੂਹਬਹੁਬਿਧਿਬਨੇ
ਕਸੇਨ੍ਰਿਪਤਿਨਿਹਾਰਿ। ਚਾਰੁਚਾਰਿਨਿਜ

CC-0 Punjab University Chandigarh. An eGangotri-Vaidika Bharara Initiative

ਸੁਵਨਸੀਗਿਚਾਰਿਚਾਰਿਪ੍ਰਨਿਚਾਰੂ॥
ਦੋਹਿਰਾ॥ਇਮਬਿਬਿਧਬਾਲਕਜਾਲ
ਸੁਤ ਰਘੁਲਾਲਆਇਪਾਇਕੈ॥ਤਬਉ
ਤਰਿਚਾਰੌਜੋਬ੍ਰਾਇਗਾਮਨੇਰਾਆਦਿਗਧ
ਰਖਾਇਕੈ॥ਲਿਯੋਗੋਦਪਗਮਪ੍ਰਮੋਦ
ਲਿਖਿਲਖਿਮਹਿਪਹਿਯਹਰਖੇਮਹਾਂ
ਰਾਹਿਚਾਰੂਚਾਮੋਚੇਦਮੁਖਜਨਚਿ
ਤਭੋਕੇਰਭੁਏਤਹਾਂ॥੧੦॥ਸੋਰਠਾ॥ਕਹਿ
ਨ੍ਰਿਪਕਰਹੁਪ੍ਰਨਾਮਸੁਤਸਪ੍ਰੇਮਸਰਜੂ
ਸਰਹਿ॥ਕਰੀਦੰਡਵਤਰਾਮਸੁਨਿਸਾਨੁ
ਜਸਬਸਖਨਿਸਗਾ॥੧੧॥ਇਤਿਸ੍ਰੀਰ
ਮਰਹਸ੍ਯਅੰਤਰਤੰਨੰਬਿਰਚਿਤੇਖੰਡਸੁਰਿਸੋਧ
ਹਰਿ

ਅਧ: ੩੯ ਸੋਰਠਾ ॥ ਪੁਨਿ ਸਮੀਪ
ਬੈਠਾਇ ਸੁਤਨਿ ਸਹਿਤ ਕਰ ਜੋਰਿ ਤੁ
ਗਾ ॥ ਬਰਨਤ ਸਬਹਿੰ ਸੁਨਾਇ ਅਸ ਰ
ਹੁਸਰਿ ਅਸਤੁਤਿ ਨ੍ਰਿਪ ਕ੍ਰਿਤਿ ॥ ੧ ॥ ਛੰਦੁ
ਪੂਨਾਮੀਂ ਸੁਤੇ ਸਰਜੂ ਸਰਿਤੇ ॥ ਸੁਰ
ਸੇਵਿਤ ਦੇਵਿ ਬਾਸਿ ਸੁਤੇ ॥ ਬਿਧਿ
ਨਾਰਦ ਸਾਰਦ ਸਿਭੁਨਤੇ ॥ ਨਿਜ ਸੇਵ
ਕੰਸਜਨਿ ਸਿੱਧਿ ਪ੍ਰਤੇ ॥ ੨ ॥ ਆਰਤ ਮ
ਪੋਸੇ ਚਿਨਿ ਮਾਨਸ ਜੋ ॥ ਜਗਦਾਰ
ਤਿਹਰੇ ਸਤ ਤ ਸਭੁ ਜੋ ॥ ਤਵ ਏਵ ਰਦ੍ਹ
ਗਿਧਿ ਵਿਤ੍ਰਿ ਜਦਾ ॥ ਜਨਨੀ ਜਠਰੇਨ
ਪਤੀਤਿ ਕਦਾ ॥ ੩ ॥ ਅਨੁਬੀਸ ਭ੍ਰਿਰਗੱਥਿ

CC-0 Punjab University Chandigarh. An eGangotri-Vaidika Bharara Initiative

ਤ੍ਯਾਦਯੁਗੋ।ਯਰਿਨੇਤ੍ਰਭੁਵਾਸਿਸਦਾ
ਸੁਭੁਗੋ।ਤ੍ਰਵੋਰੋਪਸਿਜੇਜਯਤੀਯਤ੍ਰੈ
ਯਜਾਦਿਵਾਬ੍ਰੁਵੋਤੇਤਵਨਾਮਾਮਨ੍ਰੈ।੪।ਭੁ
ਵਸਾ।ਗਰੋਤੇਤ੍ਰਿਤਰੇਤ੍ਰਨਗਾ।ਨਚਤਨ
ਭ੍ਰਿੰਗਛ੍ਰਤਿਜਨਾਮਜਸਗਾ।ਤਵਤੀਰਗ
ਤਾਸਤ੍ਰੁੰਰਵੋਪਹਰਿੰ।ਪਰਿਯਾਂਤਿਯਾਮ
ਸਅਨਿਤਾਂਤਮਾਰਿ।੫।ਨਿਜਸੀਬਰਸੰਗ
ਤਿਜੇਤ੍ਰੁਤਤਿ।ਨਯਸੇਤ੍ਰਮਾਹੋਪਰਮੇਸ੍
ਗਤਿ।ਤਵਦਗਸਨਾਮਬਿਕਰੋਤਿਯਦਾ
ਨਰਉਤ੍ਰੰਪਰਤੇਸ੍ਰਜਨੋਹਿਤਦਾ।੬।ਪ੍ਰਨਿ
ਨੇਤਵਤੀਰਬਤਤਿਃ ਸਕਲਾ।ਬਸ
ਤੀਯਦਿਬਰਜਿਤਕਾਲਕਲਾ।ਨਿਰਾਮ।°

CC-0 Punjab University Chandigarh. An eGangotri-Vaidika Bharara Initiative

ਗਾਮਗੀਤਗੁਣਾਨੁਵਰਤੀ।ਸ੍ਰੁਤਿਬੀਦਿ
ਤਬਬ੍ਰੂਗੋਸੈਧਵਤੀ।੭।ਨਰਜਾਤਿਰ
ਹੇਕਥੁਜਾਮਿਕਥੇ।ਆਹਿਆਂਤੁਵਯਾ
ਤਿਨਬੁੱਧਿਪਥੀ।ਪ੍ਰਣੋਤੋਸਿਅਬਾਸਿਸ੍ਰ
ਤਨੂਜਅਜੋ।ਬ੍ਰਿਜਿਨਾਨਿਬਿਨਾਸਯ
ਸੋਬਿਰਜੋ।੮।ਨਤਿਸੈਤਤਅਸਤ੍ਰੂਜਿ
ਸੈਤ੍ਰੁਸਦਾ।ਪ੍ਰਣਤੈਪਰਿਪੋਖਯਸਾਂ
ਚਮੂਦਾ।ਪਰਿਪਾਲਅਤਮਃਸਿਸਵ
ਸ੍ਤੁਇਸੋ।ਸਰਣੇਡਵਸੀਤਿਯਤਃਪਰ
ਸੋ।੯।ਸਰਿਤਾਸੁਕਸੋਤਦਯੀਸਕ੍ਰਿਤੀ
।ਨਿਖਿਲਾਘਹਰੈਹਰਿਰਤਨਭ੍ਰਿਤੀ
।ਪਰਨੇਸ੍ਵਣੇਚਵਦਾਂਤਿਫਲੀ।ਨਿ

CC-0 Punjab University Chandigarh. An eGangotri-Vaidika Bharara Initiative

ਖਿਲਖਿਜਤਿਤੀਗਬਾਨਿਅੱਜਨਜੀ॥੧੦

ਇਤਿਸ੍ਰੀਗਿਆਰਹੰਸਜੇਰਤਨਗਿਬਿ
ਰਚਿਤੇਸਰਭੂਸਤੋਤ੍ਰੈਸਸਾਪਤੋਸੁਤੋ

॥ਦੋਹਰਾ॥ਇਹਿਬਿਧਿਬਿਨੈਬਿਧਾਯ
ਨ੍ਰਿਪਨਿਜਨੰਦਨਹਿਤਹੇਤਾ॥ਦਿਏਦ
ਨਦ੍ਵਿਜਬਗਨਿਬਹੁਭੂਖਨਬਸਨਸ
ਮੇਤਾ॥੧੦॥ਨਿਜਅੱਸਤੂਤਿਸੁਨਿਸ
ਰਜਸਰਿਪ੍ਰਗਟੀਪਰਬਰਭੂਪਾ॥ਚਾਹਿ
ਚੱਕਿਤਚਰਨਨਿਪਰੇਸੁਤਨਿਸਹਿਤਰ
ਪ੍ਰਭੂਪਾ॥੧੧॥ਚੌਪਈ॥ਕਾਂਅਰੂਪਸੁ
ਦਰਤਨੁਸੋਹਾ॥ਬਦਨਬਿਲੋਕਿਬਿਸ੍ਵ
ਮਨਮੋਹਾ॥ਅੰਗਿਅੰਗਭੂਖਨਭਲਸ੍ਰੂ

CC-0 Punjab University Chandigarh. An eGangotri-Vaidika Bharara Initiative

ਜੋਾਦੇਾਹਦਅਕਿਦਾਮਿਨਿਗਨਲਾਂ
ਜੋ ਭੂਪਹਿੰਦੈਅਸੀਸਸੁਖਦੇਨੀ ਥੈ
ਠੀਨਿਕਟਿਨਲਿਨਲਵਨੈਨੀ ਰਘੁਬ
ਰੌਗਦਮੈਦਭੁਰਲੀਨੋ ਸੁਭੁਜਨੇਹ
ਸਿਗਸੂਧਨਕੀਨੋ ਪੂਰਨਪ੍ਰੇਮਊਮਗ
ਉਰਲਾਈ ਮੁਕਤਾਮਾਲਪ੍ਰਭੁਹਿੰਪਹਿ
ਰਾਈ ਪੁਨਿਛਿਤਿਪਤਿਹਿੰਕਰਤਿਅ
ਨੁਰਾਗੀ ਤਵਭਵਭੂਪਭੁਯੋਸਰਤਾਂ
ਕੀ ਤਵ੍ਰਿਤਾਮਅਸਤੁਤਿਅਤਿ
ਨੀਕੀ ਜਾਪਕਜਨਜਾਵਨਿਜਗ
ਨੀਕੀ ਪਠਤਸੁਨਤਪਾਵਤਫਲਸੋ
ਈ ਸਬਤੀਰਥਮੈਂਜਨਸ੍ਰਿਤਜੋਈ।

CC-0 Punjab University Chandigarh. An eGangotri-Vaidika Bharara Initiative

।ਇਸੁਦੇਵ੍ਰਅਮਤੈਨੈਤਿਹਾਰੋ।ਸਬਪ੍ਰਪੰ
ਚਪਰਿਪਾਲਨਹਾਰੋ।ਸਦਾਬਸਤਮ
ਅਰੂਖਅਸ੍ਰਗੀ।ਬਾਲਬੋਨੈਦਬਿਮਲ
ਬਪੁਧਾਰੀ।ਅਨੁਦਿਨਇਨਹਿੰਨਿਰਖਿ
ਸੁਖਪਾਊਂ।ਦੇਦ੍ਰਿਗਦਿੱਵ੍ਯਤੋਹਿਦਿਖ
ਰਾਊਂ।ਇਮਕਹਿਦਿਯੋਦਿੱਬ੍ਯਦ੍ਰਿਗਜ
ਬਹੀ।ਤਾਸੁਉਦਗਨਿਰਖੋਨ੍ਰਿਪਤਬੰਗੀ
।ਸੁਜਾਅਰੋਗੀਰਸੁਦਰਜੁਗਜੋਰੀ।ਨਿਰ
ਖਿਭੁਈਨਰਪਤਿਮਤਿਭੋਰੀ।ਅਤਿ
ਅਚਰਜਅਵ੍ਰਨਿਪਉਰਆਨੀ।ਕ
ਰਿਬੰਦਨਬੋਲੇਬਰਬਾਨੀ।੧੨।ਦੋਹ
ਰਾ। ਤਵਮਹਿਮਾਆਗਮਨਿਗਮ

CC-0 Punjab University Chandigarh. An eGangotri-Vaidika Bharara Initiative

ਬਰਨਤਅਨਮਤਿਪਾਰਾ।ਹਾਅਜਾਤ੍ਰਿ
ਜਨਜਾਨਹਿੰਕਹਾਜਟਿਤਜਗਤਜੀ
ਜਾਰਾ।੧੩ ਦੋਹਰਾ।ਬਾਰਬਾਰਬੰਦੌਂਕ
ਮਲਬਿਧਿਬੰਦਿਤਪਦਤੌਗ।ਪੁਰਵ
ਹੁਇਕਬੁਵਢੈਜਨੀਅੰਜੁਮਨੋਰਥਮੋਰ
੧੪ ਚੌਪਈ ਜਨਨਿਕਵਨਬਿਧਿਜ
ਨਮਤੁਮਾਰਾ।ਭੁਐਜਗਤਜਨਨਜਆ
ਵਨਹਾਰਾ।ਬਾਸਿਸੀਤਵਨਾਅਜੁਗਾ
ਵਾਕਹਾਨੁਸੁਕਥਕਾਰਨਕਿਹਿੰਪਾਵਾ
ਏਮਾਅਤਨੇਉਦਾਰਕਿਮਧਾਰਾ।ਹਮੁ
ਦੇਵਿਸੀਦੇਹਹਮਾਰਾ।ਸੁਨਿਨ੍ਰਿਪਬਿਨੇ
ਪੁਨੀਹਰਖਾਨੀ।ਬੋਲੀਬਿਹਸਿਬਿਸ

CC-0 Punjab University Chandigarh. An eGangotri-Vaidika Bharara Initiative

ਲਖਰਖਾਨੀ। ਸੁਨਿਨ੍ਰਿਪਮਨਿਨਿਜ
ਕੌਂਕਗਨੀ। ਜਨਮੀਜੰਗਜਬਜਿਮਸ
ਗਜਾਨੀ। ਜਗਹਿਤਗਗਿਬਿਰਿਚਜ
ਬਜਾਯੋ। ਨ੍ਰਿਪਨਿਜਸਤ੍ਰੁਨਾਲਿਨਤੇਂਭ
ਯੋ। ਸ੍ਰਿਸ੍ਰਿਗੇਤਿਆਯਾਸਪ੍ਰਭੁਦੀਨਾ।
ਕਰਿਤਪੁਸੋਹਿਅਗਾਧਪ੍ਰਬੀਨਾ। ਤ
ਬਤਪਕਯੋਂਕਠਿਨਕਮਲਾਸਨਾਦੌਂ
ਹੂਜਸਗਸਸੀਖਤਸੁਨਿਸਾਸਨਾਯ
ਯੋਪਯਜਨਕਰਿਕੈਭੁਕਨੋਮਾ। ਪ੍ਰਭੁਪਦ
ਪਦਅਭੁਜੇਅਤਿਪ੍ਰੇਮਾ। ਨਿਜਨਿਦੇਸ
ਨਿਸ੍ਰਾਜਥਜਾਨੀ। ਕਰੁਨਾਕਰਕਰੁਨ
ਉਰਆਨੀ। ਚਢਿਪਤਗੇਸਪ੍ਰਨਪਤਿ

ਪ੍ਰਾਣੋ।ਗੜਿਪਦਧਾਮਤੇਂਤੁਰਤਪਧਾਰੇ
।ਬਿਧਿਹਿੰਨਿਰਖਿਨਿਜਪਦਧਾਰੇ।ਅਨ
ਭੁਏਸਨੀਰਨੈਨਨਨਾਰਾਇਨਾ।੧੫ਦੋ
ਹਰਾ।ਪਦਮਨਿਭਿਪ੍ਰਭੁਪਦਮਜਹਿੰਪ੍ਰ
ਅਪਦਪਦਮਲਗਾਇ।ਦਿਯੋਸਨੇਹ
ਸਮਾਧਤੇਸੋਵਤਿਸਪਦਿਜਗਾਇ।
੧੬ਚੌਪਈ।ਪ੍ਰਭੁਪਦਪਦਮਪਰਸਿ
ਪਿਅਪਾਵਨ।ਪਗਮਾਂਲਿਦਮਗਨਜਗ
ਭਾਵਨ।ਤਜਿਕੈਭਕਨਿਜਨੈਨਉਘਾਰੇ
।ਸਨਮੁਖਿਲਖੇਜਗਤਪਤਿਪਯਾਰੇ।
।ਪ੍ਰਭੁਪਹਿਚਾਨਉਠਿਓਅਕੁਲਾਈ।
।ਕਰੀਦੰਡਵਤਹਿਅਹਰਖਾਈ।ਪੁਨਿ

CC-0 Punjab University Chandigarh. An eGangotri-Vaidika Bharara Initiative

ਉਠਿਪ੍ਰਭੁਸੁਰਗਤਿਅਵਰੇਖੀ॥ਪਰਮਅ
ਦ੍ਭੁਤਲਖੀਵਿਸੇਖੀ॥ਪ੍ਰਭੁਦ੍ਰਿਗਫੇਰੇ
ਨੇਹਨਵਨੀਰਾ॥ਭੁਰਿਅਜਲਲੀਨੇ
ਮਤਿਧੀਰਾ॥ਸੋਜਲੁਪਖੈਕਰਅੰਤਲਅ
ਗੀ॥ਜਾਨਿਬ੍ਰਹਮਦ੍ਰਵਮਾਨਆਮਹਾਂਗੀ
ਪ੍ਰਨਿਪ੍ਰਨਾਮਕਰਿਅਸਤੁਤਿਕੀਨੀ॥
ਪ੍ਰਭੁਪ੍ਰਸਨਹ੍ਵੈਆਸਿਖਦੀਨੀ॥ਹੋਹੁ
ਪ੍ਰਪੰਚਕਲਾਤ੍ਰਹਿਸਗਰੀ॥ਤਬਨਿ
ਜਹ੍ਰਿਦੈਬਿਰੰਚਬਿਚਾਰੀ॥ਜਹਿਸੁਤ
ਸਲਿਲਸੰਤੁਜਸ੍ਵਸਾਰਾ॥ਜਗਤਾਰ
ਨਕਾਰਨਜਿਅਜਾਨੀ॥ਬਿਰਚੌਮਾਨ
ਸਸਰਸੁਖਦਾਨੀ॥ਤਹਿੰਸੁਰਿਸਾਰਸ

॥ਇਮਕਹਿਹਰਿਗਾਮਨੇਕਿਨਹੰਛਾਰੀ

ਲਿਲਸੋਥਾਪਾ।ਦਰਸਪਰਸਿਨ
ਸਨਿਨਰਪਾਪਾ।ਪ੍ਰਨਿਤਿਲਿਸਿਰਿ
ਸਿਜੀਸਬਭ੍ਰਾਤੀ।ਸੁਰਨਰਾਦਿਜੰਗ
ਮਜਙਸਾਤੀ।੧੭ਦੋਹਰਾ।ਬਹੁਤਬੈ
ਸਥੀਤਿਭੁਐਤਵ੍ਰਪੁਰੁਖਾਇੱਖ੍ਵਾਕਾ।ਤਿ
ਲਿਥਸਿਸਮੁਲਿਪਗਨਪਾਰਿਕਗੀਬਿ
ਨਅਬਰਬਾਕ।੧੮ਚੌਪਈ।ਭੁਗਵ
ਨਮਨਸਸਲਿਲਸੁਹਾਵਾ।ਪਰਮ
ਪੁੰਨਿਅਨਿਧਿਆਗਾਮਗਾਵਾ।ਸੋਜੋ
ਬੈਹੈਈਹਾਂਅਬਆਈ।ਸੋਸੁਭੁਕਰ
ਹੁਜਤਨਜਗਾਸਾਂਈ।ਤਾਸੁਬਿਕਸ
ਬਸਿਸਮੁਨਿਧੀਰਾ।ਸੁਨਿਗਮਨੇ

CC-0 Punjab University Chandigarh. An eGangotri-Vaidika Bharara Initiative

ਮਾਨਸਸਰਤੀਰਾ ॥ ਮੁੰਜਕੇਸਿਮੁਨਿਵ
ਰਜਸੁਜਾਨਾ ॥ ਬਸੇਤਹਾਂਤਪਤੇਜਨਿ
ਧਾਨਾ ॥ ਕਰਿਅਸਤ੍ਰੁਤਿਤੋਖੋਤਿਨਸੋ
ਈ ॥ ਬੋਲਓਬਰਮਾਂਗਹੁਜਿਓਜੋਈ
ਤਬਬਸਿਸਟਮਾਂਗੀਸੁਭਸਰਿਤਾ ॥
ਨੀਰਜਨੈਨਨੈਨਜਲਭਰਿਤਾ ॥ ਮੁੰਜਿ
ਕੇਸਿਮੁਨਿਦਈਸੁਹਾਈ ॥ ਤਬਹੋਹੰਰਲੀ
ਤਹਾਂਤੇਧਾਈ ॥ ਮੁਨਿਬਸਿਸਟਆਨੀ
ਜਗਾਜਨੀ ॥ ਤਾਤੇਂਤਨਆਤਾਸੁਬਖਾ
ਨੀ ॥ ਕਮਲਨੈਨਪ੍ਰਭੁਨੇਨਕਮਲਤੇਂ ॥
ਹੋਹੰਉਪਜੀਅਤਿਰਾਮਅਮਲਤੇਂ ॥ ਤਾਂ
ਹਿਪਰਉਨਿਜਉਦਰਮਝਾਗੀ ॥ ਸੁੰਦਰ

CC-0 Punjab University Chandigarh. An eGangotri-Vaidika Bharara Initiative

ਸ੍ਯਾਮਰਾਮਅਨਹਾਂਗੀ।ਅਮਅੰਤਰ
ਰਾਅਹਿਂਜੇਧ੍ਯਾਵਹਿਂ।ਬਿਨਸ੍ਰਮਤੂ
ਤੁਮੁਕ੍ਤਿਪਾਵਹਿਂ।ਰਜਨਰਾਅਬ੍ਰਹ
ਮਅਬਿਨਾਸੀ।ਸਿਵਸੱਚਿਦਾਨੰਦ
ਗੁਨਰਾਸੀ।ਸੋਤਦਭੁਵਨਭੂਕ੍ਰਤ
ਅਭਿਜਨਾ।ਪ੍ਰਗਟੇਦੇਵਦੁੰਸਟਦਲ
ਭੰਜਨਾ।ਤ੍ਰੀਖਨਤਪਤੇਖੇਤਨੁਆਲਾ
ਤਬਤਵਤੈਲੈਭੁਏਭੁਗਵਨਾ।ਓਸੁ
ਨਾਅਸਰਜੂਸਰਿਜਆਨੀ।ਭੁਈਅ
ਨੈਤਰਅੰਤਰਧਾਨੀ।ਜਾਹਿਕੇਤਕਲ
ਖਿਨਗਰਨਿਵਾਸੀ।ਬਿਸਮਿਤਭਏ
ਸਕਲਸੁਖਰਾਸੀ।੧੯ ਦੋਹਰਾ।ਪ ੨੧

CC-0 Punjab University Chandigarh. An eGangotri-Vaidika Bharara Initiative

ਨਜਧੀਨਜਦਾਸਰਥਿਨ੍ਰਿਪਤਿਧਨਸ
ਰਜੂਸਾਰਿਸੋਇਆਫੁਗਰਥੁਗਰਨਭ੍ਰਨ
ਗਰਰਗੀਧਨਿਜਧਨਿਜਧ੍ਰਾਨਿਭੋਇ ੨੦
ਗੁਰਆਫਜਸਲੈਚਲੇਨ੍ਰਿਪਸੁਤਲਿਸ
ਹਿਤੁੰਜਗੇਹਾ।ਪੁਰਜਨਗੁਨਗਾਵਤਸੁ
ਨ
ਜਸੁਸਾਦਰਸਜਤਸਨੇਹਾ।੨੧ ਛਿਦ
ਇਹਭਾਂਤਿਰਘੁਬਰਚਰਿਤਸੁੰਦਰਬਿ
ਬਿਧਬਿਧਿਆਨੰਦਭੁਰੇ।ਗਾਵਤਸੁਨ
ਤੰਸਮਲਸਾਮਕਸੁਧਾਸਾਮਸ੍ਵਨਨਿ
ਸਭ
ਧਰੇ।ਸ੍ਰੀਰਾਮਪਰਮਕ੍ਰਿਪਾਲਪ੍ਰਭੁਮਾਮ
ਰਸਨਗਤਬਕਤਾਸ੍ਵੀ।ਬਿਨਤਾਸੁਕ
ਰੁਨੋਕਹੈਤਿਹਿਗੁਨਰਹੱਸਜਸੁਧਾਮ

CC-0 Punjab University Chandigarh. An eGangotri-Vaidika Bharara Initiative

ਸੀ।੨੨ ਸੋਰਠਾ ਸੁਨਹੁਮੁਨੀਸਖ
ਬੀਨਅਧਰਗੀਮਜਰਾਘਵਚਰਿਤ੍ਰ
ਕਿਅਸੁਪਸੁਰਸਹੀਨਿਜੇਨਸੁਨੈਸਾ
ਦਰਸਦਾ।੨੩ ਇਤਿਸ੍ਰੀਗਅਰੱਹਸੇ
ਰਤਨਹਰਿਖਿਗਚਿਤੇਸਪਤਤ੍ਰਿਸੋਧ
ਯਾਯ:੩੧ ਦੋਹਰਾ। ਭੁਰਤਲਖਨ
ਰਿਪੁਦਮਨਸਮਪ੍ਰਭੁਅਨੁਰਾਗਰਗੀ
ਲਾ।ਸਖਾਸਮੂਹਸੁਖਦਸਕਲਸੁਦ
ਰਸੁਧਰਸੁਸੀਲਾ।੧ ਚੌਪਈ।ਪ੍ਰ
ਭੁਸਮੀਪਸਿਤਤਸਬਰਹਹੀਂ।ਲੀ
ਲਾਲਲਿਤਬਲਿਤਸੁਖਲਹਹੀਂ।
ਤਿਨਮਹੰਜੇਪ੍ਰਧਾਨਗਨਗਾਏ।ਤਿ

CC-0 Punjab University Chandigarh. An eGangotri-Vaidika Bharara Initiative

ਨਕੇਨਾਮਸੁਨਹੁੰਮਨਭਾਏ।ਪ੍ਰਿਥਮਪ੍
ਤਾਪੀਸਖਾਸੁਜਾਨਾ।ਸਤ੍ਰੁਸਮਨਪ੍ਰ
ਲਿਯੋਮਧ੍ਯਪਾਨਾ।ਪੁਨਿਪ੍ਰਤਾਪਸੁਖ
ਪ੍ਰਭੁਸੁਖਦਾਈ।ਅਪਰਜੁਪਿਸਰ
ਸਹਜਸੁਹਾਈ।ਸੁਸ੍ਵਰੂਪਜਯਥਿ
ਜੈਸੁਕਰਮਾ।ਦੀਰਘਬਾਹੁਸੁਕੇਠਸੁ
ਧਰਮਾ।ਸੁਸ੍ਰਸਿਰਾਅਤਿਬਿਕ੍ਰਮਿਸੀ
ਲਾ।ਚਾਰੁਚੰਦ੍ਰਰਿਪੁਦਾਰਸੁਸੀਲਾ।ਅ
ਰਿਜਿਤਭਾਨੁਮਨੋਹਰਨਾਮਾ।ਰਾਜਸਰ
ਮੀਸਵਲ੍ਯਸੁਧਾਮਾ।ਹਰਿਦਸ੍ਵਾਦਿ
ਸਨੇਹਸੁਹਾਏ।ਸਖਾਸਹਸਰਘੁਬਰ
ਮਨਭਾਏ।ਸਬਕੇਰਮਚਰਨਅਤਿ

ਪ੍ਰੀਤੀ।ਅਵਧਪਨਾਥਅਤ੍ਰਿਨੀਦਿਤਗੀ
ਤੀ।ਨਿਤਪ੍ਰਤਿਕਰਨੀਹੇਤੁਕਲਕ੍ਰੀੜ
ਾ।ਅਸਾਈਪਰਨੈਂਹੇਤੁਜਿਥੀ੍ੜਾ।ਕੇ
ਸਲਆ।ਗ੍ਰਿਹਸੁਦਅਨੇਕਾ।ਧਾਵਧ
ਬੀਨਏਕਤੇਏਕਾ।ਗਿਸ੍ਰਪੁਸ੍ਰਤਨੁ
ਸਹਸਸੁਭ੍ਰਾਏ।ਬਰਭੂਖਨਭੂਖਿਤ
ਛਬਿਛਾਏ।ਅਨਿਕੁੰਡਲਮੰਡਿਤਬ
ਰਬਦਨਾ।ਰਾਮਸਨੇਹਸਰਸਸੁਭ
ਸਦਨਾ।ਕਰਤਰਾਮਹਿਤਬਿਬਿਧ
ਰਸੋਈ।ਪਰਨਪ੍ਰੇਮਰੀਜਿਤਰਸੋਤੁ
ਈ।ਅਹਿਪ੍ਰਥਾਮੈਂਪ੍ਰਥਾਮਬਨਾਊਂ
ਨੈਂਪਹਿਲਿਹਿਰਘੁਬਰਹਿੰਜਿਮਾਊਂ

CC-0 Punjab University Chandigarh. An eGangotri-Vaidika Bharara Initiative

੨ ਦੋਹਰਾ ਜੋਤ੍ਰਾਜੋਤੀਹਰਖਿਹਿਆਬਿ
ਜਨਬਿਬਿਧਪ੍ਰਕਾਰ।ਕਰਤਜਿਆ
ਵਤਰਘੁਪਤਿਹਿੰਨਿਤਪ੍ਰਤਿਪੀਤਅ
ਪਾਰ।੩ ਚੌਪਈ।ਸਖਨਿਸਜਤਕੇ
ਜਨਕਰਿਰਾਮਾ।ਕ੍ਰੀੜਾਕਰਤਆਪਿ
ਕਅਭਿਰਾਮਾ।ਪੀਤਬਰਨਬਰਬਸ
ਨਸੁਹਾਏ।ਅੰਗਾਅੰਗਿਭੂਖਨਭਲਿ
ਭਾਏ।ਅਨਿਸਿਰਪੇਚਸੁਭਗਾਸਿ
ਰਸੋਹੇ।ਕਲਗੀਕਲਿਤਲਲਿਤਮ
ਨਮੋਹੇ।ਉਰਮਨਿਮਾਲਬਿਸਾਲਬਿ
ਰਾਜੀ।ਕਰਿਕਿਕਨਪੌਂਚੀਭਲਭ੍ਰਾ
ਜੀ।ਕਟਿਕੌਂਧਨੀਬਨੀਅਭਿਰਾਮਾ

CC-0 Punjab University Chandigarh. An eGangotri-Vaidika Bharara Initiative

ਾਲਗੇਲਸਤਜਹਿੰਲਲਿਤਲਲਾਮ
ਾਪਦਪੰਕਜਪਨਹੀਂਅਨਭੁਾਈਾਕਨ
ਕਸੂੜਅਨਿਅੰਜੁਬਨਾਈਾਚਾਰੌ
ਭੁਾਇਸੁਭੁਾਇਸੁਹਾਏਤੁਨੁਅਨੁਹਾ
ਗਸਿਗਾਰਬਨਾਏਅਵਧਨਾਬਨਿਦ
ਨਜਿਨਿਦੇਖੇਾਤਿਨਿਸਅਤਿਨਿਸੁ
ਰਪਤਿਪੁਰਪੇਖੇਾਇੰਦੀਵਰਸੁੰਦਰਘ
ਨਸਜਾਮਾਾਬਿਹਰਤਨਗਰਰਗਾਮਸੁ
ਖਧਾਮਾਾਪਾਨਪੰਤ੍ਰੀਗਸੁਰਿਗਸੁਹਾਏ
ਾਸਖਨੀਸੰਗਾਅਤਿਰੰਗਅਚਾਏਾਬੀ
ਬੀਬਗਾਰਬਜਾਰਅਸ੍ਵਾਰੀਾਕਿਦੂਕਕੇ
ਲਿਕਰਤਅਨਹਾਰੀਾਦੈਰਤਕਹੂਕੇਲ

CC-0 Punjab University Chandigarh. An eGangotri-Vaidika Bharara Initiative

ਰਸਰਤੋ।ਛਿਨਿਇਕੌਂਟੇਕਿਕਹੂੰਮੁਸ
ਕਾਤੋ।ਗਗਨਉਛਾਰਿਗੇਂਦਗੁਨਖਾਨੀ ਅ
ਆਵਤਗਹਤੁਹਰਖਮਨਮਾਨੀ।ਪੁ
ਨਿਪੁਨਿਇਹਿੰਬਿਧਿਕਰਤਕ੍ਰਿਪਾਲਾ
।ਗਗਨਮਗਨਦੇਖਤਿਸੁਰਬਾਲਾ।੫।
ਦੋਹਰਾ।ਰਾਮਬਾਲਲੀਲਾਲਲਿਤ
ਲਖਿਅਦਭੁਤਉਦੋਤਾ।ਜਹਜੋਗ
ਮਜਗਜੀਵਜੇਤੇਜੋਗਾ।ਜਹਹੋਤ
ਚੌਪਈ।ਕਬਹੂੰਗੇਂਦਗਹਿਦੂਰਿ
ਚਲਾਵਤ।ਪੁਨਿਪਭੁਤਾਹਿਪਗਨਿ
ਧਰਪਾਵਤ।ਤ੍ਯੌਸਬਸਖਾਹਰਖਿਮ
ਨਮਾਂਹੀ।ਕਿਦੁਕਪਕਰਨਿਹੇਤੁਪਰਾਹੀ

CC-0 Punjab University Chandigarh. An eGangotri-Vaidika Bharara Initiative

ਜਿਅਤਿਬਲੀਗਰਜੈਗਹਿਲੇਹੀਂ
ਤੇਪੁਨਿਬਿਹਸਿਰਅਕਰਿਦੇਹੀ।ਪੁਨਿ
ਪ੍ਰਭੁਗਹਿਪਟਕਤ੍ਰਿਅਤਿਦੂਰੀ।ਬਹੁਰ
ਧਰਨਿਧਾਵਤਗਤਿਭੂਰੀ।ਭੁਰਤਲਖ
ਨਰਿਪੁਹਨ੍ਯਪੁਨਿਧਾਵਹਿਂ।ਗਹਿਸੁਰੇਂਦ
ਪ੍ਰਭੁਪਹਿਲੈਆਵਹਿ।ਨ੍ਰਗਰਬਗਰ
ਬਰਛੀਬਿਨੈਮਾਂਹੀ।ਕੇਲਿਕੁਲਾਹਲਿ
ਸੁਨਿਯਮਹਾਹੀਂ।ਨਿਰਖਤਿਹਰਖਨ
ਗਰਨਰਨਾਰੀ।ਜੇਬਹੁਜਨਮਸੁਕ੍ਰਿਤ
ਕ੍ਰਿਤਭਾਰੀ।ਪ੍ਰਭੁਤਜਿਜਿਨਹਿਜਾਂਹਿਂ
ਬਲਅਨਾ।ਤਨੁਤਜਿਚਲੇਮਨਹੁੰਤਿ
ਨਿਪਟਾਨਵਨਾਗਰੀਰਮਛਬਿਦੇਖੀ

CC-0 Punjab University Chandigarh. An eGangotri-Vaidika Bharara Initiative

ਹੋਹਿੰਜਹਾਂਤਹਾਂਬਿਬਿਧਬਿਸੇਖੀਤ
ਜਿਗ੍ਰਿਹਕਾਜਲਾਜਗੁਰੁਜਨਕੀ॥
ਬਿਤ੍ਰਨਬਾਨਬੇਧਿਤਗਤਿਮਨਕੀ॥
ਇਕਟਕਚਿਤਵਤਿਰਘੁਪਤਿਰੂਪਾ॥
ਜਿਮਚਕੋਰਿਚਅਚੰਦਅਨੂਪਾ॥ਕ
ਹਤਿਪਰਸਪਰਿਕੋਕਿਲਬੈਨੀ॥ਰਾ
ਮਨੂਪੋਸੋਹਿਤਿਮ੍ਰਿਗਨੈਨੀ॥੬॥ ਦੋਹ
ਰਾ॥ਅਰੀਲਗਨਆਤਿਅਟਪਟੀਹਿ
ਪਪਟਜਟੀਬਿਸੇਖਿ॥ਲਗੀਰਹਿਤ
ਚਿਤਚਟਪਟੀਪਾਗਲਟਪਟੀਪੇਖਿ॥
੭ ਚੌਪਈ॥ਲੀਐਂਜਾਤਰਘੁਬਰਮਨ
ਮੋਰਾ॥ਕਰਹੁਸਖੀਕਛੁਜਤਨਸਵੇਰੋ

CC-0 Punjab University Chandigarh. An eGangotri-Vaidika Bharara Initiative

ਬੋਲੀਅਪਰਸੁਨੈਕੋਤੇਰੀ ।ਅਸਮ
ਤਿਗਈਭੁਸ਼ੀਘ੍ਰਬਚੇਰੀ ।ਕੋਕਹਿਵ
ਹਿਚਿਤਵਨਿਬਰਬਾਂਕੀ ।ਗਤੀਬਧਿ
ਬਰਬਸਉਰਟਾਂਕੀ ।ਅਪਰਕਹੈਵਹਿ
ਹਸਨਿਅਨੋਖੀ ।ਸਸਿਇਵਚਿਤਰ
ਕੋਰਚਜੋਚੋਖੀ ।ਕਾਹੂਕਪ੍ਰਭੁਭ੍ਰਿਕੁ
ਟੀਭੁਲਿਭ੍ਰਾਖੀ ।ਕਾਮਕਮਾਨਤਾਨਜ
ਨੁਰਾਖੀ ।ਕੋਇਕਚਿਤੈਚਰੂਚਟਕੀ
ਲੀ ।ਚਕੀਥਕੀਛਬਿਛਕੀਛਬੀਲੀ
।ਕੋਊਨਿਰਖਿਪ੍ਰਭੁਨੈਨਬਿਸਾਲਾ ।ਭੁ
ਸ਼ੀਬਿਬਸਬਰਨਤਿਬਰਬਾਲਾ ।ਕੋਊ
ਨਾਸਿਕਾਨਿਰਖਿਨਵਨਾਗੀ ।ਬਰਨ

CC-0 Punjab University Chandigarh. An eGangotri-Vaidika Bharara Initiative

ਤ੍ਰਿਮੁਦਿਤਮਦਨਮਤਵਾਰੀਕੋਊ
ਲਿਲਾਟਪਟਲਖਅਵਲੋਕੀ।ਬਰਨ
ਤ੍ਰਿਬਾਅਗਾਅਰਸੋਰਕੀ।ਗੋਲਕਪੋਲ
ਲੋਲਛਬਿਕੋਊ।ਲਿਰਖਾਗਰਖਿਬਰ
ਪਾਤਿਦ੍ਰਿਗਦੋਊ।ਕਰਨਕਨਿਕਕੁਡ
ਲਛਬਿਛਾਂਕੋ।ਕੋਊਬਿਲੋਕਿਬਰਨ
ਤ੍ਰਿਅਤਿਬਾਂਕੋ।ਰਅੰਗਜੇਸੋਜਿਨ
ਜੋਏ।ਤੰਹਤੰਹਤਾਸੁਨੈਨਮਨਪੋਏ।੫
ਦੋਹਰਾ।ਗਲੀਗਲੀਅਤਿਰੰਗਰ
ਲੀਏਤਕੁਲੀਬਹੁਭਾਂਤਿ।ਲਖਿਰਘੁ
ਸਸਿਸਗਲੀਅਲੀਕੁਮਦਕਲੀ
ਖਿਲਿਜਾਤਿ।। ਚੌਪਈ।ਰਘੁਬਰ

CC-0 Punjab University Chandigarh. An eGangotri-Vaidika Bharara Initiative

ਰੂਪਜਹਾਂਜੁਨਿਹਰਤਾ।ਸਿਖਲਸੇ
ਹਦੇਹਨਸਿਭੁਰਤਾ।ਇਹਿਬਿਧਿਰ
ਮੁਕਰਤਨਿਤਕ੍ਰੀੜਾ।ਹਰਤਸਕਲ
ਸੰਜਨਮਨਪੀੜਾ।ਅਦਿਹਸਨਿਰਿ
ਤਵਨਿਰਿਤਤੇਰਤਾ।ਕੋਟਿਮਦਨਮ
ਨਮਾਨਮੋਰਰਤਾ।ਹਾਸਬਿਲਾਸਕਰ
ਤਬਿਧਿਨਨਾ।ਹਸਤਹਸਾਵਤਸਖ
ਨਿਸੁਜਾਨਾ।ਕਿਦੁਕਕੇਲਿਬਬਸਰਧੁ
ਰਾਈ।ਕਬਹੁੰਕਦੂਰਿਜਾਤਜਬਧਾਈ
ਭੁਜਤੋਹੇਰਬਾਦਿਸਖਾਸਨੇਹੀ।ਪ੍ਰੇਮ
ਪੁਲਕਿਪਰਸਤਿਪ੍ਰਭੁਦੇਹੀ।ਕਨਿਕ
ਬਰਨਕੈਚੁਕਗਾਤਦੂਖਨਾ।ਪਹਿਰੇਧੁ

CC-0 Punjab University Chandigarh. An eGangotri-Vaidika Bharara Initiative

ਭੁਪਤ੍ਰਾਤਜਨੁਪ੍ਰੂਖਨਾ।ਬਿਬਿਪਬਸ
ਨਭੂਪਨਜੁ ਤ੍ਰਤ੍ਰਾਏ।ਸੈਗਾਸਖਸੋਹ
ਤਛਬਿਛਾਏ।ਬਹੁਬਿਹਾਰਬਰਬੀਥਿ
ਨਮਾਂਹੀਂ।ਲੀਜੇਬਿਹਸਿਭੂਪਤਿਬ੍ਰਾਰਿਐਂ
ਕਾਪਾਇਯਪਗਾਸਿਪਤਿਜਨੁਰਿਕਾਸ੍
ਮਕਲਯੋਂਛਿਸਪ੍ਰੇਮਦੂਲਾਗੇ।ਪ੍ਰਨਿਪ੍ਰਤ੍ਰਿ
ਜਨਨੀਸਦਨਸਿਧਾਗੇ।ਜਨਨੀਰਿ
ਖਿਹਰਖਿਹਿਅਲਾਏ।ਦੂਪਤ੍ਰਾਤਿਅ
ਤਿਹੇਤੁਜਿਮਾਏ।ਕਰਿਤ੍ਰੋਜਨਸਬਸ
ਖਨਿਸਐਤਾ।ਰਮੇਰਾਂਮਪ੍ਰਨਿਜਨਨਿ
ਨਿਕੇਤਾ।ਇਹਿਬਿਧਿਕਰਤਰਾਮਨਿ
ਤਲੀਲਾ।ਪ੍ਰਰਜਨਪਰਜਨਰੰਜਨ

ਸੀਲਾ ।। ੧੦ ਛਿਦਾ ।। ਨਿਜਜਨਮਨਿ
ਜਨਭਵਭੈਭੰਜਨਨਿੱਤਅਨਿਰੰਜਨਰ
ਘੁਰਾਈ ।। ਕਰਿਹਿਨਿਤਨਵਲੀਲਾਸੋਭ
ਨਸੀਲਾ ।। ਸਿਸੁਗਨਮਿਲਾਅਨਭੁਾਈ
ਲੀਧਅਵਧਨਿਵਾਸੀਯੋਂਨਿਪ੍ਰਕਾਸੀ
ਪ੍ਰਭੁਗੁਨਰਾਸੀਨਵਰੰਗੀ ।। ਛਿਨਇਕ
ਦਿਨਜਾਂਹੀਤਿਹਿਂਸੁਖਮਾਂਹੀਕੋਊਦੁਖ
ਨਾਂਹੀਤ੍ਰੈਭੰਗੀ ।। ੧੧ ਸੋਰਠਾ ।। ਸਭਦਿ
ਨਕਰਿਕਲਿਕੇਲਿਰੈਨਿਸੈਨਸੁਖਕੈ
ਨਭੁਾਗਾ ।। ਪੁਨਿਪ੍ਰਭਾਤਿਜਿਸੁਮੇਲਿਕਰ
ਤਚਰਿਤਪਾਵਨਪ੍ਰਭੂ ।। ੧੨ ।। ਪੂਰਨਪ
ਰਮਾਨੰਦਪ੍ਰਾਕ੍ਰਿਤਨਰਇਵਕੇਲਿਕਰਾਸੀ

CC-0 Punjab University Chandigarh. An eGangotri-Vaidika Bharara Initiative

ਤਤਸੁੱਪਸੁਛਿਦਰਤਨਾਗੀਪ੍ਰਭੁਪ੍ਰੇਮ
ਬਸਾ॥੧੩॥ਇਤਿਸ੍ਰੀਗੰਥਰਾਗਸਾਗਰਤ
ਨਾਗਿਥਿਰਚਿਤੇਅਸਤ੍ਰਿਸੋਧਯਾਇ॥੩
੮ ਦੋਹਰਾ॥ਏਕਸਮੈਂਮੁਨਿਪਤਉਠਿ
ਰਘੁਵਰਰਾਜਿਵਨੈਨਾ॥ਕਰਪਨੂਗੀਂਕ
ਟਿਤਰਕਸੀਕਸੀਤੂਭਗਸੁਖਦੈਨਾ॥
੧ਚੌਪਈ॥ਭੁਰਤਲਖਨਰਿਪੁਹਨਮ
ਨਭੂਏ॥ਸਾਹਿਤਸਖਨਿਸੋਈਥਸ
ਥਨਾਏ॥ਸਰਜੂਤੀਰਸੁਦਰਸੁਖਦ
ਈ॥ਰਾਇਕਰਨਲੀਲ੍ਹਾਅਨਭੂਈ॥
ਤਾਂਹਬਨਾਇਇਕਲੱਛਸੁਲੱਛਨਾ॥
ਲਗੇਚਲਾਵਨਿਥਾਨਬਿਚੱਨਾ॥ਪ੍ਰਥ

ਓ

CC-0 Punjab University Chandigarh. An eGangotri-Vaidika Bharara Initiative

ਮਲੱਛਬੇਪਨਪਨਪਾਵਨੂਕਿਓਪਰ
ਸਪਰਸਬਨਿਸੁਹਾਵਨਾ॥ਓਧਮਾਰਗ
ਨਜਾਇਨਿਕੋਈ॥ਇਗਿੰਬਿਧਿਬੇਪਥੀ
ਰਥਰਸੋਈ॥ਇਮਕਹਿਜਬਲਿਹਨੇ
ਬਰਧਾਨਾ॥ਗਿਓਮਲੱਛਸਬਗਨਿ
ਸੁਖਮਾਨਾ॥ਪਰਯੋਬਿਬਾਦਪਰਸਪਰ
ਤੁਬਹੀਂ॥ਨਿਜਨਿਜਬੰਨਥਥਾਨਤਸ
ਬਹੀ॥ਨਿਰਖਿਬਿਬਾਦਿਸਰਬਸੁਖ
ਦਾਈ॥ਬੋਲੇਬਿਮਲਬਚਨਰਘੁਰਾਈ
॥ਇਕਇਕਕੌਹੂਬੇਧਹੁਸਬਲੱਛਾ॥ਮਿਟੇਇਸ
ਤਜਿਓਪੱਛਬਿਪੱਛਾ॥ਸੁਨਿਪ੍ਰਭੁਬਚਨ
ਸਬਨਿਸੁਖਮਾਨਾ॥ਤਿਨਤਿਨਸਾਂਧੇਬਰ

CC-0 Punjab University Chandigarh. An eGangotri-Vaidika Bharara Initiative

ਬਾਨਾ ਸਬਨਿਬਹੁਰਿਬੇਧੋਜੇਬਰਲੰ
ਛਾ ਲਖਿਹਰਖੇਰਘੁਪਤਿਅਤਿਦੰਛਾ
ਇਹਿਬਿਧਿਸੁਭ੍ਰਸਰਜੂਸਰਿਤੀਰਾ। ਸ੍ਰੀ
ਸੰਤਸੁਖਸਾਗਰਰਘੁਬੀਰਾ ੨ ਦੋਹਰਾ
ਸ੍ਰੀਕ੍ਰਾਰਸਉਰਭੇਅਧਿਕਸਖਨਿਸਹਿ
ਤਸ੍ਰੀਰਆਗਏਭੂਲੋਭ੍ਰਜਨਤਵਨਗ
ਏਬੀਤਜੁਗਜਾਂਆ।। ੩ ਚੌਪਈ ਭ੍ਰਜਨ
ਸਏਸਮੁਭਿਭੂਪਾਲਾ। ਭ੍ਰਜਨਹਿਤਗਏ
ਭ੍ਰਜਨਸਾਲਾਂ। ਲਗੇਪਰੋਸਨਿਪਰੁਸ
ਨਿਹਾਰੇ। ਤ੍ਰਿਬੁਨਰਨਾਯਕਸੁਵਨਸੋਭ੍ਰ
ਰੇ। ਕਹੋਜੋਕਿੰਕਰਗਨਿਕਟਹੰਰਘੁਰਾਈ।
ਬੋਲਹੁਬੇਗਿਬਿਲੰਬੁਬਿਹਾਈ। ਸੁਨ

CC-0 Punjab University Chandigarh. An eGangotri-Vaidika Bharara Initiative

ਤਬਚਨਾਬਿਧਿਕਰਬਹੁਧਾਏ।ਕੈਸੰਲਆਂ
ਦਿਸਦਨਅਨੰਤੁਾਏ।ਕਰੀਬਿਨੈਕਰਤ
ਲੈਤਿਹਾਗੇ।ਭੋਜਨਹਿਤਨਗਨਾ।ਰਹਕ
ਗੇ।ਤਿਨਬਿਨਿਭੋਜਨ।ਨਿਭੁਜਤਨਭੂਪਾ।
ਪਰੰਦੁਪਭੁਆਇਸਅਨੁਰੂਪਾ।ਸੁਨਤ
ਕਲੀਵਬਚਨਕਹਿਮੈਯਾ।ਸਗੁਤਟ
ਖੇਲਤਸਭਭੈਯਾ।ਸੇਵਕਗਨਸਿਵਕ
ਲੈਜਾਵਹੁ।ਤਿਨਹਿਚਢਾਇਤੁਰਤਲੈਆ
ਵਹੁ।ਸੁਨਿਜਨਨੀਆਇਸਹਰਖਾਏ
।ਲੈਸਿਵਕਾ।ਸਿਵਕਾਧਰਧਾਏ।ਤਿਨਿ
ਨ੍ਰਿਪਆਇਸਆਇਸੁਨਾਈ।ਸਿਵਕ
ਚਢਿਚਲਿਜੋਰਘੁਰਾਈ।ਤੁਅਬਿਨਲ

CC-0 Punjab University Chandigarh. An eGangotri-Vaidika Bharara Initiative

ਜਿਸੇਵ੍ਰਤਅਵਧੇਸਾਂ।ਸੁਨਿਬਾਲ
ਕਗਨਬੋਲੇਬੈਨਾ।ਹਮਨਹਿਤਜੈਂਕੇ
ਲਿਸੁਖਦੈਨਾ।ਸੁਨਿਬੋਲੀਰਿਪੁਹਨ
ਮਨਹਾਰੀ।ਹਮਰਘੁਬਰਆਇਸਅ
ਨੁਸਾਰੀ।ਰਘੁਪਤਿਪਿਤੁਆਇਸਨੁ
ਨਿਕਨਾ।ਤਤਛਿਨਪਯੋਧਰਨਿਧਨੁ
ਬਾਨਾ।੪।ਦੋਹਰਾ।ਦੈਨਿਜਭੁਜਤਲ
ਤਾਲਤਬਤਾਜਿਸਿਵਕਹਿੰਸੁਖਦੈਨ
ਹੁਲਸੋਜੇਸਖਾਐਂਭੁਜਿਚਲੇਇਮਕਹਿ
ਗਜਿਵਨੈਨਾ।ਪਉੜੀ।ਭੁਜੇਬਧਾ
ਰਿਖੇਗਿਰਘੁਰਾਈਆਸਿਗਭੁਜੇਭੁਰਤ
ਦਿਕਭੁਾਈਆਤੇਸੋਇਸਕਲਸਖਾਗ

ਪਾਕਸਾਲਬੈਠਬਰਬੇਸਾ।

ਨਭੁਗੋ।ਇਕਤੈਂਏਕੋਹੋਤਬਾਢਿਆਗੋ
ਧਨੁਖਲਿਖੀਗਆਆਦਿਸਥਸਾਮਾਲੋ
ਲੇਭੁਗੇਅਨੁਗਆਭਿਰਾਮਾ।ਭੁਓਕੁ
ਲਾਹਲਨਗਰਮਝਾਗੀ।ਬਿਸ੍ਮਿਤ
ਭੁਏਨਗਰਨਰਨਾਰੀ।ਸਬਹਿੰਭੁਓ
ਸਿਦੇਹਬਿਸੇਖੀ।ਰਾਮਪਰਾਵਨਿਧਾ
ਵਨਦੇਖੀ।ਲੈਸਿਵਕਾਸੇਵਕਗਨਅ ०
ਏ।ਪੂਛਿਤਿਨਹਿੰਸਿਦੇਹਸਿਰਾਏ।ਰਾਮ
ਤੁਰੰਤਆਏਂਪਤੁਪਾਸਾ।ਅਨੁਜਸਖ
ਲਿਸੰਗਕਰਤਬਿਲਾਸਾ।ਸਖਲਿਸਹਿ
ਤਕਰਪਾਯਪਖਾਰੀ।ਬੈਠੇਪਤੁਸਮੀ
ਪਸੁਤਚਾਰੀ।ਅਤਿਅਨੰਦਉਮ੍ਰਗੀਅ ੨੨

CC-0 Punjab University Chandigarh. An eGangotri-Vaidika Bharara Initiative

ਵਪੋਸਾ।ਲਗੇਕਰਨੇਭੋਜਨਭੁਵਨੇ
ਸਾ।ਭੋਜਨਕਰਤਿਨਿਰਖਿਸੁਖਪਾਈ
ਹਸਿਪੂਛੋਗਾਮਹਿਰਧੁਰਾਈ।ਲੱਛ
ਨਿਪਾਤਕਿਓਕਿਨਭ੍ਰਾਤਾ।ਸੋਸਨਕ
ਹੁਜਾਰਸਬਬਾਤਾ।ਸੁਨਿਪਿਤੁਬਚ
ਉੱਤਰਪ੍ਰਭੁਦੀਨਾ।ਲੱਛਨਿਪਾਤਤਾਤੇਂ
ਕੀਨਾ।ਸੁਨਿਸੁਤਬਚਨਨਿਪਤਿਹਰ
ਖਾਨਾ।ਬੋਲੇਪੁਨਿਸਨੇਹਸਰਸਾਨਾ।ਬਿ
ਥਾਨਜੋਜੋਜਾ।ਇਨਕੇਈ।ਬਰਅਤਿ
ਆਸਕਰਹੁਸੁਤਿਸੋਈ।੧ ਦੋਹਰਾ।।
।ਚਲਤਲੱਛਬੋਪਨਬਹੁਰਿਸਬਦਿਬੋ
ਪਾਅਨਆਸਾ।ਕਰਹੁਸਹਾਨੁਜਸੁਅਤਿ

CC-0 Punjab University Chandigarh. An eGangotri-Vaidika Bharara Initiative

ਸੁਤਸੀਤਤਤਿਸੋਅਭਿਜਾਸਾ।੧੦ਚੌਪ
ਈ।ਸੁਨਿਪਿਤ੍ਰੁਬਚਨਿਰਾਮਅਨਿਕ੍ਰ
ਏ।ਪੁਨਿਬੋਲੇਪ੍ਰਭੁਬਚਨਸੁਹਾਏ।ਤ੍ਰ
ਤਜੁਅਮਕਰਹੂਟਤਬਨਾ।ਕਿਪਤਿਜਾ
ਤਿਲੈਂਹੁਅਸਥਾਨਾ।ਹਨੈਲੱਛਸੋਜੇ
ਕੇਪਨਿਹੋਈ।ਸੁਹਿਥਿਧਿਪਿਤਾਤਿਸਿਖ
ਵਹੁਸੋਈ।ਸੁਨਿਸੁਤਬਚਨਬਿਨੈ
ਰਸਭੀਨਾ।ਬੋਲੇਨਰਪਤਿਪ੍ਰੇਮਪ੍ਰ
ਧੀਨਾ।ਸੁਨਿਸੁਤਤ੍ਰਹਿਸਬਭਾਂਤਿ
ਸਿਖੈਹੌ।ਅਸ੍ਤ੍ਰਸਸ੍ਤ੍ਰਸਿੱਛਾਸੁਭਦੈਹੌ
ਅਹਾਂਦਿੱਬ੍ਯਵਿਦ੍ਯਾਜਗਜੇਤੀ।ਦੈ
ਹੌਂਸਿਖਮਤਾਤਤ੍ਰਹਿਤੇਤੀ।ਭ੍ਰਤਲ

CC-0 Punjab University Chandigarh. An eGangotri-Vaidika Bharara Initiative

ਖਨਗਿਪੁਹਨਿਤਵਡ੍ਹਾਈਆ।ਐਸੇਈ
ਇਨਹਿਸਿਖਵਸੁਖਦਾਈਆ।ਸੁਨਿ
ਪਿਤਬਚਹਰਖੇਸਬਭ੍ਰੈਯਾ।ਸਕ
ਲਲੋਕਲੀਖਲੇਤਬਲੈਯਾ।ਇਹ
ਬਿਧਿਕਰਤ੍ਰੈਜਨਨਰਰਾਈਆ।ਸੁਤਸ
ਮੇਤਬਾਤੈਮਨਿਭ੍ਰਾਈਆ।ਕਰਿਅਚ
ਵਨਸੁਤਿਸੁਜਨਸਮੇਤਾ।ਪਹਿਰਿ
ਬਸਨਭੂਖਨਨਰਨੇਤਾ।ਸਹਿਤਲ
ਵੇਗਧਾਨਬਰਬੀਰਾ।ਚਾਬਿਚਲੇ
ਨਰਪਤਿਮਡਿਪੀਰਾ।ਅਤਿਹਪੁਰ
ਗਮਨੇਨਰਰਾਜਾ।ਨਿਜਨਿਜਗਿ
ਹਰਗਾਏਬਾਲਸਮਾਜਾ।੮।ਸੋਰਠਾ।

CC-0 Punjab University Chandigarh. An eGangotri-Vaidika Bharara Initiative

ਜਾਹਿਰਘੁਬੀਰਬਿਹਾਰਬਨਨਿ
ਜੋਬਿਬਿਧਿਬਿਲਾਸਨਿਧਿ॥
ਕਹਤਿਸੁਨਤਿਸੁਖਸਾਰਲਹਿ
ਤਆਮ੍ਰਿਤਆਭਿਮਤਸੁਮਾਤਿ॥੯
ਇਤਿਸ੍ਰੀਰਾਮਰਹੱਸਜੋਰਤਨਹ
ਰਿਬਿਰਚਿਤੇਏਕੋਨਚਤੁਰਾਰਿੰਸੋਧ੍ਯ
ਯ:੩੯ ਸ੍ਰੋਨਕੋਵਾਚ॥ ਦੋਹਰਾ॥
ਸੂਤਸੁਮਾਤਿਸ੍ਰੀਰਾਮਪਾਦੋਪਕਿ
ਜਾਕ੍ਰਿ ਗਤਵਾਨ॥ ਅਪਰਕਹੋਰਘੁ
ਬਰਕਥਾਕਰੁਨਾਕਰਿਰਸਖਾਨ॥
੧ ਚੌਪਈ॥ ਇਹਿਬਿਧਿਸੁਨਿਸੌ
ਨਕਮੁਨਿਬੈਨਾ॥ਬੋਲੇਸੂਤਸੀਤਸੁ

CC-0 Punjab University Chandigarh. An eGangotri-Vaidika Bharara Initiative

ਖਵੈਨਾ।ਸੁਨਿਬਰਰਾਮਕਥਾਅਤਿਪ
ਾਵਨਿ।ਸੁਨਹੁਸਕਲਸੰਤਾਪਸਿਰਾਵ
ਨਿ।ਕੌਸਲਿਆਦਿਜਨਨਿਗਿਹਹਰੇਗੀ
।ਸਕਲਸੁਦਰੀਭੂਪਉਜੇਗੀ।ਨਵਜੋ
ਬਨਾਕਮਲਦਲਨੈਨੀ।ਚਿਦਮੁਖੀ
ਕੋਕਿਲਕਲਬੈਨੀ।ਰਘੁਵਰਰੂਪ
ਸੁਧਾਅਤਿਵਰੀ।ਤਿਨਕਰਚਰਿਤ
ਸੁਨਹੁਮਨਹਾਰੀ।ਮਿਲਿਸਬਕਹ
ਹਿੰਪਰਸਪਰਬੈਨਾ।ਰਾਮਭੂਪਉਰਲੈ
ਸਖਿਨੈਨਾ।ਸੋਉਠਿਜਾਤਸਰਜੂਸ
ਰਿਤੀਰਾ।ਲੈਧਨੁਬਾਨਸਖਾਨਿਕੈਭੀ
ਰਾ।ਸਬਦਿਨਖੇਲਤਜਾਤਤਹਾਂਗੀ

CC-0 Punjab University Chandigarh. An eGangotri-Vaidika Bharara Initiative

ਲੀਲਾਰਸਪਾਵਤਿਗਮਨਾਂਹੀ।ਕਰ
ਤੁਜਤਨਕਛੁਸਖੀਸਜਾਨੀ।ਜਥ
ਲਹਿਅਕਲਕੇਲਿਸੁਖਾਨੀ।ਖਤ੍ਰ
ਰਾਬਸਨਪਨੁਪਾਰਿਜਭੂਰਾਈ।ਤਿਤਿ
ਬਿਧਿਕੀਅਜੈਸੈਂਸੁਖਦਾਈ।ਕਾਰਿ
ਅਸਿਅੰਤ੍ਰਖੜ੍ਗਧਨੁਬਾਨਾ।ਧੇਰਟ
ਰਾਇਅਰਾਮਅਸਥਾਨਾ।ਤਿਨਕੋਰ
ਚਰਿਤਨਚੀਨਾਕਹੂ।ਕਿਓਲੈਨਹਿ
ਤਲੋਚਨਲਾਹੂ।੨।ਦੋਹਰਾ।ਕਰਿਰ
ਰੀਛਿਰੀਕਰੈਂਭੁਰੀਭੁਰੀਬਾਤਾ।ਬੇਰੀ
ਬੇਰੀਧੈਸਕੀਰੋਰੀਰੋਰੀਰੀਗਾਤਾ।੨।
ਚੌਪਈ।ਰੈਨਿਸੈਨਿਕਰਿਰਘੁਬਰ

CC-0 Punjab University Chandigarh. An eGangotri-Vaidika Bharara Initiative

ਜਾਗੋਬੀਦੀਜਨਗੁਨਗਾਵਨਿਲਾਗੇ
ਸੁਚਿਸੁਗੇਪਨਵਨੀਰਨਵਾਏਾਲਿ
ਜਕਰੋਭੁਜਨਜਨਨਿਜਿਮਾਏਾਕ
ਰਿਸੀਗਾਰਅਜੁਮਨਭਾਵਨਾਲੀਖ
ਬਲਿਜਾਤਿਮਾਤਗਨਪਾਵਨਾਤੋਲੋ
ਸਕਲਸਖਾਨੁਗਿਆਏਾਅਤਿਅਤਿ
ਰਾਮਰਾਮਮਨਭਾਏਾਕਰਿਸਰਧਨੁ
ਕਟਿਕਸੇਨਿਖੰਗਾਾਬਨੇਬਿਬਿਧਿਬ
ਨਕਬਹੁਰੇਗਾਾਰਾਮਜਨਨਿਅਗ
ਨਿਸਭੁਠਾਢੇਾਕਿਲਿਬਿਨੋਦੇਮੋਦਮ
ਨਬਾਢੇਾਨਿਰਖਿਸਖਾਗਨਰਾਮਸੁ
ਜਸਨਾਾਕਹੋਜੇਲਖਨਆਨਹੁਪਨੁਬ

ਨਾ।ਖੇਟਕਖੇਲਆਜੁਮਨੋਸੋਰਾਂਢੁ
ਆਉਨਿਖੰਗਸੰਗਆਸਿਧੋਰਾ।ਰਾਮ
ਬਚਨਸੁਨਿਲਛਮਨਪਾਏ।ਲੇਨਸ
ਕਲਨਿਜਸਸਤ੍ਰਸੁਹਾਏ।ਜਸੂਸਦ
ਨਦੇਖੇਜੋਜਬਜਾਈ।ਤੰਹਾਂਨਲਖੇਸਤ੍ਰੁ
ਸਮੁਦਾਈ।ਭੁਏਚਕਿਤਚਿਤਚਰਿਤਸੁ
ਹਾਹੀ।ਆਇਬਿਹਸਿਬੋਲੇਪ੍ਰਭੁਪਾਹੀ
।ਤੰਹਨਤ੍ਰੁਨਕੋਦੇਰਕ੍ਰਿਪਾਨਾ।ਅਦਭੁਤਕੋ
ਤਕਸੁਨਹੁਸੁਜਾਨਾ ੪ ਦੋਹਰਾ।ਸੁਨਤ
ਸੁਮਿਤ੍ਰਾਸੁਤਬਚਨਬਿਹਸੇਰਾਮਸੁਜਾ
ਨ।ਹੈਨਦੈਨਜੁਵਤੀਜਨਨਿਭੁਏਸੁਜਾ
ਨਅਜਾਨਾ। ੫ ਚੌਪਈ।ਨਾਟੇਇਵਨਰ

CC-0 Punjab University Chandigarh. An eGangotri-Vaidika Bharara Initiative

ਨਾਟਕਕਰਿਗਿਆ॥ਪੂਛਤਨਿਜਜਨਨਿ
ਹਿੰਗੁਰਨਪਾਇਆ॥ਜਨਨੀਕਹੰਧਰੇਧਨੁ
ਬਾਨਾ॥ਢੂਢਤਿਲਹੇਨਲਖਨਸੁਜਾਨਾ
ਕਹੋਜਨਨਿਹੌਜਾਨਉਤਿਨਾਂਹੀ॥ਪੂਛਨੁ
ਤਾਤਸੁਮਿੰਤ੍ਰਾਪਾਹੀ॥ਤਬਪੂਛੀਪ੍ਰਭੁਲ
ਖਮਨਮਾਤਾਂ॥ਭਰਤਮਾਤਪਹਿਪੁਨਿਪ੍ਰ
ਭੁਆਏ॥ਬੂਝੀਮਾਇਕਹੁਤੁਮਪਾਏ॥ਬੋ
ਲੀਜਨਨਿਜਾਇਬਲਿਹਾਰੀ॥ਔਰੁਲੇ
ਹੁਤੁਮਨਏਨਿਕਾਰੀ॥ਜਨਨਿਬਚਨਸੁ
ਨਿਸਬਸੁਖਦੇਨਾ॥ਫਿਰੇਕਰਤਸਖਿ
ਗਨਮਨਚੈਨਾ॥ਬਿਗਸਤਿਲਖੀਸਖੀ
ਇਕਸਜਾਨਾ॥ਵੈਰਗਨੀਇਮਕਹਿਧਨ

ਉਤਪਕਪੀਸਟੀਕਦਾਬਾ

ਸਜਾਆ। ਤ੍ਰੈਨਿਖਿਗਯਧਨੁਧਰੇਦੁਰਾਈ
ਖੋਜਤਚਤੁਰਚੋਰਟੀਪਾਈ। ਤਾਸੁਗਾ
ਨਲਾਖਿਜਕਲਪਰਣੀ। ਹਸਿਹਸਿਥ
ਤਕਰਤਿਅਨਿਅਣੀ। ਜੋਪ੍ਰਭੁਗਾਗੀਕ
ਗੀਤਿਨਿਧਿਜਾਗੇ। ਐਨਲਖੇਪਨੁਥਾਨ
ਤਿਹਾਰੇ। ਝੂਠੇਂਹਿਮੋਹਿਦੋਸ। ਜਨਿਦੇਹੁ
।ਜਿਨਿਹਰਿਧਰੇਤਿਨਹਿੰਗਹਿਲੇਹੂ।
ਤ੍ਰਿਹਿਤਜਿਅਪਰਧਰੀਪੁਨਿਪਾਈ।
ਨੂਪਰਰਸਨਨ੍ਰਨਕਛਬਿਛਾਈ। ਸੋਭ੍ਰਿ
ਗਈਮੁਕਰਮੁਕਰਥਰਥਦਨੀ। ਰਤਿ
ਪ੍ਰਤਿਬਿੰਬਬਿੰਬਰਦਛਦਨੀ। ॥੬੦॥
ਹਰਾ। ਗਹੀਅਪਰਨਵਨਾਗਰੀਸੁਜਿ

CC-0 Punjab University Chandigarh. An eGangotri-Vaidika Bharara Initiative

ਉਜਾਗਰੀਦੇਹਾ।ਰੂਪਰਿਗਾਰਸਆਗ
ਰੀਖਰੀਲਾਗਰੀਗੋਹਾ।੭ਚੌਪਈ।
।ਤਿਹਿੰਹਸਿਕਹੀਨਹੀਹਮਦੇਖੋ।ਨਿੰਟ
ਰਤਵਧਨੁਬਾਨਬਿਸੇਖੋ।ਤਜਿਤਿਹਿੰ
ਅਪਰਗਹੀਗਜਗੈਨੀ।ਲਚਕਤਿ
ਲਿਕਬਿਕਟੀਮ੍ਰਿਗਨੈਨੀ।ਕਹੋਬਿਹਸਿ
ਧਨੁਬਾਨਹਮਾਗੋ।ਕਹਾਂਧਰੋਜੋਸੁਦਰਿਦੇ
ਹੌਗੋ।ਸੋਅਤਿਚਤੁਰਚਪਲਚਿਤਭੁਆਂਇ
ਨਿ।ਬੋਲੀਬਿਹਸਿਦਮਾਕਿਜਿਉਦਾ
ਮਿਨਿ।ਰਘੁਬਰਮਮਾਭ੍ਰਿਕੁਟੀਧਨੁਲੇਖਾ
।ਈਛਨਤੀਛਨਬਾਨਬਿਸੇਖਾ।ਇਨ
ਸਨਕਰਹੁਕਲਿਤੁਮਧਜਾਗੋ।ਸੁਨਿਤਿ

CC-0 Punjab University Chandigarh. An eGangotri-Vaidika Bharara Initiative

ਗਹਾਥਾਨਿਰਖਿਨਿਖਾਦਪਤਿਹਿੰਪ੍ਰਭੁ
ਹਰਖੋ।ਸਹਿਤਸਨੇਹਪਕਰਿਕਰਰਖੋ।
ਅਤਿਆਦਰਦੈਦੀਨਦਯਾਲਾ।ਬੋਲੇਬ
ਚਨਪ੍ਰੇਮਪਰਿਪਾਲਾ।ਖੇਟਕਖੇਲਖਗੀ
ਜਿਅਜੇਹੀ।ਸਬਬਿਧਿਸਖਾਸਿਖਾਵ
ਹੁਸੋਹੀ।ਤੁਮਹਿੰਬਿਦਿਤਬਨਬਨਕੋਹ
ਰਾ।ਔਪੁਨਿਅਖਿਲਅਹੇਰਪ੍ਰਕਾਰਾ।ਸੁ
ਨਿਨਿਖਾਦਨਾਯਕਪ੍ਰਭੁਬਾਨੀ।ਬੋਲਯੋਬ
ਚਨਜੋਰਿਜੁਗਪਾਨੀ।ਤੁਮਪ੍ਰਭੁਸਬਹਿੰਸਿ
ਖਾਵਨਹਾਰੇ।ਕੋਜਗਤੁਮਹਿੰਸਿਖਾਵਨਿ
ਹਾਰੇ।ਤਦਪਿਜਥਾਪ੍ਰਭੁਆਇਸੋਹੋਈ।
।ਕਰਿਹੈਂਸੇਵਕਸਬਜੁਗਤਿਸੋਈ।ਸੁਨਿ

CC-0 Punjab University Chandigarh. An eGangotri-Vaidika Bharara Initiative

ਭੁਜਬਚਨਸਹਿਤਉਤਸਾਹਾ। ਸਾਧੁਸ
ਧੁਕਹਿਸਬਨਿਸਰਾਹਾ। ੭ ਦੋਹਰਾ।
ਪ੍ਰਭੁਆਇਸਪੁਨਿਸੈਨਭੋਅਸਿਤਅਸ੍ਵ
ਅਸਵਾਰ। ਅਸਿਤਬਰਨਭੂਖਨਬਸਨ
ਆਯੁਧਸਕਲਸੁਧਾਰ। ੮ ਚੌਪਈ। ਤਬ
ਗਾਮਨੀਪ੍ਰਭੁਸੈਨਸੁਹਾਈ। ਨਾਨਾਭਾਂਤਿ
ਬਿਚਿੰਤ੍ਰਬਨਾਈ। ਸੈਨਅਗ੍ਰਗਾਮਨੇ
ਧੁਜਧਾਰੀ। ਤਿਨਿਹਿੰਪਾਛੇਨਿਖਾਦਬਲਭ
ਰੀ। ਦੁੰਦੁਭਿਆਦਿਕਬਾਦਕਜੇਈ। ਤਿ
ਨਿਪਾਛੇਗਾਮਨੇਪੁਨਿਤੇਈ। ਤਿਨਿਪਾਛੇ
ਪੁਨਿਚਲੇਪਦਾਤੀ। ਗਹਿਗਹਿਸਸ੍ਤ੍ਰ
ਸੈਘਾਸਬਜਾਤੀ। ਤਿਨਿਅਨੁਚਲੇਅਸ੍ਵ

ਜਗਮੋਹਨਗੋਹਨਲਿਪੇਲਾਈਆਲੇ
ਗਈਸੁਨਸਦਨਮਦਿਮਾਤ੍ਰੀਆਮਨਸਿ
ਜਜਰੀਜੁਗਵਨਛਾਤ੍ਰੀਆਤਿਹਭ੍ਰਾਮ
ਸਿਭੁਟੇਭਰਿਅਕਾ।ਕਿਓਬਦਨਚੂਮ
ਨਖਿਨਸੀਕਾ।ਤ੍ਰਬਪ੍ਰਭੁਰੋਭੁਭਰਿਭੈ
ਭੀਨੋ।ਸੀਅਸਿਥਨਾਇਠਗਨੀਠਗਲੀ
ਨੋ।ਤ੍ਰਰਿਤਤਰਲਗਾਤ੍ਰਿਤਹਿਚਲਿਆ
ਏ।ਜਗਾਂਭਰਤਾਇਭ੍ਰਾਇਮਨਭਾਏ।
ਤਾਂਅਖੁਰਲਖੀਰਘੁਨਾਥਾ।ਪੂਛੋ
ਤਾਂਕਿਰਾਂਪਨੁਭ੍ਰਾਥਾ।ਸੁਨਿਕੂਬਰੀਭ
ਰੀਰਿਸਿਭ੍ਰਾਰੀ।ਬੋਲੀਬੈਰਬਾਸਨਵ ੦
ਰੀ।ਚੂਲਾਂਆਸ਼੍ਰਿਪਰੇਪਨਬਾਨਾ।ਸੁਨਿ

CC-0 Punjab University Chandigarh. An eGangotri-Vaidika Bharara Initiative

ਤਿੰਹਬਚਨਿਲਖਨਦੁਖਮਾਨਾ।ਕੋਪਕ
ਰਾਲਕਸਾਕਰਕੀਨਾ।ਚਪਰਿਚੇਤ੍ਰੁਟੀ
ਆਗਾਹਿਲੀਨੀ।੧੦।ਦੋਹਰਾ।ਕਞੋਤ੍ਰੁ
ਰਕੂਬਰੀਕੁਟਿਲਕੁ।ਤਸਿਤਕੁਮਤਿਕੁਲ
ਗਿ।ਪ੍ਰਹਿਮਿਪਟਕਿਓਪਾਯਿਪਨਿਹਿੰਪਰੁਖ
ਪੌਤ੍ਰੁਦਪ੍ਰਹਾਰਿ।੧੧।ਚੌਪਈ।ਇਨਹਿਪ
ਨੁਖਸਰਹਰੇਹਮਾਰੋ।ਜੌਹੈਜਰ।ਤਿਨਿ
ਤਹਮਹਿੰਨਿਹਾਰੋ।ਪ੍ਰਭੁਲੀਖਲਖਮਨ
ਕੋਪਕਰਾਲਾ।ਤਬਛੁੜਾਇਦਈਦੀਨ
ਦਆਲਾ।ਹਞੋਤ੍ਰੁਬਕੇਦੁਕਰਿਪ੍ਰਘਾਤੀ।
ਤਬਭ੍ਰਭ੍ਰਰਾਇਭ੍ਰਗੀਗਿਸਰਾਤੀ॥ਬਿਹ
ਸੋਬਾਲਸਕਲ।ਦੈਤਾਰੀ।+ਲੱਜਤਭੁਈ

ਤਬਦੂਤਦੈਰਦੁਗੈਦੈਗਾਰੀ॥

ਗਈਲਿਜਸਦਨਾ ।ਬਾਰਿਬਿਲੋਚਨ
ਫਿਜਾਕੁਲਬਦਨਾ ।ਇਹਿਬਿਧਿਹਾ
ਸਬਿਲਾਸਬਿਲੋਕੀ ।ਸਕਲਸਖੀ
ਜਨਭੁਈਬਿਸੋਕੀ ।ਤਬਤਿਨਦਿਐ
ਬਿਹਸਿਧਨੁਬਾਨਾ ।ਲੈਰਘੁਨਾਥਪ
ਰਮਸੁਖਮਾਨਾ ।ਸੁਨਿਜਨਗਨਜੋ
ਧਜਾਨਨਪਾਵਾ ।ਸੋਜੁਵਤਿਨਿਇਹਿ
ਭਾਂਤਿਨਚਾਵਾ ।ਸਿੱਵਿਬਿਰਿਚਿਧਜਾਵ
ਤਪਗਿਸੈਨਾ ।ਕਿਓਸਾਖਿਨੋਸੇਖੇਲ
ਖਿਲੌਨਾ ।ਸੁਨਿਵਰਪ੍ਰੇਮਬਿਬਸਰ
ਘੁਰਾਈ ।ਜਹਿਸਬਬੇਦਿਪੁਰਾਨਨਿ
ਗਾਈ ।ਹਰਿਬਸਕਰਨਾਮੜਿਮਨਮਾਂ

CC-0 Punjab University Chandigarh. An eGangotri-Vaidika Bharara Initiative

ਪ੍ਰੇਮਸਮਾਨਨਆਨਬਖਾਨਾ।ਇਹਿ
ਬਿਧਿਬਿਬਿਧਚਰਿਤ੍ਰਰਘੁਬੀਰਾ।ਕ
ਰਤਭ੍ਰਾਤ੍ਰਿਪ੍ਰਿਯਪ੍ਰੇਮਅਧੀਰਾ।੧੨ਸੋ
ਰਠਾ।ਲੈਅਸਿਧਨੁਖਨਿਖੰਗਸੰਗ
ਰੰਗਭੀਨੇਸਖਾ।ਸਰਜੂਤਟਲਤਰੰਗ
ਤੀਰਕਰਤਕਲਿਕੇਲਿਨਿਤ।੧੩ਇ
ਤਿਸ੍ਰੀਰਾਮਰਹੱਸਜੇਰਤਨਗਿਰਿਬਿਰ
ਚਿਤੇਭੱਤ੍ਰਾਗਿਸੋਧਜਾਯ:੪੦ਦੋਹ
ਰਾ।ਸੁਨਿਮੁਨਿਬਰਅਦਭੁਤਅਪ
ਰਚਰਿਤਕਰਨਮਨਮੋਦਾ।ਸਰਜੂਸ
ਰਿਤਟਜੋਭੁਜੇਬਾਲਕਬ੍ਰਹਮਾਬਿਨੋਦਾ
੧ਚੌਪਈ।ਇਕਦਿਨਕੇਲਿਕਰਤਰ

CC-0 Punjab University Chandigarh. An eGangotri-Vaidika Bharara Initiative

ਪ੍ਰਬੀਰਾ ।ਗਏਦੂਰਿਸਰਜੂਸਰਿਤੀਰ
ਤਹਂਇਕਨਾਵਕੌਬੋਲੇਜੋਬੈਨਾ ।ਇਤ
ਮਤਿਜਾਹੁਕਮਲਦਲਨੈਨਾ ।ਇਹਿ
ਬਨਏਕਮਹਿਖਮਤਵਾਰੋ ।ਤਿਨਿਨਿ
ਜਖੁਰਨਿਖੂੰਦਿਬਨਡਾਰੋ ।ਤਿਹਿਂਮਗ
ਆਵਤਜਾਤਨਕੋਈ ।ਜੋਕੋਊਜਾਤ
ਹਨਤਤਿਹਿਸੋਈ ।ਤਿਹਿਂਜਿਨਜਾ
ਹੁਬਾਲਗਨਸੰਗਾ ।ਕਰਹੁਕੇਲਿਥ
ਲਆਨਅਭੰਗਾ ।ਸੁਨਿਕੇਵਟਬਚ
ਬਾਲਕਬੂਹਾ ।ਕਰਤਪਰਸਪਰ
ਸੈਨਸਮੂਹਾ ।ਨੈਨਸੈਨਲਖਮਨਹਿਂ
ਜਨਾਈ ।ਚਲਹਿਂਮਹਿਖਬਲਜੋਂ

CC-0 Punjab University Chandigarh. An eGangotri-Vaidika Bharara Initiative

ਰਘੁਰਾਈ।ਕਰਿਅਰਜੀਮਰਜੀਪ੍ਰਭੁ
ਪਾਈ।ਲਖਨਸਖਨਿਸਨਕਹੋਸੁਨਾਂ
ਈ।ਚਲਹੁਮਹਿਖਬਲਬਾਲਕਬ੍ਰਿ
ਦਾ।ਸੁਨਿਹਰਖੇਕਹਿਜੈਰਘੁਇੰਦਾ।
ਚਲੇੱਚੜਪਰਘੁਨੰਦਨਸੈਗਾ।ਕਰਸ
ਰਧਨੁਕਟਕਸੇਨਿਖੰਗਾ।ਬਾਲਕ
ਚਪਲਚਾਪਟੰਕਾਰਾ।ਕਰੇਸਬਨਿ
ਮਨਿਏਕਹਿੰਬਾਰਾ।ਸੁਨਿਸੋਸਬ
ਦਸਪਦਿਮਹਿਖੀਸਾ।ਧਾਯੋਕਰਤ
ਖੁਰਨਿਮਹਿਖੀਸਾ।ਉਦਿਤਪੁੰਛਰੁੰਛ
ਭੂਭੈਗਾ।ਬਿਖਮਾਬਿਧਾਨਕਰਤਭੂਭੈ
ਗਾ।ਤਿਹਿਲਖਿਰਾਮਸਖਾਹਰਖਾਨੇ

CC-0 Punjab University Chandigarh. An eGangotri-Vaidika Bharara Initiative

।ਨਿਜਨਿਜਪਨੁਖਬਨਿਸੈਧਾਨੋ।੨
ਸੋਰਠਾ।ਸਕਲਬਾਲਬਰਜੋਗਨਿ
ਜਨਿਜਮਨਇਹਿੰਬਿਧਿਠਟੀ।ਜੋ
ਐਹੈਹਮਓਰਹਨਿਤੇਤੀਛਿਨਤੀਗਤਿ
ਹਿੰ।੩ਚੌਪਈ।ਇਹਿੰਬਿਧਿਬਦਤਿ
ਬਾਲਬਰਬੀਰਾ।ਅਹਿਖਨਿਗਖਿਨ
ਹਿਤੁਇਅਧੀਰਾ।ਅਹਿਖਗਯੋਰਘੁਬ
ਰਰੁਖਪਾਈ।ਬਿਨਫਲਬਾਨਹਨੋਜੋਰ
ਪੁਰਾਈ।ਸੋਤਨੁਤਿਨਿਤ੍ਯਾਗਜੋਤਤਕਾ
ਲਾ।ਭੋਦਿਬ੍ਯਬਪੁਬਿਮਲਬਿਸਾ
ਲਾ।ਸੁੰਦਰਸ੍ਯਾਮਕਾਮਕਮਨੀਯਾ।
।ਦੇਵਿਕਿਸੋਰੰਰਮਨੀਯਾ।ਕਰਕਿਰੀਟਕੁ ੨੩
ਰਮਨੀ

CC-0 Punjab University Chandigarh. An eGangotri-Vaidika Bharara Initiative

ਤ੍ਰਲੋਕੇਧਨੀਆ।ਹਾਰਸੁਢਾਰਸਾਰਗ
ਜਅਨੀਆ।ਅਗਦਾ।ਦਿਭੂਖਨਮ
ਨਭਾਏ।ਅੰਗਾਅੰਗਬਹੁਰੰਗਬਨਾਏ।
।ਰਾਮਪਾਰਖਦਭੂਪਸੁਹਾਵਨਾ।ਭੁਪੋਸ
ਪਦਿਪਗਸਤਸਰਪਾਵਨਾ।ਪ੍ਰਭੁਪਦ
ਪਦਮਪਰਸੋਪੁਨਿਧਾਈ।ਨਿਵਤ੍ਰਨੇ
ਨਿਜਨਾਮਸੁਨਾਈ।ਪਗਮਪ੍ਰੇਮਪੁ
ਲਕਤਪ੍ਰਭੁਪੇਖੀ।ਲਗੋਜੇਕਗਨਿਅ
ਸਤੁਤਿਅੱਵਰੇਖੀ।ਨਮੋਰਾਮਰਾਘ
ਵਪਰਮੇਸੀ।ਸੇਵਤਸਦਾ।ਸਨਕਾਸਿ
ਵਜੇਸੀ।ਕੌਸੱਲਿਆਸੁਤਨੰਦਰੂਪੀ
ਨਮੋਨਮੋਦਸਰਥਕੁਲਭੂਪੀ।ਨਮੋਨ

CC-0 Punjab University Chandigarh. An eGangotri-Vaidika Bharara Initiative

ਸੋਪ੍ਰਭੁਪੰਕਜਲੋਚਨਾ।ਸਰਜੂਸਬਿਧਿ
ਕੋਲਿਕਲੋਰੋਚਨਾ।ਜੈਬ੍ਰਹਮਨਿਅਦੇ
ਵਦੁਖਦੋਰਨ।ਰਾਵਨਾਦਿਨਿਸਚਰ
ਗਨਖਿਡਨਾ।ਰਾਮਭੁੱਦ੍ਵਾਮਨਬਚਨਅ
ਗੋਚਰਾ।ਨਿਰਨਾਟਕ੍ਰਿਤਿਨਿਪੁਨਨਰੇ
ਸਾ।ਨਿਸੋਸਿਭੁਸੇਵਿਤਸੁਭੁਬੇਸਾ।ਨਿਸੋ
ਧਰਨਿਧਨੁਬਾਨਅਨੂਪਾ।ਨਿਸੋਸਿਖ
ਲਨਰਰਿਜਨਭੂਪਾ।ਨਿਸੋਭਕ੍ਤਅਭਿਅ
ਤਦਾਤਾਰੀ।ਅਨੁਜਸਖਾ।ਗਨਸਹਿ
ਤਮੁਦਾਰੀ।ਭੋਸ੍ਰੀਰਾਮਮਹਾਂਭੁਜਸ੍ਵਾਮੀ
।ਬਾਰਹਿਬਾਰਨਮਾਮਿਨਮਾਮੀ। ੫੦
ਦਰਾ।ਇਹਿਬਿਧਿਬਿਲ੍ਹਬਿਨੈਬਿਆਲ

CC-0 Punjab University Chandigarh. An eGangotri-Vaidika Bharara Initiative

ਸੁਨਿਸਪ੍ਰੇਮਸ੍ਰੀਰਾਮਾ॥ਬੂਝ੍ਯਤਤਾਹਿਅ
ਜਨਨਜੇਜਸਗੋਸੋਹਨਪ੍ਰਧਨਸਜਾਮਾ॥ਪ
ਰਿਪਣੀ ਅਹੋਬਿੱਲ੍ਹੁਸੁੰਦਰਮਤਿਵ
ਰੋ॥ਨਿਜਬ੍ਰਿਤਾਂਤਕਹੋਤੁਮਪਜਾਰੋ॥ਅਹਿ
ਖਦੇਹਕਿਹਿਂਕਾਰਨਪਾਈ॥ਕਿਮਪੁ
ਨਿਦਿਵ੍ਯਦੇਹਪ੍ਰਗਟਾਈ॥ਹਰਖੁਦੇ
ਵਸਿਦੇਹਹਮਾਰਾ॥ਭਯੋਹਮਹਿਅਚ
ਰਜਅਤਿਭਾਰਾ॥ਰਾਮਬਚਨਸੁਨਿਅ
ਚਰਜਮਾਨੀ॥ਬੋਲ੍ਯੋਬਿੱਲ੍ਹੁਬਿਨੈਜੁ
ਤਬਾਨੀ॥ਸੁਨਹੁਸਕਲਸ੍ਰੀਰਾਮਰਮੇ
ਸਾ॥ਅਹਿਖਦੇਹਕਾਰਨਪਰਮੇਸਾ॥ਪੂ
ਰਬਸਮੈਸੱਤਜੁਗਮਾਂਹੀ॥ਐਜੁਭੋ

CC-0 Punjab University Chandigarh. An eGangotri-Vaidika Bharara Initiative

ਗੋਪਰਬਾਮਹਾਂਹੀ।ਨਾਮਾਬਿਲੂਆਸ
ਸਬਜਗਜਾਨਾ।ਜੋਬਨਰੂਪਗਾਨ
ਗੁਨਸਾਨਾ।ਨਾਬਭੁਯੋਸੋਅਤਿਅਭਿਮ
ਨੀ।ਸੋਸਮਾਨਜਗਕੇਅਸਜਾਨੀ।ਜੀ
ਤੇਜਹਾਂਤਹਾਂਬਹੁਗੋਪਰਬਾ।ਫਿਰੋਂਡੋਲ
ਕਰੂਪਗੁਨਗਰਬਾ।ਏਕਸਮੇਕੁਰਖੇਤ
ਮਝਾਰੀ।ਵਿਵਸ੍ਵਤਮਨੁਮਖਕੀਅਭਾਰੀ
ਤਿਹਿਸਮਾਜਸਬਨੁਰਮੁਨਿਆਏ।
ਬਿਦ੍ਯਾਪਰਗੋਪਰਬਸੁਹਾਏ।ਸੌਂਹੂਤ
ਹਾਂਗਯੋਰਘੁਨਾਥਾ।ਸਕਲਸਮਾਜਸ
ਜਸਭ੍ਰਾਤਸਾਥਾ।ਤਹਾਂਗਾਏਂਬਹੁਗਨਗੋ
ਪਰਬਾ।ਤਿਮੈਂਜਿਤੇਗਾਨਬਲਗਰਬਾ

CC-0 Punjab University Chandigarh. An eGangotri-Vaidika Bharara Initiative

ਤਬਮੁਨਿਭਯੋਭੂਰਿਅਭਿਮਾਨਾ।ਸੁਰ
ਨਰਅਸੁਰਨਮੁਹਿਸਮਆਨਾ।੬ਦੋ
ਹਰਾ।ਦੇਖਿਦੇਵਰਿਖਿਦਰਪਾਮਾਦਾ
ਰਨਦੀਨਦਯਾਲਾ।ਹਰਨਹੇਤਕੀਨੋਜ
ਤਨਬੀਨਬਜਾਇਬਿਸਾਲਾ।੭ਚੌਪਈ
।ਜੇਜੇਰਹਸਿਰਾਗਮੇਗਾਏ।ਮੁਨਿਸਾਮਥੈ
ਸਥਸਪਾਦਿਸੁਹਾਏ।ਤਿਨਿਪੁਨਿਜੋਗ
ਏਮੁਹਿਹੇਰੀ।ਸੋਹਿਨਸਮੁਝਿਪਰੀਤਿਨਿ
ਕੇਰੀ।ਕਰੀਨਪੁਨਿਨਿਜਬਦਨਬਡਾਈ।
ਬੋਲੇਤਬਹਿੰਬਿਹਸਿਮੁਨਿਰਾਈ।ਰੇਰਿਖਿ
ਮੂਲਿਖੋਜੋਮਮਗਾਨਾ।ਸੁਨਿਬਿਹਸੇਸਬ
ਜਨਗਨਨਾਨਾ।ਅਤਿਲੱਜਿਤਭੈਭੋਜੋ

CC-0 Punjab University Chandigarh. An eGangotri-Vaidika Bharara Initiative

ਕ੍ਰਿਪਾਲਾ।ਪੁਨਿਮੁਨਿਬੋਲੇਦੀਨਦਯਾ
ਲਾ।ਭਿਜਨੂੰਤੋਰਗਰਬਗੋਪਰਬਾ
।ਜਿਹਿੰਬਸਿਦੁਖਪਾਵਤਸੁਰਸਰਬਾ
ਐਂਤੁਹਿਦੇਉਸਿਖਾਵਨਿਸੋਈ।ਜਾਤੇਂ
ਪੁਨਿਨਗਰਬਤੁਹਿਹੋਈ।ਪਾਇਰੂਪ
ਗੁਨਜੋਗਰਬਾਹੀਂ।ਅਹਿਥਜੇਨਜਨਮ
ਤਜਗਮਾਹੀ।ਤਾਤੇਹੋਹੁਅਹਿਖਮਾਹਿਜ
ਈ।ਪਰੁਖਐਗਾਪੀਵਰਤਨੂੰਪਾਈ।ਸੁ
ਨਿਵਰਬਚਸੁਨਿਹੋਰਖੁਰਾਈ।ਪਰੋਜੇ
ਪਾਇਕਹਿਪਾਹਿਗੁਸਾਂਈ।ਸਾਪਸਮਾ
ਪਤਿਕਹਹੁਕ੍ਰਿਪਾਲਾ।ਸੁਨਿਬੋਲੇਮੁਨਿ
ਦੀਨਦਯਾਲਾ।ਦਸਰਬਨਿਪਵੈਹੈਜੁਗ

CC-0 Punjab University Chandigarh. An eGangotri-Vaidika Bharara Initiative

ਤ੍ਰੇਤਾ।ਬਹੁਰਥਬਾਰਨਬਾਜਿਸਮੇਤਾ
ਤਾਸੁਤਨੈਹ੍ਵੈਹੈਜਗਸ੍ਵਾਮੀ।ਰਾਮਨਾਮ
ਅਨੁਚਰਅਨੁਗਾਮੀ।ਬਿਹਰਤਬਿ
ਪਿਨਸਖਨਿਸੰਗਐਹੈ।ਏਕਹਿੰਤੀਰ
ਤੇਹਿਗਤਿਦੇਹੈਂ। ਦੋਹਰਾ।ਤਬਲ
ਗਾਸਰਸੁਤਦਿਵਿਪਿਨਤ੍ਰੈਕਗਨਿਤ੍ਰਜ
ਨਿਵਾਸਾ।ਭ੍ਰਕੁਬਰਨਪਾਲਕਪ੍ਰਭੂਤੇ
ਰਿਪੂਰਿਹੈਂਆਸਾ।। ਚੌਪਈ।ਭੁਈ
ਸਤ੍ਰਜਮੁਨਿਗਿਰਾਸੁਹਾਈ।ਬਰਤੈਂਕੌ
ਸਾਪਸੁਖਦਾਈ।ਮੁਨਿਦੂਰਲਭਤਵ
ਦਰਸਨਪਾਵਾ।ਤਵਜਨਕ੍ਰਿਪਾਬੋਲੇ
ਸੁਬਨਾਵਾ।ਅਬਕਰੁਨਾਨਿਧਾਨਮੁਹਿ

CC-0 Punjab University Chandigarh. An eGangotri-Vaidika Bharara Initiative

ਦੋਹ੍ਰਾ ।ਨਿਜਪਦਪੰਕਜਸਹਜਸਨੇਹੂ
।ਇਮਸੁਨਿਬਿੱਲ੍ਹਬਿਨੈਬਿਮਲੇਜਾ ।
ਬੋਲੇਬਿਹਸਿਬ੍ਰਹਮਨਰਥੇਸਾ ।ਬਿ
ਲ੍ਹਅੰਗਾਥਰਨਿਜਮਨਭਾਵਾ ।ਦਰਸ
ਨਸੋਰਸਫਲਸ੍ਰੁਤਿਗਾਵਾ ।ਸੁਨਿਤਬ
ਬੋਲਯੋਬਿੱਲ੍ਹਸੁਜਾਨਾ ।ਜਹਿਥਰਦੇਹੁ
ਮੋਹਿਭੁਗਵਾਨਾ ।ਤਵਮੂਰਤਿਅਮਨਾਮ
ਸਮੇਤਾ ।ਸਦਾਬਸਹੁਪ੍ਰਭੁਅਵਧਨਿਕੇ
ਤਾ ।ਸੁਨਿਤਬਏਵਮਸ੍ਤੁਕਹਿਰਾਮਾ ।ਪੁ
ਨਿਬੋਲੇਸੁੰਦਰਘਨਸ੍ਯਾਮਾ ।ਜਾਇਸੁ
ਰਗਅਬਰਹੁਅਭਿਰਾਮਾ ।ਭੋਗਅੰਤ
ਪੈਹੈਂਮਮਧਾਮਾ ।ਸੁਨਿਗੀਧਰਬਰਜ

CC-0 Punjab University Chandigarh. An eGangotri-Vaidika Bharara Initiative

ਪ੍ਰਭੁਖੈਲਾ।ਕਰਿਪ੍ਰਨਾਮਗਾਮਨੌਜੋਲਿਜ
ਐਨਾ।ਭ੍ਰਜੋਤਹਾਂਗੈ।ਪਰਬਅਸਥਾਨਾ
ਲਾਮੁਬਿੰਲ੍ਹਰਿਸਬਜਗਜਾਲਾ।ਦਰ
ਸਪਰਸਕਰਿਮਾ।ਪਵੈਮਾਸਾ।ਹਰੈਅਖਿ
ਲਾਅਪ੍ਪਜਨਅਨਯਾਸਾ।ਦਰਸਦਰਸ
ਦਰਸਨੋਕਰਈ।ਸੋਨਿਜਨਿਖਿਲ
ਪਿਤਰਨਿਸਤਰਈ।ਦੈਗਪਰਬਹਿੰਗ
ਤਿਰਪ੍ਰਬੀਰਾ।ਗਾਮਨੇਸਖਨਿਸਹਿਤਸ
ਹਿਤੀਰਾ।੧੦ ਛਿਦਾ।ਸਰਿਤੀਰਸੁਰਭਿ
ਸਮੀਰਸੀਤਲਨੀਰਨਿਰਮਲਪਾਨਿ
ਕੈ।ਹਰਖੇਸਖਾਗਨਸਹਿਤਸਨੁਜ
ਸਕਲਾਸ੍ਰਮਨਿਜਹਾਨਕੈ।ਗਾਮਨੇਬ

CC-0 Punjab University Chandigarh. An eGangotri-Vaidika Bharara Initiative

ਪੁਨਿਨਿਜਜਨਿਲੈਨਿਰਖਨਿਨਗਰਨ
ਰਨਾਰਿਸੁਤੋਗ।ਆਨਦਕੰਦਮੁਖ।ਗੋਬਿ
ਦਬਿਲੋਕਿਦਾਰੁਨਦੁਖਦੂਰੇ।।੧੧।।ਸੋਰ
ਠਾ।।ਜਨਨਿਜਨਕਚਿਤਚੈਨਭੁਏਸੋ
ਨਮੋਹਨਨਿਰਖਾ।ਕਰਿਭੋਜਨਰਸਐਂ
ਨੈਨਨੈਨਸੁਖਦੈਨਕਿਯਾ।।੧੨।।ਇਤਿ
ਸ੍ਰੀਰਾਮਰਹੱਸਜੋਰਤਨਹਰਿਬਿਰਚਿ
ਤੇਏਕਚਤ੍ਵਾਰਿੰਸੋਧਯਾਯਃ।।੪੧।।ਦੋਹਰ
ਸੁਤਕਹਤਸੋਨਕਸੁਨਹੁਉਠਿਪੁਨਿ
ਪ੍ਰਾਤਪ੍ਰਬੀਨ।।ਨਿਤਜਕ੍ਰਿਤਜਕਰਿਸ
ਤੁਰਗਬਿਪ੍ਰਭੋਜਨਭਾਵਤਕੀਨ।।੧।।ਚੌ
ਪਈ।।ਸਾਨੁਜਸਕਲਸਖਾਗਨਸੰਗਾ।।

CC-0 Punjab University Chandigarh. An eGangotri-Vaidika Bharara Initiative

ਕਰਸਰਧਨੁਕਟਿਤ੍ਰੂਨਸੁਰੰਗਾ।ਖੇਟਕ
ਖੇਲਨਚਲੇਕ੍ਰਿਪਾਲਾ।ਸਰਜੂਤੀਰਬ
ਰਬਿਪਿਨਬਿਸਾਲਾ।ਤਹੰਜਾਇਅਮ੍ਰਿ
ਲਿਮ੍ਰਿਗਮਾਰੇ।ਸਸਸੂਕਰਸੱਲਕਸੀ
ਯਾਰੇ।ਇਹਿੰਬਿਧਿਅਟਤਅਹੇਰਅ
ਨੂਪਾ।ਦੇਖੇਜੋਅਪਰਬਿਪਿਨਬਹੁਰੂ
ਪਾ।ਤਿਹਿੰਬਨਿਇਕਬਲਮੀਕਲਿਹਾ
ਰਾਨਰਆਕਾਰਸੁਢਾਰਸਵਾਰਾ।ਬਹੁ
ਕੁਸਕਾਸਗੁਲਮਰਾਨਭੁਰੀ।ਲੂਤਾ
ਜੋਤੁਤੰਤੁਕ੍ਰਿਤਜਾਰੀ।ਬਹੁਭੁਜੰਗਕੇ
ਭੁਕਗਨਧੇਰਾ।ਸੂਖਮਜੰਤਅਨੇਤ
ਬਸੇਰਾ।ਦੇਖਿਪ੍ਰਭੂਪੂਛੋਜੋਸਬਪਾਹੀ

CC-0 Punjab University Chandigarh. An eGangotri-Vaidika Bharara Initiative

ਔਹੇਸਖਾਗਨਿਇਹਕਆਹੀ।ਜੋਕ
ਹਿਗਏਇਨਿਕਟਿਨਰਨਾਥਾ।ਪਰਸੋਜੇਪੁ
ਭੁਪਾਦੂਨਿਨਿਜਹਾਥਾ।ਪ੍ਰਭੁਕਰਪਰ
ਸਪਾਇਪਲਆਹੀ।ਪ੍ਰਗਟਜੋਤੁਰਤ
ਵਿੰਬਜਤਨੁਤਾਹੀ।ਪੀਤਬਸਨਬਨਆ
ਲਬਿਰਾਜਾ।ਕਲਕਿਗੀਟਕੁੰਡਲਭੁਲ
ਭ੍ਰਾਜਾ।ਭਾਲਤਿਲਕਤੁਲਸੀਸਜੋਸੋ
ਹਾ।ਬਾਜੂਬੰਦਬਲਅਮਨੋਸੋਹਾ।ਪ੍ਰਭੁ
ਪਦਪਦਮਪਰੋਸੋਸੋਪਾਈ।ਪਰਮਪ੍ਰੇਮ
ਪਨਹਿਨਿਸਿਰਲਾਈ।ਪੁਨਿਪੁਨਿਕਠ
ਤਪੁਨਆਨਿਹਾਰੀ।ਬੋਲੇਬਿਗਸਿਭ੍ਰ
ਭੁਹਾਰੀ।੨ ਦੋਹਰਾ।ਔਹੋਦੇਵਤੁਮਕੋਅ

CC-0 Punjab University Chandigarh. An eGangotri-Vaidika Bharara Initiative

ਹੋਔਹੋਭੂਪਗਅਨੀਕਾ।ਕਹੋਭੁੰਬਜਾਕਿ
ਹਿੰਹੋਤ੍ਰੁਤੁਮਰਹੋਭੁਵਨਬਲਮੀਕਾ।੩
ਚੌਪਈ॥ ਸੁਨਿਪ੍ਰਭੁਬਚਨਜੋਰਿਸੁਗ
ਪਾਨੀ।ਕਹਿਤਸੁਕਥਾਕਿਰਾਤਪੁਰਲੀ
।ਪ੍ਰਭੁਪੂਰਬਹਿਮਗਿਰਿਮਧਾਆ।ਕੁ
ਲਕਿਰਾਤਤਿਤਰਅਸਨਾਆ।ਅਧਮ
ਜਾਤਤਨੁਪਾਤਕਪੀਨਾ।ਕੁਲਅਨੁਕੂਲ
ਕਰਮਨਿਤਕੀਨਾ।ਨਿਤਪਨੁਬਸੁਤਨ
ਬਨਜਾਨਾ।ਹਾਰਿਪਰਪ੍ਰੰਨਪੋਖਿਨਿਜਪ੍ਰ
ਨਾ।ਇਕਦਿਵਸਮ੍ਰਿਗਨੁਬਨਿਹਾਰੀ।।
।ਪੀਛੇਪਰਿਓਪਨੁਖਪਰਭਾਰੀ।।ਸੁਹਿਥਿ
ਲੋਕਿਮ੍ਰਿਗਪਾਂਤਿਪਰਾਈ।।ਐਹੂੰਚਲਿਓ

CC-0 Punjab University Chandigarh. An eGangotri-Vaidika Bharara Initiative

ਧੀਰਧਾਰਿਧਾਈ।ਜਦਪਿਲਹੇਬਾਨਿਵ੍ਰਿ
ਲਕਲੇਸਾ।ਤਦਪਿਨਤਜੇਪਿਖਤਪਗੇ
ਸਾ।ਧਾਇਧਾਇਹਾਰੇਜਗਦੀਸਾ।ਜੇਜ
ਨਗਏਤੀਨਅਰੁਬੀਸਾ।ਤਬਦਿਨਅੰਤਿ
ਗਿਰੇਮਹਿਮਾਂਹੀ।ਸੁਧਿਮਲਿਨਮਤਿ
ਅਦਿਮਹਾਂਹੀਂ।ਭੂਖਤ੍ਰਿਖਾਸਮਬਜਾਕੁਲ
ਕੀਨਾ।ਪਰੇਧਰਨਿਦਾਰੁਨਦੁਖਦੀਨਾ।
ਤਬਕੋਊਜਗਏਭਾਗਭੁਲਸੋਰਾ।ਭਈ
ਸਿਤਸੀਗਤਿਬਰਜੋਰਾ।ਪੰਚਬਿਸਸੁਭਸੀ
ਤਸੁਹਾਏ।ਦੇਵਦੈਵਗਤਿਤਹਿਂਚਲਿਆ
ਏ।ਦੇਖਿਦੁਖੀਮੁਹਿਦੀਨਦਯਾਲਾ।ਸਿ
ਗਲਿਓਕਰਿਕ੍ਰਿਪਾਕ੍ਰਿਪਾਲਾ।ਤਹਿਥ

CC-0 Punjab University Chandigarh. An eGangotri-Vaidika Bharara Initiative

ਲਸਿਪਟਨਿਕਟਿਇਕਰਗੵਾਂਆ॥ਤਹਤਿਨਿਕੀਓਜੇ
ਨਿਸਾਬਿਸ੍ਰਾਮਾ॥ ਚਾਦੋਹਰਾ॥ ਉਠਿਪ੍ਰਭਾਤਪ੍ਰਜ
ਨਕਰੇਜੋਸਾਦਰਸਾਲਗੵਾ॥ਪੁਨਿਪ੍ਰਭੁਪਾਵਨ
ਪਾਕਕਾਰਿਪਰੋਜੈਭੋਗਆਭਿਰਾਮਾ॥ ਪਾਚੌਪਈ
॥ਚਰਨੋਦਕਪ੍ਰਸਾਦਿਮੁਹਿਦੀਨਾ॥ਮਿਲਿਸਬ
ਹਨਿਭੋਜਨਪੁਨਿਕੀਨਾ॥ਇਤਦਰਸਸਬਸਮ
ਲਸਿਰਾਵਨਾ॥ਪ੍ਰਭੁਪ੍ਰਸਾਦਿਪਾਵਨਪੁਨਿਪਾਵਨ
॥ਤਿਨਿਮਮਹਰੇਅਖਿਲਅਘਘੋਰਾ॥ਤਤਛਿਨ
ਭਜੋਸੁਧਮਨਮੇਰਾ॥ਬਹੁਰਿਪਰਸਪਰਰਾਜਿਵ
ਨੈਨਾ॥ਮੁਹਿਬਿਲੋਕਿਬੋਲੇਬਰਬੈਨਾ॥ਬਨਤਿਨ
ਭੱਛਕਜੇਜਗਜੀਵਾ॥ਤਿਨਤਨੁਭੱਛਕਜੇਅਘ
ਸੀਵਾ॥ਤੇਨਰਸਿਪਾਟਨਿਰੈਭੈਲਹੰਹੀਆਦਿਨਾਦੇ

CC-0 Punjab University Chandigarh. An eGangotri-Vaidika Bharara Initiative

ਨਦੀਨਦੁਸਰਦੁਖਦਾਹਗੀਂ।ਹਰਿਪਾਰਜੀ
ਵਜੀਵਜਿਨਿਪਾਲੋ।ਤੇਪੁਨਿਪਰਹਿੰਜੀਵ
ਜਮਪਾਲੋ।ਸੁਨਿਤਿਨਿਕੇਇਮਬਚਨਕ੍ਰਿ
ਪਾਲਾ।ਮਮਹਿਅਬੁਜੋਬਿਬੇਕਬਿਸਾਲਾ।
।ਸਤਸਗਤਿਮਹਿਮਾਅਤਿਪਾਰਾ।ਕਰੈਨਿਮ
ਖਮਹੁੰਨਗਨਿਸਤਾਰਾ।ਤਬਮੈਂਤਿਨਹਿੰਕੋਜ
ਕਾਰਜੋਗੀ।ਸੁਨਹੁਸ੍ਵਾਮਿਬਿਨਤੀਇਕਮੋਰੀ।
ਤੀਰਥਅਟਨਕਰਉਂਤੁਮਸੰਗਾ।ਕਰਹੁਕ੍ਰਿ
ਪਾਁਕ੍ਰਿਪਾਜੁਅਭੁਗਾ।ਸੁਨਿਮਮਬਿਨੈਪੁਨ
ਲ
ਅਰਸਸਾਨੀ।ਬੋਲੇਸਬਸੱਜਨਸੁਖਮਾਨੀ
ਜੋਅਭਿਲਾਖਅੈਹੈਅਸੋਤੇਰੀ।ਚਲਹਮ
ਸੰਗਅੰਘਾਤਿਨਤੇਰੀ।ਤਬਮੈਂਚਲੋਜੋਹਰਖਿ

CC-0 Punjab University Chandigarh. An eGangotri-Vaidika Bharara Initiative

ਤਿਨਸੈਗਾ।ਭੁਈਹ੍ਰਿਦੈਅਮਪ੍ਰੀਤਿਅਤਿ
ਗਾ। ੬ ਦੋਹਰਾ। ਬਹੁਤੀਰਥਮੱਜਨਕ
ਰਤਸਜਨਸੰਘਸੁਜਾਨਾ।ਆਇਅਵ
ਪਭੁਗਾਵੰਜਨਨਿ ਕੀਨੋਸਰਜੂਸਨਾ
੭ ਚੌਪਈ।ਸੰਗਮਰੋਪਤ੍ਰਾਰਅਤਿਪਾ
ਵਨਾ।ਸ੍ਵਰਗਦ੍ਵਾਰਸਬਸਮਲਸਿਰਾਵ
ਨਾ।ਸਬਬਲਸਹਿਤਸਨੇਹਨਹਾਏ।ਸ
ਨਮਾਸ੍ਥਾਨਦਰਸਪੁਨਿਪਾਏ।ਬ੍ਰਸਿਤ੍ਰੈਰੇ
ਨਗਮਾਨਿਪੁਨਿਕੀਨਾ।ਸਰਜੂਤੀਰਮ
ਰਗਗਹਿਲੀਨਾ।ਤੀਰਤੀਰਆਏਇ
ਹਠਾਮਾ।ਦੇਖੇਜੋਪੁਲਿਨਅਧਿਕਅਭਿ
ਰਾਮਾ।ਸੁੰਦਰਸਲਿਲਸੋਰੁਹਫੂਲੇ

CC-0 Punjab University Chandigarh. An eGangotri-Vaidika Bharara Initiative

ਗੁੰਜਤਭ੍ਰਮਤਿਭ੍ਰਿੰਗਗਰਸਭੂਲੋ।ਰਹੂ
ਓਰਬਨਸਘਨਸੁਹਾਏ।ਨਨਾਭਾਂਤਿਲ
ਤਾਤਰੁਛਾਏ।ਜਹਿਪ੍ਰਿਯਪੁਲਿਨਪੁਨੀਤ
ਸੁਹਾਵਾ।ਨਿਰਖਿਹਰਖਿਤਪਹਿਤਮਨ
ਲਾਵਾ।ਕਰਿਤਪੁਗਏਪਰਮਪਦਸਾਧੂ
ਹਰਿਪਦਪੰਕਜਪ੍ਰੇਮਅਗਾਧੂ।ਐਂਸੁਧ
ਕੋਹਰਿਯਜਾਨਅਬਾਧਾ।ਲਗੀਸਮਾਧ
ਅਖੰਡਿਅਗਾਧਾ।ਮਮਸਰੀਰਬਲਮੀ
ਕਬਿਸਾਲਾ।ਭਯੋਕਲਿਤਕੁਸਕਾਸਕ
ਰਾਲਾ।ਤਵਕਰਪਰਸਪਾਇਪਰਮੇਸਾ
ਭਯੋਅਬਹਿਂਅਦਭੁਤਵਪੁਬੇਸਾ।ਤੁਮ
ਪਰਬ੍ਰਹਮਪ੍ਰਣਤਪਾਰਾਯਨਾ।ਆਦਿਪ੍ਰਭ

CC-0 Punjab University Chandigarh. An eGangotri-Vaidika Bharara Initiative

ਖੁਨਿਰਮਲਨਾਰਾਯਨ॥ ਦੋਹਰਾ॥ ਅ
ਖਿਲਲੋਕਮੋਹਨਕਰਨਿਬਿਹਰਨਬਾਲਿ
ਬਿਨੋਦ॥ ਅੰਜਨਮੋਹਬਿਮੁਢਜਨਸੰਜ
ਨਜਨਨਿਪ੍ਰਮੋਦ॥ ਚੌਪਈ॥ ਤਵਛਿ
ਨਪਜਨਅਖਿਲਅਘਦਹਈ॥ ਦਰਸ
ਪਰਸਮਹਿਮਾਂਕੋਕਹਈ॥ ਜਗਜਨਅ
ਘਮਉਧਾਰਨਕਾਰਨ॥ ਭੁਐਭੁਵਨਭੁਵ
ਤੂਭਵਤਾਰਨ॥ ਤਵਬਸਿਸਦਾਤ੍ਰਿਗੁਨ
ਤਵਮਾਯਾ॥ ਤਵਇਛਾਅਨੁਗਨਜਗਜ
ਾਯਾ॥ ਤਮਤੇਂਭੂਤਭੁਏਭੁਵਭਾਵਨਾਂ॥ ਰਜਗੁ
ਨਇੰਦ੍ਰੈਗਨਉਪਜਾਵਾ॥ ਤਵਆਇਸਬ੍ਰ
ਹਮਾਂਡਬਨਾਵਾ॥ ਤੁਹੰਭੁਐਤਵਅਸਿ

ਭੁਐਸੇਤਵਅਸਰਣਾ॥

CC-0 Punjab University Chandigarh. An eGangotri-Vaidika Bharara Initiative

ਪ੍ਰਵੇਸਾ॥ ਨਾਮਬਿਰਾਟਭੁਐਂਭੁਵਨੇਸਾ॥ ਜ
ਗਹਿਤਹੇਤੁਨਾਥਤਵਲੀਲਾ॥ ਜਾਨਤਸ
ਤੰਸੰਤਸੁਭਸੀਲਾ॥ ਮੁਖਤਵਵਿੱਪ੍ਰਭੁਜਾ
ਭੂਪਾਲਾ॥ ਉਰੂਬੈਸਪਗਸੂਦ੍ਰਸੁਚਾਲਾ॥
ਤੁਮਰਘੁਨਾਥਸਕਲਸੁਖਦਾਨੀ॥ ਤਵ
ਮਹਿਮਾਨਮੂਢਜਨਜਾਨੀ॥ ਮਹਿਜੁਗ
ਜੋਪ੍ਰਭੁਦਰਸਨਤੋਰਾ॥ ਸੋਭਵਸਾਧੁਕ੍ਰਿ
ਪਾਬਰਜੋਰਾ॥ ਤਵਜਨਸੇਗਤਿਸੁਖ
ਲਵਲੇਸਾ॥ ਤੁਲਨਸ੍ਵਰਗਅਪਵਰਗ
ਰਮੇਸਾ॥ ਤਾਤੇਂਕ੍ਰਿਪਾਕਰਹੁਸੀਰਿਗਾ॥ ਹੋ
ਇਸਦਾਤਵਸੱਜਨਸੰਗਾ॥ ਬਹੁਰਿਹੋ
ਇਤਵਨੇਹੁਨਿਬਾਹੂ॥ ਜਾਤਜਲਧਿਜਿਮ ੨੪

CC-0 Punjab University Chandigarh. An eGangotri-Vaidika Bharara Initiative

ਰੋਗਾਪ੍ਰਵਾਹੂ।ਤ੍ਰਾਸਪ੍ਰਭੁਤਕੂਵਫਲਭੁਗ
ਵਨਾ।ਸੁਨਿਬੂ।ਹਮਾ।ਦਿਬਿਨੈਬਿਪਿਨਨਾ
੧੦ ਦੋਹਰਾ।ਹਰਨਪੋਤਭੂਤਾਂਰਭੁਲਭੁ
ਕੂਭੁਾਵਅਨੁਕੂਲਾ।ਪ੍ਰਗਟੋਪ੍ਰਿਜਦਸਰ
ਥਸਦਨਸੀਤਸੁਖਦਸੂਤਿਮੂਲਾ।੧੧।
ਚੌਪਈ।ਬਾਰਿਧਬੀਪਨਾ।ਦਿਬਰੂਬਾਂ
ਕਰੋਹੋਕਰਮਪਰਮਅਭਿਰਾਮਾ।ਰਾਵਨ
ਦਿਨਿਸਚਰਗਨਭ੍ਰਾਰੇ।ਹਨਿਹੋਂਹੇਰਿਹੇ
ਰਿਹਰਿਪੁਜਾਹੋ।ਹਰਿਭੂਭੁ।ਰਭੂਰਿਭੁਵਭੁ
ਵਨਾ।ਪੁਨਿਜੈਹੌਨਿਜਸਦਨਸੁਹਾਵਨ
ਪ੍ਰਭੁਦਰਸਨਪ੍ਰਭੁਾਵਹੌਪਾਵਾ।ਜਹਿਹਿ
ਕਾਲਦਰਸਨਅਨੁਭਾਵਾ।ਤਾਂਤੇਤਵਪ

CC-0 Punjab University Chandigarh. An eGangotri-Vaidika Bharara Initiative

ਦਪਦਮਪਰੇਸਾ।ਬਾਰਬਾਰਬੈਦੌਂਖਰ
ਦੇਸਾ।ਬੈਦੌਰਮਤੁੰਦ੍ਰਤੁਗਵਨਾ।ਜਿ
ਹਿਥ੍ਰਮੰਨਿਅਵਿਦਿਤਖਰਬਾਨਾ।ਅਹੰਰ
ਜਸਭੁਕੂਤਨਿਵਾਸੀ।ਨੌਮੋਨੌਮੋਨਿਗਮ
ਲਗੁਨਰਾਸੀ।ਅਬਆਇਸੁਮੁਹਿਦੇਹੁ
ਦਆਲਾ।ਤਵਪਦਪਰਮਜਾਂਉਂਜਨਪਾ
ਲਾ।ਸੁਨਿਬੋਲੇਸ੍ਰੀਰਮਸੁਜਨਾ।ਸ
ਰੁਖੇਗੁਜਹੰਤੁਵਮਨਮਾਨਾ।ਵਿਬੁਧ
ਲੋਕਬਿਪਿਲੋਕਸੁਹਾਵਨਾ।ਅਥਵ
ਬਿਸੁਪਰਮਪਦਪਾਵਨਾ।ਸੁਨਿਪ੍ਰ
ਭੁਬਚਨਚਰਨਸਿਰਨਾਵਾ।ਦਿੱਬਜ
ਬਿਮਾਨਤੁਰਤਤਹਿੰਆਵਾ।ਤਿਹਿਰਚ

CC-0 Punjab University Chandigarh. An eGangotri-Vaidika Bharara Initiative

ਗਾਮਪਰਮਪਦਗਾਮਨਾ।ਜਹਾਂਜਾਇ
ਪੁਨਿਗਰਭੁਨਗਾਮਨਾ।੧੨ਛਿਦ।
ਗਾਮਨੋਜੋਪਰਮਪਦਪਗਾਮਪਾਵਨਪਾਗ
ਖਦਗਨਸੰਗੋਸੋ।ਬਰਸਤਸੁਮਨਸੁ
ਮਨਸਗਗਣਮਨਮਗਨਪ੍ਰੇਮਪ੍ਰਸੰਗ
ਸੋ।ਇੰਹਿਭਾਂਤਿਤ੍ਰਿਹਿੰਗਤਿਦੇਰਾਮਪ
ਤਿਰਾਮਕਰਿਕ੍ਰੀੜਾਭੁਲੀ।ਨਿਜਗੇਹ
ਗਾਮਨੇਸਾਂਸ੍ਰਿਜਾਨੁਜਸੰਗਸੁਭੁਗਾਸਖੰ
ਵਲੀ।੧੩ਸੋਰਠਾ।ਨਿਰਖਨਗਰਨ
ਰਨਾਰਿਨੇਹਨੀਰਨੈਨਾਲਸੋਦੇਤਸ
ਬਹਿੰਸੁਖਸਾਗਰਜਨਨਿਸਦਨਆਇਪ੍ਰ
ਭੂ।੧੪।ਲੀਏਲਾਇਉਰਮਾਇਪਾਇਪਰ

CC-0 Punjab University Chandigarh. An eGangotri-Vaidika Bharara Initiative

ਸਪੂਰਨਪ੍ਰਮੁਦਾਕੋਭ੍ਰਿਤਜਨਬਿਬਿਧਜਿਸ
ਇਯੈਂਛਾਇਪਲਕਾਮ੍ਰਿਦੁਲਾ ।੧੫। ਇਤਿ
ਸ੍ਰੀਰਾਮਅਰਹੰਸਸੰਗੇਰਤਨਹਰਿਬਿਗਹਿ
ਤੇਦ੍ਰਿੰਢਭ੍ਰਾਂਗਿਸੋਧਿਆਇ॥ ੪੨ ਦੋਹਰਾ
ਇਕਸਮਯਅਸਿਵ੍ਰਿਦਕਰੀਸਾਨੁਜਸ੍ਰੀ
ਰਘੁਰਾਜਾ ।ਖੇਟਕਖੇਲਿਯਦੂਰਬਨ
ਸਜੇਸਬਸਾਜਸਮਾਜਾ ।੧। ਚੌਪਈ॥
ਨ੍ਰਿਪਭ੍ਰਾਤਕਰਿਨਿਤੁਜਾਬਿਧਾਨਾ ।ਲਿ
ਏਬੋਲਿਨਿਜਸਖਾਸੁਜਾਨਾ ।ਪ੍ਰਥਮਪ੍ਰ
ਤਾਪਅਗੰਜਗਜਾਨਾ ।ਨੀਲਰਤਨ
ਪੁਨਿਨੀਤਿਨਿਧਾਨਾ ।ਬੀਰਭੁੰਦ੍ਰੰਸਵਛ
ਸ੍ਵਉਦਾਰਾ ।ਪੁਨਿਹਰਿਦੱਸੰਸੁਭਜਾਰਿਪੁ

CC-0 Punjab University Chandigarh. An eGangotri-Vaidika Bharara Initiative

ਦ੍ਵਾਰਾ।ਚਿਤ੍ਰਭਾਨੁਸੇਨਾ।ਧ੍ਵਜਜੀਤਾ।ਚਿਤ੍ਰ
ਚਾਰੁ।ਰਿਪੁਜਜਜਸਵੀਤਾ।ਪੁਨਿਭਦ੍ਰਾ
ਸ੍ਵੰਆਦਿਜਗਜਾਨੋ।ਮ੍ਰਿਗਾਜਾਕਰਮ
ਜਿਪਰਮਸਜਾਨੋ।ਪੁਨਿਸਿਕਾਰਸਾਧਿ
ਕਜੇਸਾਮਾ।ਤੇਸਬਾਸੇਗਲਈਧਨਸਮਾ। ੦
ਮਾ।ਕੂਕਰਪਾਲਜਾਲਪਰਜੇਈ।ਸੇ
ਨਸਿਧਪਾਲਕਰਨਤੇਈ।ਪੁਨਿਕੁ
ਲਿਗਾਚਿੰਤ੍ਰਕਰਨਪਾਲਕਾ।ਲਿਪਸੀ
ਗਾਸਬਖਗਾ।ਮ੍ਰਿਗਾਸਾਲਕਾ।ਪੁਨਿਲ
ਈਸੇਗਚਮੂਚਤੁਰੰਗਾ।ਬਨੇਬਿਬਿਧਿ
ਬਨੈਤਸੁਰੰਗਾ।ਅਸ੍ਤ੍ਰਸਸ੍ਤ੍ਰਸੰਜੁਤਸਬ
ਸੋਹਾ।ਦੇਖਿਦੇਵਸੈਨਿਕਮਨਮੋਹਾ।ਕ

CC-0 Punjab University Chandigarh. An eGangotri-Vaidika Bharara Initiative

ਰਿਸਿਗਾਰਬੁਰਰਾਜਿਵਨੈਨਾ।ਆਂਗਿਆਂ
ਇਆਇਸਸੁਖਦੈਨਾ।ਪਗਿਪਤ੍ਰਪਾਇਪਥ
ਅਨੁਸਾਸਨਾ।ਸਾਨੁਜਚਲੇਤ੍ਰਅਨਾਸਨਾ।
ਭੂਲੇ
੨ ਦੋਹਰਾ ।ਸੋਨਸੁਰੰਗਤੁਰੰਗਬਰਸਰਿ
ਸਪਤਿਗਤੁਰੰਗ।ਅਗਿਆਂਗਸੁਖਧਮਾ
ਸਜੋਜਜਨੁਹਜਣਬਨੋਜੇਅਨੇਗ।੩।
ਚੌਪਈ ।ਤਿਹਿਹੇਹਰਖਿਚਢੇਰਘੁ
ਨੰਦਨਾ।ਨਿਜਛਬਿਮਨਿਮਥਮਾਨਨਿ
ਕੰਦਨਾ।ਬਹੁਰਿਚਢੇਭ੍ਰਤਾਦਿਕਭ੍ਰਾਤਾ
।ਨਿਜਨਿਜਬਰਜੁਬਾਜਿਬਿਖ੍ਯਾਤਾ।
।ਪੁਨਿਸਬਸਖਾਬਿਬਿਧਬਿਧਿਬੀਰਾ।
।ਨਿਜਨਿਜਜਾਨਚਢੇਮਤਿਧੀਰਾ।ਤਿ

CC-0 Punjab University Chandigarh. An eGangotri-Vaidika Bharara Initiative

ਇੰਛਿਨਥਜੇਥਿਥਿਪਥਿਪਿਬਾਜਾ॥ਆ
ਨਕਤ੍ਰੇਰਿਤ੍ਰੂਰੈਰਵਤ੍ਰਜਾ॥ਲਹਿਸੁਭਸਗ੍ਰ
ਨਚਲੇਰਘੁਨਾਥਾ॥ਸਾਨੁਜਸਕਲਸਖ
ਸਭੁਸਾਥਾ॥ਚਮਰਚਾਰੁਬੀਸਤਥਿਅਲੋ
ਸਾ॥ਮੁਨਿਮਨਹਰਤੁਹਰਿਤਬਰਥੇਸਾ॥
ਹਰਿਤਹਰਿਤਬਰਥਸਨਸੁਹਾਏ॥ਹ
ਰਿਤਹਰਿਤਮਨਿਭੂਖਨਭਾਏ॥ਹਰਿਤ
ਹਿਪਨੂਖਪਰੋਜੇਕਲਕਾਂਪੇ॥ਸੋਹਤਹ
ਰਿਤਤ੍ਰੂਨਨੁਗਥਾਂਪੇ॥ਮਨਿਸੌਂਦ੍ਰਾਮੀਤਿ
ਤਕਰਮਾਹੀਂ॥ਹਰਿਤਬਰਨਥਰਥਾਨ
ਭ੍ਰਮਾਂਹੀਂ॥ਕੁੰਡਲਅਲਕਕਪੋਲਨਿਸ੍ਰ
ਲਕੈਂ॥ਤਿਲਕਸ੍ਰਲਕਲੀਖਲਗਤ੍ਰੈਲਪ

ਲਸੈਂ।ਨਵਮਨਿਮਾਲਕੈਠਕਮਨੀਆ।
ਖਙਗਾਚਰਅਰਜਤਰਮਨੀਆ।ਪਦ
ਪੰਕਜਮਨਹੀਮਨਿਹਰਨੀ।ਜਗਮਗ।
ਤਜਿਅਜਾਅਨਬਰਨੀ।ਨਖਸਿਖਰੀ
ਸਜਭੂਖਨਰਙਾਗੀ।ਨਿਰਖਤਿਨੈਨਨਿ
ਸੋਖਨਿਵਾਰੀ।ਕਰਿਗਹਿਕਰਤਿਪਰਸ
ਪਰਥਾਂਤਾ।ਔਹੋਧਿਨਦਸਰਥਜਨੜਾਂਤ
ਸ।ਦੋਹਰਾ।ਧਿਨੁਰਅਰਾਂਨੀਸਕਲਤਿਨ
ਸਹੁਰਘੁਬਰਮਾਤਾ।ਹਮਹੂੰਸਬਧਨਧਿਨ
ਪਜਿਨਿਪ੍ਰਭੁਦਰਸਤਦਿਨਜਾਤਾ।੫।
ਚੌਪਈ।।ਇਹਿੰਬਿਧਿਸਕਲਲੋਲਕਅਨੁ
ਰਾਗੋ।ਰਾਮਅਹਾਂਤਮਕਹਤਸਭਾਗੋ।੫

CC-0 Punjab University Chandigarh. An eGangotri-Vaidika Bharara Initiative

ਤੁਬਾਹਿਨੀਬਜਾਰਮਙ੍ਹਾਰੀ।ਚਲਿਤਲਹੀ
ਸੈਤ੍ਰੁਆਤ੍ਰਿਭੁਰੀ।ਸੇਨਅੰਪਜਰਜਤਰਘੁ
ਬੀਰਾ।ਰਲਗਤਿਮੰਦਮੰਦਮਤਿਧੀਰ
ਰਾਮਦਰਸਹਿਤਨਗਰਨਿਵਾਸਨੀਰ
ਢੀਸਦਨਜਨੁਮਦਨਬਿਲਾਸਨੀ।ਜ
ਹਤਹਿਂਨਿਰਖਿਨਿਰਖਿਸੁਖਲਹਹੀਂ
।ਬਿਰਹਿਜਨਿਤਦਾਰੁਨਦੁਖਦਹਹੀਂ।ਕੇ
ਉਕਰਤਿਮਾਨਸਧਾਰਿਰੈਭੁਨਾ।ਕਾਹੂਕ
ਛਪੈਭਾਵਅਸਤੈਭਨਾ।ਕਿਟਕਾਮਕਮ
ਲੀਅਨਿਹਾਰੀ।ਕੋਊਇਕਭਈਬਿਬਸ
ਬਰਨਾਰੀ।ਕੋਊਵਿਲੋਕਿਮੁਗਤਿਮਨਿਮਾਂਨੀ
।ਪਜਨਮਗਨਦ੍ਰਿਗਮਗਉਰਆਨੀ।ਕੇ

CC-0 Punjab University Chandigarh. An eGangotri-Vaidika Bharara Initiative

ਉਤੁਈਨਿਰਿਖਿਮਦਨਮਤਵਾਰੀ।ਕਰ
ਤ੍ਰੈਨਿਨਿਜਤਨੁਬਸਨਸਿੰਗਾਰੀ।ਪੀਵ
ਤਪ੍ਰਲਯਆਖਿਲਜਗਜੈਸੀ।ਤਿਹਿੰਪੀ
ਗਈਦ੍ਰਿਗਨਅਗੋਕੈਸੀ।ਕੈਊਪ੍ਰਭੁਪੇਖਿ
ਪ੍ਰੇਮਰਸਿਪਾਗੀ।ਕੈਰਿਸਿਸੁਆਇ
ਗਨਅਨੁਰਾਗੀ।ਕੈਊਇਕਉਸੰਕੈਸੋਰੈ
ਖਾਸ੍ਹੰਕੀ।ਨਿਰਖੌਂਪ੍ਰਭੁਸੁਗਤਿਅਤਿ
ਬਾਂਕੀ।ਕੈਊਸੁਮਨਜਸਰਧਪਾਸਿਵ
ਲਾਜਾ।ਬਰਖਤਿਹਰਖਿਨਿਰਖਿਰਘੁ
ਰਾਜਾ।ਕੈਊਲਖਿਪ੍ਰਭੁਗਿੰਨਿਕਟਿਨਿਜ
ਬਾਰੀ।ਕਰਗਤਿਬਿਨੈਕਰਿਜੋਰਿਜੁਹਾਰੀ
੬ ਦੋਹਰਾ ਖੇਟਕਖੇਲਨਦੂਰਿਗਿਨਿਜ ॰

ਈਅਜਾਨਸੁਜਾਨ ।ਬੋਲਿਪਧਾਰਿਅਨਿ
ਲੈਨਿਜਨਤੁਐਹੈਂਏਪ੍ਰਨਾ ।੭ ਚੌਪਈ।
।ਇਹਿਬਿਧਿਕਰਤਿਬਿਨੈਸੁਸਆਨੀ
।ਬਿਨੁਰਘੁਬਰੁਨਅਵਰਨਰਜਾਨੀ ।ਇ
ਮਬਹੁਬਚਨਸਮੇਤਸਨੇਹਾ ।ਸੁਨਤ
ਜਾਤਰਘੁਪਤਿਪ੍ਰਤਿਰੋਹਾ ।ਤਿਹਿਂਅਵਸ
ਰਆਏਬਲਪਾਮਾ ।ਨਿਖਿਲਨਿਖਾਦਨ
ਬਰੁਹਨਾਮਾ ।ਸ੍ਰੀਰਘੁਬਰਹਿਂਅਹੇਰਖਿ
ਲਾਵਨ ।ਲਹਿਅਵਧੇਸਨਿਦੇਸਸੁਹਾਵ
ਨਾ ।ਸੱਜਿਤਸਵਰਸੇਨਪਰਵਾਰਾ ।ਸੀ
ਤਤਰਹਿਤਰਾਜਦਰਬਾਰਾ ।ਪ੍ਰਭੁਢਿਗਆ
ਯਨਾਯਮਾਹਿਮਾਥਾ ।ਸੇਨਸਹਿੱਤਜੋਰੇਜੁ

ਗਨਾਥਾਨਿਰਖਿਨਿਖਾਦਪਤਿਹਿੰਪ੍ਰਭੁ
ਹਰਖੋ।ਸਹਿਤਸਨੇਹਪਕਰਿਕਰਕਰਖੋ।
ਅਤਿਆਦਰਦੈਦੀਨਦਯਾਲਾ।ਬੋਲੇਬ
ਚਨਪ੍ਰੇਮਪਗਿਪਾਲਾ।ਖੇਟਕਖੇਲਖਰੀ
ਜਿਅਜੋਹੀ।ਸਬਬਿਧਿਸਖਾਸਿਖਾਵ
ਹੁਮੋਹੀ।ਤੁਮਹਿੰਬਿਦਿਤਬਨਬਨਬਯੋਹ
ਗਾ।ਔਪੁਨਿਅਖਿਲਅਹੇਰਪ੍ਰਕਾਰਾ।ਸੁ
ਨਿਨਿਖਾਦਨਾਯਕਪ੍ਰਭੁਬਾਨੀ।ਬੋਲ੍ਯੋਬ
ਚਨਜੋਰਿਜੁਗਪਾਨੀ।ਤੁਮਪ੍ਰਭੁਸਬਹਿੰਸਿ
ਖਾਵਨਹਾਰੇ।ਕੋਜਗਤੁਮਾਹਿੰਸਿਖਾਵਨਿ
ਵਾਰੇ।ਤਦੀਪਜਥਾਪ੍ਰਭੁਆਇਸਹੋਈ
।ਕਰਿਹੈਂਸੇਵਕਸਬਸੁਭਸੋਈ।ਸੁਨਿ

CC-0 Punjab University Chandigarh. An eGangotri-Vaidika Bharara Initiative

ਸੁਹਬਚਨਸਹਿਤਭ੍ਰਿਤਸਾਥਾ।ਸਾਧੁਸ
ਧੁਕਹਿਸਬਨਿਸਰਾਹਾ।੯ਦੋਹਰਾ।
ਪ੍ਰਭੁਆਇਸੁਪੁਨਿਸੋਭਤੋਜੋਅਸਿਤਅਸ੍ਵ
ਅਸਵਾਰ।ਅਸਿਤਬਰਨਭੂਖਨਬਸਨ
ਆਯੁਧਸਕਲਸੁਧਾਰ।੯ਚੌਪਈ।ਤਬ
ਰਾਮਨੀਪ੍ਰਭੁਸੈਨਸੁਹਾਈ।ਨਾਨਾਭਾਂਤਿ
ਬਿਚਿੱਤ੍ਰਬਨਾਈ।ਸੈਨਅਗ੍ਰਗਮਨੇ
ਧੁਜਧਾਰੀ।ਤਿਹਿਂਪਾਛੇਨਿਖਾਦਬਲਭਾ
ਰੀ।ਦੁਦੁਭਿਆਦਿਕਬਾਦਕਜੇਈ।ਤਿ
ਨਿਪਾਛੇਗਮਨੇਪੁਨਿਤੇਈ।ਤਿਨਿਪਾਛੇ
ਪੁਨਿਚਲੇਪਦਾਤੀ।ਗਹਿਗਹਿਸਸ੍ਤ੍ਰ
ਸੈਧਸਬਜਾਤੀ।ਤਿਨਿਅਨੁਚਲੇਅਸ੍ਵ

CC-0 Punjab University Chandigarh. An eGangotri-Vaidika Bharara Initiative

ੲਅਸਵਾਰਾ ।ਤਿਨਿਪਾਛੈਰਥਅਨੀ
ਅਪਾਰਾ ।ਤਿਨਿਅਨੁਅੱਤਮਤੰਗਘਨੇ
ਗੇ ।ਚਲੇਪਯੋਦਪਵਨਜਨੁਪ੍ਰੇਰੇ ।ਤਿ
ਨਿਅਨੁਗਾਮਨੇਊਂਟਅਨੇਕਾ ।ਇਹਿਬਿ
ਧਿਚਲੀਸੁਸੈਨਾਬਿਬੇਕਾ ।ਦਸਸਹੰ
ਸ੍ਰਅਸਵਾਰਸੁਹਾਏ ।ਪੁਨਿਦਸਦਸਕ
ਦੂਰਦਛਬਿਛਾਏ ।ਸਸਿਸਹਸ੍ਰਸੰਦਨ
ਸੁਠਸੋਹੇ ।ਊਂਟਅਨੂਪਪੰਚਸਤਸੋਹੇ ।ਸ
ਹਸਬੀਸਪੁਨਿਪੰਚਪਦਾਤੀ ।ਚਲੀਸੈ
ਨੀਮ੍ਰਗਯਾਮੁਦਮਾਤੀ ।ਬਿਬਿਧਬਿ
ਨੋਦਮੋਦਮਗਮਾਂਹੀ ।ਪ੍ਰਭੁਹਿਤੁਕਰਤ
ਚਲੇਸਬਜਾਂਹੀਂ ।ਕਹੂੰਬੀਰਥਬਰਥ੍ਰਜੈਨ

CC-0 Punjab University Chandigarh. An eGangotri-Vaidika Bharara Initiative

ਰਾਵਹਿਂ ਜੋਜੋਰਘੁਨਾਥਾਨਿਰਖਿਸੁਖ
ਪਾਵਹਿਂ ਅੰਤਮਤਿਗਾਮਹਾਵਤਪ੍ਰੇਰੋ ।ਭਿ
ਰਤਕਹੂੰਰਘੁਪਤਿਹਿ ਤਹੇਰੋ ।ਇਹਿੰਬਿ
ਧਿਚਲੀਸੇਨਸੁਖਦਾਈ ।ਸਰਜੂਤੀਰਤੀ
ਰਛਬਿਛਾਈ ।੧੦ ਸੋਰਠਾ ।ਸਭਸੁਭਸ
ਗੁਨਸਮਾਜਹੋਤ ਸਬਹਿਸੁੰਦਰਸੁਖਦ
।ਸਰਗਤਿਸਕਲਸੁਖਸਾਜਾਸਿਵਸਮੀਰ
ਸੀਤਲਸੁਰਭਿ ।੧੧ ਇਤਿਸ੍ਰੀਰਾਮਰ
ਹੱਸਜੇਰਤਨਿਹਗਿਆਨਰਚਿਤੇਤ੍ਰਿਚੱਤ੍ਰੀਵ
ਸੋਧਿਆਯ ੪੩ ਦੋਹਰਾ ।ਗੁਹਨਿਖਾ
ਦਆਗੇਕਥੋਕਨਜਾਨ ਨਹਾਰਾ ।ਤਿ
ਹਿਆਇਸਸੇਨਾਚਲੀਭਲੀਬਲੀਨਿ

CC-0 Punjab University Chandigarh. An eGangotri-Vaidika Bharara Initiative

ਰਧਾਰ ।੧ ਚੌਪਈ ।ਤਮਸਤੀਰਥਿ
ਦਿਤੁਬਨਭਾਰੀ ।ਬਿਹਰਤਜਹਾਂਜੀਵ
ਬਨਚਾਰੀ ।ਕਰਿਨਿਰਨੈਨਿਖਾਦਰਾਨ
ਨਾਥਾ ।ਕਹਿਕਰਿਜੋਰਿਸੁਨਹੁਰਘੁਨਾਥਾ
।ਜਹਿਬਨਸਘਨਜੀਵਗਨਰੋਹਾ ।ਪੁ
ਨਿਪਾਵਨਪਾਤਕਿਜਨਦੇਹਾ ।ਨਾਨਾਭਾਂਤਿ
ਬਿਟੀਪਗਾਨਛਾਏ ।ਲਤਾਪ੍ਰਤਾਨਬਿਤਾ
ਨਬਨਾਏ ।ਕੇਤਕਕਰਨਿਕਾਰਪੁੰਨਾਗਾ ।
ਨਵਤਮਾਲਬਕੁਲਾਦਿਬਿਭਾਗਾ ।ਬਰ
ਬਸੰਤਆਗਮਸਬਫੂਲੇ ।ਗੁੰਜਤਿਭ੍ਰਮ
ਤਭ੍ਰਮਰਰਸਭੂਲੇ ।ਪ੍ਰਫੁਲਿਤਪਦਮ
ਪਰਾਗਾਪ੍ਰਵੇਸਾ ।ਪੀਤਬਰਨਸੁਰਭਿਤ

CC-0 Punjab University Chandigarh. An eGangotri-Vaidika Bharara Initiative

ਸਬਦੇਸਾ।ਸਾਰਸਸਰਸਸਬਦਕਹੂੰ
ਸੋਹਤਾ।ਕਹੂੰਕੇਕਿਲਕੂਜਤਮਨਮੋਹਤ
ਕਹੂੰਕਲਹੇਸਚੱਕ੍ਰਚਿਅਰਾਵਾ।ਕਹੂੰ
ਕਾਰੇਡਵਸਬਦਸੁਹਾਵਾ।ਕਹੂੰਨਵਨੀ
ਲਕੋਠਿਕਲਕੇਕਾ।ਆਦਿਭੁਤਅਧਿਕ
ਏਕਤੇਏਕਾ।ਕਹੂੰਕੁਸਮਿਤਸਹਕਾਰਸੁ
ਹਾਏ।ਕਹੂੰਤਰੁਤਿਲਕੁਤਿਲਕਛਬਿਛ
ਏ।ਬਿਬਿਧਾਬਿਟਪਿਖਗਾਮ੍ਰਿਗਾਅਨੁਕੂ
ਲਾ।ਚਿਤਵ੍ਰਿਤਿਕਰਤਿਸਮਮਨਮਨਸੂਲਾ
੨ ਦੋਹਰਾ।ਤਮਸਾਤੀਰਬਿਸਾਲਬਨ
।ਬਿਬਿਧਬਿਨੋਦਨਿਧਾਨਾ।ਖੇਟਕਖੇਲਨ
ਜੋਗਬਲਖੇਲਿਅਰਘੁਕੁਲਭਾਨਾ।੩।।

CC-0 Punjab University Chandigarh. An eGangotri-Vaidika Bharara Initiative

ਚੌਪਈ॥ਸੁਨਿਗੁਹਬਚਨਰਾਮਮੁਸਕ
ਨੇ॥ਬਨਿਬਿਲੋਕਿਆਨੰਦਅਘਾਨੇ॥ਸੇਵ
ਕਗਨਪਤਿਬੋਲੇਬਚਨਾ॥ਕਰਹੁਇਹਾਂ
ਅਹੇਰਬਿਰਚਨਾ॥ਗਾਮਨਹੂੰਗੰਡਕਗ
ਨਨਿਜਸੇਤਾ॥ਬਿਅਵਗਾਹਨਕਰਹੁ
ਸਚੇਤਾ॥ਤਨਹੁਬਿਸਾਲਜਾਲਚਹੂੰਓਰਾ
ਰਿਕਹੁਬਿਬਿਧਜੀਵਬਰਜੋਰਾ॥ਪ੍ਰਭੁ
ਆਯਸੁਅਨੁਚਰਵਰਬੀਰਾ॥ਸੁਨਿਧ
ਵਿਸੇਗਾਹਬਰਬਨਧੀਰਾ॥ਭੁਟਪ੍ਰਵੇਸ
ਉਦਤ੍ਰਿਧੁਨਿਘੋਰਾ॥ਸੁਨਿਬਨਜੀਵਭ
ਜੇਚਹੂੰਓਰਾ॥ਸਸਕਸੇਧਸਾਰੰਗਸਮੂ
ਹਾ॥ਅਹਿਖਚਮਰਿਰਜਜੇਭਕਨੂਹਾ

CC-0 Punjab University Chandigarh. An eGangotri-Vaidika Bharara Initiative

।ਬਿਦ੍ਰਗਬਿੰਦਬਰਾਗਬਿਭ੍ਰੀਤਾ।ਬਆਕ੍ਰ
ਲਭੁਰੋਭੁਭੁਰਭੈਭ੍ਰੀਤਾ।ਤਹਾਂਮਾਤ੍ਰੰਵਜੋ
ਮਹਾਂਮੁਨਿਜੋਗੀ।ਬਸਤਬਿਰੋਧਿਪ੍ਰਬੈ
ਬਿਜੋਗੀ।ਤਿਹਿੰਆਸ੍ਰਮਪ੍ਰਵਿਸੇਸਬ
ਪਾਈ।ਦੇਖਮੁਨਿਹਿਕਰੁਨਾਅਤਿਆਈ
ਮੁਨਿਸਰਬੱਗਜੋਹਤੁਹਿਅਜਨਾਖੇ
ਟਰਹਿਤੁਆਏਭੁਗਵਾਨਾ।ਜਹਿਤੀਸੰ
ਖਜਗਨਤੁਹਚਲਿਆਏ।ਜਹਿਸੀਕ
ਪ੍ਰਨਿਦਨਮਨਭੁਾਏ।ਆਵਤਮੁਨਿਹਿੰਨਿ
ਰਖਿਰਘੁਰਾਈ।ਉਤਰਅੱਸ੍ਵਤੇਆਏਪਾ
ਈ।ਸਾਨੁਜਮੁਨਿਪਦਬੰਦਨਕੀਨੋ।ਆ
ਸਿਰਬਾਦਿਮੁਦਿਤਮੁਨਿਦੀਨੋ।੧ ਦੋਹਰਾ

CC-0 Punjab University Chandigarh. An eGangotri-Vaidika Bharara Initiative

ਕਿਦਮੂਲਫਲਬਿਬਿਧਪਾਬਿਧਿਸੁਭ੍ਰਸੁ
ਵਾਦਰਸਖਾਨਾ।ਨਿਜਕਰਿਮੁਨਿਵਰਰ
ਪ੍ਰਵਰਹਿੰਦੀਏਸਨੇਹਸੁਜਾਨਾ। ੫ ਚੌਪ
ਈ ਮੁਨਿਪ੍ਰਸਾਦਸਾਦਰਰਘੁਨੰਦਨਾ।
ਲੇਸਿਰਧਰਿਬੋਲੇਕਰਿਬੰਦਨਾ।ਨਾਥਕੁ
ਸਲਤਵਆਸ੍ਰਮਆਹੀ।ਬਿਧਿਕਰਿ
ਬਿਟਪਿਜੀਵਗਨਮਾਹੀਂ।ਸੁਨਮੁਨਿਕ
ਹੇਕੁਸਲਕਿਨਿਤਿਨਿਕੋ।ਰਾਜਕੁਵਰਰੱ
ਛਕਤ੍ਰੁਅਜਿਨਕੋ।ਤੰਹਪਰਿਤ੍ਰੁਕਰੁਨਾਕਰਿਰ
ਸਾਅਸਇਕਬਿਨੈਸੁਨਹੁਧ੍ਯਾਨਸਯਾਨਾ।
ਤਵਸੇਵਕਮਮਆਸ੍ਰਮਤੀਰਾ।ਅਟਤਅ
ਨੇਰਹੇਤਬਨਬੀਰਾ।ਤਿਨਹਿੰਨਿਵਾਰਨਕਰਿ ੨੫

CC-0 Punjab University Chandigarh. An eGangotri-Vaidika Bharara Initiative

ਅਨ੍ਰਿਪਾਲਾ॥ਖੇਟਕਖੇਲਿਜਅਨਤਦ
ਆਲਾ॥ਜੋਮੁਨਿਜਨਆਸ੍ਰਮਅਸਥਾਨਾ
ਤੰਹਮ੍ਰਿਗਆਬਨੋਦੇਖਬਖਾਨਾ॥ਜਾਬਲ
ਤੇਦੱਛਨਦਿਗਦੱਛਨਾ॥ਬਿਦਿਤਬਾਲੁਕਾ
ਸਰਿਤਸੁਲੱਛਨਾ॥ਤਿਹਿਂਆਗੇਗੋਮਤੀਪੁ
ਨੀਤਾ॥ਸਕਲਸਮਲਸਮਨੀਸੁਤਿਗੀ
ਤਾ॥ਦੁਹੁਨਿਤੀਰਬਗਬਿਪਨਬਿਸਾਲਾ
ਤੰਹਖੇਟਕਖੇਲਹੁਨ੍ਰਿਪਲਾਲਾ ਦੋਹਿ
ਰਾ॥ਨ੍ਰਿਪਲਾਲਸੁਨਿਕੁਲਪਾਲਬਚਨ
ਰਸਾਲਸੁਨਿਨਿਜਸਿਰਧਰੋ॥ਕਰਿਜੋਰੈ
ਸੁਗਸਾਨੁਜਸਮਾਜਸਮੇਤਸੁਨਿਪਾਅ
ਨਿਪਰੋ॥ਪੁਨਿਅੰਗਿਸੁਦਿਤਅਸੀਸਆਇ

ਸਅਨਤਬਨਬਿਹਗਨਿਚਲੋ।ਨਿਰਖਤ
ਬਸੰਤਪ੍ਰਫੁਲਕਾਨਨਲਤਾਗਨਸੰਯਨਤੁ
ਲੋ।੭। ਸੋਰਠਾ।ਬਨੇਬਿਟਪਿਬਹੁਰੰਗ
ਬਿਕਸਿਤਬਰਬੱਲੀਬਲਿਤਾ।ਸੁਗੰਧਿਸ
ਮੀਰਪ੍ਰਸੰਗਕੂਹੂਕੂਹੂਕੋਕਿਲਕਰੈਂ।੮।
ਇਤਿਸ੍ਰੀਰਾਮਰਹੱਸਜੋਰਤਨਹਰਿਬਿ
ਰਚਿਤੇਚਤੁਸ੍ਚ੍ਵਾਰਿੰਸੋਧ੍ਯਾਯ:੪੪ ਦੋਹ
ਰਾ।ਬਰਬਸੰਤਬਿਕਸਿਤਬਿਪਿਨਕੋ
ਰਿਹਰਖਿਹਿਅਮਾਨਿ।ਤਨਕਬਿਦੂਖ
ਕਤਨਚਿਤੈਬਿਹਸੇਰਾਮਸੁਜਾਨ।੧।
ਦੋਹਰਾ।ਬਿਦੂਖਬਿਦੂਖਕਬੇਗਹੀਂਪ੍ਰਭੁ
ਮਨਕੀਪਹਿਚਾਨ।ਲਗਯੋਕਰਨਬਰ

CC-0 Punjab University Chandigarh. An eGangotri-Vaidika Bharara Initiative

ਨਨਾਥਿਮਲਿਗਿਤੁਥਸੰਤਥਰਥਾਨਿ।੨
ਚੌਪਈ।ਜਹਿਥਸੰਤਸੁੰਦਰਸੁਖਦਾਈ।
ਆਏਤੁਹਿਜੇਵਨਿਰਘੁਰਾਈ।ਸੁਭਗਾਸੁ
ਗੈਧਜਰਿਸਰਸਸਾਨੇ।ਸੁਮਨਸਮੂਹਿਤੈ
ਟਤਵਆਨੇ।ਜਦਨਸਮਾਨਭੂਪਗੁਨਜਾ
ਨੀ।ਤਵਮੂਰਤਿਆਪਵਾਮਨਮਾਨੀ।ਜਾਂ
ਕ੍ਰਮਤੇਆਏਰਿਤੁਰਾਜਾ।ਸੋਸਭਸੁਨਹੁ
ਸਮੇਤੁਸਮਾਜਾ।ਪ੍ਰਥਮਸੁਮਨਗਨ
ਜਨਮਸੁਹਾਵਾ।ਪੁਨਿਉਦਭਵਨਵ
ਪੱਲਵਪਾਵਾ।ਬਹੁਰਿਭਯੋਂਕਿਲਕਲ
ਗਾਵਨਾ।ਭੁਵਰਭੀਰਭ੍ਰੂਕਾ।ਗਥਿਭਾਵਨਾ
।ਏਹਿਂਬਿਧਿਕੁਸਮਾਕਰਆਵਤਾ।ਗਾਭ

CC-0 Punjab University Chandigarh. An eGangotri-Vaidika Bharara Initiative

ਸੋਭਿਬਿਪਬਨਾਂਬ੍ਰਿੰਦਅਨੂਪਾ।ਜਿਹਿੰਲ
ਕੈਪਤਿ ਖਿਬਿਨਤਨੁਜੀਤਨਹਾਂਗੇਤਪਸੀਪਤਿਆਂ
ਤਿਭਾਂਗੇ।ਰਿਤੁਪਤਪਰਮਪ੍ਰਤਾਪਾਹਿੰਪਾਈ
।ਹਿਅਥਨਹਨਿਦਿਨਮਨਿਬਿਮਲਾਈ
।ਪੁਨਿਦਿਨਨਾਥਚਲਤੁਗਤਮੰਦਾ।ਚ
ਙ੍ਵਾਂਕਹਿਤਕਰੁਨਾਂਕੰਦਾ।ਅਧੁਰਿਤੁਪ
ਸਿਅਧੁਪਮਦਸਾਨੋ।ਰਹਤਰਸਾਲਲ
ਤਨਿਲਪਟਾਨੋ।ਸੁਮਨਸਘਨਬਨਅ
ਲਿਚਲਿਜਾਹੀ।ਜਿਮਜਾਚਿਕਜਗਤੀ
ਪਤਿਪਾਂਹੀਂ। ੩ ਦੋਹਰਾ। ਕੋਕਿਲਕਲ
ਕੂਜਨਜਨਨਿਕਰਤਸੁਵਤਿਪ੍ਰਤਿਦੀ
ਨਾ।ਜਿਮਦੂਤੀਨਵਨਾਯਿਕਾਹਿੰਕਰਨਾ

CC-0 Punjab University Chandigarh. An eGangotri-Vaidika Bharara Initiative

ਅਕਆਧੀਨਾ।੪।ਚੌਪਈ।ਬਸਬਸੀ
ਤਿਕਾਸੁਮਨਸੁਹਾਵਨਾ।ਪੁਨਿਅਸੋਕ
ਪੱਲਵਨਵਭਾਵਨਾ।ਪਾਇਸੁਤਿਅਸ੍ਰ
ਵਨਿਸੁਭਸੋਭਾ।ਕਰਤਤੁਰਤਸੁਵਜ
ਨਮਨਛੋਭਾ।ਕੁਰਵਕਲਤਾ।ਬਿਕਸਿਤੁ
ਖਸੇਤੂ।ਭਈਭਵਰਗਨਗੁੰਜਨਹੇਤੂ।
ਕਿਸਕਕੁਸਮਬਨੀਬਨਰਾਜੀ।ਜਨੁ
ਤਿਅਹਿਅਨਖਛਤਛਬਿਛਾਜੀ।ਅ
ਧੁਰਿਤੁਮਧੁਪ੍ਰਅੰਤਮਧੁਪਾਲੀ।ਪ੍ਰਵਿਸ
ਤਿਕਲਕਿੰਸੁਕਕੁਸਮਾਲੀ।ਮਾਲਤਿ
ਬਿਰਹਿਬਿਥਾ।ਬਿਲਖਾਂਣੀ।ਪਾਵਕਜ
ਨਿਜਲਨਜਨਜਾਣੀ।ਤਰਵਰਤਿਲਕ

CC-0 Punjab University Chandigarh. An eGangotri-Vaidika Bharara Initiative

ਪ੍ਰਹਪਪਰਿਵਰੂ।ਅਯੁਰਿਤੁਰਮਾਨਿਹਸਨਿ
ਜਨਚਾਰੂ।ਸੇਵਤਚੇਚਰਗਿਕਰਹੁਪਾਸਾ
।ਸੁਵਜਨਜਥਾ।ਸੁਵਤ੍ਰਿਜਨਹਾਸਾ।ਅ
ਲਿਕੁਲਕਰਤਥਕੁਲਕੁਲਆਕੁਲਾ।
।ਜਿਮਸੁਵਤਿਹਿੰਜਨਮਦਨਮਦਾਕੁਲ
।ਪ੍ਰਹਪ।ਪਰਾਗਪਵਨਬਨਛਾਏ।।ਮਾਨ
ਹੁਬਿਤਨਬਿਤਾਨਤਨਾਏ।ਬਨਬਿਸਾ
ਲਕੋਕਿਲਕਲਕੂਜਨਾ।ਸੀਤਤਸੁਨਤ
ਸੁਭਾਗਕੇਊਜਨਾ।ਜਿਮਨਵਅਬਲਾ
ਬਚਨਬਿਲਾਸਾ।ਸੁਨਤ੍ਰਿਰਸਕਰਿਗਿ
ਤਗਤਿਰਾਸਾ।ਦੋਹਰਾ।ਗਾਵਤਅ
ਲਿਅਲਿਨੀਨਿਮਲਿਤਿਲਕਾਸਿਖਰ

CC-0 Punjab University Chandigarh. An eGangotri-Vaidika Bharara Initiative

ਹਰਖਾਇਆ॥ਜਬਾਮਦਨਾਮਦਾਂਅੰਤਰਗ
ਦੇਪਤਿਸੰਪਤਿਪਾਇਆ॥ **ਚੌਪਈ** ॥ਰਿਤੁ
ਬਸੰਤਬਰਬਨੇਹਿੰਡੋਰਾ॥ਕਲਕਲਕੇ
ਠਕੁਹਕਚਹੂੰਓਰਾ॥ਝੂਲਤਿਪਿਯਸੰਗ
ਨਾਰਿਨਵੇਲੀ॥ਬਿਨਹਿੰਕਲੇਸਕੇਠਕੁ
ਜਸੇਲੀ॥ਕੋਕਿਲਕਲਕੂੰਜਨਸੁਨਿਕ
ਨਾ॥ਕਰਤਿਮਾਨਿਨੀਮਨੁਅਨੁਮਾਨਾ॥
ਰਿਤੁਬਸੰਤਆਗਮਅਵਧਾਰੀ॥ਤਜ
ਹੁਮਾਨਿਨੀਮਾਨਅਹਾਰੀ॥ਜਲਦਜਵ
ਨੋਜੋਬਨਜਿਯਜਾਨੀ॥ਬੰਧੁਰਿਨਿਐਹੇ
ਸੁਨਹੁਸਯਾਨੀ॥ਤਿਹਿੰਹਿਤਬੇਗਬਿਲੰ
ਬਬਿਹਾਈ॥ਰਮਹੁਰਗਕਿਗਸਿਗਸਿਹਿ

CC-0 Punjab University Chandigarh. An eGangotri-Vaidika Bharara Initiative

ਅਲਾਈਆ।ਤ੍ਰਬਤ੍ਰਜਿਮਾਨਪ੍ਰਾਨਪਤਿਸੰਗਾ
।ਕਰਤਿਅਨੇਗਾਤ੍ਰਰੰਗਿ ਤ੍ਰਰੰਗਾ।
ਬੀਤਾਨਿਕਠਿਨਪੌਂਬਿਕਜਨਜਾਨੀ।ਬੁ
ਈਲਪੁਰਜਾਨਿਕਰੁਨਰਸਜਾਨੀ।ਸੋ
ਕਐਸੋਕਲਤ੍ਰਾਲਖਿਤ੍ਰਨਿਕੋ।ਅਧੁ
ਰਿਤੁਪਿਅਪ੍ਰਵਾਸਨੁਤ੍ਰਜਿਨਿਕੋ।ਜਿਨਿ
ਮਾਨਿਨਿਮਨਮਾਨਮਵਾਸੋ।ਨੂਤਨਨੁ
ਤਲਤ੍ਰਨਿਤੇਨਾਸੋ।ਪ੍ਰਫੁਲਿਤਲਤ੍ਰਨਿਸ
ਮੀਪਸੁਹਾਤੇ।ਨਾਚਤ੍ਰਮਯੂਰਪੋਸੇਦਮਟ
ਮਾਤੇ।ਫਗੁਨਮਾਸਨਿਰਖਿਨਵਨਾਰੀ
।ਜਿਮਸੁਵਜਨਨਾਚਤ੍ਰਦੈਤਾਰੀ।ਰੇਤ੍ਰ
ਰੇਤ੍ਰਕਾਅਧੁਰਿਤ੍ਰਆਂਗੀਂ।ਮਦਨਉਦੀਪ

CC-0 Punjab University Chandigarh. An eGangotri-Vaidika Bharara Initiative

ਨਕਰਤਅਹਾਂਹੀਂ।ਜਿਹਿੰਬਿਧਿਪਵ
ਨਪ੍ਰਸਗਹਿੰਪਾਈ।ਹੋਤਿਉਦੋਤਅਨਿ
ਲਅਧਿਕਾਈ।ਬਰਬਨਬਲੀਤਿਲ
ਕਤਰਸੋਹੀ।ਜਥਾਸਤਿਲਕਤਿਲਕ
ਤਿਅਜੋਹੀ।੧ਦੋਹਰਾ।ਸੁਮਨਨੀਤ
ਨਵਮੱਲਿਕਾਕਰਤਿਮਦਨਉਦੋਤ।
ਪੀਨਪਯੋਧਰਬ੍ਰਤਨੀਅਤਜੋਨਵਲ
ਨਵਜੋਤਿ।੨ਚੌਪਈ।ਪਟੀਰਜਨਿ
ਰਿਤੁਰਾਜਹਿੰਪਾਈ।ਜਿਮਖੰਡਿਤਾਲਲ
ਨਲਟਿਜਾਈ।ਜੋਇਜੋਇਨੁਦਤਿਨਜਨ
ਸਾਰੋ।ਅਧੁਰਿਤੁਬ੍ਰਝੇਮਦਨਮਤਵਾਰੋ।ਤਿ
ਲਕਾਂਜਗੀਬ੍ਰਅਗਨਿਭੋਈ।ਮੁਕਤਾਵਲੀ

CC-0 Punjab University Chandigarh. An eGangotri-Vaidika Bharara Initiative

ਅਲਕਜਨੋਪੋਈ।ਬਿਧੁਕਗਧਿਪਿ
ਨਅਤ੍ਰਤਪਿਕਬਾਨੀ।ਭਏਬਸੰਤਸਮੈ
ਸੁਖਦਾਨੀ।ਇਮਬਸੰਤਬਰਬਗਨਿ
ਬਿਦੂਖਕਾ।ਬੋਲ੍ਯੋਜੋਬਹੁਰਿਹਾਸਰਸਭੂ
ਖੱਕਾ।ਸੁਨਹੁਰਾਅਬਰਬੀਗਤਿਹਾਰੇ।
ਲਖਿਪ੍ਰਫੁੱਲਕਿਸੁਕਬਨਭਾਰੇ।ਭਏ
ਸਕਲਤੈਬਿਕਲਬਿਸੇਖੀ।ਅਨਹੁਦਿ
ਪਤਿਦਾਵਾਨਲਦੇਖੀ।ਅਬਨਵਕੁੰਦ
ਲਤਾਲਖਿਫੂਲੀ।ਪ੍ਰਗਟ੍ਯੋਜੋਹਾਸਤਾਸ
ਸਭਭੂਲੀ।ਸੁਨਿਸਭਹਸੇਬਿਦੂਖਕਬੈ
ਨਾ।ਬੋਲੇਬਹੁਰਿਪ੍ਰਫੁਲਿਤਨੈਨਾ।ਜ
ਹਿਨਵਨੂਤਲਤਾਅਤਿਮਾਤੀ।ਅੰਤ੍ਰਿਤ

CC-0 Punjab University Chandigarh. An eGangotri-Vaidika Bharara Initiative

ਭੁਵਰਭੀਰਭੁਲਿਭੁਤੀ।ਹਮਰੇਮਨਮੰ
ਦੀਤਿਬਰਜੋਗੀ।ਸੁਨਤਿਬਿਦੂਖਕਬਿ
ਹਸਿਬੋਹੋਗੀ।ਦੀਹਦੇਂਤ੍ਰਗਾਹਿਹਸੋਰ
ਸਾਲਾ।ਰਿਬੀਰਨਿਮੈਹਸਿਬਿਨਬਾਲਾ
।ਲਖਿਸਬਹਸੇਹਾਸਕ੍ਰਿਤਕਰਨੀ।ਸੋ
ਸੁਖਸਕਲਬਿਭੁਪਬਰਬਰਨੀ।ਇ
ਹਿਬਿਧਿਹਾਸਾਬਿਲਾਸਘਨੇਰੋ।ਕਰਤ
ਬਿਦੂਖਕਗਨਪ੍ਰਭੁਪ੍ਰੇਰੋ। ਸੋਰਠਾ
ਰਾਮਰਹੈਂਸਜਬਿਨੋਦਬਰਨਕੋਸੋ
ਕਵਨਕਵਿ।ਤਦਪਿਕਰਨਅਨੋਦ
ਜਥਾਸੁਮਤਿਬਰਨਹਿਂਸੁਮਤਿ। ੧੧॥
ਇਤਿਸ੍ਰੀਰਾਮਰਹੱਸੇਰਤਨਹਰਿਬਿ

CC-0 Punjab University Chandigarh. An eGangotri-Vaidika Bharara Initiative

ਇਤਿ ਪੰਚਚਤ੍ਰਾਂਗਿਸੋਧਿਆਇ ॥ ੪੫॥

ਦੋਹਰਾ ।ਬਰਬਸੰਤ ਰਿਤੁ ਸਵ ਜਰਿਸ
ਨਿਰਖਿ ਹਰਖਿ ਰਘੁਰਾਇ ।ਪੁਨਿ ਸਿ੍
ਰਾਆ ਰਤਿ ਹਿਤ ਸੁ ਚਿਤ ਕਰਘੋ ਸੁਮਤਿ
ਮਤਿ ਲਾਇ ॥੧॥ ਚੌਪਈ ।ਬਨ ਪ੍ਰਵੇਸ
ਰਘੁਬਰ ਤਬ ਕੀਨਾ ।ਸੋਹ ਸਮਾਜ ਸਾ
ਜਰਿਗ ਭੀਨਾ ।ਸੰਗਾ ਸਿਧਾ ਸੇਸ੍ਰਨਸਿ
ਕਰੀ ।ਪੁਨਿ ਸਿਚਾਨ ਅਵਲੀ ਬਲਧਾ
ਰੀ ।ਜਾਲ ਜਾਲ ਜਮ ਜਾਲ ਬਿਸਾਲਾ
।ਸੰਗ ਸਖਾ ਭੁਲ ਭੀਲ ਭੁਆਲਾ ।ਤੁਬ
ਪ੍ਰਭੁ ਨਿਰਖਿ ਸੁਭ ਰਭੂ ਭਾਗਾ ।ਅਸ੍ਰੰਨ
ਚਾਵ ਨਿ ਮਨੁ ਅਨੁਰਾਗਾ ।ਲਈ ਲਪੇਟਿ

CC-0 Punjab University Chandigarh. An eGangotri-Vaidika Bharara Initiative

ਸਿਰਸਬਨਦਾਮਾ।ਤਰਲੁਤੁਰੰਗਨਚਾ
ਮੋਰਾਮਾ।ਕੁੰਡਲਚਪਲਚਲਨਿਗਤਿ
ਨਆਰੀ।ਬਰਬਰਾਤਅਲਕੇਘੁੰਘਰਾਰੀ
ਮਕਰਕਪੋਲਦੋਊਦੁਤਿਦਰਸੌਂ।ਭੁਇਅਰ
ਨਸਬਦੇਖਨਿਵਾਰੋ।ਇਕਟਕਨੈਨਨਿ
ਮੇਖਨਿਵਾਰੋ।ਦੇਖਤਿਦੇਵਦੂਰੇਦ੍ਰੂਮਰਾਰੀ
ਰੂਪਅਨੂਪਮਦਨਮਨਹਾਰੀ।ਇੰਦ੍ਰਚਾਂਪ
ਸਮਚਾਂਪਚੜ੍ਹਾਈ।ਜੰਜਾਰਵਛੁਭਿਤ
ਕਰੀਬਨਰਾਈ।ਸਿੰਧੁਰਸਿੰਘਾਦਿਕਬ
ਲਰਾਸੀ।ਭੁਏਸਬਅਕਲਬਿਕਲਬ
ਨਬਾਸੀ।ਹੈਖੁਰਰੇਨੁਗਗਨਪੈਧੂਰਾਵਾ
ਅਦਭੁਤਰੰਗਤੁਰੰਗਨਚਾਵਾ।ਚਲਤ

ਜਨਜੁਗਪਦਜਾਮਨਿਦਿਨੁਪਰਸੌ।

CC-0 Punjab University Chandigarh. An eGangotri-Vaidika Bharara Initiative

ਲੱਛਬੇਧਨਅਨਆਸਾ।ਕਰਤਰਾਮਅ
ਤਿਸੇਅਭ੍ਰਿਜਾਸਾ।ਤਿਹਿਂਅਵਸਰਸੀਮ੍ਰਿਗ
ਜੂਥਬਿਸਾਲਾ।ਨਿਕਸ੍ਯੋਨਿਕਟਿਬਨਿ
ਜਨੁਮਾਲਾ।ਕ੍ਰਿਸਨਸਾਰਆਗੇਸੁਭ
ਸੋਹਾ।ਦੀਰਘਬਿਖਾਨਅੰਤਮਨੋਹਾ।ਤ
ਬਹਿਂਬਿਦੂਖਕਪ੍ਰਭੁਢਿਗਆਵਾ।ਹਾ
ਸਹੇਤੁਨਿਜਹੈਦੌਰਾਵਾ।ਸੋਮ੍ਰਿਗਪ੍ਰਗ
ਪਕੋਅਰਰਾਈ।ਦਹਿਦਿਸਿਦੀਐ
ਦੂਰਿਦੌਰਾਈ।ਬਿਹਸੇਸਬਬਿਲੋਕਿ
ਬਰਬੀਰਾ।ਪ੍ਰਭੁਪਰਿਬ੍ਰਿਥਪਰਿਹਾਸਅ
ਅਧੀਰਾ।੨ਦੋਹਰਾ।ਪੁਨਿਇਕਮ੍ਰਿਗ
ਲਖਿਧਨੁਖਸਰਧਾਰਿਨਹਨ੍ਯੋਜੋਹਰਿ

CC-0 Punjab University Chandigarh. An eGangotri-Vaidika Bharara Initiative

ਧੀਰਾ।ਗੋਸ੍ਟਿਤਿਹਿੰਦੀਰਘਾਦ੍ਰਿਗਲਿਗੁ
ਨਗਾਹਿਕਰਧੁਬੀਰਾ।੩ਚੌਪਈ।ਧੁ
ਨਿਇਕੀਅਗ੍ਰਲਾਖਿਗਾਮਾਸੁਜਾਨਾ।ਸ
ਜਸਰਾਸਨਸਰਸੈਪਾਨਾ।ਨਿਰਖੀਅ
ਗੀਓਵਿਟਤਿਹਿੰਠਾਢੀ।ਹਨੋਨਪੁਨਿ
ਕਰੁਨਾਮਨ੍ਰੁਬਾਢੀ।ਤਿਹਿੰਅਵਸਰਸ
ਵਰੋਸਸੁਜਨਾ।ਕਹਿਕਰਜੋਰਸੁਨ
ਹਨੁਮਾਦ੍ਵਾਨਾ।ਅਗ੍ਰਗਾਬਧਿਨਹਿਕਛੂਕ
ਜਹਮਾਰਾ।ਖੇਲਿਅਸੂਕਰਸਿਯਾਸਿ
ਕਾਰਾ।ਤੁਬਾਇਕਅਪਰਬਿਦੂਖਕਬੋਲਾ
ਸੁਨਹੁਰਾਮਾਮਬਚਨਅਮੋਲਾ॥
ਯੋਂਤੈਂਨਿਕਟਿਸੋਰੇਵਰਭ੍ਰੰਗੀ।ਤਾਂ

ਬਿਹਰਤਬਰਾਹਬਹੁਧਾਰੀ।ਸੋਖੇਟ
ਕਖੇਲਨਭੁਲਨਾਆ।ਚਲਿਓਜਸਮਾਜ
ਸਹਿਤਸੀਰੰਆ।ਸੁਨਿਤਿੰਹਬਚਨ
ਬਿਦੂਖਕਐਸੋਰਾਬੋਲਓਜੋਹੌਨਜਾਂਉਤਿ
ਹਿਠੈਰਾਖਾਇਜਾਇਸੂਕਰਮੁਹਿਦੈਆ
ਅਤਿਲੋਲਪਨਰਮਾਸਖਦੈਆ।ਸੁ
ਨਿਸਬਹਸੇਹਾਸਕ੍ਰਿਤਬਾਨੀ।ਚਲੇ
ਰਖਿਗਜਿਸਾਰਿੰਗਾਪਾਨੀ।ਗੁਹਦਰਜਿ
ਤਿਆਰਗਗਹਿਲੀਨਾ।ਜਿਹਿੰਬਨਬ
ਹੁਬਰਾਹਰਗਨਪੀਨਾ।ਤਿੰਹਇਕਕੋਲ
ਲੋਲਲੀਖਰਾਆ।ਇਕਹਿੰਬਨਹਨੋ
ਘਨਸਜਾਆ। ਸੋਰਠਾ।ਬਧਬਰ

CC-0 Punjab University Chandigarh. An eGangotri-Vaidika Bharara Initiative

ਰਥਰਥੀਰਥਿਪੁਲਬਿਪਿਨਆਰੋਥ
ਫੋਤਹਿੰਇਕਸਰਦ੍ਵਰਤੀਰਤਮਕਿਉ
ਠੋਖਫ੍ਰਗੀਮਹਾਂ। ਪਾਚੌਪਈ। ਸਪਹਿ
ਸੈਨਸਨਮੁਖਸੋਧਾਵਾ। ਭੁਯੋਸਕਲ
ਦਲਹਾਹਾਰਾਵਾ। ਸਬਸੂਰਨਿਸਭੁਸ
ਸੱਤ੍ਰਸੈਭੁਾਗੇ। ਭੁਲੱਭੁਸੁਤ੍ਰਿਖੜਗਧਰ
ਧਾਰੇ। ਇਕਹਿਵਾਰਹਨੇਤਿਹਿੰਸੀਸਾ।
ਰਸੋਤ੍ਰੁਰਤਜਮਗਿਹਖੜਗੀਸਾ। ਪੁ
ਨਿਬਾਹਨੀਸਨੀਸਭੁਸੈਭੁਾ। ਚਲੀਕ
ਰਤੁਕਾਨਨਛਿਤਛੈਭੁਾ। ਸੁਨਿਗਾਜੈ
ਦਗਾਰਜਨਿਹੋਹੇਖਾ। ਨਿਕਸੋਜੋਮਗ
ਪਤਿਬਿਕਟਾਬਿਸੇਖਾ। ਨਿਰਖਨਾਹਰ

CC-0 Punjab University Chandigarh. An eGangotri-Vaidika Bharara Initiative

ਹਿੰਨੀਰਜਨੈਨਾ।ਨ੍ਰਿਪਨਿਦਨਬੋਲੇ
ਬਰਬੈਨਾ।ਰਨਿਹੇਹਰਿਹਿੰਕਵਨਬਰ
ਬੀਰਾ।ਲਿਹੁਉਠਾਇਬੇਗਬਰਬੀਰਾ।।
ਸੁਨਤਨਿਖਾਦਨਾਥਗਹਿਲੀਨਾ।ਹੈ
ਰਨਿਹੈਂਸਿਯਾਹਿਂਪਨਕੀਨਾ।ਸਰਤੇਂਹ
ਨੈਕਿਅਸਿਗਹਿਯਾਊ।ਜਿਹਿੰਪ੍ਰਕਾਰ
ਆਪਸਪ੍ਰਭੁਪਾਊ।ਹਨਸਾਯਕਤੇਸੁ
ਨਿਪ੍ਰਭੁਬਾਨੀ।ਤ੍ਰਾਨਿਕਆਨਬਾਨਸਿਧ
ਨੀ।ਹਨੌਸਿਯਾਸਿਰਜਰਸਵਰੇਸਾ
।ਧਾਓਗਰਜਿਗੁਹਹਿਹਰਿਨੇਸਾ।ਤਬ
ਪ੍ਰਭੁਸਖਾਪ੍ਰਤਾਪੀਧਾਵਾ।ਕੇਹਰਕਿਠਕ
ਕੋਅਸਿਧਾਵਾ।ਪਟਕਿਪ੍ਰਹਮੀਮ੍ਰਗ

CC-0 Punjab University Chandigarh. An eGangotri-Vaidika Bharara Initiative

ਪਤਿਹਿੰਪ੍ਰਤਾਪੀ।ਕਯੋਪ੍ਰਨਾਮਚਰਨ
ਪ੍ਰਭੁਚਾਪੀ।ਪ੍ਰਭੁਪ੍ਰਸੰਨਗਹਿਗੈਂਲ
ਗਾਵਾ।ਪ੍ਰੀਤਿਦਾਨਬਰਦੁਹੁਨਿਦਿਵਾਵਾ
ਦੋਹਰਾ।ਤਿਹੰਅਵਸਰਬਨਆਂਨ
ਤੈਂਇਕਨਰਆਯੋਧਾਇ।ਅਹਾਂਮ੍ਰਿਗਯ
ਇਹਿਂਬਨਅਹੇਕਯੋਪ੍ਰਭੁਹਿੰਤਿਲਿਆ
ਇ।੧ਚੌਪਈ।ਤਬਸੀਭਰਤਕਯੋ
ਕਰਿਜੋਗੀ।ਸ੍ਵਾਮਿਨਸੁਨਹੁਬਿਨੈਇਕਮੋ
ਗੀਹੋਂਹੀਹੋਨੈਚਰਿਹਿੰਬਰਜੋਗਾ।ਕੇਤਕ
ਲਖਹੁਸਕਲਜਨਮੋਰਾ।ਤਬਪ੍ਰਭੁਕ
ਹੇਸੁਨਹੁਪ੍ਰਿਅਭ੍ਰਾਤਾ।ਜਹਿਸਾਹਿਸ
ਕਰਨੀਯਨਤਾਤਾ।ਬੀਰਬੀਰਤਾਰਨਰ

CC-0 Punjab University Chandigarh. An eGangotri-Vaidika Bharara Initiative

ਮਨੀਆ।ਨਹਿਪਸੁਪਰਕਰਨੀਕਮਨੀ
ਆ।ਤਾਤੇਂਸਖਾਸਮਾਜਸਮੇਤਾ।ਜਾਇ
ਹਨੂੰਨਹਰਨਰਜੇਤਾ।ਇਮਪ੍ਰਭੁਆਂ
ਇਸਪਾਅਸਮੀਤਾ।ਗਾਮਨੇਕਰਿਨਤਿਭ
ਰਤਅਭੀਤਾ।ਨਹਰਹਤਨਜਤਨਹਿਅ
ਬਿਪੁਲ ਹੇਰਾ।ਬਾਹਨਿਬਿਪੁਲੰਬਨਘੇਰਾ।ਗ
ਜਗਰਜਨਤਰਜਨਜਨਰਾਵਾ।ਸੁਨਿ
ਘਨਿਗਰਜਨਕਰਿਹਰਿਆਵਾ।ਬਿਕ
ਟਬਦਨਬਾਲਪੀਉਠਾਈ।ਆਏਭਭ
ਕਿਭਰਤਪ੍ਰਤਿਧਾਈ।ਨਿਰਖਿਗਯੰਦ
ਤੁਰੰਗਭੀਤਾ।ਬਿਚਲੇਬਹਕਿਬਾਜਿ
ਬਿਪਰੀਤਾ।ਤਬਰਘੁਬੀਰਧਨੁਖਧ ੨੬
CC-0 Punjab University Chandigarh. An eGangotri-Vaidika Bharara Initiative

ਰਿਬਾਨਾ।ਹਨੋਜੋਸਿਖ੍ਯਾਸਿਰਸਪਦਿਸੁ
ਜਾਨਾ।ਲਗਤਕੁਰਤਸਾਯਕਅਤਿਲਾ
ਇਕਾ।ਤਜੋਤੇਤੁਰਤਕਾਯਕੀਂਗਨਯਕ
ਭੁਯੋਦਿੰਬਜਤਤਾਛਿਨਤਨਤਾਸੂ।ਦਰ
ਅਰਿਅਬਜਅਜਬਛਬਜਾਸੂ।ਕੁਰਿਲ
ਮਕਰਮੁਕਟਅਨਿਮੰਡਿਤਾ।ਤੁਲਸਿਦਾਮ
ਦੁਤਿਦਿਪਤਿਅਖੰਡਿਤਾ। ਦੋਹਰਾ
।ਪਰਮਪੁਰੁਖਪ੍ਰਿਯਪਾਰਖਦਰੂਪਸਰੂ
ਪਅਨੂਪਾ।ਨਿਰਖਿਨਿਰਖਿਹਿਯਹਰ
ਖਿਬਕਿਛਕਿਤਕੁਏਸਬਭੂਪਾ॥ ਚੌਪ
ਈ॥ ਆਇਕੁਰਤਪਾਇਨਪੁਨਿਲਾਗਾ॥ਕ
ਰਿਦੇਰਦਵਤਪ੍ਰੇਮਰਸਪਾਗਾ॥ਉਠਿਪੁਲਿਪ

ਨਮ੍ਰਪੁਲਕਿਕਰਜੋਰੇ॥ਬ੍ਰਹਮਸੁਤਤਾਹਿ
ਭਰਤ [illegible] ਭੁਏਕੌਤੁਗੇ॥ਦੇਵਕਵ
ਨਤੁਅਤਰੁਨਿਪ੍ਰਕਾਸੀ॥ਕਿਹਿੰਬਿਧਿਪ੍ਰਭ
ਏਸਿਧਸੁਖਰਾਸੀ॥ਪੁਨਿਕਿਮਦਿੱਬਜ
ਨੋਤੁਮਪਾਈ॥ਕਹਹੁਸੁਮਤਿਸਸਯਜਿ
ਮਜਾਈ॥ਇਮਸੁਨਿਸ੍ਰੀਰਾਮਾਨੁਜਬਨੀ
ਕਹਤਪ੍ਰਭੁਖੁਪੁਰਬਸੁਕਹਾਨੀ॥ਨਾਥਪੁ
ਰਪ੍ਰਹਿਮੀਸੁਰਧਾਮਾ॥ਭੁਏਜਨਾਮਮ
ਮਸਿਕਰਨਾਮਾ॥ਭੁਏਅਸੰਜਨਸੰਗ
ਨਿਵਾਸਾ॥ਤਿਹਿੰਬਸਿਬਿਮਲਬਿਪ੍ਰ
ਪਨਨਾਸਾ॥ਸਕਲਬਰਨਨਿੰਦਕਅਤਿ
ਮਾਨੀ॥ਨਿੰਦਕਵਿਪ੍ਰਬੇਦਬਰਬਨੀ॥ਪੁ

CC-0 Punjab University Chandigarh. An eGangotri-Vaidika Bharara Initiative

ਨਿਹਰਿਜਨਨਗਰਿਸੁਰਵਗਨਿਦਾ॥ਕਰਿ
ਕਰਿਕਰੈਅਖਿਲਅਘਾਬਿਦਾ॥ਕਬਹੂੰ
ਕਛੁਅਤਛੁਅਤਭੂਤੁਰਾਗਾ॥ਕਿਯੋਦੈਵਗਤਿ
ਗਮਨਪ੍ਰਯਾਗਾ॥ਹੁਤਭੁਕਹਵਨਕ
ਰਤਤਹਿੰਦੇਖਾ॥ਭੁਰੱਦ੍ਵਾਜਮੁਨਿਵਰਬ
ਰਬੇਖਾ॥ਅਧੁਮੇਵਾਤਿਲਖੰਡਿਅਪਾਰਾ
ਪੁਨਿਪਾਇਸਪਕਵਾਨਪ੍ਰਕਾਰਾ॥ਬੋਲੇ
ਬਚਨਨਿਕਟਤਿਹਿੰਜਾਈ॥ਕਰਿਪਰਿ
ਹਾਸਸੁਨਹੁਸੁਖਦਾਈ॥ਅਹੋਮੁਨੀਸ
ਕਰਹੁਤੁਮਕਾਹਾ॥ਪਾਇਸਅਧੁਰਮੁਧਾ
ਕਰਿਦਾਹਾ॥ ੧੦ ਦੋਹਰਾ॥ ਅਧੁਮੇਵਾਯ
ਕਵਾਨਿਪ੍ਰਅਬਿਜਨਬਿਬਧਪ੍ਰਕਾਰਾਯ

CC-0 Punjab University Chandigarh. An eGangotri-Vaidika Bharara Initiative

ਸਿਧਾਰਿਪਾਵਕਜਾਤਜਰਿਲਹਿਅਨਪੁ
ਲਿਖਿਨਛਤ੍ਰਾ॥੧੧॥ਚੌਪਈ॥ਸੁਨਿਕਿ
ਨੈਦੇਪਾਇਸਪਕਵਾਨਾ॥ਖਾਇਜੋਹੋਉ
ਵਿਪੁਲਬਲਵਾਨਾ॥ਸਿਧਸਮਾਂਨਪ੍ਰਾ
ਨਬਲਪਾਵੈਂ॥ਤੁਮਸੇਮੁਨਿਨਪਟਕਿਅ
ਹਿਪਾਵੈਂ॥ਅਸਪਰਿਾਸਬਚਨਸੁਨਿ
ਕਾਨਾ॥ਕੁਪਿਤਭੁਏਮੁਨਿਵਰਭਗਵਾਨਾ
ਬੋਲੇਬਚਨਸੋਹਿਅਪਮਾਨੀ॥ਅਰੇ
ਬੇਦਨਿੰਦੂਕਅਘਖਾਨੀ॥ਬੇਦਬਿਦਿਤਨਾ
ਰਘਨਦੇਵਾ॥ਤਾਸੁਬਿਧਨਬਿਬਿਧਪਹਰਿ
ਸੇਵਾ॥ਕਰਤਜੀਤਪਾਵਤਭਵਪਾਰਾ॥ਨਿ
ਦਰਤਾਸੁਲਹਤਅਘਭਾਰਾ॥ਬੇਦਬਿਦੂ

CC-0 Punjab University Chandigarh. An eGangotri-Vaidika Bharara Initiative

ਧਕਜੇਅਭਿਮਾਨੀ।।ਨਿਵਸਹਿਂਨਿਰਜਨਿ
ਖਲਦੂਖਖਾਨੀ।।ਸਿਖਸਮਾਨਤੁਵਨਮਨ
ਤੇਰਾ।।ਤਾਂਤੇਹੋਉਸਿਖਅਤਿਥੋਰਾ।।ਸੁਨਿਤੁ
ਨਿਬਚਨਤੁਆਵਨਤੁਾਗੀ।।ਕਰੀਬਿਨੇਕ
ਰਜੋਰਿਜੁਰਾਗੀ।।ਮੁਨਿਬਰਛਮਹੁਸੋਰਅ
ਪਰਾਧਾ।।ਹੋਅਘਅਬੁਧਿਅਹੋਂਅਗਾਧਾ
।ਪ੍ਰਭੁਛੁਟਿਹੈਕਥਿਕੈਕਹਰਿਕਾਯਾ।।ਸੁਨਿਪੁ
ਨਿਮੁਨਿਬੋਲੇਕਰਿਦਾਯਾ।।ਤ੍ਰੇਤਾਂਜੁਗਦ
ਸਰਥਸੁਤਸਜਾਮਾ।।ਦ੍ਵੈਹੈਅਵਧਪੁਰੀਅ
ਭਿਰਾਮਾ।।ਰਾਮਨਾਮਸੁਖਧਾਮਧਰੇਸਾ।
ਤਾਸੁਅਨੁਜਦ੍ਵੈਹੈਬਰਬੇਸਾ।।ਭਰਤਨਾਮ
ਕਰਿਹੈਤੁਹਿਪਾਵਨਾ।।ਮ੍ਰਿਗਯਾਹਿਤਬਿਰ

ਤਖਨਭਾਵਨਾ।ਤਿਹਿੰਸਰਪਰਗਸਿਪਗਮ
ਪਦਪੈਹੈਂ।ਪ੍ਰਨਿਭੁਵਸਿਯੁਸਥੇਪੁਨਐ
ਹੈਂ।ਭੁਈਸੱਤ੍ਰਅਸੇਮੁਨਿਵਰਬਾਨੀ।ਤਦ
ਪਗ।ਪਰਸਭੁਈਭੁਵਹਾਨੀ।੧੨ ਦੋਹਰਾ॥
ਰਾਜਕੁਮਾਰਨਮੋਨਮੋਨਮੋਭੁਰਤਭੁਵਤ
ਰਾ।ਨਮੋਨਮੋਰਘੁਬੰਸੁਖਰਸੱਤ੍ਰਅਸਰੀ
ਰਉਦਾਰ।੧੩ ਚੌਪਈ।ਅਹੋਰਾਜਮੁ
ਨਿਦੇਹੁਨਿਦੇਸਾ।ਰਾਮਦਾਸਪਰਸਉਪੰ
ਰੇਸਾ।ਕਰਿਪ੍ਰਭੁਪਦਪਾਥੇਜਪ੍ਰਨਾਮਾ
।ਪੁਨਿਪ੍ਰਭੁਜਾਂਉਪਰਮਤਵਧਾਮਾ।ਬੋਲੇ
ਭਰਤਬ੍ਰਚਨਸੁਨਿਤਾਸੂ।ਚਲਿਦ੍ਵਿਜਮ
ਸੀਸੁਤਪ੍ਰਭੁਪਾਸੂ।ਇਮਕਹਿਸਖੀ

CC-0 Punjab University Chandigarh. An eGangotri-Vaidika Bharara Initiative

ਸਹਿਤਸੁਖਦਾਨੀ।ਰਾਮਨੇਜਹਿੰਪ੍ਰਭੁ
ਸਾਰਿੰਗਪਾਨੀ।ਜਾਇਪਾਇਪ੍ਰਭੁਪਾਇਸੁ
ਹਾਏ।ਬਿਦੇਪਾਇਭ੍ਰਾਇਭ੍ਰਰਿਭ੍ਰਾਏ।ਰਹੇ
ਬਿਲੋਕਿਚਕਿਤਪ੍ਰਭੁਤਾਂਹੀ।ਬੂਝੀਓਹ
ਕਵਨਜਾਹਿਆਹੀ।ਤਬਹਿੰਤਾਸੁਬ੍ਰਿਤ
ਤ੍ਰਸੁਹਾਵਾ।ਭ੍ਰਰਤਸਖਾਨਿਸਬਪ੍ਰਭੁਹਿੰਸੁ
ਨਾਵਾ।ਸੁਨਿਰਿਪੁਬਰਬਡਅਚਰਜਮਾਂ
ਨਾ।ਪੁਨਿਬਿਬਿਧਿਬਿਧ੍ਰਿਧਬਿਧ੍ਰੁਪਸਨਾਂ
ਨਾ।ਪਰਿਪ੍ਰਭੁਪਾਇਸੁਆਪੰਸਪਾਈ।ਰ
ਅਨੌਜੇਗਰਾਨਅਗਨਦ੍ਰਾਨਗਾਈ।। ੧੪
ਛਿਦਾ।ਰਾਮਨੌਜੇਗਰਾਨਅਨੁਅਗਾਨਗ।
ਵਤਰਾਂਅਗ੍ਰਾਨਗਿਰਵਾਨੌਸੋਆਨਿਮਾਲ

CC-0 Punjab University Chandigarh. An eGangotri-Vaidika Bharara Initiative

ਕਿਕਨਜਾਲਜੁਤਜਗਾਮਗਤਜਾਨ
ਮਹਾਨਜੋ।ਤਿਹਿੰਚਢਿਗਯੋਪ੍ਰਭੁਪਰ
ਮਪਦਜਹੰਜਾਤਸਿਤ੍ਰਸਦਾਸਭੀਂ।ਹਰਿ
ਭੁਜਨਖਿਨਖਹੁਖਿਜਿਨਜੁਤਜਨਕ
ਖਹੁਜਿਹਿੰਪਾਵਤਨਹੀਂ।੧੫ ਸੋਰਠਾ
ਇਹਿੰਬਿਧਿਦੈਗਾਤਿਤਾਂਹਿਸਾਨੁਜਪੁ
ਨਿਗਮਨੇਪ੍ਰਭੂ।ਵਿਪੁਲਵਿਪਿਨਅ
ਵਗਾਂਹਿਕਰਿਅਹੇਰਲੀਲਾਲਲਤ
੧੬ ਇਤਿਸ੍ਰੀਰਾਮਰਹੱਸਜੇਰਤਨ
ਹਰਿਬਿਰਚਿਤੇਖਟਚਤ੍ਵਾਰਿੰਸੋਧ੍ਯਾ
ਯ:੪੬ ਦੋਹਰਾ ਸੁਤਕਹਤੁਮੁਨਿ
ਗੋਮਤੀਤਟਬਨਖਿਰਟਅਯਾਗਾਥ

CC-0 Punjab University Chandigarh. An eGangotri-Vaidika Bharara Initiative

ਹੁਮ੍ਰਿਗਗਨਆਕੁਲਕਲਿਤਕੁਲ
ਸੈਂਲੀਸ੍ਰਿੰਗਕਾਰ॥ ੧॥ ਚੌਪਈ॥ ਤੰਜਬ
ਪ੍ਰਭੁਸੇਨਾਸਬਆਈ॥ਦਿਨਕਰਦਿਪੇ
ਅਸਤਗਿਰਿਜਾਈ॥ਬੋਲੇਪ੍ਰਭੁਲਿਖ
ਦਪਤਿਪਾਹੀ॥ਸੁਨਹੁਸਖਾਮਾਮਨ
ਅਸਆਹੀ॥ਜਾਹਿਗੇਅਤੀਪ੍ਰਲਿਨ
ਮਨਮਾਨਾ॥ਸੁਨਸਮੂਹਿਸੇਵਿਤਸੁਖ
ਸਾਨਾ॥ਨਿਸਾਨਿਵਾਸਾਇਹਾਂਅਤਿਨੀ
ਕਾ॥ਕਹਿਆਸੁਆਤਿਸੁਖਪ੍ਰਦਸਬ
ਹੀਕਾ॥ਸੈਨਸਹੀਅਤਪੁਨਿਭ੍ਰਾਦਿਨਅੰ
ਤਾ॥ਚਲੇਕਗਨਿਸੈਧਜਾਸਬਸਿਤਾ
ਸਿਖੀਸੁਕਾਦਿਸਕੁਨਬਨਮਾਂਹੀਂ॥

CC-0 Punjab University Chandigarh. An eGangotri-Vaidika Bharara Initiative

ਗਿਜਾਨਿਜਨੀਰਦੂਮਾਨਿਚਲਿਜਾਂਗੀ
ਸੀਪਜਾਸਮੇਸਮੁੱਤ੍ਰਿਸੁਖਦਾਈ।ਜ
ਰਤੰਗਰਹੇਪਾਥਿਕਥਕਿਜਾਈ।ਇਹਿ
ਥਨਮੁਨਿਵਰਬਾਸਬਿਸੇਖੀ।ਲਖਿ
ਅਤਪੂਮਪਾਰਪ੍ਰਦੇਖੀ।ਸਬਦਿਨਪੇਨੁ
ਥਿਰਚਰਿਬਨਮਾਹੀ।ਧਾਇਧਾਇਅ ॰
ਸ੍ਮਪਤਿਜਾਂਹੀਂ।ਮਹਿਗੋਪੂਮਸਿਜ
ਗਿਨਿਛਾਈ।ਬਿਸੇਬਿਟਪਿਕੋਟਰਗਸੁ
ਕਜਾਈ।ਏਹੀਮ੍ਰਿਗਗਨਮੁਨਿਆਸ੍
ਮਬਾਸੀ।ਚਲੇਕਗਨਿਬਸ੍ਾਮਬਿਸ ॰
ਸੀ।ਇਮਥਤਕਹੀਕਰਤਸਖਾਸਾਥਾ
ਆਸ੍ਮਾਢਿਗਪਹੁਚੇਰਘੁਨਾਥਾ।

CC-0 Punjab University Chandigarh. An eGangotri-Vaidika Bharara Initiative

ਰਾਦੋਹਰਾ।ਤਿਹਿਂਆਸ੍ਰਮਵਾਸੀਵਿ
ਦਿਤਮੁਨਿਵੇਪਾਵੀਨ।ਆਸੁਨਿਰਘੁ
ਸਨਿਆਗਾਮਨਥਨਮਿਲਨਚਲੇ
ਅਤਿਧਾਆ। ੩ ਚੌਪਈ।ਲੇਫਲਫੂ
ਲਮੂਲਦਲਤ੍ਰੁਟਾ।ਆਏਰਘੁਬਰ
ਲਗਾਨਲਪੇਟਾ।ਨਿਰਖਿਰਾਮਬਾਹ
ਨਤਜਿਧਾਏ।ਆਇਸਤ੍ਰਾਇਪਾਇਲ
ਪਟਾਏ।ਮੁਨਿਬਰਸਹਿਤਸਨੇਹਉਠਾ
ਏ।ਜਿਏਲਿਏਨਿਜਹਿਏਂਲਗਾਏ
।ਇਤਿਉਤਿਕੁਸਲਪਰਸਪਰਪੂਛੀ
।ਦੁਹੂਦਿਸਿਪ੍ਰੀਤਿਛਈਛਲਛੂਛੀ।
ਤਹਂਗੋਮਤੀਤੀਰਬਰਦਾਂਤਾ।ਪਾਪਦ

CC-0 Punjab University Chandigarh. An eGangotri-Vaidika Bharara Initiative

ਰਤੀਰਘਬਿੱਖਜਾਤਾ ਜਹਾਂਸਨਨਦਾ
ਨਕਾਰਿਪ੍ਰਨੀਆ ਤਤਛਿਨਕਰਤਆਖ
ਲਅਘਹਾਨੀ ਤਹਂਮੱਜਨਮੁਨਿਪ੍ਰਭੁਗਿ
ਕਰਾਈ ਨਿਜਨਿਲਜਨਲੁਜਾਓਹਰ
ਖਾਈ ਸੁਨਿਸਪ੍ਰੇਮਪ੍ਰਭੁਪੂਜਨਕੀਨਾ
ਫਲਦਲਸੁਮਨਅਰਘਿਸੁਖਲੀਨਾ
ਸੁਨਿਆਇਸਜਭਸੋਨਿਨਿਵਾਸਾ ਭੁ
ਔਰੋਅਤੀਤਟਬਨਬਾਸਾ ਪਾਇਸੁਨੀ
ਸਨਿਦੇਸਕ੍ਰਿਪਾਲਾ ਸਿਧਜਾਬੇਦਨ
ਕਰਿਤਤਕਾਲਾ ਬਿਬਿਧਅਸਨਪਕ
ਵਨਪੁਨੀਤਾ ਨਿਜਜਨਨੀਪਠਏਅ
ਤਿਪੀਤਾ ਸਾਨੁਜਸਖਾਸਮੂਹਸਮੇਤਾ

CC-0 Punjab University Chandigarh. An eGangotri-Vaidika Bharara Initiative

ਭੁਜਨਕੀਓਸਿਰਿਸਰਸਬੇਤਾ।ਕਿਐ
ਨਗਨਿਪ੍ਰਾਨਿਭੁਜਨਭ੍ਰਾਏ।ਹੇਗਯਾਦਿ
ਨਦ੍ਰਜਵ੍ਰਸਅਘਾਏ।ਦਿਪਤਦੀਪਦੀ
ਰਘੁਦ੍ਰੂਮਸੋਹੇ।ਅਗਜਰਾਜਗਾਯਗ ॰
ਤੁਸਬਜੋਹੇ। ੪।ਦੋਹਰਾ।ਨਿਜਿਸੁਖ
ਸੌਂਸੋਏਸੁਜਨਸੇਨਸਹਿਤਸ੍ਰੀਰਾਮ।
।ਗਜਬਾਜੀਰਾਜੀਸਕਲਰਜੀਕਰਿ
ਬਿਸ੍ਰਾਮ। ਪਾਚੌਪਈ।ਪ੍ਰਿਤਨਾਪਾਲ
ਪਾਹੂਜਾਗੇ।ਸਕਲਸੇਨਰੱਛਨਅ
ਨੁਰਾਗੇ।ਅਗਜਅਵਨਕਗਨਿਰਨਪੀ
ਰਾਜਗੇਸਤ੍ਰਸੂਦਨਬਰਬੀਰਾ।ਪਾਨ
ਸਾਨਜਾਨਿਜਿਘੁਤਾ।ਧਰਿਧਨੁਬ ॰

CC-0 Punjab University Chandigarh. An eGangotri-Vaidika Bharara Initiative

ਨਅਵਨਮਨਰਤਾ।ਤਿਹਿਂਅਵਸਰ
ਉਤਪਾਤਅਪਾਰਾ।ਭਓਮਹਾਂਜਾਮਨੀ
ਮਝਾਰਾ।ਰੀਪਰਗਯੰਦਮਹਾਂਮਦਛਾਵਾ
ਸੈਨਸਮੀਪਪਉਮਦਿਇਕਆਵਾ।ਤਾਸੁ
ਸੁਵਾਸਲੇਤਅਤਿਘੋਰਾ।ਭੁਜੇਸੇਨਸਿ
ਧੁਰਚਹੂੰਓਰਾ।ਸਾਂਕਰਸਘਨਤੋਰਤ
ਤਕਾਲਾ।ਜਥਾਪਵਨਪ੍ਰੇਰਿਤਘਨਿਮ
ਲਾ।ਪੁਨਿਭੁਏਬਿਕਲਸਕਲਬਰਬ
ਸੀ।ਚਲੇਉਖਾਰਿਕੀਲਨਿਜਭਾਜੀ
ਤਬਤੰਹਭੁਏਕੁਲਾਹਲਭਾਰੀ।ਹੇਰੈਸੇ
ਵਕਕਰਤਪੁਕਾਰੀ।ਭ੍ਰਮਤਭ੍ਰਿੰਗਗਣ
ਰੀਤਨਿਜਾਕੋ।ਧੂਸਰਿਪੂਰਿਅਗਾਸਬ

CC-0 Punjab University Chandigarh. An eGangotri-Vaidika Bharara Initiative

ਤੁਕੋ।ਅਹੰਭੁਆਵਨਦਰਦਾਹਿੰਦੇਖੀ।
ਭ੍ਰੈਬਆਕੁਲਸਬਭ੍ਰਏੱਬਿਸੇਖੀ।ਸੇਨ
ਸੈਂਗਸੁਨਿਰਿਪੁਗਨਿਬੀਰਾ।ਪੂਛਿਓਅ
ਨੁਰਾ[illegible]ਸਨਨਿਗਨਿਪੀਰਾ।ਤਬਗਜ
ਪਾਲਜਾਲਚਲਿਆਏ।ਸਾਮਾਚਾਰਗਤਿ
ਨਿਸਕਲਸੁਨਾਏ।ਸੁਨਦੁਖਿਨੈਮਹੰਰ
ਜਕਿਸੋਰਾ।ਬਨਗਜਇਕਆਯੋਅ
ਤਿਘੋਰਾ।ਤ੍ਰਿਨਿਹਮਰੇਗਜਮਾਰਿਬਿਡ
ਰੇ।ਬਹੁਬਰਤੋਰਿਤਨਕਮੇਡਾਰੇ।ਤਬਬਨਿ
ਖਾਦਿਪਤਿਬੋਲੋਜੋਬੈਨਾ।ਉਲਕਾਨਿਹ
ਨਹੂਗਜਾਹਿੰਸਬਸੈਨਾ।ਤਬਰਿਪੁਗਨ
ਬੋਲੇਮੁਸਿਕਾਈ।ਕਹਾਂਸੁਗਜਮੁਹਿਦੇ

CC-0 Punjab University Chandigarh. An eGangotri-Vaidika Bharara Initiative

ਤੁਦਿਖਾਈ।੬ ਦੋਹਰਾ ।ਇਮਿਕਹਿ
ਧਰਿਯਨੁਬਿਸਿਖਬਰਹਰਖਿਚਲੇਭੁ
ਜਸੈਰਾ।ਲਖ੍ਯੋਜੈਜਾਇਗਿਰਿਰਿਗਿਰਤਜੈਸੇ
ਉਦਿਤਉਤੰਗਮਤੰਗਾ।੭ ਚੌਪਈ ।ਤ
ਬਬਾਰਨਜਨਨੂਹਨਿਹਾਰੀ।ਆਨੋਗ
ਗਜਿਜਹਾਂਰਿਪੁਹਾਰੀ।ਆਵਤਕਾਲ
ਕਰਾਲਜੈਸੇਦੇਖੀ।ਭਏਸਕਲਤੈਬਿ
ਕਲਬਿਸੇਖੀ।ਹਸਿਰਿਪੁਹਨਨਧਨੁ
ਸਰਸੰਧਾਨਾ।ਹਨੋਜੋਹਸਤੁਮਸਤੁਬਲ
ਵਾਨਾ।ਭੁਆਲਹਿਤੁਦਿਤੁਦਿਸਬਅੰਗਾ
।ਧਸੋਜੋਧਾਇਪੁਨਿਧਰਨਿਸੁਰੰਗਾ।
ਤਬਰਾਜਰਾਜਤਨੁਤਜਿਤਤਕਲਾ

CC-0 Punjab University Chandigarh. An eGangotri-Vaidika Bharara Initiative

ਭੁਜੌਂਦਿੱਬਜਬਪ੍ਰਬਿਸਦਾਬਿਸਾਲਾ।ਸਿ
ਖਚੱਤ੍ਰਪਰਬਠਬਨਮਾਲੀ।ਬਿਤਨਬਿ
ਮੋਹਨਗੁਨਗਨਸਾਲੀ।ਜਹਿਕੇਤਕਿ
ਬਿਲੋਕਿਰਿਪੁਘਾਤੀ।ਬ੍ਰੂਲਤਤਿਹਿੰਬਿਸ
ਮੇਂਅਤਿਆਤੀ।ਅਹੋਬਿਬੁਧਬਰਬਾਰਨ
ਦੇਹਾ।ਕਿਹਿੰਬਿਧਿਪਧਰੀਗਹਿਯਾਸੰਦੇਹਾ
ਸੁਨਿਸੁਰਗੌਂਤਸਮਨਸੁਭਬਾਨੀ।ਕਿ
ਪ੍ਰਨਾਮਨਿਜਕਹਤਕਹਾਨੀ।ਸ੍ਵਾਮਨਸੁ
ਨਹੁਜਬਥਾਮੇਂਪਾਈ।ਦਾਰਨਦੂਰਦ੍ਵੇਹਦੂ
ਖਦਾਈ।ਪ੍ਰਭੁਹੌਂਪੂਰਾਬਿੱਪ੍ਰਅਭਿਮਾਨੀ
ਭੁਜੋਮਲੀਨਅਹੰਮਾਦਪਾਂਨੀ।ਸਦਾਸ ੦
ਧੁਨਿਦਕਮਤਿਮੰਦਾ।ਹਰਿਨਿਦਕਬਿ

CC-0 Punjab University Chandigarh. An eGangotri-Vaidika Bharara Initiative

ਦਕਛਲਛਿਦਾਆਂਹਿਖਮਤੀਪ੍ਰਗਿਅ
ਮਬਾਸਾ।ਸਬਅਵਗੁਨਅਘਓਘਅ
ਵਾਸਾ।ਤ੍ਰਤਾਂਇਕਹੁਤੇਮੁਨੀਸਮਹਾਂਨਾ।
ਲਾਂਮੁਸੁਦਰਸਨਸੀਤਸੁਜਾਨਾ।ਦੋਹੋ
ਹਰਾ।ਬਿਸਨਭਕ੍ਤਬਿਰਗਜਾਨਨਿਧਿ।ਬਿਗ
ਤਮੋਹਮਦਮਾਨ।ਸਦਾਸਾਧੁਸੇਵਕਸੁ
ਖਦਸੋਭਨਸੀਲਨਿਧਾਨ।।ਚੌਪਈ
।ਕਰਿਸਰਵਰਮੱਜਨਇਕਬਾਰਾ।ਲਾਗੋ
ਕਰੂੰਪੂਜਨਪ੍ਰਭੁਪਯਾਰਾ।ਘੰਟਾਨਾਦਕ
ਓਤਿਨਿਪਾਵਨ।ਬਹੁਰਸੰਖਸੁਭਸਬ
ਦਸੁਹਾਵਨ।ਤਬਹੋਂਗਸਜੋਗਾਰਜਿ
ਗੁਸਾਂਈਂ।ਕਰਜੋਤਾਸੁਪਰਿਹਾਸਮਹਾਂਈਂ

CC-0 Punjab University Chandigarh. An eGangotri-Vaidika Bharara Initiative

ਸੁਨਿਪਰਹਾਸਕੋਪਮੁਨਿਕੀਨਾ।ਤਬ
ਤਿਨਿਸਾਪਮੋਹਿਅਸਦੀਨਾ।ਗਜਜੋਂ
ਗਰਜਸਿਅਧਮਅਭਾਗੀ।ਹੂੰਹੈਗਜ
ਗਹਬਰਬਨਰਾਗੀ।ਧੁੰਟਾਸੇਖਸਬ
ਦਹਰਿਗਾਨਾ।ਸੁਨਿਜੇਹਸਾਹਿਮਹਾਂਅਘ
ਵਨਾਹੋਹਿੰਸਦਾਤੇਨਰਕਨਿਵਾਸੀ।ਦਿ
ਨਦਿਨਦੂਗਨਦੀਹਦੂਖਰਾਸੀ।ਹਰਿਹ
ਰਿਜਨਨਿਦਕਜਗਜੇਈ।ਤਿਨਕਰਦ
ਰਸਮਹਾਂਅਘਦੇਈ।ਇਹਿੰਬਿਧਿਸੁਨਿ
ਮੁਨਿਨਾਅਕਬਾਨੀ।ਤਿਹਿੰਪਗਾਪਰੋਪ
ਰਮਤੈਮਾਨੀ।ਕਰੀਬਿਨੈਪੁਨਿਪੁਨਿਕਰ
ਜੋਰੀ।ਸੁਨਿਦਰਕਬੈਹੂੰਹੈਗਤਿਮੋਰੀ।ਬ

ਖਿਮੁਹਿਦੀਨਦਆਉਰਆਈ।ਬੋਲੇਮੁ
ਨਿਵਰਗਿਰਾਸੁਹਾਈ।ਤ੍ਰੇਤਾਜੁਗਮੈਂਹੈਇਕ
ਰਾਜਾ।ਦਸਰਥਨਾਮਧਾਮਧਨਭ੍ਰਾਜਾ।
੧੦ ਦੋਹਰਾ।ਤਾਸੁਤਨੈਂਹੈਂਹਰਿਭੂਪਚ
ਤੁਰਧਾਧਾਰਿ।ਰਾਮਭਰਤਲਛਮਨਬ
ਹੁਰਸ੍ਰੀਰਿਪੁਦਮਨਉਦਾਰ। ੧੧ ਚੌਪਈ
ਇਕਬਹੂੰਕਬਨਖੇਟਕਕ੍ਰੀੜਾ।ਐਹੈਂਕਰ
ਨਿਹਰਨਜਨਪੀੜਾ।ਰੋਮਤਿਤਟਮੈਂਹੈਨਿ
ਸਿਬਾਸਾ।ਤਹੰਤੂੰਲੇਬਾਹਨਿਗਜਬਾਸਾ।
ਜੈਹੈਂਸੁਪਕਰਨਿਤਿਨਿਸਰਾ।ਭੁਜਿਹੈਂਤੌ
ਤਵਰੋਪਧ੍ਰਸਿਰਾ।ਅਰਪਨਿਜਾਅਵਸ
ਰਅਤਿਘੋਰਾ।ਹ੍ਵੈਹੈਸਕਲਸੇਨਅਤਿਸੋ ੨੭

CC-0 Punjab University Chandigarh. An eGangotri-Vaidika Bharara Initiative

ਗਾਸੁਨਤਸੰਤ੍ਰਸੂਦਨਤਹਿੰਐਸੈਂਏ
ਕਹਿੰਬਾਨਪਾਨਤਵਲੈਹੈਂਤ੍ਰਬਤੂੰਤਜਿ
ਗਏਂਦਰਗਤ੍ਰਿਘੋਰਾਜੈਹੈਂਪਰਮਧਾਮਬ
ਰਜੋਰਾਭੁਜੋਸੰਤ੍ਰਜੋਜੋਮੁਨਿਵਰਗਾਵਾ
ਪ੍ਰਭੁਪਦਪਰਸਪਰਮਪਦੁਪਾਵਾਨੌਮੋ
ਨੌਮੋਰਿਪੁਸੂਦਨਸ੍ਵਾਮੀਚੱਕ੍ਰਸਰੂਪਸੁ
ਜਨਅਨੁਗਾਮੀਮਹਾਂਬੀਰਰਘੁਬੰਸ
ਬਿਭੂਖਨਾਪਾਹਿਹਰਨਸਰਨਾਗਤਦੂਖ
ਨਾਸਿਕਾਟਬਿਕਾਟਸੰਤ੍ਰਗਨਘੋਰਾਬ
ਨਰਨਾਬਿਬਿਧਾਬਿਧਾਨਚਹੂੰਫੇਰਾਤ
ਹੇਤਵਤਨਕਧਜਾਨਜਿਨਿਕੀਨਾਭੁਜੋ
ਸੁਕਾਲਜਾਲਭੇਹੀਨਾਏਮਕਹਿਪਰ

CC-0 Punjab University Chandigarh. An eGangotri-Vaidika Bharara Initiative

ਪਰਿਬੈਠਿਬਿਮਾਨਾ॥ਗਓਪਰਮਪ
ਦਪੁਰਸੁਪ੍ਰਧਾਨਾ॥੧੨॥ਦੋਹਰਾ॥ਜ
ਹਿਕੌਤਕਲਖਿਚਕਿਤਚਿਤਭੁਏਸ
ਕਲਬਲਬੀਰਾ॥ਰਾਮਾਨਿਕਰਗਮਨੇ
ਬਹੁਰਿਗੁਹਹਰਿਪੁਹਨਰਨਪੀਰ॥੧੩
ਚੌਪਈ॥ਭੌਰਭੁਏਰਘੁਨੰਦਨਜਾਗੇ
ਕਰਿਦਰਸਨਜਨਗਨਅਨੁਰਾਗੇ॥
ਤਬਨਿਖਾਦਨਾਇਕਨਤਿਠਨੀ॥ਕ
ਹੀਪ੍ਰਭੁਹਿੰਜਬਬੈਰਨਿਕਾਂਨੀ॥ਸੀਰ
ਘੁਬਰਅਨੁਜਹਿੰਉਰਲਾਵਾ॥ਪ੍ਰੇਮ
ਸਹਿਤਕਹਿਬਚਨਸੁਹਾਵਾ॥ਅਹੋਅ
ਗਾਹਅਹਾਂਬਨਥੋਗਾ॥ਬਾਰਨਬਾਧ

CC-0 Punjab University Chandigarh. An eGangotri-Vaidika Bharara Initiative

ਬਿਕਟ ਚਹੂੰ ਓਰਿ ਗਾ ॥ ਇਹਿੰ ਬਲ ਬਿਨ
ਪ੍ਰਸਿ ਭ੍ਰਾਇ ਹਮਾਰਾ ॥ ਸੋ ਵਤੋ ਕੇਵਤਰ
ਖਨ ਹਾਰਾ ॥ ਆਤ ਮਤੇ ਗਾਮ ਹਾਂ ਬਲ
ਵਨਾ ॥ ਅਨੁੰਸੁ੍ਰ ਖਾ ਰਾਖੇ ਮਮ ਪ੍ਰਨਾ ॥ ਰਿ
ਪੁਹਿ ਨ ਭ੍ਰਾਤ ਸਖਾ ਗੁਹ ਸਾਥਾ ॥ ਬਿਹ
ਗਹਿੰ ਬਨ ਹਮ ਹੋਇ ਸਨਾਥਾ ॥ ਇਹਿੰ ਬਿ
ਧਿ ਕਹਿ ਪੁਨਿ ਪ੍ਰਾਨਿ ਅਵਧੇਸਾ ॥ ਕ੍ਰਿਪ
ਨਿਕ੍ਰਪਾਲ ਕ੍ਰਿਤੱਗ ਰਮੇਸਾ ॥ ੧੪ ॥ ਸੋ
ਰਠਾ ॥ ਕਹਿ ਇਹਿ ਬਿਧਿ ਪ੍ਰਭੁ ਬੈਨਿ
ਉਠਿ ਨਿਅੰਜਨਾ ਦਿਕ ਕਰੇ ॥ ਪੁਨਿ ਮਨਿ
ਸੁਖ ਦੈ ਨਿਅਨਤ ਰਾਮ ਨਹਿ ਤਮਨ ਕਰੋ
੧੫ ॥ ਇਤਿ ਸ੍ਰੀ ਰਾਮ ਅਰਹੰਸਿ ਸੇਰਤ੍ਰਨਹ

CC-0 Punjab University Chandigarh. An eGangotri-Vaidika Bharara Initiative

ਇਤਿਸ੍ਰੀਚਰਿਤ੍ਰੇਮ੍ਰਿਗਜਾਬਿਹਾਰੇਨਾਮ
ਸਪਤਚਤ੍ਵਾਰਿੰਸੋਧ੍ਯਾਯਃ ੪੭ ਸੂਤਉ
ਵਾਚ ॥ ਦੋਹਰਾ ॥ ਮੇਧਾਵੀਮੁਨਿਪਾਇ
ਪਰਪਾਇਸੁਜੋਗਨਜੋਗ ।ਰਤਨਗਰਿ
ਤਰਥਚਢਿਚਲੇਲਹਿਸਸਗੁਨਸੰਜੋ
ਗ ॥੧॥ ਚੌਪਈ ॥ ਸਾਨੁਜਸੁਖਦਸਖਾ
ਗਨਸੰਗਾ ।ਚਲੀਬਹੁਰਿਬਾਹਿਨਿਬਹੁ
ਰੰਗਾ ।ਬਹੁਬਿਧਿਖੇਟਕਖੇਲਸੁਹਾਵ
।ਕਰਤਫਿਰਤਬਨਬਨਅਨਭਾਵਾਤ
ਹਿੰਰਘੁਬਰਮ੍ਰਿਗਬਰਇਕਦੇਖਾ ।ਅ
ਤਿਉਤਿਗਸੁੰਦਰਸੁਭਸੇਖਾ ।ਤਬਸਾ
ਰਥਿਹਿੰਕਹੌਜੇਰਘੁਲਾਲਾ ।ਰਥਸਮ

CC-0 Punjab University Chandigarh. An eGangotri-Vaidika Bharara Initiative

ਕਰੀਅ੍ਰਗਾਢਿਗਤਤਕਾਲਾ।ਸੁਨਿਸੁਸ
ਰਥੀਸੁਰਥਚਲਾਵਾ।ਬਾਤਬੇਗਬਿਧਿ
ਤੁਕਰਿਧਾਵਾ।ਹਰਖਿਤਚਲੇਬਿਸਦ
ਬਰਬਾਜੀ।ਜਿਨਹਿੰਬਿਲੋਕਿਗਰੁੜ
ਗਤਿਲਾਜੀ।ਤਬਬਰਪ੍ਰਥੁਬਰਬੋਲੇਬਰ
ਬਾਨੀ।ਅਹੋਸੂਤਸਜਾਬਾਸਸੁਜਾਨੀ।
ਸ੍ਯੰਦਨਗਵਨਪਵਨਅਧਿਕਾਨਾ
।ਇਤਉਤਕਛੂਨਜਾਤਪਹਿਚਾਨਾ।ਜੋ
ਬਲਲਸਤਿਅਗ੍ਰਅਤਿਆਛੋਂ।ਪਰਿ
ਇਸੁਪਲਕਪਾਇਪੁਨਿਪਾਛੋਂ।ਦੀਸਤਿ
ਮਨਹੁਜਾਤਭੂਭੁਜੀ।ਅਸਬਡਬੇਗਬ
ਹਤਬਰਬਾਜੀ।ਜ੍ਯੋਂਰਵਰਥਬਾਹਕਬ

CC-0 Punjab University Chandigarh. An eGangotri-Vaidika Bharara Initiative

ਰਖਾਹਾ॥੨ ਚੌਪਈ॥ਅਗਹਿਬਿਲੋਕ
ਬਹੁਰਿਰਘੁਬੀਰਾ॥ਬੋਲੇਸਾਗਬਿਪ੍ਰਤਿ
ਮਾਤਿਪੀਰਾ॥ਦੇਖਿਸੁਤਪਾਵਨਿਮਗ
ਕੇਰੀ॥ਉਤਰਤਅਕਾਸਅਨਹੁਮਹਿਠੇਰੀ
ਸਕੁਚਿਗ੍ਰੀਵਪਾਵਤਅਤਿਆਛੋਂ॥ਕ
ਬਹੂਕਢਿਗਿਚਿਤਵਤਪੁਨਿਪਾਛੋਂ॥ਬਾ
ਨਥੇਪੜਗਿਸਕੁਚਿਤਅੰਗਾ॥ਪ੍ਰਗਟਤ
ਦੂਰਤਕਰਤਬਹੁਰੰਗਾ॥ਜਾਹਿਹਨਤ
ਸੇਕਤਮਨਮੋਰੋ॥ਹੋਇਨਿਅਗਾਕਾਹੂ
ਸੁਨਿਕੋਰੋ॥ਇਹਿਬਿਧਿਕਰਤਸੂਤਸ
ਨਬਾਤਾ॥ਰਾਮਸ੍ਵਾਂਮਿਸੇਵਕਸੁਖਦਾਤਾ
ਤੌਲੌਮਿਲੀਸੇਨਸਬਆਈ॥ਦੀਹਦੂ

CC-0 Punjab University Chandigarh. An eGangotri-Vaidika Bharara Initiative

ਦੁਤੀਯੁਨਿਬਨਛਾਈ॥ਤਬਦ੍ਵੈਬਾਲਖਿ
ਲਜਮੁਨਿਧਾਏ॥ਰਾਮਸਮੀਪਸਪਦਿ
ਚਲਿਆਏ॥ਬੋਲੇਬਚਨਸੁਨਹੁਨ੍ਰਿਪ
ਨੈਦਨਾ॥ਜਹਿਮੁਨਿਨੀਮ੍ਰਗਨਹਿਜੋਗਨਿ
ਕੈਦਨਾ॥ਮੁਨਜਨਬਨਮ੍ਰਿਗਾਮਾਰਤੁਜੇਈ
ਲਹੈਂਨਰੇਸਨਿਰਅਗਤਿਤੇਈ॥ਸੁਨਿ
ਮੁਨਿਬਿਮਲਬਚਨਰਘੁਬੀਰਾ॥ਤੁ
ਰਤਉਤਰਿਰਥਤੇਂਰਨਧੀਰਾ॥ਕਰਿਦ
ਡਵਤਜੁਗਲਕਰਜੋਰੀ॥ਕਰਤਪ੍ਰੇ
ਮਜੁਤਬਿਨੈਬਹੋਰੀ॥ਛਿਮਹੁਛਿਮਾਨਿ
ਧਿਆਅਪਰਾਧਾ॥ਦਈਮ੍ਰਿਗਾਹਿੰਬਿ
ਨਿਜਾਨਤਬਾਧਾ॥ਸੁਨਿਰਘੁਬੀਰਬਚ

ਨਸੁਨਿਹਰਖੇ ।ਬਿਨੈਬਿਲੋਕਿਨੈਨਿ
ਮਨਕਰਖੇ ।ਬੋਲੇਬਹੁਰਿਸੁਨੋਰਘੁਬਰ
ਈ ।ਅਨਜਾਨਤਨਹਿਦੋਖਗੁਸਾਈ ।
ਤੁਮਪੁਨਿਈਸਸਦਾਸਿਰਦੋਖਾ ।ਤਦ
ਪਿਨਿਗਮਮਾਰਗਪਗਿਪੋਖਾ ।ਦੋਹ
ਰਾ ।ਤਾਂਤੇਹਮਸੁਪ੍ਰਸਿਨਦੈਂਦੇਹਿਤੁਮੇਬ
ਰਦਾਨ ।ਜਾਂਹਿਪਾਇਪ੍ਰਿਅਭ੍ਰਾਇਜੁਤਿ
ਹੋਇਪਰਮਕਲਯਾਨ ।ਚੌਪਈ ।ਜਨ
ਕਸੁਪਤਿਗ੍ਰਿਹਸੁਤਾਸੁਹਾਈ ।ਚਾਰਿਚ
ਰੁਗੁਨਗਨਨਿਪਰਾਈ ।ਤਿਨਿਸਨਸ
ਨੁਜਬਜਾਹਤਿਹਾਰਾ ।ਹੋਹੁਪਰਮਪ੍ਰਿਅ
ਇਕਹਿਦ੍ਵਾਰਾ ।ਸੁਨਿਮੁਨਿਬਚਨਬਿਚ

CC-0 Punjab University Chandigarh. An eGangotri-Vaidika Bharara Initiative

ਸਰਪੂਨਿਦਨਾਆਇਸਪਾਇਰਢੇਪੁ
ਨਿਸਜਦਿਨ।ਰਘੁਬਰਦਰਸੁਪਰਸਾਧਿ
ਜਪਾਈ।ਸੁਨਿਨਿਜਗੇਹਗਏਹਰਖਾ
ਈ।ਗਾਮਲੈਪ੍ਰਭੁਪੁਨਿਸੈਨਸਮੇਤਾ।ਸੁ
ਨਿਗਨਬਿਪਿਨਬਰਜਜਗਜੇਤਾ।ਕੂਰ
ਤਬਿਬਿਧਾਬਿਧਿਖੇਟਕਖੇਲਾ।ਹਨਤ
ਹਰਨਸੂਕਰਹਰਿਹੇਲਾ।ਇਹਿੰਬਿਧਿ
ਅੰਪਜਾਦਿਵਸਚਢਿਆਵਾ।ਤਪਨਤਾਂ
ਪਸਬਬਿਪਨਤਪਾਵਾ।ਸੁਚਿਤਫੇਨੁਬਿ
ਪੁਲਬਰਬਾਜੀ।ਤਰੁਨਤੇਜਤਾਂਨਿਤਨ
ਵਤਾਜੀ।ਰਿੱਖ੍ਯਾਸ੍ਰਿਗਆਸ੍ਰਮਤਬਦੇ
ਖਾ।ਨਿਰਖਿਸਬਨਿਸੁਖਲਹੌਜੇਬਿਸੇ

CC-0 Punjab University Chandigarh. An eGangotri-Vaidika Bharara Initiative

ਖ੍ਯਾਤਿਹਿੰਅਵਸਰਅਨਗਨਬਨਜੀ
ਵਾਸੇਨਸਬਦਸੁਨਿਤ੍ਰਸਿਤਅਤੀਵਾ
।ਸਸਮ੍ਰਿਗਅਹਿਯਸੁੱਅਰਗਗਰਿਚੀਤਾ
।ਬਨਚਰਭ੍ਰਾਲੁਭੁਰੇਭੈਭੀਤਾ।ਦੇਖਪਰ
ਵਨਜੀਵਂਕ੍ਰੂਰਾਖਿਜਸ੍ਰਿਗਾਨਿਜਸਿੰ
ਖ੍ਯਾਨਿਪ੍ਰੇਰਾਦੇਖਹੁਕਵਨਅਵਨਿਪਤਿ
ਆਵਾਜਿਹਿੰਲਖਿਜੀਵਨਿਚਯਭੈਪ
ਵਾਪਗਨਿਬਲਿਤਬੱਲੀਗਜਜੂਥਾਂ
ਭਜੇਜਾਤਬਹੁਬੇਨਜਬਰੂਥਾ।੬।ਦੋਹ
ਰਾ।ਪਰਤਸਰਜੁਜਲਜੀਵਗਨਯੂੰ
ਨਅਵਨਹਿਤਆਇਓਕੋਊਨਰਪਤਿ
ਖੇਟਕਅਟਤਿਭਿਹਿਬਰਜਹੁਜਵਨਾ

CC-0 Punjab University Chandigarh. An eGangotri-Vaidika Bharara Initiative

ਇ॥੭ ਚੌਪਈ॥ ਸੁਨਿ ਮੁਨਿ ਬਚਨ ਸੁਮ
ਤਿ ਤਬ ਧਾਵਾ॥ ਜੇਨਸ ਮੀਪਿ ਸਪਦਿ ਚ
ਲਿ ਆਵਾ॥ ਤਹ ਆਇ ਦੇਖੇ ਰਘੁਨਾਥਾ॥
ਦਈ ਅਸੀਸ ਜੋਰ ਜੁਗ ਹਾਥਾ॥ ਬੂਝੀ ਲ
ਖਨ ਤਾਹਿ ਸਨਮਾਨੀ॥ ਆਸ੍ਰਮ ਅਹੈ ਔ
ਮੁਨਿ ਰਜਾਨੀ॥ ਦਰਸਨ ਹੇਤੁ ਹਰਖਿਤ ਮ
ਆਏ॥ ਸੁਨਿ ਬਟੁ ਬੋਲਿਓ ਬਚਨੁ ਸੁਹਾਏ॥
ਸਾਂਤਾ ਸਹਿਤ ਅਹੈ ਮੁਨਿ ਰਾਈ॥ ਸਗਤੁ
ਮਾਰਹੇ ਠਤ ਸੁਖਦਾਈ॥ ਇਮ ਕਹਿ ਸੁਮ
ਤਿ ਸਪਦਿ ਪੁਨਿ ਧਾਵਾ॥ ਰਾਮ ਆਗਮ
ਨ ਮੁਨਿਹਿੰ ਸੁਨਾਵਾ॥ ਕਰਿ ਬਿਲਪ ਨਚ
ਧਨੁ ਖੁਰ ਰਘੁਬੀਰਾ॥ ਸਖ ਨਿਸਹਿਤ ਗ

CC-0 Punjab University Chandigarh. An eGangotri-Vaidika Bharara Initiative

ਮਨੋਮੁਨਿਤੀਰਾ।ਤਬਰਘੁਬਰਨ੍ਰਿਗਨਿ
ਜਗਜਨੀ।ਸੰਤ੍ਰਨਾਮਰਾਮਮਨਮਾਨੀ
।ਸਜਿਆਰਤੀਤ੍ਰਿਅਗਉਠਿਦੌਰੀ।ਅਤ੍ਰ
ਜਾਗਾਮਨੋਮੋਦਮਤਿਬੌਰੀ।ਦੈਅਰਘਪਾਟ
ਆਰਤੀਕੀਨੀ।ਨਿਰਖਅਨੂਜਆਨੀ
ਦਭੁਰਭੁੀਨੀ।ਲੈਅੰਚਲਮੁਖਪੋਂਛਿਸ
ਪ੍ਰੇਮਾ।ਪੁਨਿਪੁਨਿਨਿਰਖਿਹ੍ਰਿਨੇਜਿਮਹੇ
ਮਾ।ਚਾਹਿਜੋਭ੍ਰਾਇਲਤਾਇਸੁਹਾਏ।ਪ੍ਰੇਮ
ਸਮੇਤਉਮਾਗਿਉਰਿਲਾਏ।ਪੁਨਿਗਿਖਿ
ਸ੍ਰਿਗਦਈਸੁਆਸੀਸਾ।ਤਿਹਿਪਰਾਪ
ਰੇਰਾਅਜਗਦੀਸਾ।ਪ੍ਰੇਮਸਮੇਤਉਮਾਗਿ
ਉਰਲਾਈ।ਨਿਜਆਸ੍ਰਮਲੈਜਾਏਹਰ

CC-0 Punjab University Chandigarh. An eGangotri-Vaidika Bharara Initiative

ਘਾਈ॥੧ਦੋਹਰਾ॥ਸੇਨਸਹਿਤਸਨਾਂ
ਨਕਰਿਦਿਏਸੁਖਦਬਰਬਾਸਾ॥ਬਿਬਿ
ਧਭੋਗਾਨਿਜਜੋਗਬਲਾਬਿਰਚੇਮੁਨਿ
ਅਨਯਾਸਾ॥੧ਚੌਪਈ॥ਬਿਬਿਧਭਾਂ
ਤਿਭੋਜਨਅਨਭਾਏ॥ਸੇਨਸਮੇਤਸੁਧੌ
ਖਿਜਿਮਾਏ॥ਨਿਵਸੇਨਿਸਾਨਿਖਲ
ਸੁਖਪਾਈ॥ਸਰਜੂਤੀਰਬੀਰਸਮੁਦਾ
ਈ॥ਤਬਮੁਨਿਨਿਜਤਪੁਬਲਤਤਕਾ
ਲਾ॥ਪ੍ਰਗਟਕਰੀਂਬਹੁਸੁਰਪੁਰਬਾਲਾ
॥ਤਿਨਹਿੰਨਿਦੇਸਦਈਮੁਨਿਰਾਈ॥ਰਾ
ਮਸੇਨਸੇਵਹੁਸਬਜਾਈ॥ਸੁਨਿਅਪ
ਸਰਾਅਖਿਲਲਹਰਖਾਨੀ॥ਗਈਤਹਾਂਸੇ

CC-0 Punjab University Chandigarh. An eGangotri-Vaidika Bharara Initiative

ਭੁ।ਸੁਭਤਸਾਨੀ।।ਸੁਖੀਸਕਲਸੇਨਾਜ
ਨਕੀਨੇ।।ਬਿਤਨਬਿਲਾਸਹਾਸਸੁਖਦੀ
ਨੇ।।ਬਿਲਸਤਿ।ਬਿਭੁਪਿਬਪੂਬਰਬੈਨੀ
।ਬੀਤੀਸਬਨਿਰੈਨਿਸੁਖਦੈਨੀ।।ਭੋਰਭ
ਇਸਰਜੂਸਾਨਿਾਏ।।ਪ੍ਰਮੁਦਿਤਮੁਨਿ
ਸਮੀਪਿਸਬਆਏ।।ਬਿਹਸਬਿਦੂਖਕ
ਬੋਲਸੋਬਚਨਾ।।ਅਹੋਮੁਨੀਸਪੈਨਜਤ
ਵੂਰਚਨਾ।।ਇਆਪ[illegible]ਰੂਪਉਤਿਜਿਆ
ਗੀ।।ਭੁਗਵਨਭਗੀਨਿਕਿਮਾਇਤਿਹਗੀ
।ਇਨਿਮਿਲਿਹਸਹਿਪਾਗਮਸੁਖਦੀਨੇ
।ਅਦਨਮਨੋਰਥਪੂਰਨਕੀਨੇ।।ਤੁਮਹਿੰ
ਉਚਿਤਹਸਪ੍ਰਤਿਮੁਨਿਰਾਈ।।ਨਿਜਭਗ

CC-0 Punjab University Chandigarh. An eGangotri-Vaidika Bharara Initiative

ਜਿਨਸਨਸੇਵਕਰਾਈ।ਯਹਿਸੁਨਿਹਸੇ
ਸਕਲਰਘੁਬੰਸੀ।ਬਾਨਿਬਿਦੂਖਕ
ਪਰਮਪ੍ਰਸੰਸੀ।ਧੁਨਿਅਨੰਤ੍ਰਿਗਾਹਾਸ
ਰਸਗੀਤੀ।ਏਵਮੇਵਬੋਲੌਅਤਿਪ੍ਰੀ
ਤੀ।੧੦ਦੋਹਰਾ।ਤਬਰਘੁਬਰਕ
ਰਜੋਰਿਜੁਗਬਿਨੈਕਰੀਸਿਰਿਨਾਇ
ਆਯਸਦੇਹੁਦਯਾਲਦ੍ਵਿਜਦਰਸੌਂਪ੍ਰ
ਭੁਪਦਜਾਇ।੧੧ਚੌਪਈ।ਤਬਰਿਖਿ
ਸ੍ਰਿੰਗਕਹ੍ਯੋਰਘੁਬੀਰਾ।ਜਾਹੁਕਾਜਮ
ਖਕਾਰਿਰਨਿਧੀਰਾ।ਗਾਹਿਏਕਸਰਜੂ
ਜਲਰਹਈ।ਅੱਜਨਕਰਤਨਰਨ
ਸੋਗਹਈ।ਤਿਹਿੰਨਿਵਾਰਗਮਨਹੁ

ਨਿਜਧਾਮਾ।ਸਾਨੁਜਸੇਨਸਹਿਤੁਪਧਾਰ
ਸਆਮਾ।ਸੁਨਿਮੁਨਿਬਚਨਕਠੋਰ
ਧੁਰਾਈ।ਹਨਿਹੈਂਤ੍ਰਾਹਿਜੁਜਨਦੁਖਦਾਈ
।ਈਮਕਹਿਗਏਸਰਜੂਸਰਤੀਰਾ।ਸ
ਰਿਧਨੁਧਾਰਿਰਘੁਬਰਬਰਬੀਰਾ।ਸੁਨਿ
ਜਨਗਨਕੋਲਾਹਲਭ੍ਰਾਰੀ।ਨਿਕਸੇ
ਨੰਰ੍ਹਬਿਪੁਲਬਪੁਧਾਰੀ।ਪ੍ਰਭੁਧਨੁਤ
ਨਿਬਾਨਇਕਮਾਰਾ।ਲਗਤਸਪਦਿ
ਸੁਰਸਦਨਸਿਧਾਰਾ।ਤਬਮੁਨਿਹਰ
ਖਿਹਗਿਹਿੰਹਿਅਲਾਈ।ਬਿਦਾਕਿਏ
ਸੱਜਨਸੁਖਦਾਈ।ਮਿਲਿਭ੍ਰਗਨਹਿੰ
ਭ੍ਰਮਹਿੰਕਰਿਬੰਦਨਾ।ਚਢਿਗਯੰਦ

CC-0 Punjab University Chandigarh. An eGangotri-Vaidika Bharara Initiative

ਗਾਮਨੇਰਘੁਨਿਦਨਾ।ਸਾਨੁਜਸਖਾਸ
ਮੂਹਸਮੇਤਾ।ਚਲੇਅਵਧਪੁਰਬਰ
ਨਰਨੇਤਾ।ਜਿਬਨਜੀਵਹਨੇਬਨਮਾਂਹੀ
।ਸਕਟਿਨਿਲਦੇਸੀਗਿਸਬਜਾਹੀ।ਬ
ਲਤਾਬਿਸਦਬਾਹਨੀਬਿਰਾਜੀ।
।ਗਰਜਤਗਜਨਾਚਤਨਦਬਾਜੀ।
।ਇਹਿਬਿਧਿਚਲਤਅਵਧਾਢਿਗ
ਆਏ।ਬਜੇਦੁਦੂਭੀਸਬਦਸੁਹਾਏ
।ਹਰਖੇਪਰਖਿਨਗਰਨਰਨਾਰੀਆ
।ਨਿਕਸੇਨਿਜਨਿਜਕਾਜਬਿਸਾਰੀ
੧੨ ਦੋਹਰਾ।ਚਢੀਅਟਨਿਨਵਨਾਰ
ਰੀਨਿਰਖਿਨਿਰਖਿਰਘੁਬੀਰ।ਹਰ

CC-0 Punjab University Chandigarh. An eGangotri-Vaidika Bharara Initiative

ਖਾਤਿਨਜੋਛ੍ਵਰਕਗਤਿਤਨਮਨਮ
ਨਿਧਨਚੀਰਾ।੧੩ਚੌਪਈ।ਦਸਰ
ਥਿਯਾਤਿਸੁਨਤਿਅਤਿਹਰਖੋ।ਸੁ
ਵਨਸਨੇਹਸਰਸਮਨਕਰਖੋ।ਕੈ
ਸਲ੍ਯਾਦਿਮਾਤਸੁਤਿਆਵਨਾ।ਸੁਨ
ਤਰਦੀਪ੍ਸਾਦਿਨਿਜਪਾਵਨਾ।ਸਖ
ਨਿਸਹਿਤਨਿਰਖਤਿਅਨੁਰਾਗੀ।ਪ
ਰਮਾਨੰਦਪਰਮਰਸਪਾਗੀ।ਤਬਨਿ
ਜਪੁਰਿਪ੍ਵੇਸਪ੍ਰਭੁਕੀਨਾ।ਸਾਨੁਜਸੁ
ਭੁਜਾਮਜਆਸੀਨਾ।ਸਿੰਗਸਖਾਸੁ
ਚਿਸਹਜਸਨੇਹੀ।ਛਬਿਲਖਿਹੋਤਿ
ਸੁਖ ਅਦੇਹਬਿਦੇਹੀ।ਦੇਤਸਬਹਿੰਸੁਖਮ

CC-0 Punjab University Chandigarh. An eGangotri-Vaidika Bharara Initiative

ਕੈਦਾਾਪ੍ਰਵਿਸੇਪੁਰਪ੍ਰਭੁਪਰਮਅਨਿਦਾ
ਰਮਨੀਰਿਅਜਰਾਅਛਬਦੇਖੀਾਭ
ਇਸ੍ਨੈਨਨਿਲਿਨਅਨਮੇਖੀਾਦ੍ਰਿਗ
ਨਿਦੂਾਰਰਮਾਹਿੰਉਰਿਆਨੀਾਪਰਮ
ਪ੍ਰੇਮਪੁਲਕਿਤਲਪਟਾਨੀਾਪ੍ਰਭੁਬਿ
ਨਜਿਨਹਿੰਪਲਕਇਕਬੀਤਾਾਜੁਗ
ਸਤੁਸਗਿਸਸਕਲਸੁਖਗੀਤਾਾਤੇਅ
ਬਪਰਮਪ੍ਰਾਨਪ੍ਰਿਅਪਾਈਾਪਿਜਤਿ
ਨੈਨਪੁਟਭੂਪਅਘਾਈਾਅੰਤਸੀਸੁ
ਮਨਜਗਿਸਸੁਠਸਜਾਮਾਾਨੀਲਨ
ਲਿਨਨੀਰਦਆਭਿਰਾਮਾਾਕਲਕੁੰਡ
ਲਮੀਤਿਤਬਰਬਦਨਾਾਸ੍ਰਮਸੀਕਰ

CC-0 Punjab University Chandigarh. An eGangotri-Vaidika Bharara Initiative

ਸੋਭਿਤਸੁਖਸਦਨਾ ੧੪ ਦੋਹਰਾ ਕੁ
ਟਲਅਲਕਸੁਲੈਂਕੂਕੀਰੇਜਿਤਰੇ
ਨੁਰਸਾਲਾ।ਸੋਹਤਿਸਿਰਸੋਕ੍ਰਾਸਨੀ
ਊਸਨੀਖਾਸੁਖਜਾਲਾ। ੧੫ ਚੌਪਈ
ਰਤਨਜਟਿਤਕਲਗੀਕਲਗਜੀ।
ਅਨਸਿਰਪੇਚਛਗੁਨਿਛਬਿਛਾਜੀ
।ਬਿਸਦਬਾਸਨਭੂਖਨਮਨਮਾਨੇ।ਅੰ
ਗਅੰਗਸੋਹਤਸਰਸਾਨੇ।ਰਤਨਕੇ
ਨਿਕਾਕੈਠਸੁਹਾਈ।ਗਜਆਭੂਢਅ
ਖਿਲਸੁਖਦਾਈ।ਸਬਨਰਨਾਰਿਨਿ
ਰਖਿਅਨੁਰਾਗੇ।ਪ੍ਰਾਨਸਮਾਨਪਰਮ
ਪ੍ਰਿਅਪਾਗੇ।ਪੀਚਿਮਾਦਿਵਸਬਹੁਰਯੁ ੨੮

ਰਿਆਏ।ਅਨਰੂਪਚਾਖਿਪਿਖਰਸ
ਬਿਤਾਏ।ਨਿਰਖਤਿਨੈਨਨਿਮੇਖ
ਨਿਵਾਰੀ।ਪੁਲਕਿਪ੍ਰੇਮਆਕੁਲਕੁ
ਲਨਾਰੀ।ਪਿਤੁਦਰਸਨਉਤਕੰਠਿ
ਤਭਾਰੀ।ਚਲਤਰਜਮਾਰਗਅਥ
ਹਾਰੀ।ਨ੍ਰਿਪਤਿਪੌਰਪਹੁਚੇਪਰਮੇਸਾ
ਸਾਨੁਜਸਖਗਨਸਹਿਤਸੁਵੇਸਾ
ਦੀਹਦੁਰਦਤੇਗਹਿਗੁਹਹਾਥਾਊ
ਤਰਿਅਨੁਜਸੰਜੁਤਰਘੁਨਾਥਾ।ਜਨ
ਕਸਮੀਪਸਪਾਦਿਚਲਿਆਏ।ਨਿਰ
ਖਿਨਰਾਧਿਪਨੈਨਸਿਰਾਏ।ਸਸਖਸ
ਭਾਇਪਾਇਚਿਤਚਾਇਨਾ।ਪਰਿਪ੍ਰੇਮ

CC-0 Punjab University Chandigarh. An eGangotri-Vaidika Bharara Initiative

ਪੁਲਕਿਤੁਪਿਤੁਪਾਇਨਾ।ਗਾਇਉਠਾਇ
ਲਾਇਉਰਲੀਨੋ।ਪ੍ਰੇਮਪ੍ਰਮੁਦਪਰਿਪੂ
ਰਨਕੀਨੋ।ਅਗਨਸਨੇਹਦੇਹਸੁਧਿ
ਭੂਲੀ।ਨੈਨਨੀਰਰੋਮਾਵਲਿਫੂਲੀ।
।ਸੁਤਦਰਸਨਮੁਦਮਨਨਆਯੋ।
।ਸਨੁਦ੍ਰਿਗਅਗਾਧਾਹਰਿਢਰਿਆਯੋ
੧੯ ਦੋਹਰਾ ।ਤਬਪ੍ਰਭੁਆਇਸਪ
ਰਿਗੁਹਨਿਪਹਿੰਦਿਖਾਇਲਜਾਇ।
।ਸਿਖ੍ਯਾਦਿਕਸਬਜੀਵਜੇਹਨੇਸ
ਬਨਿਬਨਜਾਇ। ੧੧ ਚੌਪਈ ।ਦੇ
ਖਿਦੇਖਿਬਨਜੀਵਅਸੇਖਾ।ਨ੍ਰਿਪ
ਤਿਲਓਜੋਹਿਜਹਰਖਬਿਸੇਖਾ।ਸ

CC-0 Punjab University Chandigarh. An eGangotri-Vaidika Bharara Initiative

ਪ੍ਰਸਾਪੁ ਕਰ ਸਕਲ ਸਰਾਹੈ। ਪ੍ਰੀਤਿ
ਦਾਨ ਦੀਨੇ ਚਿਤ ਚਾਹੈ। ਬਕਸੋ ਗ੍ਰਹ
ਹਿੰ ਖੜ੍ਗ ਖਰਧਾਰਾ। ਚਾਂਮੀਕਰ ਬਰ
ਤਸਰੂ ਸੁਧਾਰਾ। ਤਬ ਬਰਧ੍ਯੁ ਬਗੀਪਤੁ
ਆਇ ਸਧਾਈ। ਸਾਨੁਜ ਗਏ ਜਨਨਿ
ਗ੍ਰਿਹ ਧਾਈ। ਜਨਨਿ ਨਿਰਖਿ ਹਰਖਿ
ਹਿ ਜਲਾਏ। ਸੀਚ ਸਨੇਹ ਸਲਲਿਅ
ਨਵਾਏ। ਪੁਨਿ ਸਪ੍ਰੇਮ ਆਰਤੀ ਉਤਾਰ
ਹਿ। ਬਿਮਲ ਬਦਨ ਬਾਰਿਜ ਰਜ ਝਾਰ
ਹਿੰ। ਬਾਰਿ ਬਾਰਿ ਬਿਧੁ ਬਦਨ ਬਿਲੋ
ਕੀ। ਇਕਟਕ ਰਹੀਂ ਰੂਪ ਰਸ ਰੋਂਕੀ। ਅ
ਨਿਗਨ ਧਨ ਨੌਛਾਵਰ ਕਰਹੀਂ। ਪੁਨਿ

CC-0 Punjab University Chandigarh. An eGangotri-Vaidika Bharara Initiative

ਪੁਨਿਨਿਰਖਿਹਰਖਹਿਅਤੁਰਗੀਂ।ਪੁਨਿਸੁ
ਤਮਿਗਲਾਹਿਤਿਚਿਤਚਾਇਨਾ।ਦਿਐਸੁਦ
ਨਦੀਨਦ੍ਵਿਜਰਾਇਨਾ।ਇਮਿਕਰਨਰਲੀਲ
ਮਨਭਾਵਨਾ।ਰਾਮਰਮਾਲਾਲਿਤਪਦਪਾ
ਵਨਾ।ਕਰਨਾਕਰਕੀਰਤਿਬਿਸਤਰੀ।ਜੋਸੁ
ਨਿਤਗਹਿੰਪਤਿਤਨਰਨਾਰੀ।ਜਾਹਿਪ੍ਰਭੁਰ
ਰਿਤਪਰਮਪ੍ਰਿਅਪਾਵਨਾ।ਆਖਿਲਅਮੰ
ਗਲਸੰਪ੍ਯਾਸਿਰਾਵਨਾ।ਮਿਬਾਲਸੋਦਾਬਿਸੋ
ਦਾਬਢਾਵਨਾ।ਸੁਨਤਪਛਤਪਾਇਅਸਿਜ
ਭਾਵਨਾ।ਸੁਨੈਸਨੇਗਸਹਿਤੁਨਿਤਜੋਈ।
ਰਾਮਪ੍ਰੇਮਪੂਰਨਲਹਿਸੋਈ। ੧੮ ਛੰਦੁ। ਪ੍ਰ
ਭੁਪ੍ਰੇਮਪਰਮਾਨੰਦਪੂਰਨਪਰਮਪਦਦੀਪ੍ਯ

CC-0 Punjab University Chandigarh. An eGangotri-Vaidika Bharara Initiative

ਪਾਇਹੈ।ਇਹਿਲੋਕਕੋਜੋਕਾਸਿਰਾਇਸਬਸੁ
ਖਪਾਇਆਅਬਢਾਇਹੈ।ਤਿਪੌਰਗਹਰਗ
ਹਸਾਂਤੁਕਾਂਰਿਰਘੁਬਰੁਚਰਤ੍ਰੁਚਿਤਰੈਜਨੌ।
ਦੈਭੁਕ੍ਤਮੁਕ੍ਤਿਬਿਰਕ੍ਤਿਬਾਂਛਿਤਭੂਰਭੁਵਭੋਭੁ
ਜਨੌ।੧੮।ਜਿਹਿਰਾਮਰਾਇਰਹੱਸਅਦੁਰਲ
ਭੁਪਰਮਪ੍ਰਤਿਪਾਦਨਕਿਯੋ।ਸ੍ਰੀਰਾਮਕਰੁਨ॰
ਕਰਲਹਿਐਬਿਨਤਾਸੁਨਹਿੰਪਾਵਤਬਿਯੋ
ਸ੍ਰਹਿਜਾਗਸ੍ਰਬਬਸੁਸਰਬਸੁਕ੍ਰਿਤਵਿਪਾਕ
ਜਿਪਜਜੋਨੈਜਹੀ।ਰਘੁਬੀਰਬਿਜਾਸਪ੍ਰਸਾ
ਦਿਤੇਂਪਾਯੋਕੁਯੋਤ੍ਰਅਸੋਸਜਹੀ।੨੦।ਸੋਰਠਾ
ਅਬਰਘੁਬੀਰਬਿਵਾਹਚਰਤਪਰਮਪਾਵਨ
ਸੁਨੋ।ਕਰਨਅਮਿਤਉਤ੍ਰਸਾਹੁਕਟਨੌਕਟਿਕ

CC-0 Punjab University Chandigarh. An eGangotri-Vaidika Bharara Initiative

ਲਾਅਲਕਰਨਾ।ਇਤਿਸ੍ਰੀਰਾਮਅਰਹੱਸ੍ਯੇਰਤਨ

ਗਰਿਬਿਰਚਿਤੇਸੂਤਸੋਨਕਸੰਬਾਦੇਅਸ੍ਵਚ

ਰਿਤ੍ਰੇਸੋਧਿਆਇ:੪੮।ਪੂਰਬਾਰਧਸਮਾ

ਪਤੋ।

੧ੴਸਤਿਗੁਰਪ੍ਰਸਾਦਿ

ਸ੍ਰੀਰਾਮਾਇਨਮ:

ਸ੍ਰੀਮਤੇਰਾਮਾਨੁਜਾਇਨਮ:॥ਸ੍ਰੀਹਨੁ

ਮਤਾਇਨਮ:॥ਅਥਸ੍ਰੀਰਾਮਰਹੱ

ਸ੍ਯਉਤ੍ਰਾਰਧਪ੍ਰਾਰੰਭ:।ਦੋਹਰਾ।ਬਿ

ਦਿਜਨਕਨਿਪਨੰਦਿਨੀਬਿਭੁਪਬੰਦ

ਪਦਦ੍ਵੰਦ।ਤਾਸੁਸੁਜਸਆਨੰਦਨਿ

ਧਿਬਰੋਨੋਂਦ੍ਵੰਦਨਿਕੰਦ।੧।ਸੋਨਕਮੁ

ਨਿਬੋਲੇਬਹੁਰਬਾਨਿਬਿਨੈਰਸੋਬੇ
ਰਿ।ਸੂਤਸੁਮਤਿਸ੍ਰੀਰਾਮਜਸਬਰ
ਨੇਬਿਮਲਬਹੋਰਾ। ਚੌਪਈ। ਸ੍ਰੀ
ਜਾਨਕੀਚਰਿਤਅਤਿਪਾਵਨਾ।ਕਹਹੁਖ
ਬਾਮੁਨਿਬਰਮਨਭਾਵਨਾ।ਕਿਅਅ
ਵਤਰੀਅਵਨਿਤਲਆਈ।ਪੁਨਿਕਿਮ
ਬਰੀਬੀਰਰਘੁਰਾਈ।ਬਿਬਿਧਬਿਲਾ
ਸਤਾਸਰਸਸਾਨੀ।ਪੁਨਿਕਿਮਕ
ਰੀਕੇਲਕਲ੍ਯਾਨੀ।ਸੁਨਤਸੂਤਬੋ
ਲੇਬਰਬੈਨਾ।ਸੁਨਹੁਸਕਲਮੁਨਿ
ਬਰਸੁਖਦੈਨਾ।ਏਕਸਮੈਸ੍ਰੀਪਤਿ
ਸੁਖਰਾਸੀ।ਸ੍ਰੀਸਮੇਤਬੈਕੁੰਠਬਿ

ਲਾਸੀ।ਜੋਨਿਜਧਾਮਅਪਰਮਅਨਤਾ

ਵਾ।ਬਿਸਨੁਪਰਮਪਦਕਹਿਸ੍ਰੁਤਿਗਾ

ਵਾ।ਬਸੈਂਜਹਾਂਹਰਿਸੰਤਸੁਹਾਏ।

ਲਿੰਤਜਮੁਕ੍ਤਆਪਦਵਅਨਤਾਏ।ਸ

ਦਾਸਨੇਹਸਹਿਤਸੁਬਿਨੀਤਾ।ਸੇਵ

ਹਿਪ੍ਰਭੁਪਦਪਦਮਪੁਨੀਤਾ।ਅਹੰ

ਮੰਜੁਅਨਿਮਿਤਪਰਨੀ।ਬਿਮਲ

ਬਿਚਿੰਤ੍ਰਬਨੈਨਹਿਬਰਨੀ।ਬਿਬ

ਧਬਿਸਦਬੇਸਅਜਥੰਜੋਹੈ।ਦਿ

ਪਤਿਦਿੰਬਜਦਾ।ਅਨਿਦੂਤਦੇਹੈ।ਸ

ਹਬਨ।ਬਿਬਿਧਾਬਿਬਿਧਾਬਿਟਪਾਕੂ

ਲਾ।ਉਪਬਨਸੋਨਿਸਰਸਸੁਅਨ

CC-0 Punjab University Chandigarh. An eGangotri-Vaidika Bharara Initiative

ਕੁਲਾ।ਜਹਾਂਨੈਸ੍ਰੇਯਸਨਾਮਨਵੀਨਾ
।ਬਿਦਤਿਬਿਪਨਬਗਬ੍ਰਿਜਨਾਬਿਹੀਨ
।ਬਿਬਿਧਾਬਿਲਾਸਖਾਸਰਸਰਾਸੀ।ਕੇ
ਲਕਲਪਤਰੂਤੇਅਧਿਕਾਸੀ।ਪੁਨਿਨ
ਵਜੁਵਤਿਜੁਕ੍ਰਜਨਨਜਾਲਾ।ਗਾਵਤ
ਜਾਂਹਹਰਿਗੁਨਗਨਸਾਲਾ।ਦੋਹਿ
ਰਾ।ਬਿਹਰਤਿਬਰਬਾਨਿਕਬਨੇਬਿ
ਬਿਧਾਬਿਬੁਧਬਹੁਭਾਂਤਿ।ਕਮਲਾਪਤਿ
ਕਮਨੀਅਪਦਕੰਜਕਲਿਤਚਿਤਸਾਂ
ਤਿ।੪ਚੌਪਈ।ਜਹਾਂਨਸੱਤ੍ਵਰਜਸਤਮ
ਲਵਲੇਸਾ।ਪੁਨਿਨਪ੍ਰਾਕ੍ਰਿਤੰਕਠਿਨਕ ਕ੍ਰਿਤ
ਲੇਸਾ।ਅੰਪ੍ਰਾਕ੍ਰਿਤਰਚਨਾਰਸਰੂਪਾ।੫

CC-0 Punjab University Chandigarh. An eGangotri-Vaidika Bharara Initiative

ਕ੍ਰਿਤਪਾਰਪਦਪਰਮਅਨੂਪਾ।ਜੋਚਿਦ
ਰੂਪਰਾਮਾਰਸਖਨੀ।ਬ੍ਰਹਮਸੁਖਬਰ
ਬੇਦਬਖਾਨੀ।ਸ੍ਵਾਭਾਵਕੀਕ੍ਰਿਆਬ
ਲਗਜਾਨਾ।ਬਿਬਿਧਬਿਨੋਦਪ੍ਰਮੋਦਿ
ਨਿਧਾਨਾ।ਤਾਸੁਪ੍ਰਭਾਵਤਹੇਂਸੁਖਸੋਹਾ
।ਕਾਲਜਵਨਜਵਜਤਨਜੋਹਾ।ਜੋ
ਬੈਕੁੰਠਨਾਮਧ੍ਰੁਵਧਾਮਾ।।ਆਮਲਿਆਸੋ
ਧਾਮਿਤਅਭਿਰਾਮਾ।।ਜਹੰਕਮਲਾ
ਕਮਲਾਨਨਰਾਨੀ।ਬਿਪੁਲਬਿੰਸ੍ਵਪਾ
ਲਨਪਰਧਾਨੀ।ਆਨਿਨਾਮਹਾਂਮੋਦ
ਮਦਮਾਤੀ।।ਰਾਜਤਰੰਸਜਗਮਨਰਸ
ਰਾਤੀ।ਜਹਾਂਮਹਾਂਮਨਿਮਾਨਿਕਮੋਤੀ।

CC-0 Punjab University Chandigarh. An eGangotri-Vaidika Bharara Initiative

ਦਹਦਿਸਿਦਾਮਕਤਦਾਮਿਨਜੋਤੀ।ਬਿੰ
ਙਕਸੇਨਆਦਿਪ੍ਰਭੁਭਾਏ।ਜਹਾਂਪਾ
ਰਖਦਾਸਿਘਸੁਹਾਏ।ਜਹੰਅਪਸਰ
ਤ੍ਰਿਅਪਸਰਾਬ੍ਰਿੰਦਾ।ਨਾਚਤਿਗਾਵ
ਤਿਗੀਤਅਨਿੰਦਾ।ਜਹਿਹਰਿਤੂਰਾਜਰਾ
ਗੇਪਰਬਾ।ਨਿਤਗਾਵਤਭਾਵਤਸੁਰ
ਸਰਬਾ।ਤੰਸੁਸੁਤਾਸਰੂਪਸਰਸਾਨੀ
ਬਰਬਸੰਤਿਕਾਬੇਦਬਖਾਨੀ।ਰਮਾਸ
ਹਚਰੀਸੇਸੁਖਸਾਨੀ।ਕਰਤਿਨਿੰਤ੍ਯ
ਮਾਧਵਅਨਮਾਨੀ।ਪੜਿਹਰਾ।ਸੰ
ਤਅਨੀਤਿਸੰਗੀਤਰਸਰੀਤਿਜੀਤਿਸੁਤ
ਜੋਇਆ।ਤੰਹਪ੍ਰਬੀਨਪ੍ਰੁਨਿਬੀਨਗਤਿਬੀ

CC-0 Punjab University Chandigarh. An eGangotri-Vaidika Bharara Initiative

ਨਖੀਨਤਾਖੋਇਓ।੮।ਭ੍ਰਾਂਤਿਨਿਪੁਨਿ
ਪੁਨਿਰਸਨਿਪੁਨੈਨਿਪੁਨਕਟਾਛਨਵੀ
ਨਾਹਾਸਹਾਵਅਭ੍ਰਿਨਅਬਿਨਅਬਿ
ਦਬਸੀਤਿਕਾਬੀਨਾ।੯।ਚੌਪਈ।ਇ
ਨਕਗਥਿਥਰਨਸੁਨਹੁਸੁਜਾਨਾ।ਜ
ਜੈਸੇਬਰਨਤਬੁਧਬੇਦਬਿਧਾਨਾ।ਰਸ
ਅਨਕੂਲਬਿਕਾਰਜੁਹੋਈ।ਭਾਵਨ
ਸਭਾਖਤਕਵਿਸੋਈ।ਤਾਸੁਭੇਦੂਸਰ
ਭਾਂਤਿਬਖਾਨੋ।ਰਸਉਤਪਤਿਪ੍ਰਤਿਹੇ
ਤੁਪ੍ਰਮਾਨੋ।ਪ੍ਰਥਮਾਬਿਭਾਵਅਪਰਅਨੁ
ਭਾਵਾ।ਪੁਨਿਸੰਤ੍ਰਕਸੀਚਾਰੀਭਾਵਾ
ਬਹੁਰਿਸ੍ਥਾਈਭਾਵਅਨੂਪਾ।ਤਿਨਿ

CC-0 Punjab University Chandigarh. An eGangotri-Vaidika Bharara Initiative

ਅਲਿਇਹੈਹੋਤਰਸਰੂਪਾ।ਰਸਨਵਭੁ
ਤਿਪ੍ਰਥਮਾਸਿੰਗਾਰਾ।ਹਾਸੁਕਰਨਪ੍ਰ
ਨਿਬੀਰਰਉਦ੍ਰਾ।ਔਰੈਜੁਭਯਾਨਕਅਦ
ਭੁਤਨਾਮਾ।ਪੁਨਿਬੀਭਤਸਸਾਂਤਸੁਖ
ਧਾਮਾ।ਇਨਸਬਮਧਿਸਿੰਗਾਰਸਿਰੋ
ਮਨਿ।ਬਰਨੌਜੇਬੇਦਕਹਤਕੋਵਿਦਜ
ਨਾਂਦੀਪਤਿਮਤਿਗਤਗਤਿਅਭਿਧਾਨਾ।
।ਤਾਸੁਸਬਥਾਈਭਾਵਬਖਾਨਾ।ਸੋਬਿ
ਭਾਵਆਦਿਕਬਲਪਾਈ।ਰਸਦ੍ਵੈਜਾ
ਤਰਸਕਸੁਖਦਾਈ।ਦ੍ਵਿਬਿਧਿਬਿਭ
ਵਕਹਤਕਵਿਭੂਪਾ।ਆਲੰਬਨਉ
ਦੀਪਨਰੂਪਾ।ਪੁਨਿਕਵਛਆਦਿਕਅ

CC-0 Punjab University Chandigarh. An eGangotri-Vaidika Bharara Initiative

ਨੁਭਾਵਾ॥ਬਿਬਿਧਭਾਂਤਿਭਾਖਤ ਕਵਿ
ਰਾਵਾ॥ਸਾਂਤ੍ਵਿਕਭਾਵਅੱਸਟਬਿਧਿਗਾ
ਏ॥ਸੰਚਾਰੀਤੇਤੀਸਬਤਾਏ॥ਅਪਰ
ਅਵਾਂਤਰਭੇਦਅਨੇਕਾ॥ਇਨਕੇਕਹੇ
ਕਵਿ ਨਸਬਿਬੇਕਾ॥ਦੋਹਰਾ॥ਭਾਵ
ਬੀਜਸਿੰਗਾਰਦ੍ਰੁਮਭੂਬਿਭਾਵਅਨੁਭਾ
ਵਾਸਾਖਾਸੰਚਾਰੀਸਲਿਲਸਰਿਸ
ਕਹਤਕਵਿਰਾਵਾ॥ਚੌਪਈ॥ਤ੍ਵਕ
ਸਾਤ੍ਵਿਕਸੈਦੋਹਸੁਜਾਨਾ॥ਅੰਕੁਰਪ੍ਰੇਮ
ਪੱਤ੍ਰਪੁਨਿਮਾਨਾ॥ਕਲਿਕਾਪ੍ਰਨਯਪ੍ਰ
ਸੂਨਸਨੇਹਾ॥ਫਲਭੁਲਰਾਗਗਾਦਿ
ਤ੍ਰਿਗੁਨਗੇਹਾ॥ਰਸਅਨੁਰਾਗਬਿਰ

CC-0 Punjab University Chandigarh. An eGangotri-Vaidika Bharara Initiative

ਗਾਬਿਹੀਨਾ।ਰਸਿਕਹ੍ਯੋ ਰੈਰਾਜਤਰੀ
ਗਤ੍ਰੀਨਾ।ਮਾਨਾਦਿਕਏਪੰਚਰਪਤ੍ਰੇਦਾ
ਪ੍ਰੇਮਅਵਸਥਾ ਬਰਨਤਭੇਦਾ।ਜਿਮ
ਕੁਮਾਰਆਦਿਕਜਨਤਨਕੀਆ।ਅਹੈ
ਅਵਸਥਾ ਪੰਚਬਰਨਕੀਆ।ਤ੍ਰਿਬਿਧਿ
ਕਟਾਛਕਹਿਤ ਕਵਿਗਾਆ।ਸਿਤਅ
ਰੁਅਸਿਤ ਸਿਤਾਸਿਤਨਾਮਾ।ਹਾਸਬਿ
ਲਾਸਤ੍ਰਿਬਿਧਿਪੁਨਿਬਰਨਾ।ਅੱਟ
ਮੰਦਅੱਧੁਮਮਨਹਰਨਾ।ਹਾਵਭੇਦਦ
ਸਬਿਧਿਪੁਨਿਗਾਏ।ਲੀਲਾਲਲਿ
ਤਬਿਲਾਸਸੁਹਾਏ।ਬਿੱਛੇਤਿਬਿੱਭ੍ਰਮ
ਬਹੁਰਬਿਹਾਰਾ।ਪੁਨਿਬਿਬੋਕਸਪਤ

CC-0 Punjab University Chandigarh. An eGangotri-Vaidika Bharara Initiative

ਮਨਿਰਧਾਰਾਂ।ਸੋਟਾਂਸਤਕਿਲਿੱਕਿ
ਚਤੰਨਾਮਾ।ਕ੍ਰਟੀਮਿਤ੍ਰਸਾਹਿਤਦੋਸੰਗ
ਸਧਾਮਾ।ਹਾਵਭਾਵਰਸਭੇਦੁਅਪਾਰ
।ਬਰਨੇਮੈਸੰਛੇਪਪ੍ਰਕਾਰਾ।ਸਇਨਕੇਲੰ
ਛਨਲੱਛਬਿਧਨਾ।ਕਵਿਗੇਬਾਨਿ
ਬਰਨੇਬਿਧਿਨਾਨਾ।੧੦।ਦੋਹਰਾ।ਗ੍ਰੰ
ਥਬਦਨਕੈਤੇਂਈਹਾਂਬਰਨੇਬਿਆਸ
ਬਿਹੀਨਾ।ਰਸਗ੍ਰੰਥਨਿਤੇਜਾਨਿਹੈਂਜੋ
ਕਾਵਿਪਰਮਪ੍ਰਬੀਨਾ।੧੧।ਭਗਤਿ
ਰਸਾਮ੍ਰਿਤਸਿਧੁਤੇਂਆਦਿਸਰਸਰ
ਸਗ੍ਰੰਥਾ।ਤਿਨਤੇਇਨਿਕਪਾਇਅਹਿ
ਪੂਰਨਪਾਵਨਪੰਥਾ।੧੨।ਚੌਪਈ।ਐ

CC-0 Punjab University Chandigarh. An eGangotri-Vaidika Bharara Initiative

ਸੋਈਨ੍ਰਿੱਤਅਰਗੀਤਬਹੁੰਤੇਦਾ।ਬਿਧਿ
ਪਭਾਂਤਿਬਰਨੇਂਉਪਵੇਦਾ।ਪ੍ਰਥੰਮਹਿ
ਗਾਲਜੁਗਲਾਬਿਧਿਗਾਏ।ਮਾਰਗ
ਦੇਸਭੇਸਭਲਭਾਏ।ਮਾਰਗਜੋਆ
ਗਾਅਨੁਸਾਰਾ।ਲੌਕਿਕਗੀਤਦੇਸ
ਨਿਰਧਾਰਾ।ਤਹਿਂਅਪਬਾਲਮੀਕਿ
ਹਨੂਮਾਨਾ।ਆਚਾਰਜਦ੍ਵੈਮੁਖਜਾਸੁ
ਜਾਨਾ।ਤਿਨਕੇਸੀਪ੍ਰਦਾਇਅਨੁਸਾਰੀ
।ਬਿਬਿਧਪ੍ਰਕਾਰਕਹਿਤਕਹਿਭਾਰੀ
।ਭੈਰਵਾਦਿਖਟਰਾਗਬਖਾਨੇ।ਤੇਤਿ
ਅਪਚਿਰਪਚਿਸੁਤਜਾਨੇ।ਆਠਆਠ
ਨੀਦਨਤਿਨਕੇਰੇ।ਬਹੁਬਿਧਿਗਾਵ

CC-0 Punjab University Chandigarh. An eGangotri-Vaidika Bharara Initiative

ਤਊਨੀਯਪਨੇਰੀ।ਤ੍ਰਿਨਕੇਬਹੁਰਿਬਿਭੇਦ
ਅਨੇਤਾ।ਬਰਨਤਬੇਦਸਨਾਤਨਸੇਤ
।ਜਥਕੇਮੂਲਸਪਤਸੁਰਗਾਏ।ਮੂਰਛ
ਨਾਇਕਿਬਿਸਸੁਹਾਏ।ਤਿਨਿਕੇਆਰੋਹ
ਨਅਵਰੋਹਨਾ।ਬਿਬਿਧਭੇਦਬਰਨੇਜਿ
ਯੋਜੋਹਨਾ।ਆਰੂਤਕੋਟਿਤਾਨਤ੍ਰਿਨਿਆਂ
ਹੀ।ਬਰਨਤਬੇਦਖੇਦਾਜਿਹਿੰਨਾਂਹੀਂ।ਤਾ
ਲਭੇਦਲੈਭੇਦਅਨੇਕਾ।ਪੁਨਿਸਾਮਭੇਦ
ਕਹੇਸਾਬਿਬੇਕਾ।੧੩।ਦੋਹਰਾ।ਸ੍ਰੁਤਜ
ਭੇਦਪੁਨਿਬਿਬਿਧਬਿਧਬਰਨੇਬੇਦ
ਬਨਾਇ।ਕਰਪਗਾੜ੍ਹਿਗਾਆਦਿਕਮ
ਖਿਲਅੰਗਤਰੀਗਿਤਭਾਇ।੧੪।ਚੌਪ

CC-0 Punjab University Chandigarh. An eGangotri-Vaidika Bharara Initiative

ਸ੍ਰੀ ਆਨਨਗਹਨਨਰਾਗਰਸਰੂਪਾ
ਕਰਤੇਅਰਪਨਅਰਥਅਨੂਪਾ।ਦ੍ਰਿ
ਗਨਿਭਾਵਭਾਵਨਪਗਤਾਲਾ।ਬਰਨ
ਤਮੁਨਿਜਨਨਿੰਤ੍ਰਜਰਸਾਲਾ।ਜਹਾਂਹ
ਤ੍ਰਿਤ੍ਰਿਗਾਤ੍ਰਿਸ੍ਰਤਹਾਂਹੀਂ।ਜਹਾਂਤ੍ਰਿਸਿਪ੍ਰ
ਨਿਮਨਤਿਹਿਮਾਂਹੀਂ।ਜਹਾਂਮਨਤਹਾਂਭ
ਵਉਦਭਾਵਨਾ।ਜਹਾਂਭਾਵਤਹਾਂਰਸਬ
ਰਸਾਵਨਾ।ਤਾਂਤ੍ਰਵਾਦਜੋਨਿੰਤ੍ਰਅਬਿਭੇਦ
।ਤਿਨਕੇਕਹੇਬਿਬਿਧਾਬਿਧਭੇਦਾ।ਜੇ
ਸੇਗੀਤਬਿਧਾਇਕਗ੍ਰਥਾ।ਤਿਨਤੇਂਤਿ
ਨਿਕਰਪਾਇਜਪੀਥਾ।ਉਭੈਭਾਂਤਿਅਭਿ
ਨਯਅਭਿਰਾਮਾ।ਨਿਖਲਭਾਵਬੋਧਕ

CC-0 Punjab University Chandigarh. An eGangotri-Vaidika Bharara Initiative

ਰਸਧਾਮਾ।ਮਨਗਾਤਭਾਵਬਿਭਾਵ
ਕਏਕਾ।ਦੁਤਿਯਕਰਨਅਨੁਕਰਨ
ਅਨੇਕਾ।੧੫ ਦੋਹਰਾ। ਬਾਹਰਭੀਤਰਭ
ਵਜੇਤਿਨਹਿਜਨਾਵਨਹਾਰ।ਕਰਿਦ੍ਰਿਗ
ਦਚਾਲਨਬਿਬਿਧਸੋਅਭਿਨਯਅਵ
ਧਾਰ।੧੬ ਚੌਪਈ। ਜੋਥਸੀਤਿਕਾ
ਸਬਬਿਧਿਪਿਬੀਨਾ।ਹਾਵਭਾਵਕਰਿਨਿੰ
ਤਅਨਵੀਨਾ।ਨਿਜਗੁਨਕਿਏਪ੍ਰਸੀਨ
ਪਰੇਸਾ।ਤਬਬੋਲੇਬਿਲੋਕਿਬਰਦੇਸਾ।
ਹੈਤੂਔਤਵਗੁਨਗਨਗਾਨਾ।ਮਾਂਗ
ਮਾਧਵੀਬਰਮਨਮਾਨਾ।ਸੁਨਿਥਸੀ
ਤਿਕਾਹਰਿਬਰਬੈਨਾ।ਲੀਚੇਕਿਯੇਨਲਿ ੨੯

ਨਨਵ੍ਹੈਨਾ।ਪ੍ਰਭੁਪਤਿਭ੍ਰਾਵਤਾਸੁਚਿ
ਤਚੀਤਾ।ਕਹਨਸਕੀਕਮਲਾਭੈਤੀ
ਤਾ।ਤਾਸੁਹ੍ਰਿਦੈਲਖਲੱਛਿਸੁਜਾਨਾ।ਬਿ
ਲੀਬਚਨਸਨੇਹਸੁਹਾਨਾ।ਸੁਨਿਮਾਧ
ਵਿਮਮਬਚਨਪ੍ਰਮਾਨਾ।ਦ੍ਵੈਹੇਤੁਵ੍ਰਤਰਤਾ
ਭੁਗਵਾਨਾ।ਕ੍ਰਿਸ੍ਨਭੂਪਜਗਤੀਜਬਧਾਰਿ
ਹੈ।ਦ੍ਵਾਪੁਰਅੰਤਤਹਾਂਤ੍ਰਹਿਬਰਿਹੈ।ਆਠ
ਸੁੱਖਮਾਮਹਿਖੀਮਧਿਮਾਨੀ।ਦ੍ਵੈਹੈਨਾਮ
ਲਛਮਨਾਰਾਨੀ।ਇਹਿਬਿਧਿਸੁਨਿਸ੍ਰੀ
ਬਚਨਬਸਿਤੀ।ਕਰਿਪ੍ਰਨਾਮਬੋਲੀਬ੍ਰ
ਧਿਵੰਤੀ।ਤ੍ਰੇਤਾਜਬਰਘੁਬਰਅਵਤਾਰੀ
ਸ੍ਵੈਹੈਪ੍ਰਗਟਿਅਖਿਲਅਘਹਾਰੀ।ਦ੍ਵੈਹੈ

CC-0 Punjab University Chandigarh. An eGangotri-Vaidika Bharara Initiative

ਕੌਨਪ੍ਰਿਆਤਿਹਿੰਕੇਰੀ।ਸੁਨਿਆਨਿਕ
ਹਤੁਕ੍ਰਿਪਾਹਿਜਹੇਰੀ।੧੭ਦੋਹਰਾ।ਸੁ
ਨਤਬਿਹਸਬੋਲੀਰਮਾਂਸੁਨਮਾਧਵੀਪ੍ਰ
ਬੀਨ।ਤ੍ਰੇਤਾਜੁਗਹ੍ਵੈਹੈਂਪ੍ਰਭੁਇਕਪਤਨੀ
ਬ੍ਰਤਲੀਨ।੧੮ਚੌਪਈ।ਸੀਤਨਾਮਤ
ਹੋਂਹ੍ਵੈਹੋਂ।ਕਰਿਸੇਵਾਜਾਂਸਿਹਿਸੁਖਦੈਹੋਂ
ਹਰਿਹਿਤਹੇਤੁਅਵ੍ਨਿਅਵਤਰੈਹੋਂ।ਜਨਿ
ਜਾਪ੍ਰਿਆਸਖੀਤਹਾਂਤੁਹਿਕਰੈਹੋਂ।ਸੁਭਗ
ਨਾਮਰਾਮਸੁਖਦੈਨੀ।ਮਮਸਹਿਚ
ਰਿਹ੍ਵੈਂਹੈਬਰਬੈਨੀ।ਤਾਂਤੇਤਜਕੁਤਰਕ
ਕਲਆਨੀ।ਮਮਸੇਵਾਸਬਸੁਖਦਸ
ਆਨੀ।ਭੰਜਨਹੇਤਭੂਰਿਭੂਭਾਰਾ।ਪਤਿ

CC-0 Punjab University Chandigarh. An eGangotri-Vaidika Bharara Initiative

ਸਾਮੇਤਲੈਂਹੈਂਅਵਤਾਰਾ।ਅਵਧਪੁਰੀ
ਦਸਰਥਨ੍ਰਿਪਧਾਮਾ।ਸਰਜੂਨੀਰਤੀ
ਰਅਭਿਰਾਮਾ।ਅਵਤਰਿਹੈਂਮਮਪਤਿ
ਜਗਤੇਸਾ।ਸੇਸਸੁਦਰਸਨਸੰਖਸਮੇ
ਤਾ।ਰਾਮਲਖਨਰਿਪੁਸੂਦਨਨਾਮਾ।ਬ
ਦਰਿਭੁਰਤਭੂਖਨਭੂਭਾਮਾ।ਹੈਂਪੁਨਿਜ
ਨਮਜਗਤਿਤੈਂਜਾਈ।ਹ੍ਵੈਹੈਂਜਨਕਜਨੇ
ਸ੍ਵਰਜਾਈ।ਤਨੁਜਾਜਨਕਉਰਮਿਲਾ
ਨਾਮਾ।ਹ੍ਵੈਹੈਸੇਸਸਕ੍ਤਿਸੁਖਧਾਮਾ।ਸਿ
ਖਪੰਚਜਨਪਤਨਿਪੁਨੀਤਾ।ਨਾਮਅੰ
ਤਵੀਮੁਨਿਗਨਗੀਤਾ।ਸਕਤਿਸੁਦਰ
ਸਨਸੁਮੁਖਿਸਯਾਨੀ।ਸ੍ਰੁਤਿਕੀਰਤਿਕੀ

CC-0 Punjab University Chandigarh. An eGangotri-Vaidika Bharara Initiative

ਗਤਿਜਗਜਾਨੀ।ਏਦੋਊਜਗਾਤਿਜਨ
ਮਿਤੈਂਜਾਈ।ਕ੍ਰਸਪ੍ਰਜਭੁਵਨਤੁੰਬਜਤ
ਵਧਾਈ।ਏਅਨੁਮਾਦਿਸਿੱਧਿਸੁਖਸਾਨੀ
ਦ੍ਵੈਹੈਮਮਸਹਿਚਰਿਸਯਾਨੀ।੧੯ ਚਿਤ੍ਰਪਦ
ਅਨੁਮਾਦਿਸਿੱਧਿਸਮੇਤਸ੍ਰੀਬਚਸੁਨਿ
ਸਖੀਹਰਖੀਸਬੈ।ਬੈਕੁੰਠਬਾਸੁਬਿਲ
ਸਿਜਬਸਹਬਾਸਹਿਤਊਮਗਤੁਬੈ।
ਆਇ ਰਭੁਆਇਅਵਜਰਪਾਇਸਭ੍ਰਮਿਲਿਖਿ
ਮਲਾਅਵਤ੍ਰਗੋ।ਅਨੁਮਾਦਿਸਹਸ੍ਰੀਸ
ਹਰੀਗਨਜਨਕਪੁਰਿਸੋਭਵਧਗੋ।
੨੦ ਸੋਰਠਾ ਜਨਕਸੁਤਾਅਵਤਾਰਕ
ਰਨਜਾਹਿਬਰਨੋਂਮੁਨੋ।ਸੁਨਹੁਸਕ

CC-0 Punjab University Chandigarh. An eGangotri-Vaidika Bharara Initiative

ਲਸੂਭੁਸਾਰਭੁਯੋਅਵਨਿਅਵਤਾਰਜੋ
੨੧॥ਇਤਿਸ੍ਰੀਰਾਮਰਹੱਸ੍ਯੇਰਤਨਹਰਿ
ਬਿਰਚਿਤੇਏਕੋਨਪਚਾਸਤਮੋਧ੍ਯਾਯਃ॥
੪੯॥ਉਤ੍ਰਾਰਧਪ੍ਰਥਮੋਧ੍ਯਾਯਃ੧ਦੋਹ
ਰਾ॥ਏਕਸਮੇਮਿਥਲਾਪੁਰੀਧਾਲਕਜ
ਨਕਜਨੇਸ॥ਜੱਗਯਕਰਨਸਿਕਲਪ
ਕਿਯਪੂਜਨਹਿਤਪਰਮੇਸ॥੧॥ਚੌਪਈ
॥ਬਿਮਲਬਿੰਪ੍ਰਬਰਲੀਏਬੁਲਾਈ॥ਰਾਜ
ਸਮਾਜਸੁਜਨਸਮੁਦਾਈ॥ਜਨਪਦੂਸ
ਨਮੁਨਿਜਨਗਨਨਾਨਾ॥ਸਕਲਬੁਲਾ
ਏਸਕੁਲਸੁਜਾਨਾ॥ਜੇਜਨਜੱਗਯਜੋਗ
ਜਗਜਾਨੇ॥ਤੇਮਿਥਲੇਸਸਕਲਸਨਮਾ

CC-0 Punjab University Chandigarh. An eGangotri-Vaidika Bharara Initiative

ਨੋ ਬਹੁਰਿ ਸੰਤ ਸਾਧ ਕੇ ਸਾਆ॥ ਸ੍ਰੁਤਿ
ਪੁਰਾਨ ਬਰਨੀ ਅਤਿ ਗਾਆ॥ ਤੇ ਸਬ ਸਿ
ਚਿਤ ਕਰ ਬਰ ਭੂਪਾਰ ਚੌਹੇ ਮਹਲਆ
ਮਲ ਅਨੂਪਾ॥ ਸਤੁਾਂਨੀਦ ਆਇਸ ਅਨੁ
ਸਾਰੀ॥ ਕਿਯਾਮ ਵੇਭੁ ਆਖਿਲ ਆਧਾਰਾ
ਰੀ॥ ਮਧੁ ਰਿਤੁ ਮੰਜੁਲ ਮਾਧਵ ਮਾਸਾ॥
ਸੁਕਲ ਪੱਛ ਕੁਜ ਬਾਰ ਬਿਲਾਸਾ॥ ਪੁੱਖ
ਯ ਨਖਤ ਨਵਮੀ ਸੁਭ ਸਾਨੀ॥ ਕਰਿ ਪੂਰ
ਸੀ ਪੂਜਨ ਨ੍ਰਿੰਪ ਗਜਾਨੀ॥ ਗੁਰ ਆਇਸ ਸਬ
ਲਗਾਹਿ ਨਿਜ ਹਾਥਾ॥ ਲਗੋ ਜੇ ਕਰਨਿ ਕਰ
ਖਨ ਨਰਨਾਥਾ॥ ਹਲ ਧਾਰਿ ਪਗ ਨਿਧਰ
ਤਤਕਾਲਾ॥ ਰੱਮਜ ਰੂਪ ਪ੍ਰਗਟੀ ਬਰ ਬਾ

CC-0 Punjab University Chandigarh. An eGangotri-Vaidika Bharara Initiative

ਲਾ।ਭੂਤਲਭੇਦਿਭੰਖਜਭੁਵਪਾਵਾਸੀ
ਤਨਾ।ਸੁਤਾ।ਸੁਜਗਗਾਵਾ।ਦੇਵਨਦੀਪ
ਦੁਦਭੀਦੀਨੀ।ਸੁਰਤਰਸੁਮਨਬ੍ਰਿਸਿ
ਬਹੁਕੀਨੀ। **੨ਦੋਹਰਾ**।ਨਾਕਨਟੀਨ
ਚਿਤਨਵਲਕਰਿਗਿਧੂਬਗਨਗਾਨ।
ਜਗਜਨਨੀਜਗਤੀਜਨੀਜੈਜੈਜਪ
ਤਿਜਹਾਨ। **੩ਚੌਪਈ**।ਤਬਹਿੰਗਗ
ਨਬਾਨੀਸੁਭਸਾਨੀ।ਭਈਜਨਕਜਾ
ਨੀਮਨਮਾਨੀ।ਜਹਿਕੈਨਆਈਨਆਜ
ਗਾਮਿਨਜਾਂ।ਜਹਿਪਾਲੀਲਾਲੀਸੁਭਸ
।ਪਾਲਹੂਭ੍ਰਤੁਜਨਤਵਅਨਿਲਜਾ।
ਲੀ।ਕਰਿਹੈਤੁਹਿਮੁਦਮਗਾਲਮਾਲੀ
ਸੁਨਿਅਬਲੇਸਬੋਜੇਮਬਬਾਨੀ।ਮ:

CC-0 Punjab University Chandigarh. An eGangotri-Vaidika Bharara Initiative

ਹੰਸੋਦਮਾਨੋਜੋਮੁਨਿਮਾਨੀਤਾਹੀਸਮੇ
ਮਹਾਮੁਨਿਨਾਰਦਾਆਇਬੀਨਾਬਾਂਧਿ
ਬਿਸਾਰਦਾਸਕਲਮਰਮਮਿਥਲੇਸ
ਹਿੰਤੁਖਾਸੁਨਨਰਵਗਹਿੰਬਢੀਅਤਿ
ਲਾਖਾਲਈਭੁਰਅਕਿਰਕਾਨਿਪਨਈ
ਸਿਕਕਲਿਕਅਤਿਕਾਬਿਹਾਈਤਬ
ਨਰਪਤਿਨਿਜਪਤਨਿਸੁਨੈਨਾਲ
ਈਬੁਲਾਇਬਿਮਲਬਾਰਿਬੈਨਾਸੌਂਪੀ
ਸੁਤਾਸਨੇਹਿਸਮੇਤਾਕਯੋਨਰੇਸਭ
ਯੋਸੁਖਜੇਤਾਲੈਸੁਲੋਚਨਾਲਾਲ
ਨਲਾਗੀਆਪਹਿੰਮਨਮਹਾਂਬਰਭਾ
ਗੀਲਗੀਬਢਨਿਦਿਨਦਿਨਦੂਤਦੂ

CC-0 Punjab University Chandigarh. An eGangotri-Vaidika Bharara Initiative

ਨੀ।ਜੌਂਐਸਿਤਦਲਸਾਸਿਐਸਅਨੂ
ਨੀ।ਦੂਹਿਤਾਦੂਤਿਅਸੁਨੈਨਾਜਾਈ॥
।ਨਾਮਊਰਮਿਲਾਜਸੁਜਗਜਾਈ॥
ਦੋਹਰਾ।ਜਨੀਜੁਗਲਕੁਸਕੇਤਤਿ
ਅਸੁਤਾਸੁਭਗਾਤਾਸੀਵਾ।ਸ੍ਰੁਤਿਕੀਰ
ਤਿਅਰੁਮਾਂਡਵੀਸੁਮਿਰਤਸਮਾਲਿਅ
ਮੀਵਾ।ਚੌਪਈ।ਪੂਰਬਜੋਬਸਿਤਿ
ਕਾਗਾਈ।ਸੋਮਿਥਲੇਸਸਚਿਵਗ੍ਰਿਹ
ਜਾਈ।ਸੁਭਗਾਨਾਸੁਭਈਬਿਧਜਾਤਾ॥
।ਸਿਅਸਹਿਚਰੀਸਕਲਸੁਖਦਾਤਾ।
।ਅਸੁਸਿੰਧਿਨਵਲਿੰਪਿਜਗਜਾਨੀ।ਭ
ਈਸਖੈਸਿਅਸਖੀਸਯਾਨੀ।ਜਬਤੇ

CC-0 Punjab University Chandigarh. An eGangotri-Vaidika Bharara Initiative

ਜਨਕਜਾਨਕੀਜਆਈ॥ਤਬਤੇਸੁਖ
ਸੀਪਤਿਜਗਸਾਈ॥ਜਿਹਿਲਵਲੀਖ
ਲੋਕਪਲਲਚਾਨੇ॥ਸਬਪਨਪਾਲਿਕ
ਜਨਕਜਗਜਾਨੋ॥ਤ੍ਰਿੰਛਕਭਵਨਭੂਤਿ
ਜੋਭ੍ਰਾਜੀ॥ਤਿਹਿੰਬਿਲੋਕਿਲੋਕਪਸ੍ਰੀ
ਲਾਜੀ॥ਤ੍ਰਗਰਬਗਰਧਰਨਗਰਅ
ਮੋ ਬਾਈ॥ਪ੍ਰਅਪ੍ਰੂਦਬਿਨੋਦਬਪਾਈ॥ਸ
ਖਿਨਜਮੇਤਭੁਈਸਿਅਸਜਾਨੀ॥ਖੇਲ
ਤਿਖੇਲਅਖਿਲਸੁਖਖਾਨੀ॥ਭੁਈਖ
ਟਬਗਸਬਅਸਬਰਬਆਗ॥ਲਖੀਸ
ਸਖੀਸਬਨਿਜਨੁਸਜਾਆਗ॥ਹਾਵਭਾਵ
ਸਿੰਗਾਰਸੁਹਾਏ॥ਸਜਾਤਿਸੁਭਗਾਸਖਿ

ਜਨਜਿਅਜਜਾਏ।ਜਿਹਿਸੁਤਭਾਇਇਹਿ
ਤਵਤ੍ਰਿਸਿਅਰਨੀ।ਸੋਤਿਅਪੂਰੁਖੋਰ
ਤਰੁਨਖਾਨੀਂ।ਦਯਾਦ੍ਰਿਸੁਦੇਖੋਜਨ
ਜੋਈ।ਭੂਰਭਾਗਭਾਂਜਨਭਾਸੋਈ।੬
ਦੋਹਰਾ।ਸਿਗਾਸਖੀਸੁਦਰਸੁਮਤਿ
ਸੋਤਤਸੁਖਦਸੁਜਾਨ।ਜਾਤਿਕਰਲਿ
ਕਬਹੂੰਕਕੂਵਗਿਸਰਵਰਸੁਭੁਗਾਸ
ਲਾਨ।੭ਚੌਪਈ।ਤਬਸਬਲੋਕਲ
ਖਹਿੰਅਨੁਰਾਗੋ।ਨਿਜਨੰਦਨੀਸਾਮਸਿ
ਤਸਭਾਗੋ।ਕਬਹੂੰਮਾਇਆਇਸਅਨੁ
ਸਾਰੀ।ਪ੍ਰਜਨਸਾਜਸਾਮਾਜਸਵਾਰੀ
ਉਪਬਨਜਾਤਿਸਖੀਗਨਸਾਥਾ।ਪ੍ਰ

CC-0 Punjab University Chandigarh. An eGangotri-Vaidika Bharara Initiative

ਜਤਿਤੋਰਗਾਇਗੁਨਗਾਥਾ।ਕਬਹੁੰ
ਕਨਿਜਕਰਕਰਿਕਮਨੀਆ।ਬਿਬਿ
ਧਭਾਂਤਿਭੋਜਨਰਮਨੀਆ।ਬਿਮਲ
ਬੇਦਬਿਦਬਿੰਪ੍ਰਬੁਲਾਈ।ਤ੍ਰਿਅਤਿਜਿ
ਮਾਈਜਨਕਨਿਪਜਾਈ।ਸਿਅਕਰ
ਕ੍ਰਿਤਭੋਜਨਭੁਜਿਭੂਰੀ।ਭੂਸੁਰਭਏ
ਸਰਬਬਿਤਸੂਰੀ।ਪਰਮਾਰਮਾਰਿਮ
ਅਰਸਖਾਨੀ।ਜਗਜਨਨੀਜਾਨਕਿ
ਜਿਅਜਾਨੀ।ਕਬਹੁੰਸਖੀਜਨਸਹਿ
ਤਸੁਹਾਈ।ਗਾਵਤਗੀਤਸਰਸਸੁ
ਖਦਾਈ।ਸੁਨਿਸਾਹਿਚਰੀਹੋਤਿਮਾਤਿ
ਵਾਰੀ।ਪੁਨਿਪੁਨਿਰੀਸ੍ਰਧਦਤਿਬਲਿ

CC-0 Punjab University Chandigarh. An eGangotri-Vaidika Bharara Initiative

ਹਾਰੀ।ਕਬਹੂੰਕਾਬਿਹਸਿਬਜਾਵਤਬੀ
ਨਾ।ਕਬਹੂੰਮ੍ਰਿਦੰਗਮੁਰਜਸੁਰਸ੍ਰੀਨਾ
।ਕਬਹੂੰਕਬਾਜਨਬਿਬਿਧਬਜਾਵਤ
।ਕਬਹੂੰਸਖਿਨਨਵਨੇਹਨਚਾਵਤਿ।।
।ਕਬਹੂੰਬਨਾਇਬਿਬਿਧਬਨਮਾਲਾ
ਅਰਪਤਿਅਤਿਸਨੇਹਸੁਰਸਾਲਾ।।
੮ ਦੋਹਰਾ।ਸਕਲਕਲਾਕੌਸਲਕ
ਲਿਤਨਿਜਕੈਙਾਕਮਨੀਯਾ।ਸੁਮਤਿ
ਸੁਨੈਨਾਸੁਦਗੀਨਿਰਖਿਤਹਰਖਤਿ
ਹੀਯਾ।੯ਚੌਪਈ।ਇਕਸਮੇਸਨੇਹ
ਸਰਸਾਨੀ।ਲਗੀਬਿਚਾਰਕਰਨਿ
ਮਨਰਾਨੀ।ਸੁਤਾਹਮਾਰਿਸਾਰਗੁਨ

CC-0 Punjab University Chandigarh. An eGangotri-Vaidika Bharara Initiative

ਰਾਸੀ।ਅਬਿੰਦਜਾ।ਬਿਨੈਬਿਨੋਦਬਿਕ।
ਸੀ।ਭੁਈਤ੍ਰਭੁਨਤ੍ਰਭੁਨੀਗਮਨੀਆ।
ਭੂਪਅਨੂਪਭੂਪਭੁਜਨੀਆ।ਕਰਿਯ
ਵਿਵਾਹਿਚਾਹਿਨਰਨਾਗਰਾਇਇਹਿੰਅ
ਨੂਰੂਪਰੂਪਗੁਨਸਾਗਰਾ।ਯਾਹਿਵਿਚਾ
ਰਉਰਆ।ਨਿਸਯਨੀ।ਨਿਸਾਪਿਖ
ਸਨਅਵਸਰਸੁਭੁਜਾਨੀ।ਬੋਲੀਬ
ਚਨਬਿਨੀਤਸੁਨੈਨਾ।ਕਿਜਮੁਖੀਕੋ
ਕਿਲਕਲਬੈਨਾ ਆਮਇਕਬਿਨੈਪ
ਨਜਰਸਭੇਈ।ਸ੍ਵਾਮਿਨਸੁਨਹੁਸਵ
ਨਮਨਦੇਈ।ਯਾਹਿਸੀਤਾਤਵਸੁਤਾਸ
ਯਾਨੀ।ਭੁਈਵਿਵਾਹਿਜੋਗਜਗਜਾ।

CC-0 Punjab University Chandigarh. An eGangotri-Vaidika Bharara Initiative

ਨੀ।ਇਤਿਹਿਲਾਇਕਨਾਇਕਲਖਿਲੋ
ਨਾ।ਕਰਿਆਵਿਵਾਹਸਕਲਸੁਖਭੌਨ
।ਪ੍ਰਿਆਬਚਨਸੁਨਿਜਨਕਜਨੇਸਾ।ਬੋ
ਲੇਸੁਮਤਿਸੁਨਹੁਸੁਭਬੇਸਾ।ਅਮ
ਰਿਤਨੂੰਚਿੰਤਾਅਤਿਆਹੀ।ਸੁਤਾਸ
ਨੇਹਸਰਿਸਜਿਅਜਾਹੀ।ਤਹਿਪਰਤੁ
ਭੂਮਿਨਿਸੁਨਸਾਰਾ।ਦ੍ਵੈਹੈਸੁਤਭਾਗਅ
ਅਨੁਸਾਰਾ।ਇਮਿਕਹਿਨਿਜਪਤਿਨਿ
ਹਿਮਿਥਿਲੇਸਾ।ਗਮਨੇਨਿਜਮੰਦਰ
ਬਰਬੇਸਾ।ਚਿੰਤਾਕਲਿਤਕੁਸਾਸਨ
ਸੋਈਆ।ਸੁਪਨੇਦੇਵਧੂਰਿਜਾਟਿਜੋਏ।੧।
ਦੋਹਰਾ। ਨਰਪਤਿਪਤਿਬੋਲੇਬਚਨ

CC-0 Punjab University Chandigarh. An eGangotri-Vaidika Bharara Initiative

ਉਆਰਮਨਅਭਿਰਾਮਾ।ਤਵਪੁਰੁਖ
ਪੂਜਤਪਗਅਮਅਧਨੋਜੇਤਵਧਾਆ।
੧੧ਚੌਪਈ।ਤਿਹਿੰਭੁਜਨਪਨਕਰਿ
ਨਰਪਾਲਾ।ਬਦਹੁਬਿਵਾਹਬੇਗਬ
ਰਬਾਲਾ।ਕੌਰੈਪਨੁਖਭੁਜਨਜਨੋਜੇ
ਸੀਤਵਸੁਭੁਸੁਤ।ਸਰਸਬਰਸੋਈ
।ਇਮਕਹਿਸਿਵਨਿਜਸਦਨਸਿਧਾ
ਰੇ।ਜੋਗਨਰੇਸਭੁਗੋਭੈਭਾਰੇ।ਤਾਂਹਿ
ਨਤੇਂਜਨਅਨਪਨਕੀਨਾ।ਯਾਹਿਨ੍ਰਿਪ
ਚਰਿਤਚਰੂਚਿਕਚੀਨਾ।ਸੁਨਿਸਬ
ਦੇਸਬਿਦੇਸਨਿਰੇਸਾ।ਆਏਤਹਾਂਧਰਿ
ਧਰਿਬਰਬੇਸਾ।ਕਰਿਧਨਭੰਗਭਾਮ

CC-0 Punjab University Chandigarh. An eGangotri-Vaidika Bharara Initiative

ਨੀਭ੍ਰਾਈ।ਹਮਬਰਿਹੈਂਪਰਿਹੈਂਬਰਆਈ
ਣਇਮਿਕਰਿਉਰਅਭਿਮਾਨਅਥਾਹਾ।
ਰਗਾਮਨੇਤੰਹਨਾਨਰਨਾਹਾ।ਜੇਨਸਮੇ
ਤੁਚਪਲਚਲਿਆਏ।ਸਿਬਲਾਪੁਰਧ
ਰਿਸਰਸਬਛਾਏ।ਜਨਕਜਨੇਸਜੁਰੇ
ਜਿਅਜਾਨੀ।ਰਚੀਰਿਮਜਰਚਨਾਰਸ
ਖਾਨੀ।ਰਿਗਭੂਮਿਭੁਲਿਭ੍ਰਾਂਤਿਬਨਾਈ।
ਰਚਿਤਰਤਨਮਨਿਗਨਮਨਭਾਈ।ਸੇ
ਧਨੁਬਲੀਭਲੀਬਿਧਿਚਾਹੀ।ਸਕਲ
ਨਰੇਸਨਿਸੁਮੁਖਸਰਾਹੀ।ਤਹੰਜਨੇਸ
ਜਨਕਸਨਮਾਨੇ।ਬੈਠੇਜਥਾਜੋਗਸ
ਗਜਾਨੇ। ੧੨ ਦੋਹਰਾ।ਬਹੁਰਿਬਿੱਪ੍ਰਰ ॰

ਜੇਨਿਜਬਾਰਿਬਾਨਿਕਪਨਿਕਪੰਰਵਾਰ

ਸਬੈਠਾਏਨਿਜਨਿਜਥਲਨਿਜਥਾਜੋਗ

ਨਰਨਾਰਿ।੧੩ਚੌਪਈ। ਮੁਨਿਬਰਗਨਿ

ਕਰਬਹੁਰਿਬੈਠਾਏ।ਸਾਦਰਸਿੰਘਜਨ

ਸਹਿਤਸੁਹਾਏ।ਕੌਤਕਹੋਤਜੁਰੇਜਨਜੇ

ਈ।ਅਗਰਬਗਰਬਾਸੀਬਹੁਤੇਈਆ

ਤਿਅਪੁਰਿਚਿਤਥਲਨਿਬੈਠਾਰੇ।ਦੇਖਹਿਂ

ਕੌਤਕਸਕਲਸੁਖਾਰੇ।ਜਨਕਜਨੇਸ

ਜੁਵਤਿਜਨਜੂਥਾ।ਬਿਬਿਧਬਸਨਭੂ

ਖਨਰੂਪਨਰੂਥਾਂ।ਤੇਮਹਿਲਿਮੁਕਰਮੰਦਿਰ

ਨਿਆਂਹੀਂ।ਸਖਨਸਮਾਜਸਮੇਤਸੁਹਾਂ

ਹੀ।ਆਗਧਸੂਤਬੰਦਿਗਨਗਾਇਕਾ।

CC-0 Punjab University Chandigarh. An eGangotri-Vaidika Bharara Initiative

ਬੈਠੇਬਾਲਿਕ੍ਰਾਲਿਨਿਜਾਨਿਜਲਾਇਕਾ।
ਜਨਕਜਨਪਜਨਪਦਜਨਜੇਤੇ।
ਨਗਰਨਾਰਿਨਰਨਿਰਖਹਿੰਤੇਤੇ।
ਜੁਰੇਜਨੇਸਜੇਗਾਜਗਾਜੇਤਾ। ਨਿ
ਜਨਿਜਸਾਜਸਮਾਜਸਮੇਤਾ। ਗ
ਵਨਸਚਿਵਪ੍ਰਹਸ੍ਤਪ੍ਰਬੀਨਾ। ਜੋਂਪ
ਪਿਨਾਕਸਦਸਿਆਸੀਨਾ। ਕੈਨਾ
ਬਰਨਿਕਰਨਿਨਿਜਕਾਜਾ। ਪਛੋਲੋ
ਕਪਤਿਸਹਿਤਸਮਾਜਾ। ਬਾਲਿਸੁਤ
ਬਾਨਾਸੁਰਬਲੋਰਖਾ। ਜਿਨਨਿਜ
ਨਿੱਤਜਤਿਲੋਚਨਤੇਖਾ। ਸੋਪਿਸ੍ਵਯੰਬ
ਰਸਭਾਮਝਾਰੀ। ਆਯੋਬਰਨਿਹੇਤੁਸ

ਬਰਬਾਗੀ।ਬਹੁਰਸੁਧੀਨ੍ਰਨਾਮ
ਹੀਸਾ।ਸਿਵਸੇਵਕਸਿਕਾਸਪੁਰੀ
ਸਾ।ਸੋਆਧਿਰੋਗਅਵ੍ਰਿਨਆ।ਜੀਨਾ
ਕੀਨ੍ਹਆ।ਵਰਨਹੇਤੁਮਤਿਹੀਨਾ।ਇਨਤੇ
ਆਦਿਅਪਰਬਲਵਾਨਾ।ਸਿਮਟੇਨਿਪ
ਟਬਿਕਟਭੁਟਨਾਂਨਾ।ਇਹਿਬਿਧਿਸਬ
ਜਬਜੁਸੋਸਮਾਜਾ।ਲਗੇਬਜਨਿਬ
ਹੁਬਿਧਿਬਰਬਾਜਾ॥੧੪॥ਦੋਹਰਾ॥ਤਿਹਿਅ
ਵਸਰਸੀਤਤ ਹਾਂਆਈਸਿਖਨਸਮੇਤ
।ਦੇਖਤਛਬਿਛੋਨਿਪਛਿਕਥਕੇਚਕੇਚਲ
ਹੋਤ॥੧੫॥ਚੌਪਈ॥ਜੀਪਹਿਨਿਰੀਖ
ਨਰਬਹੁਅਨੁਰਾਗੇ।ਬਹੁਬਿਧਿਬਾਂਦ ੩੦

ਦਿਖ੍ਯਾਵਨਿਲਾਗੇ।ਕਾਹੂਕਿਰੀਟਕਲਿ
ਤਕਰਕੀਨਾ।ਕਿਨਹੂਨਿਹਾਰਿਮਦਿਹਾਸ
ਦੀਨਾ।ਕੋਊਇਕਕੇਲਿਕਮਲਕਰਿ
ਫੇਰਤਾ।ਬ੍ਰਿਜਾਜਬਨਾਇਕੋਊਗਸਿਰੇ
ਰਤਾ।ਕਿਨਹੂੰਕਮਲਦਲਨਖਨਿਬਿ
ਦਾਰੇ।ਕਿਨਹੂੰਨੈਨਨਿਮੇਖਨਿਵਾਰੇ।
ਕੋਊਕਰਿਸਖਸਨਬਚਨਬਿਲਾਸਾ
ਬਹੁਰਿਬਹੁਰਿਹੇਰਤਕਰਿਹਾਸਾ।ਕੋ
ਊਅਮੁਲਮੁਕਤਾਮਨਿਮਾਲਹਿਂ।ਫੇਰ
ਤਰੇਰਤੇਰਬਰਬਾਲਹਿਂ।ਕੋਊਕਰਿਦਾ
ਲਕੋਸਤੇਂਕਾਢੀ।ਸਖਹਿਂਦਿਖਾਵਆ
ਬਾਮਤਿਗਾਢੀ।ਕੋਊਅਹਿਬੇਲਬਿ

ਜਲਦਦਲਬੀਰਾ।ਰਾਹਿਚਬਾਵੰਤ
ਅਤਨੁਅਧੀਰਾ।ਕੋਊਦੁਖਦਭੂਖਿਤ
ਨਿਜਹਾਥਾ।ਮਿਸਬਨਾਇਦਰਸਤਨ
ਰਨਾਥਾ।ਸੁਖਕੀਤਲਏਫੇਰਤਕਰੋਂਕੋਈ
ਕੋਊਜਦਭੁਐਜਨਕਜਾਹਿੰਜੋਈਸਾਇ
ਹਿਬਿਧਿਬਿਬਿਧਭਾਂਵਵਸਿਭੁਪਾਭੂ
ਏਨਿਰਖਿਭੂਸੁਤਾਅਨੁਪਾ।ਸੋਹਿਤਕਰ
ਨਰਨਾਇਕਸਾਰੋ।ਸਿਵਪਨੁਸਾਬਿਧ
ਸੀਅਪਰਾਧਾਰੋ।੧੬ਸੋਰਠਾ।ਪ੍ਰਭੁਜਸ
ਪ੍ਰੇਮਧਿਨਕਪੰਚਿਪੰਚਖਟਨਾਤਿਸੋਂ।
।ਪਰਮਪੁਨਿਪਰਪਕਪੁਨਿਪਹੁਚੀਧਿ
ਤ੍ਰਪਤਨਿਧੋ।੧੭ਇਤਿਸ੍ਰੀਰਾਮਰਹਸ

CC-0 Punjab University Chandigarh. An eGangotri-Vaidika Bharara Initiative

ਐਰਤਨਗਿਰਿਬਿਰਚਿਤੇਪੰਚਾਸਪਤ
ਸੋਧਆਯਾ ੫੦ ॥ ਉੜ੍ਹਾਰਪਦੂਤੋਐਪਜ
ਯਾ ॥ ਰਾ ਦੋਹਰਾ ॥ ਤਬਬੀਦੀਜਨਜਾ
ਕਨਿ੍ਯਪਾਅਨਿਨਿਦੇਸਸੁਨਿਕਲਾਨ
ਰਪਤਿਯਨਬਚਨੋਜੋਬਿਸਦਬਾਹੁਬਿ
ਸਾਲਬਿਤਾਨ ॥ ਚੌਪਈ ॥ ਸੁਨਤਜ
ਨਕਪਾਨਿਨਿਖਲਾਨਿਰੇਸਾ ॥ ਉਠੇਬਾਂਧਿ
ਪਰਿਕਰਬਰਬੇਸਾ ॥ ਨਿਜਨਿਜਬਲਿ
ਬਖਾਨਿਅਵਨੀਪਾ ॥ ਕ੍ਰਮਕ੍ਰਮਗਅਨੇਪ
ਨਖਸਮੀਪਾ ॥ ਪ੍ਰਥਮਅਨੁਧਿ੍ਯਗਅਲੋ
ਧਨੁਪਾਨੀ ॥ ਸਰਪਸਰੂਪਲਖੋਜੋਤਿਕਿ
ਤਾਨੀ ॥ ਨਿਰਖਤਿਭੂਪਜੌਭੂਰਿਭੈਪਾਈ
ਗ

CC-0 Punjab University Chandigarh. An eGangotri-Vaidika Bharara Initiative

ਾਨਿਜਸਅਜਬੈਠੋਜਵਜਾਈਕਹ
ਤਅਪਰਭੂਪਨਿਭੈਭੈਰਾਯਨੁਮਿਸਿ
ਸਰੋਜੇਅਹੈਅਹਿਘੇਰਾਤਿਹਿਂਖੈਹੈ
ਜੈਹੈਜੁਸਮੀਪਾ।ਸੁਨਤਚਕਿਤਚਿ
ਤਚਪੇਮਹੀਪਾ।ਪੁਨਿਇਕਅਪਰਭੂ
ਠੋਜੇਬਰਬੀਰਾ।ਕਾਰਬਿਤਗਯੋਗਾਰ
ਜਿਧਨੁਤੀਰਾ।ਜਾਤਹਿਂਐਧਭੁਯੋਭੂ
ਪਾਲਾ।ਲਖੋਜੇਨਤਿਨਿਭੁਵਧਨਖੁ
ਬਿਸਾਲਾ।ਲਗੋਜੇਟੋਟੇਰਨਿਪਾਨਿ
ਪਸਾਰੀ।ਤਿਹਿਂਲਖਿਹਸੇਨਿਖਿਲ
ਨਰਨਾਰੀ।ਲਖਿਪਰਹਾਸਪਰਮਖਿ
ਸਿਆਨਾ।ਬਗਦਿਬਹੁਰਬੈਠੋਨਿਜਥ

CC-0 Punjab University Chandigarh. An eGangotri-Vaidika Bharara Initiative

ਲਾ।ਪੁਨਿਇਕੀਅਗਪਤਿਗਤਿਬੰਕਾ
ਆਤੁ
।ਚਲ੍ਯੋਅਧਿਕਆਤ੍ਰਿਮੰਤਅਸੰਕਾ।
ਤਿਨਸਿਵਧਨੁਖਸਿਧੰਤਨੁਦੇਖਾ।
ਭ੍ਰਕੁਟਿਕੁਟਿਗ੍ਯੋਭੈਭੀਤਿਬਿਸੇਖਾ।ਬਿ
ਕਲਬਿਲੋਕਿਸਬਨਿਤਿਹੰਪੂਛਾ।ਬਲ
ਯੋਮੰਦਮਹਿਪਮਤਿਛੂਛਾ।ਦੂਰਜਨ
ਅਹੋਜਹੋਅਬਲੇਸਾ।ਧਰ੍ਯੋਧਨੁਖ
ਅਸਿਮੂਢੀਗੇਸਾ।ਨ੍ਰਿਪਗਨਹਤਨ
ਜਤਨਇਨਠਨਾ।ਸੁਨਤਿਸਬਨਅ
ਚਰਜਅਤਿਮਾਨਾ।ਪੁਨਿਇਕਨ੍ਰਿ
ਪਤਿਗ੍ਯੋਧਨੁਪਾਸਾ।ਛੁਵਤਜ੍ਯੋ
ਜਨੁਹੋਤਿਹੁਤਾਸਾ। ਦੋਹਰਾ।ਗਸ

CC-0 Punjab University Chandigarh. An eGangotri-Vaidika Bharara Initiative

ਨੋਜੋਇਕਅਵਨਿਪਅਪਰਅਪਬਲ
ਬਿਪੁਲਬਿਧਾਇ।ਗੋਜੋਹਰਖਹਰ
ਧਨੁਖਤਿਨਿਹਲੋਜੋਨਚਲੋਜੋਲਜਾਇ
ਤੁਚੌਪਈ।ਬਹੁਰਿਏਕੁਬਸੁਧਾਧਿਪਧ
ਵਾਤਿਨਿਸਿਵਿਭੂਪਧਨੁਖਲਖਿਧਾ
ਵਾਕਰਿਨਤਿਤਤੀਤਾਹਿਤਤਕਾਲਾ
ਨਿਜਆਸਨਗਾਮਨੋਜੋਜਨਪਾਲਾਇ
ਹਿਬਿਧਿਬਿਪੁਲਆਹਿਪਪਾਛਿਹਾਰੇ
ਹਲੋਜੋਨਪਨੁਭਏਦੀਨਦੁਖਾਰੇ।ਤਬ
ਕਰਿਮੰਤ੍ਰਮਹੀਪਅਭਾਗੇ।ਬਹੁਰਿ
ਲਿਸੁਢਉਠਾਵਨਿਲਾਗੇ।ਟਰੋਜੋਨਧ
ਨੁਮਨਬਿਸਮੈਪਾਈ।ਨਿਜਨਿਜਅ

CC-0 Punjab University Chandigarh. An eGangotri-Vaidika Bharara Initiative

ਸਨਬੈਠੇਜਾਈ। ਕਹਤਪਰਸਪਰਗੀਸ
ਲਿਸਬਰਾਜਾ। ਅਨਹੁਸੇਰਪਨੂਰੂਪ
ਬਿਰਾਜਾ। ਤਬਬਾਲਿਸੁਤਬਨਾਸੁਰ
ਬੀਰਾ। ਗਮਨੋਜੋਪਨੁਭੋਜਨਰਪੀ
ਰਾ। ਤਿਨਿਸਿਵਰੂਪਸਰਾਸਨਸੋਈ
ਨਿਖੋਜੰਭਕ੍ਰਤਾਵਅਤਿਭੋਈ। ਪੁਨਿ
ਪੁਨਿਕਰਿਪਨਾਮਅਸੁਰੇਸਾ। ਬੋਲੇ
ਸੁਨਹੁਸਕਲਨਰਜੇਸਾ। ਜਹਿਪਤੁ
ਰੁੱਦ੍ਰਰੂਪਜਗਦੀਸਾ। ਨਹਿੰਆਸ੍ਰਿਤ
ਇਹਾਂਅਵਨੀਸਾ। ਤਾਂਤੇਹੌਂਗਮਨੋਨਿ
ਜਗੇਹਾ। ਬਿਦਿਸੇਕਰਹਿੰਸਹਿਤਸਨੇ
ਹਾ। ਸੁਨਿਸਭਭੂਏਨਰੇਸਨਿਰਾਸਾ।

CC-0 Punjab University Chandigarh. An eGangotri-Vaidika Bharara Initiative

ਟੂਟੀ ਪਨੁ ਟੂਟਨ ਕੈ ਆਸਾ॥ ਦੋਹਰਾ
ਤਬ ਪ੍ਰਹਸ੍ਤ ਬੋਲ੍ਯੋ ਜੋ ਬਚਨ ਅਰਿਜਨ
ਕਜ ਨ ਪਾਲ੍ਯਾ ਤ੍ਵ ਹਿਤ ਹੇਤੁ ਕੌਂਕ
ਛੂਕ ਸੁਨਿ ਪੁਨਿ ਕਰਤ ਤਕਾਲਾ॥ ਚੌ
ਪਈ॥ ਰਾਵਨ ਨਾਮਾ ਨਿਸਾਚਰ ਰਾਜਾ॥
ਬੀਸ ਪ੍ਰਸੀਸ ਪ੍ਰਸਸ੍ਤ੍ਰ ਬਿਰਾਜਾ॥ ਲੰਕ
ਪੁਰੀ ਪਤਿ ਪਰਮ ਪ੍ਰਤਾਪੀ॥ ਧਨੁਪ
ਤਿ ਅਨੁਜ ਅਨੁਜ ਪ੍ਰਤਾਪੀ॥ ਤਿਹਿ ਤੂ
ਦੇਹੁ ਹਿਤਾ ਰਮਨੀਆ॥ ਦ੍ਵੈ ਹੇਤ ਵਕੀਰ
ਤਿ ਕਮਨੀਆ॥ ਸਬ ਬਸੁਧਾ ਪੈ ਨਿਧਿ
ਪਰਜੀਤਾ॥ ਦ੍ਵੈ ਹੈ ਤੋਹਿ ਜੀਤਿ ਜਸ ਵਿਤਾ॥॰
ਸੁਨਿ ਤਿੰਹਿ ਬਚ ਬੋਲੇ ਅਭਿਲੇਸਾ ਕੋ

CC-0 Punjab University Chandigarh. An eGangotri-Vaidika Bharara Initiative

ਪਨਭ੍ਰਿਗੁਕਰੈਲਿਕੇਸਾ।ਤੌਤਿੰਹਿਦੇਉ
ਸੁਤਾ।ਬਗਖ਼ਿਆਹੀ।।ਅਪਰਪ੍ਰਕਾਰਨਪੈ
ਹੈਤ੍ਰਾਹੀ।।ਸੁਨਿਮਿਥਿਲਾਧਿਪਬਚਨ
ਅਲੋਲਾ।ਦਰਪਰੁਖਿਤ੍ਰਪਲਚਰ
ਪੁਨਿਬੋਲਾ।ਹੋਤਨਠੇਦ੍ਰਦੂਨ੍ਕਗਚਾ
ਪਾ।ਤੌਤਿਨਜੋਂਤੋਰਤਤਜਿਤ੍ਰਾਪਾ।ਜੋ
ਤਿਹਿੰਤ੍ਰੂਤਨਆਨਹਿਦੈਹੋ।ਤੌਬਰਬਸਿ
ਦਸਮੁਖਗਰਿਲੈਹੋਂ।ਸੁਨਿਕਟਬਚਬੋ
ਲੈਜੇਨਰਪਾਲਾ।ਜੋਗਰਿਹੋਮਾਰਿਹੈਤਤ
ਕਾਲਾ।ਜਾਤੁਧਾਨੁਸੁਨਿਮੋਥਿਲਬਾਨੀ।
ਤੌਂਹਿਤਰਜਿਗਅਲੋਂਦੂਖਖਾਨੀ।ਨੀ
ਚਲਿਸਾ।ਚਰਰਗਾਮਨਾਜਬਹੀਂ।।ਨਾਸ

ਸਾਂਗਸਬੋਲਾਇਕਤਬਹੀਂਨਾਮੁਸੁਧਿ
ਨ੍ਰਿਅਧਮਧਰੇਸਾ।ਕਹਤਨਰੇਸਹਿੰਸੁ
ਨਿਮਿਖਿਲੇਸਾ।ਜੋਆਪਨਚਾਹੈਕਲ
ਆਨਾ।ਤੌਕਰਿਮੁਹਿਦੁਹਿਤਾਦ੍ਰੁਤਦਾਨਾ
ਦੋਹਰਾ।ਨਾਹਿਤਤਵਿਅਬਲਾਪੁਰੀ
ਲੂਟਿਕੂਟਿਛਿਨਮਾਹਿ।ਤੌਹਿਪਟਕਮਾਹਿ
ਕਟਕਜੁਤਝਪਟਲਪਟਿਗਹਿਬਾਂਹਿ
ਚੌਪਈ।ਇਹਿੰਬਿਪਤਵਤਨਯਾ
ਛੈਜੈਹੌਂ।ਤ੍ਰੁਹਿਰਨਅਵਨਿਸਿਖਾਵਨ
ਦੈਹੌਂ।ਇਮਜਬਦੁਰਗਨ੍ਰਿਪਬਚਨਉਚ
ਰੋ।ਜਨਕਜਨਨਿੰਤਬਮਸਤ੍ਰਸਿਭੁਰੋ
।ਇਤਉਤਭਯੋਕੁਲਾਹਲਭਾਰੀ।ਭ੍ਰਈ

CC-0 Punjab University Chandigarh. An eGangotri-Vaidika Bharara Initiative

ਦੁਹੂੰਦਿਸਸਮਰਤਿਆਗੀ॥ਤਬਤਜੇ
ਨਰਪਤਿਮਾਤਿਵਾਰੋ॥ਤਿਨਪਰਿਬੀ
ਚਉਭੈਨਿਰਵਾਰੋ॥ਭਏਬਿਦਾਤਬਨਿ
ਖਿਲਨਰੇਸਾ॥ਦ੍ਵੈਨਿਰਾਸਗਏਨਿਜਨਿ
ਜਦੇਸਾ॥ਤਬਨ੍ਰਿਪਨੀਰਸੁਧਿਲੰਕ੍ਰੋਧੀ
॥ਬਿਨੁਬਿਮੁਖਿਬਿਨੁਭੇਤਬਿਰੋਧੀ॥
ਕੋਪਿਬਿਦੇਹਨਗਰਤਿਨਿਘੇਰਾ॥ਜੇ
ਨਸਹਿਤਕਰਿਬਿਧ੍ਵਨਘਨੇਰਾ॥ਤਾਸੁ
ਅੰਤੁਜੇਦੂਰਨਰਨਾਇਕਾ॥ਤੇਊਭਏਤਿ
ਹਿਸੰਗਸਹਾਇਕਾ॥ਲਰਗੇਜੇਲਰਨਤਿ
ਨਿਸੰਗਸੁਜਾਨਾ॥ਜਨਕਜਨੇਸਜ
ਯੀਜਗਜਾਨਾ॥ਅਛੋਭਤਾਂਮਿਧਾਮ

CC-0 Punjab University Chandigarh. An eGangotri-Vaidika Bharara Initiative

ਬਿਲਾਅੱਗੀਂਬਹੁਬੀਰਜਿਤਨੁਤਜੇ
ਤਹਾਂਹੀਆਇਅਬਿਲਾਪਰਿਸਰਅਵਨਿ
ਅਪਾਵਨਿ ਰੁੰਡਮੁੰਡਿਅਅਭ੍ਰਸ਼ੀਭ੍ਰਯਾ
ਵਨਿ ਭ੍ਰੌਏਪ੍ਰਯੋਰਸਮਾਰਗਇਹਿੰਭ੍ਰਤੀ
ਬਰਸਏਕਲ੍ਯਗਿਦਿਨਅਰੁਰਾਤੀ
ਗ੍ਰਿਹਗਾਤਿਆਖਲਐਨਾਇਕਬੀਤਾ ੦
ਤਬੀਅਬਿਲੇਸਭ੍ਰੌਏਭ੍ਰਤੀਤਾ ਦੈਅ
ਤਿਦੀਨਦੀਨਦੁਖਮੋਚਨਿ ਸੁਅਰੇ
ਤਬਤ੍ਰਿਪੁਰਾਰਿਤ੍ਰਿਲੋਚਨ। ਦੋਹ
ਰਾ ਤਬਪਿਨਾਕਨਾਇਕਨਿਪਟਨ
ਰਨਾਜਕਦੁਖਦੇਖਾ ਪਠੀਬਿਬੁਧ
ਬਰਬਿਬਿਧਿਪਾਬਿਧਿਬਾਹਨਿਬਿਬੁਧ

CC-0 Punjab University Chandigarh. An eGangotri-Vaidika Bharara Initiative

ਬਿਸੇਖ॥ਚੌਪਈ॥ਲੇਸੁਰਸੇਨਸੰ
ਗਨਰਰਾਈ॥ਆਰਿਗਨਅਨੀਪਕੋ
ਅਰਗਾਈ॥ਬਿਬਿਧਬਿਧੂਪਆਗੁ
ਧਕਲਧਾਰੀ॥ਸਕਲਸੰਤਸੈਨਾਸੀ
ਧਾਰੀ॥ਸਹਿਤਸੁਧੇਨੂਮਿੰਦਿਮਨਾਂ
ਹੀਂ॥ਕਰੈਛਪਨੌਛਿਨਿਪਛਿਨਮਾਂਹੀ
ਮਰੋਸੁਧੇਨੁਦੁਸਦੂਰਾਜਾ॥ਤਾਸੁਨਿ
ਵਾਸਪੁਰੀਸਿਕਾਸਾ॥ਇੰਛਾਮਤੀਤਹਿ
ਸਰਿਤਸੁਹਾਵਨਾ॥ਬਦ੍ਰਯਾਨਬਨਉਪ
ਬਨਅਨਭੁਵਨਾ॥ਤਹਿਂਨਿਜਅਨੁਸ
ਕਰੌਮਹਿਪਾਲਾ॥ਨਾਮੁਕੁਸੱਧੁਜਬੁ
ਧਿਬਿਸਾਲਾ॥ਤਬਸੁਰਗਨਕਰਿਬਿ

CC-0 Punjab University Chandigarh. An eGangotri-Vaidika Bharara Initiative

ਨੈਨਿਨੋਹਰੋ।ਬਿਦਾ।ਕਿਯੋਪੁਨਿਪੁਨਿਕਰਿ
ਜੋਰੋਂਤਬਿਆਬਿਲਾਪਿਪਭ੍ਰਔਨਿਠੀ
ਤਾਸੁਖਜੁਤਕਛੁਕਕਾਲਜਬਬੀਤਾ।
ਪੁਨਿਤਿਨਿਕਿਯਪਤ੍ਰਮਖੰਅਰੰਭਾ
ਨਿਵਤੇਮੁਨਿਜਨਿਨਿਕਰਅਦੰਭਾ।
ਨਾਨਾਦੇਸਨਿਰੇਸਬੁਲਾਏ।ਧਨੁਖ
ਯਮਨਹਿਤਪੁਨਿਜੁਰਿਆਏ।੧੦।ਸੋ
ਰਠਾ।ਕੌਤਕਹਿਤਜਨਨ੍ਰਪਜਨਪ
ਦਪੁਰਬਾਸੀਜੁਰੇ।ਬਾਰਨਬਾਜਿਬਹੁ
ਬਰਹੂੰਓਰਪੂਰਿਤਪੁਰੀ।੧੧।ਇਤਿਸ੍ਰੀ
ਰਾਮਰਹੱਸ੍ਯੇਰਤਨਹਰਿਬਿਚਤੇਏਕ
ਚਤ੍ਵਾਰਿੰਸਤੋਧ੍ਯਾਯਃ੪੧।।ਉਤ੍ਰਾਰਧ

CC-0 Punjab University Chandigarh. An eGangotri-Vaidika Bharara Initiative

ਤ੍ਰਿਤੀਓਧ੍ਯਾਯ: ੩ ॥ ਦੋਹਰਾ ॥ ਤ੍ਰਿਨ
ਔਸਰਸੇਨਕਸੁਨਨ੍ਰਿਪਬਿਸ੍ਵਾਮਿਤ੍ਰਮੁ
ਨੀਸ॥ਸਿੱਧਯਾਸ੍ਰਮਬਸਿਬਿਬਿਧਬਿ
ਧਿਕਰਤਜਗਜਗਦੀਸ॥ ੧ ॥ ਚੌ
ਪਈ॥ ਰਜਨੀਚਰਸੁਬਾਹੁਮਾਰੀਚਾ
ਤਿੰਹਿਮਖਬਿਘਨਕਰਤਤੇਨੀਚਾ
ਚਿਤ॥ਚਕਿਤਚਰਿਤ੍ਰਸੋਚਾਹੀ॥ਕਰ
ਤਉਪਾਵਬਨਤਕਛੁਨਾਂਹੀ॥ਏਕਦਿ
ਵਸਿਆਇਸਸਿਵਪਾਈ॥ਕਰਿਨਿ
ਜਕਾਜਲਆਇਰਘੁਰਾਈ॥ਸੁਨਿਮਿ
ਵਬਚਨਹਰਖਿਹਿਯਧਾਵਾ॥ਅਵ
ਧਸਮੀਪਸਪਦਿਚਲਿਆਵਾ॥ਰਘੁਬ

CC-0 Punjab University Chandigarh. An eGangotri-Vaidika Bharara Initiative

ਰਪੁਰੀਨਿਰਖਿਸੁਖਮਾਨਾ।ਬਿਲੋਬਿ
ਲੋਕਿਬਹੁਤਬਿਗਾਸਾਨਾ।ਰਾਜਦ੍ਵਾਰ
ਮੁਨਿਵਰਵਰਆਏ।ਦੇਖਿਦ੍ਵਾਰਿਪਾ
ਲਕਸਬਧਾਏ।ਕਰੀਪ੍ਨਤਿਧਰਿਧ
ਰਿਮਹਿਮਾ।ਬਾਤਬਤਿਨਪ੍ਤਿਬੋਲੇ
ਮੁਨਿਨਾਥਾ।ਕਹਹੁਨ੍ਰਿਪਹਿੰਮਆਵ
ਨਿਤ੍ਰਾਈ।ਸੁਨਿਤਿਹਿਤੁਰਤਹਿੰਜਾਇ
ਜਨਾਈ।ਦਸਰਥਸੁਨਿਕੌਸਿਕਮੁਨਿ
ਆਵਨ।ਉਠੇਸਭ੍ਰਾਸਦਸਹਿਤਸੁਹਾ
ਵਨ।ਆਇਚਰਨਬੰਦਨਕਰਿਰਾਜਾ
ਤਾਰਖੋਜੇਹਿਐਸਮੇਤਸਮਾਜਾ।ਮੁਨਿ
ਬਿਸਿਸੁਲੈਕਿਠਲਗਾਏ।ਦੈਆਸੀ

CC-0 Punjab University Chandigarh. An eGangotri-Vaidika Bharara Initiative

ਸਪੁਨਿਨ੍ਰਿਪਹਿਜਨਾਇਓ।ਪੁਨਿਪੁਨਿ
ਪੂਛਿਪਰਸਪਰਛੇਮਾ।ਲੇਰਾਊਰਪੁਨਿ
ਗਏਸਪ੍ਰੇਮਾ।ਅਰਘ੍ਯਾਦਿਪੂਜਨਬਿ
ਧਿਜੋਈ।ਸਹਿਤਸਨੇਹਕਰੀਸੁਭਸੋ
ਈ।ਬਾਤੈਂਬਹੁਗਿਬਿਧਿਪਾਧਿਕੀ
ਨੀ।ਉਭੈਓਰਿਆਨੰਦਰਸਭੀਨੀ।੨
ਦੋਹਰਾ।ਤਬਸ੍ਰੀਦਸਰਥਨ੍ਰਿਪਕ
ਹੌਅਹਿਧਨਿਮਮਭਾਗਾ।ਆਪਹਿ
ਆਏਸਦਨਮਮਮੁਨਿਬਰਕਰਿਅ
ਨੁਰਾਗਾ।੩।ਚੌਪਈ।ਤਾਂਤੇਂਭੁਓਭਵ
ਨਜਹਿਪਾਵਨ।ਕਰੁਨਕਰੀਖਗਿਮੁ
ਨਿਭਾਵਨ।ਅਬਜਿੰਹਿਹਿਤਆਏਸ

CC-0 Punjab University Chandigarh. An eGangotri-Vaidika Bharara Initiative

ਰਿਦੇਵਾ।ਕਹਿਯਸੁਅਨੁਰਾਗਕੈਸੁਭ
ਸੇਵਾ।ਸਮਪਨਪ੍ਨਸੁਵਨਸੁਖਸਾ
ਰੇ।ਸਕਲਸਮਾਜਸਮੇਤਤਿਹਾਰੇ
ਸੁਨਿਲੇਰੇਸਯਾਨੀਸੁਖਮਾਨੀ।ਬੋ
ਲੇਮੁਨਿਮਾਨੀਮਨਮਾਨੀ।ਰਾਜਨਯ
ਹਿਅਚਰਜਤਵਨਾਂਹੀਂ।ਹੈਸਵਿਸ
ਸੁਪ੍ਰਸਿਸਮਹਾਂਹੀਂ।ਤ੍ਰਹੰਆਯਿਤਵਕੀ
ਰਤਿਅਭਿਰਾਮਾ।ਕੀਨੇਸੁਕਲਸਕ
ਲਸੁਰਧਾਮਾ।ਸਮਸਯਾਬਿਧਨਸ
ਸੂਹਸਿਰਾਵਨਾ।ਦੇਨਿਜਸੁਵਨਰਸ
ਮਨਭਾਵਨਾ।ਬੋਲੇਨ੍ਰਿਪਪੁਨਿਸੁਨਿਸੂ
ਨਿਭਾਖਾ।ਲੀਜਿਯਪ੍ਰਭੁਸੁਜਸੇਅਭਿ

CC-0 Punjab University Chandigarh. An eGangotri-Vaidika Bharara Initiative

ਲਾਖਾ।ਜਹਿਰਘੁਬੀਸਰੀਤਿਰਿਖਿ
ਰਾਈ।ਜਾਚਕਜਾਚਨਜਾਇਨਜਾਈ
ਕਰਬਹੁਕਮਲਧੋਜਗੋਜੇਈ।ਤੁ
ਲਿਬਰਦੇਉਂਤੁਮਹਿੰਸੁਤਿਸੋਈ।ਇ
ਮਕਹਿਲੈਬਾਂਸਿਸਅਨੁਸਾਸਨਾਪ੍ਰ
ਨਿਕੈਸਲਜਾਹਿੰਕਰਿਆਸ੍ਰਾਸਨਾਰ
ਮਹਿਲਖਨਸਮੇਤੁਬੁਲਾਈ।ਅਰਪੇ
ਸੁਨਹਿਹਰਖਿਨਰਰਾਈ।ਤਿਹਿੰਅ
ਵਸਰਸੁਮਨਮਗਨਹਰਖੋ।ਜਹਿ
ਤਸਨੇਹਸੁਮਨਧਨਬਰਖੋ।ਸੁਮਨ
ਸੁਗਿਧਮਿਲਿਤਮਨਹਾਗੀ।ਚਲੀ
ਮੰਦਗਤਿਬਿਮਲਬਿਆਗੀ।੪ਸੋਰ

ਨਾ।ਲਖਨਸਹਿਤਰਘੁਰਾਇਅਵਧਿ
ਪਆਇਸਪਾਇਪੁਨਿ।ਪਰੇਪਾਇਓਪ
ਤੁਪਾਇਰਾਇਲਾਇਹਿਯਰਾਲਿਓ।ਪ
ਦੋਹਰਾ।।ਨੇਹੁਨੀਰਨ੍ਰਿਪਨੈਨਤੇਂਢਰੇਪ
ਰੇਪ੍ਰਭੁਸੀਸ।ਦਿਯੇਦੋਉਮੁਨਿਸੰਗ
ਸੁਤਦੈਂਅਸੀਸਅਵਨੀਸ।।ਚੌਪਈ
।ਚਲੇਮੁਦਿਤਮੁਨਿਸੰਗਸੁਜਾਨਾ।
।ਕਟਿਨਿਖੰਗਕਸਿਕਰਧਨੁਬਾਨਾ।
ਮੁਨਿਪਦਦਪਕਿਜਪੇਮਅਭਿਗਾਮੀਂਮੁਨਿ
ਅਨੁਚਲਤਅਨੁਗਾਇਵੋਸੋਹੋ।ਨਿਰ
ਖਤਨਗਰਨਾਰਿਨਰਮੋਹੋ।ਬਿਨਿਖ
ਹਨਬਿਲੋਕਿਧਨੁਸਜਾ।ਭੂਈਸਕੇ ੩੧

।ਸੇਵਕਸੇਨਨਬਾਹਨਸੀਰਾ।

ਣਥਿਕਲਬਰਥਾਆ॥ਇੰਦ੍ਰਪਗਜਾਤ
ਕਠਿਨਗਨਗਾਹਨਾ॥ਦੀਨੇਸਬਨਿਨੈ
ਨਜਨੁਥਾਹਨਾ॥ਆਇਮਾਇਗਨਪਾਇ
ਪ੍ਨਾਮਾ॥ਕਰਿਪੁਨਿਲਹਿਆਸਿਖਅ
ਭਿਰਾਮਾ॥ਚਲੇਗਾਧਿਨੰਦਨਅਨੁਗਾ
ਮੀ॥ਪ੍ਰੇਮਬਿਬਸਸੁਰਨਰਮੁਨਿਸ੍ਵਾਮੀ
॥ਗਾਧਿਸੁਵਨਸੰਗਸੋਹਤਕੈਸਾ॥ਰਵਿ
ਅਨੁਗਤਮਧੁਮਾਧਵਜੈਸੇਂ॥ਬਿਦਾ
ਕਿਯੇਪੁਰਿਲੋਗਬਹੁਗਾਈ॥ਮੁਨਿਸਿ
ਖਿਹਰਖਿਚਲੇਦੋਊਭਾਈ॥ਬਿੰਧ੍ਯਾਸ
ੜਮਹਾਂਮੁਨਿਗਯਾਨੀ॥ਅਸ੍ਰਮਪੁਰਿ
ਸੁਰਗਤਿਇੰਦ੍ਰਮਾਨੀ॥ਸਮਨਿਸਕਲ

CC-0 Punjab University Chandigarh. An eGangotri-Vaidika Bharara Initiative

ਸ੍ਰਮਸਬਸੁਖਸੇਨੀ।ਬਿੰਦ੍ਯਾਵਣੀ
ਦਿੰਬ੍ਯਜਦੁਤਿਦੇਨੀ।ਬਲਾਅਤਿਬਲ
ਨਾਮਸੁਬਰਨੀ।ਛੁਧਾਤ੍ਰਿਖਾਦਿਦੋਖ
ਦੁਖਹਰਨੀ।ਜਿਨਹਿਪਾਇਬਿਕਸੇ
ਬਿਮਲੇਸਾ।ਲੋਹਨਪੁਨਿਮਗਮਾਸ
ਲਵਨੇਸਾ।ਬਿੰਦ੍ਯਾਸੁਗਲ ਸੁਗਲ
ਜਿਅਜਜਾਈ।ਭੁਈਜਨਨਿਇਵਸਬ
ਸੁਖਦਾਈ।੨ਦੋਹਰਾ।ਬਿਬਿਧਕ
ਥਾਇਤ੍ਰਿਹਾਸਮਗਕਹਿਤਮਹਿਤਸੁ
ਨਿਧੀਰ।ਸੁਨਤਜਾਤਰਗਖਿਤਚਲੇ
ਰਾਮਲਖਨਦੋਊਬੀਰ।੨ਚੌਪਈ।
।ਬਹਤਿਸੁਅਦਿਸੁਗੰਧਸਮੀਰਾ।ਬੋ

CC-0 Punjab University Chandigarh. An eGangotri-Vaidika Bharara Initiative

ਲਤਖਗ।ਗਨਗਿਰਾਗੈਤ੍ਰੀਗਾ।ਕਰ
ਤਜਲਦਛਾਆਛਬਿਧਾਮਾਹਿਂ।ਸੋਵ
ਤਸਬਸਪ੍ਰੇਮਸ੍ਰੀਰਾਮਾਹਿਂ।ਬਿਬਿਧ
ਬਿਨੋਦਕਰਤਮਗਮਾਂਹੀਂ।ਕੌਸਿਕ
ਸਿਗਾਚਲੇਪ੍ਰਭੁਜਾਂਹੀਂ।ਬਹੁਬਿਧਿਬਿ
ਪਨਬਾਗਬਰਗ੍ਰਾਮਾ।ਨਿਰਖਤਅ
ਗਾਹਰਖਤੁਪਨਸਜਾਮਾ।ਗ੍ਰਾਮਬਧੂ
ਰਘੁਬਰਹਿਂਬਿਲੋਕੀ।ਇਕਟਕਰਹੀ
ਨੈਨਪਟਰੋਕੀ।ਪਰਮਾਨੰਦਮਗਨ
ਭਈਭ੍ਰਾਮਿਨਿ।ਸੂਨਨਗ੍ਰਿਹਬਾਹਰਦਿ
ਨਜਾਮਿਨਿ।ਗੋਪਗ੍ਰਾਮਮਗਮਾਂਹਿਂਲਿ
ਹਾਰੇਂ।ਬਿਬਿਧਬਰਨਗਨਗੋਪਨਵ

CC-0 Punjab University Chandigarh. An eGangotri-Vaidika Bharara Initiative

ਰੇਜੁਗਲਜੇਘਾਮਧਿਦੈਦੋਰਨੀਆਂ
ਦੇਖੇਦੁਹਿਤਰਾਇਦੁਰਨੀਆ।ਕਿ
ਮਨਮੁਦਿਤਕਹਤਰਘੁਰਾਈ।ਹੋਹੂਇ
ਮਕਰੋਹੈਂਬ੍ਰਜਜਾਈ।ਗੋਪਨਾਰਿਕਿ
ਰਖਤਿਰਘੁਬੀਰਗਹਿੰ।ਇਤਉਤਿਜੁਰ
ਆਈਂਤੁਜਿਪੀਰਗਹਿੰ।ਨਖਸਿਖਰੱਮਜ
ਰੂਪਰਘੁਵਰਕੋ।ਨਿਰਖਿਨਿਰਖਿਮਨ
ਰੋਜੇਨਕਰਕੋ।ਕਾਨਨਲੋਲੈਂਲੋਚਨ
ਲਲਚੋਹੈਂ।ਕੁਟਿਲਕਟਾਛਕਰਤਿਮਭੁ
ਸੋਂਹੈਂ।ਹਾਵਭਾਵਕਰਿਘਾਵਘਨੇਰੋ।
।ਥਕਤਿਭਈਨਰਾਮਹਸਿਹੇਰੋ।ਤਨੁ
ਰਹਿਗਏਗਏਮਨਸੀਗਾ।ਭਏਰਾਮ

CC-0 Punjab University Chandigarh. An eGangotri-Vaidika Bharara Initiative

ਛਬਿ ਜਾਲਪਤੰਗਾ ॥ ਦੋਹਰਾ ॥ ਇ
ਹਿੰਬਿਧਿਬਿਬਿਧਬਿਨੋਦਨਿਧਿਗਯਾ
ਰਮਨਰਸਜਾਲਾ ॥ ਜਾਤਿ ਚਲੇਬ੍ਰਿੰਦ
ਤਬਭੁਲੇਪਲੇਪ੍ਰੇਮਮੁਨਿਪਾਲਾ ॥੧੦॥ ਚੌ
ਪਈ ॥ ਕੋਭੂਇਕਲਕੇਦਾਰਕਕੈਨਾਂ ॥
ਨਵ੍ਰਜੋਬਨੀਬਨੀਬਰਬੈਨਾ ॥ ਉਰ
ਕਚਮਨੀਸਨੀਸੁਭੁਸੋਭਾ ॥ ਕਗਨਿ
ਕਠਿਨਕਾਮੁਕਮਨਛੋਭਾ ॥ ਉਰਜਉ
ਤੰਗਗੋਲਜਨਗੇਂਦਾ ॥ ਭ੍ਰਾਲਬਨੋਬ
ਧੁਕਬਰਬੇਂਦਾ ॥ ਖੇਤਖਾਤਸੁਕਸੀਧ
ਬਿਤ੍ਰਾਗਨਿ ॥ ਗਈਨਈਗਯੰਦਗਤਿ
ਗ੍ਰਾਗਨਿ ॥ ਤਿਲੋਂਖਾਤਖੇਤਮ੍ਰਿਗਪਾਛੇ

CC-0 Punjab University Chandigarh. An eGangotri-Vaidika Bharara Initiative

ਦੇਖਤਿਦੂਤਦੌਰੇਗੀਪ੍ਰਨਿਆਛੋਂਆਇਤ
ਤੇਉਤਉਤੈਤੇਇਤ੍ਰਆਈਆਤਿਹਿੰਬਿਲ
ਕਥਿਹਸੇਰਪ੍ਰੁਰਾਈਆਤੁਬਾਤਿਨਤਿਯ
ਕੈਤਕਾਇਕਨਨਾਲਗੀਕਰਨਕੋਕਿ
ਲਕਲਗਾਨਾਸੁਨਿਤਿਹਿੰਗਾਨਿਸ੍ਰ
ਗਨਿਤਿਨਭੂਲੇਭੁਏਬਿਦੇਹਿਗੇਹ
ਗਾਤਿਲੂਲੇਵਾਹਿਸੁਚਰਿਤਚਕਿਤ
ਰਘੁਬੀਰਾਗਾਮਨੇਮੁਨਿਸਮੇਤਮਤਿ
ਧੀਰਾਅਪਰਗਾਂਉਪਹੁਚੇਜਵਨਾ
ਈਆਮੁਨਬਰਸਹਿਤਸੁਭਗਸੁਰਗਾਭਾ
ਈਆਤਹਿੰਅਧਿਜੁਵਤਿਜੂਥਜੁਰਿਆ
ਈਆਦੇਖਨਿਦਸਰਥਸੁਵਨਸੁਹਾਏ

।ਗਤਿਪਤਿਰਮਨਿਰੂਪਰਘੁਨੰਦਹਿੰ
।ਚਿਤਵਤਿਜਨਚਕੋਰਭਅਰੰਦਹਿੰ
੧੧ ਦੋਹਰਾ ।ਅਤਸੀਸੁਮਨਸਮਾਨ
ਸੁਭਸੋਹਤਸ੍ਯਾਮਸਰੀਰਾ।ਅੰਗਅੰ
ਗਭੂਖਨਭੂਰਿਕਗਨਿਧਰੇਰਘੁਬੀਰ।
੧੨ ਚੌਪਈ ।।ਸੁੰਦਰਉਰਭੁਜਨੈਨਬਿ
ਸਾਲਾ।ਨਖਸਿਖਰੰਗਅਨੂਪਰਸਾ
ਲਾ।ਜੋਇਜੋਇਜੁਵਤੀਜਨਸਾਰੇ।ਸ
ਹਤਹਿੰਭਏਮਦਨਮਤਵਾਰੇ।ਬਿਸਰੇ
ਦੇਹਿਗੇਹਸੁਧਿਨੇਹਾ।ਭਏਸਨੇਹਬੇਗ
ਉਰਗੇਹਾ।ਧਰਿਅਧਰਨਿਅੰਗੁਰੀਬ
ਰਬੈਨੀ।ਸੁਜਤਿਸੁਨਹਿੰਸੁਦਿਤੰਮ੍ਰਿਗ

ਜੈਨੀਮੁਨਿਬਰਕਹਾਦੁਕਵਨਏਥਾ
ਗੋਸਿੰਘਅਸੁਜਾਨਕਿਤਨੈਤ੍ਰਿਹਾਰੋਗਾਇ
ਨੈਕਆਇਹਾਇਸੁਕਠੋਰਾਜਿਨਿਦੀ
ਨੇਤਵਸੀਗਿਕਿਸੋਰਾਸੁਨਿਸਨੇਹਸਨੀ
ਸੁਭਬਾਨੀਬੋਲੇਮੁਨਿਗਜਾਨੀਸੁਖਮਨੀ
ਏਦੋਊਸੁੰਦਰਸਹਜਸੁਹਾਏ ਦਸਰਥ
ਨਿਪਤਿਸੁਵਨਮਾਨਿਭ੍ਰਾਏਮੋਨਿਜਮ
ਧਪੁਰਗਤਿਚਿਤਚਾਹੀਜਾਵੇਜਾਇਜਗ
ਤ੍ਰਿਪਤਿਪਾਹੀਤ੍ਰਿਨਿਮਾਮਸੰਗਾਦਿਐ
ਕਰਨੇਹਾਮੇਲੇਚਲੋਜੋਇਨਹਿੰਨਿਜਰੋ
ਹਾਸੁਨਿਮੁਨਿਬਚਨਸਬਨਿਸੁਖਮ
ਨਾਰਾਮਲਲਾਲੀਨੇਮਨਪ੍ਰਾਨਾਤੰਹੀ

CC-0 Punjab University Chandigarh. An eGangotri-Vaidika Bharara Initiative

ਸਮੈਰੋਪਗਨਆਏ।ਮੁਨਬਰਚਰਨ
ਸਬਨਸਿਰਨਾਏ।ਰਾਮਲਖਣਪਾਇਨ
ਪੁਨਿਪਰੇ।ਨਿਰਖਭੂਪਲੋਚਨਮਨਹਰੇ
੧੩ ਦੋਹਰਾ ।ਮੁਨਿਬਰਪ੍ਰਤਿਬੋਲੇਬਚ
ਨਆਜਸਫਲਹਮਗੇਹ।ਨ੍ਰਿਪਨਾਇਕ
ਨੰਦਨਸਹਿਤਮੁਨਿਆਏਕਰਿਨੇਹ।੧੪
ਚੌਪਈ ।ਆਜਸਫਲਜਗਜਨਮਹ
ਮਾਰੋ।ਤਵਪਾਦਿਪਦਮਪਰਸਅਤਿਧ
ਰੋ।ਕਰਬਹੁਬਿਨੈਨਿਲੈਨਿਜਆਨੋ।
ਪੂਜਪ੍ਰੇਮਸੰਜੁਤਸਨਮਾਨੋ।ਮੁਨਿਬਰ
ਲਖਿਸਨੇਹੁਤਿਨਕੇਰਾ।ਕਿਯੋਤਹਾਂਸ
ਰਿਵਰੀਬਸੇਰਾ।ਰਾਮਰੂਪਨਿਰਖਤਿਨ

CC-0 Punjab University Chandigarh. An eGangotri-Vaidika Bharara Initiative

ਰਨਾਰੀ।ਦੇਹਗੇਹਸੁਧਸਕਲਬਿਸਾ
ਰੀ।ਰੈਨਸੈਨਸੁਖਸਿਜੁਤਕੀਨੋ।ਪੋਖਿ
ਪ੍ਰਭਾਤਿਪਥਪਗਦੀਨੋ।ਭੁਸ਼ੀਬਿਲੋਕ
ਬਿਧ[illegible]ਨਵਨਾਰੀ।ਜਿਮਬਿਨਰੈਦ
ਚਕੋਰਬਿਚਾਰੀ।ਚਲੇਸਿੱਧਆਸ੍ਰਮ
ਪਤਿਰਾਮਾ।ਲਛਮਨਮੁਨਿਸਮੇਤਸੁ
ਖਧਾਮਾ।ਅਗਾਬਿਲੋਕਾਇਕਿਬਿਪਨਭ
ਯਾਵਨਾ।ਪੂਛੋਮੁਨਿਹਿੰਤੁਨੁਕੁਲਭਾਵ
ਨੋਕੌਸਿਕਕਹੇਸੁਨਹੁਰਘੁਬੀਰਾ।
ਜਹਿਤਾੜਕਾਰਾਹਨਗਭੀਰਾ।ਸੇਸ
ਰਵਰੀਢਰੀਆਤਿਘੋਰਾ।ਅਵਨਿਉਥੱ
ਝਵਕਰਤਿਨਖੋਰਾ।ਤਬਰਘੁਬਰਜਾਪ

CC-0 Punjab University Chandigarh. An eGangotri-Vaidika Bharara Initiative

ਨ੍ਰਿਪਟਿਕਾਗਾ।ਕਮੋਰਠਿਨਕੋਪਜੋਕੀਤਾਂ
ਗਾ।ਸੁਨਿਕੈਦੇਤਚੋਤਪੁਨਿਪਾਈਗਾ।ਕ
ਲੀਚਰਗੀਖਰਗੀਖਸਿਆਈਆ।੧੫।ਦੋਹ
ਰਾ।ਭੂਰਿਭੁਆਨਕਤਾਂਭੁਵਨਭ੍ਰਾਂਦੁਛ
ਪਾਂਛਿਬਿਯੋਗਾਨਰਕਪਾਲਕ੍ਰੈਤਲਕ
ਲਤਾਕਿਲਕਤਿਕ੍ਰਾਂਨਕਠੋਰਾ।੧੬।ਚੌ
ਪਈਆ।।ਦਾਰਤਿਦ੍ਰੁਰਗਦੀਹਦ੍ਰੁਮਸੋ
ਗੀ।ਪ੍ਰੇਤਕੁਪਟਪਰਗਹਿਤਮਾਤੌਬੈਰੀ
।ਅੰਤਕਰਾਲਾਮਾਲਗਲਤ੍ਰਾਲੀਆ।ਧ
ਸਕਤਿਪਗਨਿਚਰਨਿਚਲਚਾਲੀਆ।
।ਦਸਾਦਿਸਪੂਰਿਉਤ੍ਰਾਇਆਪਾਰਾ।ਅੰ
ਧਧ੍ਰਿਪਕਨਨਕਰਿਤ੍ਰਾਗਾ।ਤਬਤਾਂਕ੍ਰਕ

CC-0 Punjab University Chandigarh. An eGangotri-Vaidika Bharara Initiative

ਸਿੰਤਰਕਿਤਿਅਰੂਪਾਧਰੋਸੇਨਧਨੁਖ
ਬਿਸਿਖਰਘੁਭੂਪਾ।ਤਬਸੁ,ਨਿਕਸੋਸੁਨ
ਹੁਰਘੁਬੀਰਾਂ।ਬਿਨਹਿਬਿਚਾਰਿਹਨਉ
ਰਨਧੀਰਾ।ਹੂਹੂਆਇਸੋਰੋਰਵਜਿਯ
ਜਾਨੀ।ਹਨੀਤੁਰਤਤੀਰਾਸਨਤਾਨੀ
ਇਕਹਿੰਤੀਰਬੀਰਰਘੁਰਾਈ।ਮਾਰਿਨ
ਰਿਭੁਵਪਾਰਪਠਾਈ।ਤਬਰਿਖਰਾਇ
ਰੀਝਿਰਘੁਬੀਰਹਿੰ।ਦਈਦਿੱਬਕਸਥਿੱ
ਖਾਰਨਧੀਰਹਿ।ਅਸਤ੍ਰਮੰਤ੍ਰਮਾਲਾਮ
ਨਮਾਨੀ।ਪਾਇਰਾਮਰਘੁਬੰਸੇਰਸਖਾਨੀ
।ਦਿਪੋਜੇਤੇਜੁਤਨੁਤਾਸੁਪ੍ਰਭੁਦਾਵਾ।ਜਿਮ
ਰਵਿਮਨਿਰਵਿਸੋਰਾਜਪਾਵਾ।ਕਹਿਨਿ

CC-0 Punjab University Chandigarh. An eGangotri-Vaidika Bharara Initiative

ਹਕਿਟਕਕਾਨਨੋਸੋਈ।ਅ੍ਨਿਸਿਗਾਵਲੇ
ਭੁਮਿਭ੍ਰੈਖੋਈ।ਨਿਗਖਿਮਦਨਆਸ੍ਮ
ਮਨਭ੍ਾਵਨ।ਸਿੰਘਾਸਨਪਹੁਚੇਪ੍ਰਨਿਯ ॰
ਵਨਾ।ਸੋਬਲਨਿਰਖਭ੍ਰੌਸੁਖਭਾਰਾ।
ਜਾਂਹਪੂਰਬਬਾਅਨਬਪੁਧਾਰਾ।ਤਬ
ਕੋਸਕਹਿਂਕਯੋਂਰਘੁਨਾਇਕਾ।ਕਰਹੁ
ਸੰਤਸੋਤਤਸੁਭ੍ਰਦਾਯਕ।੧੭ ਦੋਹਰਾ
ਸੁਨਿਮੁਨੀਸਕਰਿਬੇਦਾਬਿਧਿੰਦਿਤ ਬਿ
ਅਖਿਲਆਚਾਰਾ।ਕਯੋਂਜੰਗਜਾਅ ॰
ਰੈਭ੍ਰਸੁਭ੍ਰਦੈਭ੍ਰਸਭੈਭ੍ਰਨਿਵਾਰ।੧੮॥
ਚੌਪਈ।ਲਗੇਕਗਨਿਰਛਨਰਘੁਨ
ਬਾ।ਕਾਸਿਤਰਕਸਿਕਰਕਸਪਨੁਾਥ ॰

CC-0 Punjab University Chandigarh. An eGangotri-Vaidika Bharara Initiative

।ਪਰਮਪ੍ਰਤਾਪਤੇਜਬਲਰਾਸੀ॥ਜਨੁ
ਜੁਗਾਤਰਨਿਤੁਰੂਨਤਮਨਾਸੀ॥ਸਿਤ
ਤਸਾਵਧਾਨਦਿਨਰਾਤੀ॥ਮੁਨਿਮਖਆ
ਵਨਕਰਤਿਭਲਿਭਾਤੀ॥ਇਹਿਬਿਧਿ
ਜਬਖਟਬਾਸਰਬੀਤੇ॥ਤਬਆਏਨਿ
ਸਚਰਬਿਪਰੀਤੇ॥ਬਰਖਤਰੁਧਿਰਕੁ
ਧਰਆਕਾਰਾ॥ਤਬਬਰਖ੍ਯੁਬਰਸਰੁਧਨੁ
ਖਸੁਧਾਰਾ॥ਬਿਨਫਲਬਾਨਏਹਿਮਾਰੀ
ਚਾ॥ਪਟਕੋਜੋਪਾਰਪਯੋਧਿਪਨੀਚਾ
ਕਾਟਿਸੁਬਾਹੁਸੁਬਾਹੂਸਿਰਦੀਆ॥ਕਿਯੋ
ਯੁੰਸੂਪੁਨਿਪਤਰਾਪਲਾਦੀ॥ਅਪਰਭ੍ਰ
ਰੋਭੈਬਿਕਲਾਬਿਸੇਖੀ॥ਪ੍ਰਬਲਪਯੋ

CC-0 Punjab University Chandigarh. An eGangotri-Vaidika Bharara Initiative

ਦਪਵਨਜਿਮਪੋਖੀ।੧੯ ਛਿਦਾ।ਜੈਸੇ
ਪ੍ਰਬਲਪੰਛਮਪਵਨਪੋਖੀ।ਪੈਜੇਦਸ੍ਰੁਗ।
ਪਰਾਵਹੀਂ।ਤੈਜੇਬੁਗੇਬੈਬਜਾਕੁਲਸਕ
ਲਪਲਬੁੰਛਪੰਛਨਪਾਵਹੀਂ।ਇਹਿਬਾਂਤਿ
ਰਪ੍ਰਬਰਬਿਜੇਬਿੰਪ੍ਰਬਿਲੋਕਬਹੁਬਿਸ
ਮੈਭੁਨੋ।ਕੈਸਕਸਮੇਤਸਮਸ੍ਤੁਮੁਨਿਨ
ਸਪ੍ਰੇਮਪ੍ਰਭੁਪੂਜਨਕਰੋ।੨੦ ਸੋਰਠਾ।
ਸਖਰੰਛਨਕਰਿਰਾਮਪੁਨਿਪੁਨਿਮੁਨਿ
ਪਾਇਨਪਰੋ।ਦੇਆਸਿਖਆਤਿਰਾਮਰੋ।
ਧਸੁਵਨਰਖੇਹਿਯੋ।੨੧ ਇਤਿਸ੍ਰੀ
ਰਾਮਰੰਹਸ੍ਯੇਰਤਨਹਰਿਬਿਰਚਿਤੇ
ਦ੍ਵੈਪੰਚਾਸਤਮੋਧਯਾਯ:੫੨।।ਉ

ਤਗਾਰਪਚਤੁਰਗਬੋਧਜਾਯਃ ॥੪॥ਦੋਹਰ
।ਤਿੰਹਅਵਸਰਆਏਤਹਾਂਜਨਕਦੂਤ
ਸੁਭਨੀਤ।ਕਰਿਪ੍ਰਨਾਮਮੁਨਿਮੰਡਲਹਿ
ਬੋਲੇਬਚਨਬਿਨੀਤ॥ਚੌਪਈ॥
।ਜਨਕਜਨੇਸਸਦਨਮੁਨਿਰਾਯਾ।ਧ
ਤੁਖਸੰਗਜਜਨਪੁਜਿਅਜਸਾਯਾ।ਕਰੀ
ਨੇਰੇਸਾਬਿਨੈਮੁਨਿਭਾਵਨ।ਕਰੁਨਾਕਰ
ਕੀਜਿਅਗ੍ਰਿਹਪਾਵਨ।ਦੂਤਬਚਨਸੁ
ਨਿਮੁਨਿਬਰਹਰਖੇ।ਧਨੁਮਖਦਰਸ
ਪਰਸਮਨਕਰਖੇ।ਰਾਮਹਿੰਕਹੋਬੁ
ਲਾਇਮੁਨੀਸਾ।ਸੁਨਿਧਨੁਮਖਹਰਖੇ
ਜਗਦੀਸਾ।ਚਲੇਲਖਨਸਹਲਖਿ

CC-0 Punjab University Chandigarh. An eGangotri-Vaidika Bharara Initiative

ਸੁਜਾਨਾ।ਸੋਗਾਥਨੇਮੁਨਿਜਨਗਾਨਾ
ਨਾ।ਕਥਾਪ੍ਰਸੋਗਪੁਨੀਤਪੁਰਾਨੋ।ਬਿ
ਬਿਧਬ੍ਰਤਾਂਤਿਮੁਨਿਬਰਨਿਬਖਾਨੋ।ਸੋਤ
ਤਸੁਨਤਗੁਨਤਾਮਨਮਾਹੀਂ।ਹਰਖਿਤ
ਰਾਮਚਲੇਮਗਜਾਂਹੀਂ।ਨਾਨਾਦੇਸਨਦੀ
ਨਦਨਾਗਾ।ਨਿਰਖਿਨਿਰਖਹਰਖਤਰ
ਪ੍ਰਬਾਗਾ।ਪੂਛਤਮੁਨਿਹਿੰਸਮੇਤਸਨੇਹ
ਕਰਤਸਕਲਲੋਕੇਸਕਗੁਨਗੇਹਾ।ਸੁ
ਨਿਸਯੇਅਪਰਮਾਨੰਦਪਾਈ।ਮੁਨਿਪਦ
ਪਦਮਪਰਤਦੋਊਭਾਈ।ਇਹਿੰਬਿਧਿ
ਆਇਬਿਲੋਕੋਸੋਈ।ਗੋਤਮਮੁਨਿ
ਆਸ੍ਰਮਥਲਜੋਈ।ਜਹਿੰਬਾਸਵਿਬਿ

CC-0 Punjab University Chandigarh. An eGangotri-Vaidika Bharara Initiative

ਭੁਚਾਰਬਿਦੂਖੀ।ਮੁਨਿਤ੍ਰਿਅਭਈਸਿ
ਲਾ।ਸੁਭਸੂਖੀ।ਨਿਰਖਿਮੁਨਹਿਪੂਛੀ
ਰਘੁਰਾਈ।ਸਕਲਕਥਾਕੌਸਿਕਮੁਨਿ
ਗਾਈ।ਗੋਤਮਮੁਨਿਘਰਨੀਅਘਹ
ਰਨੀ।ਤਵਪਦਰਜਬਾਂਛਤਿਬਰਬਰ
ਨੀ।੨ ਦੋਹਰਾ।ਕਰੁਨਾਕਰਿਕੌਸ
ਲਕੁਵਰਕਰਹੁਸੁਮਤਿਕਲਯਾਨ।
।ਪਾਵਨਪਦਪੰਕਜਪਰਸਿਪੈਹੌਂਪੁਨਿ
ਪਤਿਪ੍ਰਾਨ।੩ ਚੌਪਈ।ਸੁਨਮੁਨਿਬਚ
ਨਰਚਨਰਘੁਨੰਦਨ।ਸਿਲਸਮੀਪ
ਗਮਨੇਜਗਬੰਦਨ।ਪ੍ਰਭੁਪਦਪਦਮ
ਪਰਾਗਹਿਪਾਈ।ਸਪਾੱਦਿਭਈਭਾਅ

CC-0 Punjab University Chandigarh. An eGangotri-Vaidika Bharara Initiative

ਨਿਮਨਭ੍ਰਾਈਆ।ਬਿਬੁਧਬਸਨਭੂਖਨ
ਭਲਿਭ੍ਰਾਜੀਆ।ਭੂਪਪ੍ਯਟਾਛਬਛਟਾਬਿ
ਰਾਜੀਆ।ਪਾਪਸਾਪਸੰਤਾਪਸਿਰਾਨੇ
।ਪ੍ਰਭੁਛਬਿਲਖਿਲੋਚਨਲਲਰਾਨੇ
।ਕਹਿਬਹੁਬਿਨੈਬਿਭੂਖਿਤਬਾਨੀਆ।
।ਪੁਨਿਪ੍ਰਭੁਪਦੁਪਕਿਜਲਪਟਾਨੀਆ।
।ਤਿਹਿਅਵਸਰਗੋਤਮਤਹਂਆਏ॥
।ਨਿਜਨਵਲਹਿਲੈਸੀਗਾਸਿਧਾਏ
।ਇਤਿਬਿਧਿਆਪਸਿਆਹਿਲਜਾਤਾ
ਰੀ।ਮੁਨਿਸੰਗਚਲੇਅਖਿਲਆਘ
ਹਾਰੀ।ਮਿਥਲਾਨਿਕਟਜਾਇਨਿਜ
ਰਾਨੋ।ਲਖੇਮਹੀਪਮਹਾਮਦਸਾਨੇ,

CC-0 Punjab University Chandigarh. An eGangotri-Vaidika Bharara Initiative

ਉਤਰੇਜਹੰਤਹੰਸੇਨਸਮੇਤਾ।ਵਿਪੁਲ
ਬੀਰਬਿਜਈਜਗਜੇਤਾ।ਤਹੰਇਕ
ਉਪਬਨਵਿਪੁਲਵਿਲੋਕੀ।ਸਬਸੁਖ
ਪੂਰੀਪ੍ਰਜਾਅਮਲਅਸੋਕੀ।ਉਤਰੇਤ
ਹੰਮੁਦਿਤਮੁਨਿਨਾਥਾ।ਸਬਸਮਾਜ
ਸਿਜੁਤਸੁਖਸਾਥਾ।ਜਨਕਦੂਤਿਮੁਨਿ
ਆਇਸਪਾਈ।ਸਪਦਿਜਨਪਤਿਹਿੰਸ
ਇਜਨਾਈ।੪ਦੋਹਰਾ।ਗਾਧਸੁਵਨ
ਆਗਮਨਸੁਨਿਮੁਨਿਜਨਸੇਧਸਮੇ
ਤਾ।ਚਲੇਮਿਲਨਿਮਿਥਿਲਾਧਪਤਿ
ਮੁਦਿਤਉਦਿਤਹਿਯਹੇਤਾ।੫ਚੌਪਈ
ਸਿਗਾਸੁਮਤਿਮਹਿਸੁਰਗੁਰਗਯਾਤਾ। ੩੨

CC-0 Punjab University Chandigarh. An eGangotri-Vaidika Bharara Initiative

।ਸੇਵਕਸਹਿਤਬੀਰਬਿਖ੍ਯਾਤਾ॥ਸ੍ਰੁ
ਨਆਗਰਨਾਗਰਨਰਜੇਤੇ॥ਜਾਤਿਸ੍ਰੁ
ਜਨਪਰਜਨਗਨਤੇਤੇ॥ਇਹਿੰਬਿਧਿਆ
ਇਦਰਸਮੁਨਿਪਾਵਾ॥ਸਕਲਸਾਮਾਜ
ਸਮੇਤਸੁਹਾਵਾ॥ਦੇਖਿਦੂਰਤੇਦੇਤ੍ਰਪਨਾ
ਮਾ॥ਲਗੇਕਰਨਨਰਪਤਿਮਤਿਧਾਮਾ
॥ਨਿਰਖਿਮੁਨੀਸਤ੍ਰਾਵਤ੍ਰਰਤ੍ਰੀਨੋ॥ਉਮ
ਗਿਉਠਾਇਲਾਇਉਰਲੀਨੋ॥ਸਤਨ
ਦਮੁਨਿਕਰਤਪ੍ਰਨਾਮਾ॥ਲਿਯੇਲਗਾ
ਇਉਰਸਿਆਭਿਰਾਮਾ॥ਜਥਾਜੋਗ
ਆਲਿਸਬਨਿਮੁਨੀਸਾ॥ਬੈਠਾਇਸਾ
ਦਰਅਵਨੀਸਾ॥ਪੁਨਿਮੁਨਿਬਰਬਰ

CC-0 Punjab University Chandigarh. An eGangotri-Vaidika Bharara Initiative

ਬਚਨਉਚਾਰੇ।ਰਾਜਨਸਬਬਿਧਿ
ਕੁਸਲਤਿਹਾਰੇ।ਕਹਿਮਿਥਿਲੇਸਕੁ
ਸਲਸਬਤਿਨਿਕੋ।ਤੁਮਸੇਪਰਿਪਾ
ਲਕਜਗਜਿਨਕੋ।ਕੋਟਿਕੁਸਲਕਾ
ਰਨਅਨੁਕੂਲਾ।ਰਾਉਰਿਚਰਨਹਰਨ
ਸਬਸੂਲਾ।ਸਦਾਕੁਸਲਮੁਗਤਿਤੁ
ਮਨਾਥਾ।ਗਾਵਤਜਗਤਿਜਾਸੁਗੁਨ
ਗਾਥਾ।ਇਹਿੰਬਿਧਿਪੂਛਿਪਰਸਪ
ਰਛੇਮਾ।ਮਿਲੇਸਬਨਿਸਬਸੀਸੁੱਤਪੇ
ਮਾ।ਦੋਹਰਾ।ਤਿਹਿੰਅਵਸਰਆ
ਏਤਨਾਕਰਿਕੁਸਮਾਵਲਿਸੈਲਾ।ਰਘੁ
ਛੈਨਿਪਛੈਨਛਬਿਨਿਛਕੇਛਬੀਲੇਛੈ

CC-0 Punjab University Chandigarh. An eGangotri-Vaidika Bharara Initiative

ਲਾ।੧ਚੌਪਈ।ਸਾਦਰਮੁਨਿਬਰਲਿ
ਏਬੁਲਾਈ।ਬੈਠਨਿਕਟਿਨ੍ਰਿਪਹਿੰਸਿ
ਰਹਾਈ।ਨਖਸਿਖਰੂਪਅਨੂਪਬਿਲੋ
ਕੀ।ਥਕੇਨ੍ਰਿਪਤਿਅਨਸਕੇਨੌਰੇਕੀ।
ਰਾਅਰੂਪਰਸਸਿੰਧੁਅਥਾਹਾ।ਸਭਾਸ
ਮੇਤਅਗਨਨਰਨਾਹਾ।ਅਤਿਸੀਸੁਮ
ਨਸੁਭਗਤਨੁਸੋਹਨਾ।ਰਜਿਵਨੈਨਮੈ
ਨਮਨਮੋਹਨਾ।ਕਨਕਬਰਨਲਛਮ
ਨਮਨਭਾਏ।ਕੋਟਿਕਾਮਕਮਨੀਯਸੁ
ਹਾਏ।ਕਰਨਿਪਰੇਧਨੁਸਰਰਮਨੀਯ
।ਕਨਿਕਤਸਰੂਆਸਿਕਟਿਕਮਨੀਯਾ।
ਅਨਿਸਿਰਪੇਚਸੁਭਗਸਿਰਸੋਹਾ।ਕ

CC-0 Punjab University Chandigarh. An eGangotri-Vaidika Bharara Initiative

ਲਗੀਕਲਿਤਲਲਿਤਮਨੋਹੈ।ਪੀਤ
ਪਾਗਅਨੁਰਾਗਬਢਾਵਨਿਹਾ।ਬਿਚਬਿ
ਚਸੂਮਨਸਤਵਕਸੁਹਾਵਨਿ।ਮਕ
ਰਾਕ੍ਰਿਤਕ੍ਰੀੜਲਕਲਕਾਨਾ।ਜਾਂਹਜਗ
ਮਗਾਤਿਜਵਾਹਿਰਨਾਨਾ।ਅਲਕਨਿ
ਲਖਿਆਲਿਗਨਿਅਲਸਾਹੀ।ਰਤਿ
ਲਕਬਿਲੋਕਿਤਿਲੋਕਬਿਕਾਂਹੀ।ਗੋਲ
ਕਪੋਲਮੋਲਮਨਲੇਹੀਂ।ਦਸਨਦਮ
ਕਿਦਾਮਿਨਿਦੁਤਿਦੇਹੀਂ।ਨਿਰਖਨ
ਸਕਹਿੰਸੁਕਸਕੁਚਾਨੇ।ਅਧਗਬਿ
ਲੋਕਬਿਬਬਿਲਖਾਨੇ।ਕਿਬੁਕਠਕੀ
ਠਾਕਲਿਰਾਜੈ।ਗਜਮੁਕਤਾਮਨਿਮ

CC-0 Punjab University Chandigarh. An eGangotri-Vaidika Bharara Initiative

ਜੁਥਿਰਜੋ।ਬਾਜੂਬੰਦਬਨੇਅਤਿਬਾਂਅ।
ਅਨਿਕੰਚਨਕੰਕਨਅਤਿਰਾਮਾ।ਦੋਹ
ਰਾ।ਕਰਿਅੰਗੁਰਿਨਮੁੰਦਰੀਖਰੇਸੁ
ਬਰੀਜਰੀਜਰਾਇ।ਜੈਨਹਰੀਮਨਿਬ
ਸਕਰੀਸੁਪਰੀਸੁਘਰਬਨਾਇ।।੮
ਚੌਪਈ।ਪੀਤਬਰਨਅੰਬਰਬਰਬ
ਨਿਕਾ।ਚਰਨਾਭੂਰਨਧਰਨਅਨਿਆਨਿ
ਕਾ।ਦਾਮਕਤਿਦੁਤਿਜਨੁਦਿਪਤਿਦਿਵਾ
ਕਰਾ।ਸਮਨਸਕਲਸੰਤਾਪਸੁਧਾਕਰ
ਮਦਨਮਨੋਹਰਮੂਰਤਿਦੇਖੀ।ਸੋਹੁਮ
ਗਨਸਭੁਸਭਾਂਖਿਸੇਖੀ।ਤਬਧਾਰਿ
ਧੀਰਧੀਰਧੁਰਧੋਰੀ।ਬੋਲੋਮਹਿਪ

CC-0 Punjab University Chandigarh. An eGangotri-Vaidika Bharara Initiative

ਸੁਨਹਿਕਰਜੋਰੀ।ਭੁਗਾਵਨਜਨਗ
ਨੁਮੋਹਨਹਾਰੇ।ਕਹਿਕਵਨਕੇਹੈਦੋਊਬ
ਰੇ।ਜਿਨਕੇਰੂਪਅਨੂਪਨਿਹਾਰੀ।ਮ
ਗਨਭੁਈਅਸੀਸਧਿਸਾਰੀ।ਬ੍ਰਹਮ
ਨੰਦਮਗਨਮਤਿਮੋਰੀ।ਜਿਮਿਨਿਸ
ਛਬਿਰਸਬਰਬਸਿਬੋਰੀ।ਸੁਨਿਸਨੇ
ਸਾਨੀਨ੍ਰਿਪਬਾਨੀ।ਬੋਲੇਬਿਹਸਿਗਾ
ਧਿਸੁਤਗਜਾਨੀ।ਕਹੌਂਨ੍ਰਿਪਤਿਤਵਨੇ
ਹੁਨਿਹਾਰੀ।ਸੁਖਸਾਨੀਬਾਨੀਅਤਿਪ
ਯਾਰੀ।ਏਕੁਮਾਰਸੁਕੁਮਾਰਸੁਹਾਏ।
ਅਵਧਪਨਾਥਨੰਦਨਮਨਭਾਏ।ਮੈਨਿ
ਜੰਜਗਜਅਵਨਹਿਤਆਏ।ਜਿਨਿ

CC-0 Punjab University Chandigarh. An eGangotri-Vaidika Bharara Initiative

ਠਣੇਅਸੁਰਅਘਸਾਨੋ ।ਪਰਮਪ
ਬਲਦੇਖਤਸੁਕੁਮਾਰਾ ।ਇਨਕੇਚਰਿ
ਤ੍ਰਅਨੂਪਅਪਾਰਾ ।ਸਾਇਕਾਇਕਆ
ਰੀਚਉਡਾਵਾ ।ਇਕਾਸਿਤਸਰਸੁਬਾਹੁ
ਪੁਨਿਘਾਵਾ ।ਅਪੁਰਅਸੁਰਗਨਅਤੁ
ਜਸਿਘਾਰੇ ।ਬਜਾਕੁਲਅਪਰਭ੍ਰਗੋਣੇਤੁ
ਭ੍ਰਾਰੋ ।੧੦।ਛਿੰਦਾ ।ਇਹਿੰਕ੍ਰਾਂਤਿਸਤ੍ਰਸ
ਮੂਹਹਨਿਮਾਸੱਤ੍ਰਬਰਰੱਛਾਕਰੀ ।ਅ
ਤਿਸੀਕੁਸਮਸਾਮਸਆਮਸੂੰਦਰਰਾਮ
ਆਜਿਅਭਿਪਾਧਰੀ ।ਸੋਸੀਅੰਤ੍ਰਸੁਵਰ
ਨਵਰਨਲੱਛਮਨਨਾਮੁ ।ਜਿਹਿੰਜਗਜ
ਲਿਓ ।ਇਨਿਕਰਿਪ੍ਰਤਾਪਪ੍ਰਭਾਵਆਮ

CC-0 Punjab University Chandigarh. An eGangotri-Vaidika Bharara Initiative

ਬਾਚਾਨਬਰਨਤਬਖਾਨਿਓ।੧੧ਸੋਰ
ਠਾ।ਜਿਨਿਕੇਪਾਇਨਿਪਾਇਧੂਰਤਤਪੋ
ਪਨਤਿਅਤਰੀ।ਅਬਆਏਦੋਊਭਾਇ
ਲਿਪਤਵਦੇਖਨਿਪਨੁਖਾਮਖਾ।੧੨ਰਾਇ
ਤਿਸ੍ਰੀਰਾਂਮਰਹੈਂਸਜੋਰਤਨਹਾਰਿਬਿਰਹਿ
ਤੇਤ੍ਰਿਪੰਚਾਸਪਤੋਸੋਧਯਾਯ॥੫੩ ਰਉਤ
ਰਾਗਪਚਿਸੋਧਯਾਯਾ॥੫ ਦੋਹਰਾ
ਸੁਨਿਕੋਸਿਕਮੁਨਿਬਚਨਨ੍ਰਿਪਪਾਇ
ਪਰਮਆਨੰਦਾ।ਉਠਿਸਪ੍ਰੇਮਭੇਟੇਗੁਰ
ਨਜਾਨਿਅਵਧਨ੍ਰਿਪਨੰਦਾ।੧ਚੌਪਈ
ਬਹੁਰਸਮੋਦਾਗੋਦਬੈਠਾਏ।ਨੈਨਸਨੇਹ
ਨੀਰਅਨਵਾਏ।ਪੁਨਿਸਪ੍ਰੇਮਪੌਂਛਤਮੁ

CC-0 Punjab University Chandigarh. An eGangotri-Vaidika Bharara Initiative

ਖਨੀਕੋ।ਜਿਨਿਲਖਿਲਗਾਤ੍ਰਸਰਦਸਸਿ
ਕੋ।ਵਾਰਵਾਰਨਵਨੇਹਲਡਾਇਓ।ਪਰਮਾਨਿ
ਦਪਰਮਪਦੁਪਾਇਓ।ਪਰਮਪ੍ਰੇਮਪੂਰਿਤਨਿ
ਪਰਜਨੀ।ਬਿਲੋਕੇਬਹੁਰਬਿਲੈਨੁਤਥਾ
ਨੀ।ਆਜੁਸਫਲਮਮਜਨਮਸੁਹਾਵਨ
।ਪਰਮਪੁਨੀਤਅਪਾਵਨਪਾਵਨਾ।ਜਾਸਮਹਿ
ਪਾਮਾਦਿਕੋਗਜਪਜੇਤੇ।ਸਫਲਸਕਲ
ਸਾਧਨਸੁਭਤੇਤੇ।ਮਿਥਿਲਾਸਫਲਸ
ਹਿਤਸਬਰਜਾ।ਸਫਲਸੁਸੰਤੁਸਮੇਤ
ਸਮਾਜਾ।ਆਜੁਸੁਦਿਨਸੁਭਘਰੀਸੁਹ
ਏ।ਰਾਜਕੁਮਾਰਪਰਮਨਿਧਿਪਾਏ।
ਏਇਖ੍ਵਾਕੁਬੰਸਬਰਥਾਰੋ।ਪੂਜਪਰ

CC-0 Punjab University Chandigarh. An eGangotri-Vaidika Bharara Initiative

ਮਧਾਹੁਨੇਹਮਾਰੇ।ਸੁਨਿਨ੍ਰਿਪਬਚਨਸ
ਬਨਿਸਨਮਾਨੇ।ਸਾਧਸਾਧਕਹਿਬਿਦੁ
ਖਬਖਾਨੇ।ਰਾਮਰੂਪਲਖਿਮਗਨਮਹੀ
ਸਾ।ਸਾਂਚਬਿਦੇਹਨਾਮਜਗਦੀਸਾ।ਅ
ਹਾਮਾਧੁਰੀਮਧਿਮਾਬਿਲਿਦਾ।ਭੁਐਕੇ
ਤਕੀਕੁਸਮਾਮਾਲਿਦਾ।ਮਨਹੀਮਨਵਿ
ਚਾਰਖਿਪਨਾਗਾਰਾ।ਅਹੋਅਨੂਪਰੂਪਰ
ਸਸਾਗਾਰਾ।ਮਮਮਨਮਗਨਭਏਜਿ
ਹਿਮਾਂਹੀ।ਪ੍ਰਾਕ੍ਰਿਤਰੂਪਅਹੇਜਹਿਨਾਂਹੀ।
ਦੋਹਰਾ।ਪੂਰਨਪਰਮਾਨੰਦਧਨ
ਪਾਵਨਪਰਮਰਮੇਸਾ।ਸੋਅਵਤਰਯੋਅ
ਨਾਬਹਿਤਹਰਿਸੁੰਦਰਨਰਬੇਸਾ। ੩੦

CC-0 Punjab University Chandigarh. An eGangotri-Vaidika Bharara Initiative

ਪਈਆ।ਸੀਤਾਰਮਾਭੂਪਰਸਖਾਨੀ।ਪ੍ਰ
ਗਟਭੁਈਮਧਮਾਹਿਮੈਂਜਾਨੀ।ਰਾਮਰਮਾ
ਨਾਅਕਨਰਬੇਸਾ।ਬਿਹਰੈਜਾਹਿਅਵ
ਧਅਵਧੇਸਾ।ਤ੍ਰਾਂਤੇਕਰੋਂਅਤਿਥਿਨਿਜ
ਘਰਕੋਂਲਹੈਂਲਾਭੁਸਭਲੋਗਨਗਰਕੇ
।ਜਹਿਬਿਚਾਰਨਿਜਮਨਮਿਥਿਲੇਸਾ
।ਪਠੈਬਚਨਬੋਲੋਬਰਬੇਸਾ।ਸ੍ਰੀਮਨ
ਜੁਗਲਕੁਮਾਰਸਮੇਤਾ।ਕਰਿਅਸਨਾਥ
ਅਨਾਥਨਿਕੇਤਾ।ਆਸਨਅਸਨਬਸਨ
ਸਨਮਾਨਾ।ਨਿਜਨਿਕੇਤਇਵਲਹਿਐ
ਸੁਜਾਨਾ।ਸੁਨਿਨਰੇਸਬਾਨੀਨਤਿਸਾਨੀ
ਬੋਲੇਮੁਨਿਮਨੀਸੁਖਮਾਨੀ।ਤੁਮਹਿਤੈ

ਫਿਤਨਰਪਤਿਅਹਿਰੀਤੀ।ਸਬਬਿਧਿ
ਮੁਨਿਜਨਗਨਸਨਪ੍ਰੀਤੀ।ਤਦਪਿਹੋਤ
ਥਲਬਿਜਨਜਹਾਂਹੀਂ।ਮੁਨਿਜਨਿਗਨ
ਮਨਰਮੈਂਤਹਾਂਹੀਂ।ਆਸਨਉਚਿਤਅ
ਹੈਥਲਏਹਾ।ਅਸਨਹੇਤਐਹੈਂਤਵਗੇਹਾ।
ਸਿਧਾਸਮੈਂਤੁਐਅਬਰਾਜਾ।ਰਾਮਨਹੁ
ਨਿਜਗ੍ਰਿਹਸਹਿਤਸਮਾਜਾ।ਪ੍ਰਾਤਿਕ
ਲਚਲਿਹੈਂਤਵਪਾਸਾ।ਸਹਮੁਨਿਜਨਗ
ਨਲਛਮਨਰਾਮਾ।੪ਦੋਹਰਾ।ਕੌਸਿ
ਕਮੁਨਿਆਇਸਅਕਨਿਗ੍ਰਿਹਗਮਨੇ
ਨਰਪਾਲਾ।ਬ੍ਰਹਮਮਹੋਦਧਿਮੀਨਮਨਿ
ਬਧੋਜੋਰਾਮਛਬਜਾਲਾ।ਚੌਪਈ।ਕ

CC-0 Punjab University Chandigarh. An eGangotri-Vaidika Bharara Initiative

ਰਤੁਮਨੋਰਥਮਨਿਮਿਥਿਲੇਸਾ।ਰਾਮਹਿਂ
ਦੇਉਂਸਿਆਸੁਭਬੇਸਾ।ਪੁਨਿਲਖਨਹਿਂ
ਉਰਮਿਲਾਅਨੂਪਾ।ਦੇਉਂਬਿਆਹਿਬਰਤ
ਨੁਅਨੁਰੂਪਾ।ਰਾਮਖੰਡਕੋਦੰਡਕਠੋਰਾ।ਕ
ਰਿਹੈਂਸਫਲਮਨੋਰਥਮੋਰਾ।ਇਹਿਬਿਧਿ
ਕਰਤੁਮਨੋਰਥਰਾਜਾ।ਨਿਜਗ੍ਰਹਗਮ
ਨੇਸਹਿਤਸਮਾਜਾ।ਆਨੰਦਮਗਨਸ
ਕਲਪੁਰਿਬਾਸੀ।ਨਿਰਖਿਰਾਮਸੁਖਮ
ਸੁਖਰਾਸੀ।ਧਾਰਿਧਾਰਿਕਰਤਿਪਰਸਿ
ਪਰਬਾਤੈਂ।ਨੈਨਨੇਹੁਜਲਪੁਲਕਿਤਗਾਤੈਂ।
ਦੇਹੈਂਜਨਕਜਾਨਕੀਰਾਮਹਿਂ।ਰਤਿਪਤਿ
ਰਮਨਿਰੂਪਰਸਧਾਮਹਿਂ।ਪੁਨਿਉਰਮਿਲ

ਲਛਮਨਹਿੰਦੈਹੈ।ਲੋਚਨਲਾਭਭਲੀ
ਬਿਧਿਲੈਹੈ।ਨਹਿਸਿਅਸਰਿਸਸਕਲ
ਜਗਭਾਮਾ।ਪੁਰਖਨਰਾਮਸਰਿਸਅ
ਭਿਰਾਮਾ।ਬਿਧਿਬਿਧਨਅਸਬਨੋਬਨ
ਦਾ।ਮਹਾਮੋਦਿਮਗਿਲਾਮਨਭਾਵਾ।ਮਿ
ਥਿਲਾਧਿਪਮੁਖਹਰਖਿਨਿਹਾਰੀ।ਅਸ
ਅਨੁਮਾਨਕਰਤਨਰਨਾਰੀ।ਇਮਰਘੁਬੀ
ਸਰਤਨਅਨੁਰਾਗੋ।ਸਬਜਨਸੂਬਜ
ਮਨਿਜਾਗੋ।। ੬ ਦੋਹਰਾ ।ਕਹਤਕਹਾਨੀ
ਨੇਹਕੀਭਈਛਪਾਛਿਨਛੀਨ।ਭੋਰਭੁਲਾਏ
ਭੂਪਜਨਭੋਜਨਕ੍ਰਾਂਤਿਪ੍ਰਬੀਨ।। ੭ ਚੌਪਈ
ਕਜੋਬਨਾਵਹੁਬਿਜਨਨਾਨਾ।ਛਰਾਸ

CC-0 Punjab University Chandigarh. An eGangotri-Vaidika Bharara Initiative

ਚਾਗਬਿਧਿਬਿਬਿਧਬਿਧਾਨਾ॥ਤ੍ਰਿਜਨਹਿ
ਤੁਮੈਹੈਂਮਮਧਾਮਾ॥ਸੁਨਿਨ੍ਰਿਪਬਚਪੰਚ
ਕਪਰਬੀਨਾ॥ਲਗੇਬਨਾਵਨਅਸਨਨ
ਵੀਨਾ॥ਪੁਨਿਨ੍ਰਿਪਰਾਨੀਮਨਮਾਨੀ॥ਨਾਮ
ਨਿਜ
ਸੁਨੈਨਾਸਬਜਗਜਾਨੀ॥ਕਹੌਤਾਂਹਿਆ
ਵਤਰਪੁਨਿਦਨਾ॥ਦਸਰਥਸੁਵਨਸਕਲ
ਜਗਬੰਦਨਾ॥ਤਿਨਕਰਸਖਿਨਸਹਿਤਸ ੦
ਨਮਾਨਾ॥ਤੁਮਹਿੰਕਰਨਕਮਨੀਯਸੁਜਾਨ
॥ਸੁਨਿਪਿਅਬਚਨਪਰਮਸੁਖਪਾਈ॥ਬੋ
ਲੀਬਹੁਤਭਲੀਨਰਰਾਈ॥ਤਬਨ੍ਰਿਪਨ
ਇਨਿਤਿਆਕ੍ਰਿਤਕੀਨੀ॥ਬਿਧਿਵਤਅਨ
ਲਆਹੁਤਿਦੀਨੀ॥ ਦੋਹਿਰਾ॥ਕਰਿਹਵ

ਅੰਸਕਸ੍ਯਪਅਦਿਤਿਅੰਸਉਤਪਨਕਹਲਾਯਾ।

ਨਪਾਵਨਪ੍ਰੇਮਅਯੁਤਪ੍ਰਤਿਹਾਰਯੁਨਿਪਠਿ
ਐਤਹਾਂ ਕੌਸਿਕਸਹਿਤਸੀਰਾਮਲਖ
ਮਨਸਕਲਮੁਨਿਜਨਗਨਜਹਾਂ।ਸਿਰ
ਨਾਇਤਿਨਿਮੁਨਿਰਾਇਪ੍ਰਤਿਭੁਰਭਾਇਬ
ਰਬਿਨਤੀਕਰੀ।ਨ੍ਰਿਪਸਦਨਪਾਵਨਕ
ਰਿਅਭੁਵਨਅਘਪਰਾਵਨਪਰਾਪਰੀ
॥ਸੋਰਠਾ॥ਚਲਿਆਮਹਾਂਮੁਨਿਰਾਇ
ਮੁਨਿਗਨਮਹਿਪਕੁਮਾਰਜੁਤਾ।ਦਰਸਨ
ਹਿਤਭੁਰਭਾਇਜੋਵਤਿਜਨਸੁਵਤੀਨੁਰੇ।
੧੦॥ਇਤਿਸ੍ਰੀਰਾਮਰਹੱਸਜੋਰਤਨਹਰਿ
ਬਿਰਚਿਤੇਚਤੁ:ਪੰਚਾਸਤੋਅਧਯਾਯ:॥
੫੪॥ਉਤਰਰਧਖੰਡੇਅਧਯਾਯ:੬॥ਸੋ

CC-0 Punjab University Chandigarh. An eGangotri-Vaidika Bharara Initiative

ਰਠਾ।ਸੁਨਤਦੂਤਬਰਬੈਨਬਿਸੱ੍ਵਾਮਿ
ਤ੍ਰਮਹਾਮੁਨੀ।ਜਨਕਸਦਨਸੁਖਦੈਨ
ਸਬਸਮਾਜਸੰਜੁਤਚਲੇ।੧।ਚੌਪਈ
ਸੁਨਿਆਵਨਕੌਵਨਮੁਨਿਕੇਰਾ।ਪੁਰ
ਬਰਖਰਭਰਭੌਐਘਨੇਰਾ।ਜਹਿਂਤਹਿਜੁ
ਰੇਜੁਵਤਿਜਨਜੂਥਾ।ਰਾਮਦਰਸਹਿਤ
ਬਿਬਿਧਬਰੂਥਾ।ਰਾਜਕੁਅਰਮੂਰਤਿ
ਅਤਿਪਯਾਰੀ।ਨਿਰਖਤਿਨੈਨਨਿਮੇਖ
ਨਿਵਾਰੀ।ਅਤਸੀਸੁਮਨਸਯਾਮਤਨੁ
ਸੋਹਨ।ਅਤਿਅਭਿਰਾਮਕਾਮਮਨਮੋਹ
ਨ।ਕਨਿਕਬਰਨਲਛਿਮਨਹਿਂਨਿਹਾਰੀ
।ਬਰਨਤਮੋਦਿਮਗਨਨਰਨਾਰੀ।ਐਸੁ

CC-0 Punjab University Chandigarh. An eGangotri-Vaidika Bharara Initiative

ਧੀਰਜਅਨੂਪਗੁਨਇਨਕੋ।ਹਮਸਬਧੀਰ
ਜਅਤਿਥਿਏਜਿਨਕੋ।ਧੀਰਜਜਨਕਜ
ਨਨੀਜਿਨਜਾਏ।ਧੀਰਜਅਵਧਜਿਹਿ
ਬਸਤੇਸੁਹਾਏ।ਧੀਰਜਜਨੇਸਜਨਕ
ਜਬਖਾਨੇ।ਜਿਨਿਆਨੇਮਾਨੇਸਨਮਾਨੇ
ਇਹਿਂਬਿਧਿਧਰਅਨੂਪਗੁਨਗਾਨਾ।ਰਿ
ਹਰਿਹਕਰਹਿਂਨਗਰਨਰਨਾਨਾ।ਸੁਨਿ
ਮਿਥਿਲੇਸਨਿਲਯਨਿਜਆਵਨਾ।ਦੂ
ਰਆਇਬਿਦੇਸੁਨਿਭਾਵਨਾ।ਸੁਨਿਸਮੂ
ਹਸਾਦਰਸਨਮਾਨੋ।ਪੂਜਸਪ੍ਰੇਮਸਦ
ਨਨਿਜਆਨੋ।ਰਾਂਮਹਿਹਿਨਿਰਖਿਨਿਮੇਖ
ਨਿਵਾਰੇ।ਪੂਜਨਸਾਜਸਮਾਜਬਿਸਾਰੇ

CC-0 Punjab University Chandigarh. An eGangotri-Vaidika Bharara Initiative

੨ ਦੋਹਰਾ ।ਬਧੁਖਿਪ੍ਰੇਮਪੁਲਕਾਵ
ਲੀਨੈਨਨੇਹੁਨਵਨੀਰ ।ਭੁਜੋਬਿਦੇਹ
ਬਿਦੇਹਲਖਿਰੰਗਅਨੂਪਰਘੁਬੀਰ ।੩
ਚੌਪਈ ।ਰਤਨਬਿਚਿੱਤ੍ਰਚਿੱਤ੍ਰਸਿੰਘਾ
ਸਨਾ ।ਤਾਪਰਬਿਛੇਬਿਬਿਧਬਰਆਸ
ਨਾ ।ਤਹੰਮੁਨਿਬਰਰਘੁਬਰਨਿਸਮੇਤਾ
।ਬੈਠਾਏਨ੍ਰਿਪਨੇਹਨਿਕੇਤਾ ।ਅਪਰਸਕ
ਲਮੁਨਿਸਿਖਸੁਹਾਏ ।ਪਰਮਪੁੰਨਆਪੀ
ਠਨਿਬੈਠਾਏ ।ਬਾਰਬਾਰਨਵੈਨੇਹੁਨਿਹ
ਰੀ ।ਅਰਘ੍ਯਅਰਘਿਆਰਤੀਉਤਾਰੀ ।ਚੰ
ਦਨਚਰਚਿਸੁਮਨਨਵਮਾਲਾ ।ਪ੍ਰੇਮਪੁ
ਲਕਿਪਹਿਰਾਇਬਿਸਾਲਾ ।ਤਾਹੀਸਮੈਂ

CC-0 Punjab University Chandigarh. An eGangotri-Vaidika Bharara Initiative

ਸੁਨੈਨਾਰਨੀ।।ਸਿਅਸਹਚਰਗਨਿਸਮੇਤ
ਸਯਾਨੀ।।ਆਇਪਾਇਮੁਨਿਬੀਵਿਬਿਨੀਤਾ
ਪੂਜੇਪਗਅਤਿਪ੍ਰੇਮਪੁਨੀਤਾ।।ਅਵਧਨ
ਥਨਿਦਨਹਿੰਨਿਹਾਰੀ। ਭੁਈਬਿਬਸਸਬੁ
ਦਸਾਬਿਸਾਰੀ।। ਸਜਲਸਯਨਯਨਸੁ
ਦਰਸਯਾਮੀ। ਤੜਿਤਬਰਨਅੰਬਰਅਭਿ
ਰਾਮੀ।। ਇੰਦ੍ਰਨੀਲਮਨਿਮੋਗਨਿਰੂਪੀ।।ਮ੍ਰਿ
ਦੁਲਕਲੇਵਰਕਿਜਅਨੂਪੀ।ਕੋਟਿਕਾਮ
ਕਮਨੀਯਕ੍ਰਿਪਾਲੀ।।ਦਸਰਥਨੰਦਨਦੀ
ਨਦਿਆਲੀ।।ਸਮਨਸਕੁਲਸੰਤਾਪਸਮੂਹੀ
ਦਰਸਪਰਸਰੰਜਨਜਨਜੂਹੀ।। ੪ਦੋਹਰਾ
।ਸਾਰਦਸੁਦ੍ਰੰਸਸਿਬਦਨਰਦਨਛਦਨ ੩੩

CC-0 Punjab University Chandigarh. An eGangotri-Vaidika Bharara Initiative

ਸੁਰਸਾਲਾ।ਲਗੇਲਗੋਹੈਂਸ੍ਵਨਲਗਿ
ਲੋਇਨਲਾਲਬਿਸਾਲਾ। ਪਾਰੌਪਈ। ਅ
ਨਿਗਨਜਾਟਿਤੁਕਿਰੀਟਸੁਹਾਵਨਾ।ਚਤੁ
ਦਿਸਜਗਾਮਗੋਜੋਤਿਜਗਾਵਨਾ।ਗਤਿ
ਪਤਿਚਾਪਦਾਪਗਰਿਭੌਹੈਂ।ਅਲਿਕਤਿ
ਲਕਸ੍ਰਲਕਨਿਮਨੌਮੋਹੈਂ।ਸੁਕਹਾਸਿ
ਕਨਾਸਿਕਾਸੁਹਾਈ।ਅਸਿਤਅਲਕਿ
ਅਲਿਅਵਲਿਲਜਾਈ।ਕੁੰਡਲਸ੍ਰਲ
ਕਕਪੋਲਸੁਹਾਏ।ਜਨਸੁਗਮਕਗੀਸ
ਲਤ੍ਰਮਨਭ੍ਰਾਏ।ਸੁਖਆਸੋਦਵੋਸੋਦਮਤਵ
ਲੀ।ਕਰਿਭ੍ਰੁਕਾਰਭ੍ਰੂਮਤਿਝ੍ਰਮਰਾਲੀ।
ਅਧੁਰਮਧੁਰਬਗਬਿਬਾਬਿਨਿੰਦਕ।

CC-0 Punjab University Chandigarh. An eGangotri-Vaidika Bharara Initiative

ਹੀਰਕਹਸਨਿਦਸਨਦੁਤਿਬਿਦਕਾ।
ਕਿਬੁਸੁਕੰਠਕੋਸਤੁਭੁਰਜੀ।ਪੀਨਅੰ
ਸਮਨਿਮਾਲਿਬਿਰਾਜੀ।ਉਰਸੀਬਤਸ
ਬਨੀਬਨਮਾਲਾ।ਬਲਯਬਲਿਤਬਰ
ਬਾਹੁਬਿਸਾਲਾ।ਅੰਗਦਅੰਗਅਨੰਗ
ਲਜਾਵਨਾ।ਉਰਬਿਸਾਲਉਰਸਾਲਸਿ
ਰਵਨਾ।ਹਾਰਸੁਢਾਰਆਰਮਨਸੋਹਨਾ।
ਨਾਭਿਗਭੀਰਪੀਰਜਿਮਜੋਹਨਾ।ਕੇਹ
ਰਿਕਟਿਪਟਪੀਤਸੁਹਾਵਨਾ।ਸੀਪਜਾਸ
ਮੈਂਸੁਖਪਨਜਨਸਾਵਨਾ।ਰਿਭੁਸਤੰਭੁਜੇ
ਘਜੁਗਪੀਨਾ।ਜਾਨਜੁਗਮਜੋਵਤਜਿ
ਯਲੀਨਾ। ਦੋਹਰਾ।ਪਦਪੰਕਜਲ

ਲਿਤਲਲਿਤਕਮਲਾਕਰਿਕਮਨੀਯ
ਦੇਤਿਦੀਨਦਾਸਨਿੰਸੁਪਦਪਰਮਰਮ ਸਪਾਦਿ
ਨੀਯਾ।੧ਚੌਪਈ।ਕਰਕੇਦੇਵਸੁਭਗਸ
ਰਸੋਹਨਿ।ਜੁਗਨਖਗਾਮਿਤਿਮਨੋਮੋ
ਹਨਾ।ਮ੍ਰਿਗਮਦਮਲਯਜਅਰਚਿਤਅੰ
ਗਾ।ਅਗਿਅਗਛਬਿਛੁਭਿਤਅਨੰਗਾ।
ਨਿਜਸਮਾਨਗੁਨਭੂਖਿਤਭ੍ਰਾਤਾ।ਸੋਹਤਿ ਤ
ਸੰਗਸਦਾਸੁਖਦਾਤਾ।ਪਰਤਰੌਂਞੂਸਞੂ
ਗੁਨਸਾਗਰ।ਪ੍ਰਿਯਪ੍ਰੇਮਯਪਾਲਨਅ
ਤਿਨਾਗਰ।ਕੋਟਿਕੋਟਿਕੰਦਰਪਦਰਪ
ਹਰਾ।ਰਾਜਤਰੂਪਅਨੂਪਭੂਪਬਰ।ਮੰਦ
ਹਾਸਨਿਬੋਲਨਿਮਨਹਰਨੀ।ਭ੍ਰਕੁਟੀਬਿਲੋ

CC-0 Punjab University Chandigarh. An eGangotri-Vaidika Bharara Initiative

ਕਿਬਿਬਸਬਰਬਰਨੀ। ਮਨਹੀਂਮਨਮ
ਨਵਿਮ੍ਰਿਗਨੇਨੀ। ਬਰਹੁਰਾਮਾਮਸੁ
ਤਾਸੁਨੇਨੀ। ਰਾਮਾਹਿਂਨਿਰਖਿਨਰਾਰਨ
ਵਨਾਰੀ। ਰਸਬਸਿਭੁਈਮਦਨਮਤਵਾਰੀ
ਹਾਵਭਾਵਅਨੁਭਾਵਅਨੇਕਾ। ਲਗੀਕਰ
ਨਿਸਬਬਿਗਤਬਿਬੇਕਾ। ਰਘੁਨੰਦਨ
ਮਨਫੰਦਨਕਾਰਨ। ਨਿਜਨਿਜਗੁਨਨਿ
ਲਗੀਂਬਿਸਤਾਰਨ। ਕੋਊਇਕਮੰਦਮੰਦ
ਹਸਿਹੇਰਤਿ। ਕੋਊਹਸਿਨਿਰਖਿਨਿਰਖਿ
ਮੁਖਫੇਰਤਿ। ਕੋਊਰਘੁਨੰਦਚੰਦਮੁਖਚ ੦
ਹੀ। ਊਚਉਸਾਸਭਰਤਿਕਰਿਆਹੀ।
ਦੋਹਰਾ। ਕੋਊਬਿਲੋਕਿਰਘੁਛੈਲਛਬਿ

ਛਕੀਛਬੀਲੀਤੀਆ।ਕਗਤਿਮੋਨੋਰਥ
ਸਾਹਿਲੈਗਮੋਸੁਮਨਸਮਨੀਆ।ਦੀ
ਚੌਪਈ ਕੇਊਰਖ੍ਯੁਗਸਿਕਭੂਪਗਸਿਆ
ਤੀ।ਕਰਨਕਗਤਿਅਗ੍ਰਿਗੀਰਿਗਾਰਤੀ।
ਸੀਮਸਿਕਰਿਉਰਜਉਤੰਗਾਦਿਖਾਵਤਿ।
ਕੇਊਹਸਿਹੇਰਅਰਭੁਉਰਲਾਵਤਿ।ਕੇਊ
ਨਿਜਕੁਟਿਲਅਲਕਨਕਮੋਤੀ।ਨਿਰਖ
ਤਿਨਿਗਖਿਨਿਗਖਿਨਵਜੋਤੀ।ਕਨਿਕ
ਕਲਤਿਕੇਚੁਕਿਬਿਚਕੇਊ।ਕੁਚਿਤਕੁਚ
ਦਿਖਗਵਤਿਦੇਊ।ਨੀਬੀਗ੍ਰਥਿਸਥਲ
ਕਰਿਕਾਮਨਿ।ਕੇਊਗਸਿਕਾਸਿਬਾਂਪਤਿ
ਨਵਭੁਾਮਨਿ।ਕੇਊਮਨਿਨਿਗਮਤਨੂਪਰ

CC-0 Punjab University Chandigarh. An eGangotri-Vaidika Bharara Initiative

ਨੀਕੋ।ਪਹਿਗਤਿਪਗਨਿਪੋਖਿਰਘੁਪੀਕੋ
ਕੋਊਕਗਮੁਕਰਬਰਬਦਨੀ।ਨਿ
ਰਖਤਿਰੈਜਿਤਰਦਨਸੁਰਦਨੀ।ਕੋਊਕ
ਰਕਮਲਕਮਲਦਲਨੈਨੀ।ਕਮਲਦ
ਲਨਿਦਾਰਤਿਪਿਕਬੈਨੀ।ਕੋਊਚਿਤਵ
ਤਿਚਢਾਇਚਲੋਭੌਹੈਂ।ਰਾਮਲਖਨਲਖਿ
ਲਲਨਲਗੌਹੈਂ।ਇਹਿਬਿਧਿਬਿਬਿਧ
ਭਾਵਨਵਨਾਰੀ।ਕ ਗਤਿਰਾਮਲਛਮਨ
ਹਿੰਨਿਹਾਰੀ।ਜਬਰਘੁਬਰਜਨਕਜ
ਜੋਏ।ਜੀਵਨਮਨਿਇਵਮਨਗੁਨਪੋਏ
ਤਬਭੂਪਤਿਭੋਜਨਮਨਿਭਾਏ।ਮੁਨਿਨ
ਸਮੇਤਸਹੇਤੁਜਿਮਾਏ।੧੦ਛਿਦਾ ਭੋਜਨ

CC-0 Punjab University Chandigarh. An eGangotri-Vaidika Bharara Initiative

ਪ੍ਰਕਾਰਅਪਾਰਖਟਰਸਚਾਰਿਭ੍ਰਾਂਤਿਭਲੇ
ਬਨੇ।ਜਿਹਿੰਪਾਇਮੁਨਿਮੁਨਿਰਾਇਪੁਨਿ
ਰਘੁਰਾਇਹਿਯਹਰਖੇਘਨੇ।ਅਤਿਪ੍ਰੇਮ
ਨੇਮਸਮੇਤੁਜਨਕਜਿਮਾਇਪ੍ਰਿਯਪੂਜਨ
ਕਰੇ।ਮੁਨਿਈਸਸੁਖਦਆਸੀਸਦੇਪੁ
ਨਿਗਮਨਨਿਜਬਾਸਹਿੰਕਰੇ।੧੧।ਸੋ
ਰਠਾ।ਰਘੁਬਰਭੂਪਅਪਾਰਜਾਰਨਗ
ਰਨਰਨਾਰਿਸਬਾ।ਬੀਥੀਬਗਰਬਜਾ
ਰਬਾਲਿਬ੍ਰਿਧਬਾਂਧੇਬਿਬਸਾ।੧੨।ਇ
ਤਿਸ੍ਰੀਰਾਮਰੱਹਸਜੇਰਤਨਹਰਿਬਿਰਚਿ
ਤੇਪੰਚਪੰਚਾਸਤਮੋਧਯਾਯ:੫੫।ਉਤਰਾ
ਰਧਸਪਤਮੋਧਯਾਯ:੧।ਦੋਹਰਾ।।ਸੋ

CC-0 Punjab University Chandigarh. An eGangotri-Vaidika Bharara Initiative

ਨਕਮੁਨਿਸੁਨਿਪੁਨਿਕਹਤਕਹਹੁਸੂਤ
ਮਤਿਐਨਾਯਕੁਖਧਾਮਨਯਭ੍ਰਤੁਪਰਗਨਿ
ਜਾਂਬਿਜਾਹਸੁਨਤਸੁਭ੍ਰਤੁਦੈਨਾ। ੧ਚੌਪਈ
ਸੁਨਤਿਸੁਤਬੋਲੇਬਰਬਾਨੀ।ਸੁਨਿਮੁਨਿ
ਪਰਮਪੁਨੀਤਕਹਾਂਨੀ।।ਨ੍ਰਿਪਬਿਦੇਹਬ
ਸਰਬਰਜਾਨੀ।।ਨਿਜਕਿੰਕਰਿਗਨਿਕਹੇ
ਸਨਮਾਨੀ।।ਕਹਹੁਸਿੰਖਲਨਰਨਾਥ
ਨਿਜਾਈ।।ਰਿਗਿਆਵਨਿਆਵਹੁਮਾਲਿ
ਭ੍ਰਾਈ।।ਨ੍ਰਿਪਆਇਸਅਨੁਚਰਗਨਧਾ
ਏ।।ਸਕਲਨ੍ਰਿਪਨਨ੍ਰਿਪਬਚਨਸੁਨਾਏ।
ਹਰਖੇਸੁਨਤਸਕਲਮਹਿਪਾਲਾ।ਚਲੇ
ਸਚੈਪਚਾਪਾਮਖਸਾਲਾ।ਜਨਕਜਨਪ

CC-0 Punjab University Chandigarh. An eGangotri-Vaidika Bharara Initiative

ਸਾਦਰਸਨਮਨੋ।ਆਸਨਦਿਯੇਜਥਾ
ਜੇਜਾਨੋ।ਜਹਿਸੁਨਿਸਕਲਨਗਰਨ
ਰਨਾਰੀ।ਆਏਨਿਜਨਿਜਕਾਜਬਿਸਾਰੀ
।ਕਿਤਕਹੇਤੁਜੁਰੇਜਨਜੇਈ।ਮਿਥਲਾ
ਪਿਪਾਸਨਮਾਨੋਤੇਈ।ਰਾਮਦਰਸਹਿਤ
ਲੋਗਨੁਗਾਈ।ਚਿਤਵਤਿਚਾਤਿਕਨੀ
ਰਦਫਜਾਈ।ਤਿੰਹਿਅਵਸਰਕੌਸਿਕਮੁ
ਨਿਆਏ।ਸੰਗਜੁਗਲਸੁਕੁਆਰਸੁਹਾਏ
।ਨਿਰਖਤਸਕਲਲੋਗਅਨੁਰਾਗੇ।ਜਾ
ਨਿਨੈਨਨਿਜਸਫਲਸਭਾਗੇ।ਇਕਟਕ
ਸਬਚਿਤਵਤਰਹੂੰਓਰਾ।ਜਿਮਚਰਿਦਾਂਹਿ
ਚਯਚਾਰਚਕੋਰਾ।ਤਬਆਤਿਭਯੋਮੁਦਿ

CC-0 Punjab University Chandigarh. An eGangotri-Vaidika Bharara Initiative

ਤੀਮਬਲੋਸਾ।ਕਰੀਜੋਰਿਕਰਬਿਨੈਬਿਸੇਸਾ।
ਗਬਿਮਲਬਿਸਦਆਸਨਬੈਠਏ।ਮੁਨਿਬਰਸੀਘ
ਸਮੇਤਸੁਹਾਏ।ਦੋਹਰਾ।ਰਾਮਰੂਪਪਰਕਾਸਸੀਸ
ਰਦਸਰਿਸਉਦੋਤ।ਭਏਨਿਰੀਖਿਨ੍ਰਿਪਨਖਤਇ
ਵਨਿਪਟਨਿਰਾਕ੍ਰਿਤਿਜੋਤਿ।ਚੌਪਈ।ਇਮਜ
ਬਸਿਮਟਿਓਸਕਲਸਮਾਜਾ।ਤਬਬਿਲੋਕਿਬੋਲ
ਓਨੀਮਰਾਜਾ।ਸੁਨਹੁਸਕਲਸੱਜਨਪਨੋਮੈਰਾਜੇ
ਪਨੁਧਾਮਨਕਰੈ [illegible] ਬਰਜੋਰਾ।ਤਿਹਿਨਿਜਸੁ
ਤਾਸੁਰੇਸਸਰਾਹੀ।ਦੈਵੌਂਬਿਨਤਿਬਿਚਥਾਬਿਵਹੀ
ਸੁਨਿਮਬਲਾਧਿਪਮਨਅਹਿਪਾਲਾ।ਉਠਿਸਕ
ਲਕਰਿਦਰਪਾਬਿਸਾਲਾ।ਭ੍ਰਮਕਰਿਸਬਨਿਪ
ਨੁਖਟਕਟੋਰਾ।ਹਾਰੇਬਿਪੁਲਬੀਰਬਰਜੋਰਾ।

CC-0 Punjab University Chandigarh. An eGangotri-Vaidika Bharara Initiative

ਰਬਇਵਸਬਗੇਸਿਰਨਾਈ। ਬੈਠੇਨਿਜਨਿਜ
ਆਸਨਜਾਈ। ਤਬਬੋਲੇਸਬਜਨਨਿਪਧਾਗੇ।
ਰਾਅਚੇਦਬਨਾਬਿਪੁਲਸਰਾਗੀ। ਰਾਜਨਨਿ
ਪਬਲਲਖੋਅਸੇਖਾ। ਅਬਚਾਹਿਜਰਘੁ
ਬਰਬਲਦੇਖਾ। ਕੌਸਿਕਮੁਨਿਸੁਨਿਪੁਰਜਨ
ਬਾਨੀ। ਰਘੁਪਤਿਪ੍ਰਤਿਬੋਲੇਸੁਖਾਨੀ। ਰਘੁ
ਬਰਉਠਹੁਕਰਹੁਪਨਭੇਰਾ। ਲਹਹੁਸਰਿ
ਤਸਿਅਸੁਜਸੁਅਭੇਰਾ। ਸੁਨਿਮੁਨਿਬਚਨ
ਉਠੇਰਘੁਨਾਥਾ। ਪਰਿਚਾਇਨਪਾਇਨਿਮੁ
ਨਿ। ਬਾਚਾਂਪਸਾਮੀਪਗਏਤਤਕਾਲਾ। ਨਿ
ਰਖਿਬਚਨਬੋਲੇਰਘੁਲਾਲਾ। ੪। ਸੋਰਠਾ
।ਜਹਿਸਿਵਧਨੁਖਬਿਸਾਲਅਤਿਜੀਰਨਬ

ਹੁਕਾਲਕੋ ਗਇਅਕਹਿਰਹਜੋਕ੍ਰਿਪਾਲਾਬਿਗਸ
ਬਾਮਕਰਸਜਾਮਧਨਾ॥ ੫॥ ਚੌਪਈ॥ ਸੇਵਤਅ
ਗਿਇਵਲਿਓਜੇਉਠਾਈ॥ ਐਂਚੋਅਤਿ ਜਬਧ
ਨਚਰਢਈ॥ ਤਤਛਿਨਤੋਰਕਮੋਜੁਰਗਾਖੰਡਾ॥
ਜਿਮਕਿਦਰਪਕੁਸਮਧਨੁਖੰਡਾ॥ ੬॥ ਛਿਦਾ॥ ਖੰ
ਡੋਅਖੰਡਪ੍ਰਚੰਡਗਰਿਕੋਦੰਡਰਾਮਮਹਾਂਬਲੀ
॥ ਧੁਨਿਚੰਡਅੰਡਕਟਾਹਮੰਡਿਤਖੰਡਖੰਡਹਲ
ਚਲੀ॥ ਨਾਕੇਸਕੈਪਤਿਦੇਵਦੈਪਤਿਕੇਲਿਸਿੰਧ
ਤਿਪਰਹਰੀ॥ ਪਾਤਾਲਭੁਜਾਲਬਿਹਾਲਭੂਤਲਚ
ਲਭੂਤਭੁਯੰਕਰੀ॥ ੭॥ ਦੋਹਰਾ॥ ਭਏਬਧਰ
ਸੁਨਿਸਕਲਜਨਗਿਰਭੂਮਿਤੈਕੀਪਾਹਨੀਦੇ
ਵਗਨਦੁਦਭੀਸੁਮਨਬਰਖਿਜੈਜੈਪਾ॥ ੮॥ਚੌ

CC-0 Punjab University Chandigarh. An eGangotri-Vaidika Bharara Initiative

ਪਧੀ ।ਬਾਜੇਬਹੁਰਗਬਿਬਧਿਬਿਧਬਾਜਾ।ਸਬ
ਜਗਜੈਜੈਰਾਵਬਿਰਾਜਾ।ਹਰਖੇਨਿਰਖਿਨਗ
ਰਨਰਨਾਰੀ।ਜਨਕਜਨੇਸਹਿਭੋਸੁਖਭਾਰੀ।ਤ
ਬਨ੍ਰਿਪਆਇਸਪਾਇਸੁਹਾਈ।ਸਖੀਸਮਾਜ
ਸਹਿਤਸੀਅਆਈ।ਭੂਖਨਬਸਨਭਾਂਤਿਭਲ
ਭਾਜੀ।ਚਾਲਬਿਲੋਕਿਮਰਾਲਨਿਲਾਜੀ।ਗ
ਯਬਰਨਿਕਟਿਜਾਇਨਵਬਾਲਾ।ਪ੍ਰੇਮਪੁਲ
ਕਮੇਲੀਜੈਮਾਲਾ।ਤਿਹਿਅਵਸਰਜੈਜੈਰਧੁ
ਰਾਈ।ਜੈਜੈਜੈਤਿਜਨਕਨ੍ਰਿਪਜਾਈ।ਇਹ
ਬਿਧਿਪਰਨਿਗਰਨਿਪੁਨਿਛਾਈ।ਹਰਖੇਸੁ
ਰਸੰਜਨਸਮੁਦਾਈ।ਜਹਿਸੁਖਨਿਰਖਿਨਗ
ਰਨਰਨਾਰੀ।ਬਾਲਬ੍ਰਿੱਧਸਬਭਏਸੁਖਾਰੀ

CC-0 Punjab University Chandigarh. An eGangotri-Vaidika Bharara Initiative

।ਘਰਘਰਮੰਗਲਚਾਰਸੁਹਾਏ॥ਪ੍ਰਮੁਦਿਤਮਿ
ਲਿਸੁਵਾਸਨਿਨਗਾਏ॥ਭੁਏਨਿਰਾਸਨਰੇਸਬਿ
ਚਾਰੇ॥ਨਿਜਨਿਜਗ੍ਰਿਹਗਮਨੇਅਨਮਾਰੇ॥ਤਬ
ਮਿਥਿਲੇਸਮਹਾਂਮੁਦਮਾਤੋ॥ਰਘੁਬਰਸੰਗਸਨੇ
ਹਿਨਦਿਨਤੋ॥ਮੁਨਿਕੌਸਕਹਿਕਹੇਕਰਿਜੈਗੀ
ਪਾਬਨਿਮਲਬਰਨਜਹਿਤੋਰੀ॥ਦੋਹਿਰਾ॥ਕ
ਰਜੋਰਿਕਰਿਬਹੁਬਿਨੈਬਾਰਨਬਿਪੁਲਬੇਗਿਚ
ਢਾਇਕੈ॥ਰਘੁਬੀਰਲਖਨਸਮੇਤਬਾਜਨਬਿ
ਬਿਧਿਭਾਂਤਿਬਜਾਇਕੈ॥ਸਬਨਗਰਨਰਨਾਰਕ
ਜਾਰਬਗਰਨਿਬਿਹਰਿਬਿੰਪ੍ਰਨਿਬਸ੍ਰਾਦਿਜੋ॥
ਜੋਕ੍ਰਿਪਨਅੰਧਅਨਾਥਜਾਚਕਤੇਅਜਾਚਕ
ਸਬਕਿਜੋ॥੧੦॥ਸੋਰਠਾ॥ਇਮਿਸਬਨਗਰਢਿ

CC-0 Punjab University Chandigarh. An eGangotri-Vaidika Bharara Initiative

ਗਾਇਪਾਇਪਰਾ।ਅਨਿਦਾਨਿ੍ਪਾ।ਬਦਾਰਿਨਿਲ
ਯਨਿਜਲਆਇਪਰਮਪ੍ਰੇਮਪੂਜੇਪ੍ਰਭੂ।੧੦।ਤ੍ਰੋ
ਸੁਖਲਹੋਜੇਨਰੇਸਨਿਰੀਖਰਾਮਮੂਰਤਿਅਧੂਰਾ।
ਜੋਕਾਹਿਸਕੈਨਸੋਸਜਾਸੁਸਹਸਆਨਨਬੋਲੈ।
੧੧।ਇਤਿਸ੍ਰੀਰਾਮ੍ਰੂਹੰਸਜੋਰਤਨਹਰਿਬਿਰਚਿਤੇਖ
ਟਪੰਚਾਸਤਮੋਧਿਆਇ॥੫੬॥ਉੱਤਰਾਰਧਪਅ
ਸਟਮੋਧਯਾਯ:॥੧।ਦੋਹਾ।ਸੁਖਸੋਂਬੀਤੀਸਿਹਿ
ਸਭਜੋਬਿਮਲਪਰਭਾਤ।ਆਏਕੌਸਿਕਨਿਕਟ
ਨ੍ਰਿਪਨਿੱਤਅਕਿੱਤਅਕਰਿਪ੍ਰਾਤ।੧।ਚੌਪਈ।ਕ
ਰਿਪ੍ਰਨਾਮਨ੍ਰਿਪਕਹਿਕਰਜੋਰੀ।ਪੂਜੀਪ੍ਰਭੁਸਬਮ
ਨਸਾਜੋਰੀ।ਅਬਮੁਨਿਨਾਥਪਠਾਇਅਦੂਤਾ।ਅ
ਵਹਿਜਬਆਵਧਪੂਰਹੂਤਾ।ਸਬਸਮਾਜਸਿਤੁ

CC-0 Punjab University Chandigarh. An eGangotri-Vaidika Bharara Initiative

ਤਅਵਧਪੇਸਾ ।ਨਿਜਕਰਕਗਹਿੰਬੈਨਾ
ਬਰਬੇਸਾ ।ਜਹਿਉਤੁ ਸਵਨਿਹਾਰਿਨਰ
ਨਾਹਾ ।ਲਹਿਤਾਆਨੁਆਨੰਦਅਥਾਹਾ
ਸੁਨਿਨ੍ਰਿਪਬਚਨਹਰਖਹਿਯਾਮਾਹੀ ।
ਕੌਸਿਕਮੁਨਿਬੋਲੇਬਰਬਾਨੀ ।ਨਿਕਮੈਂ
ਝਨਰਨਾਥਬਿਚਾਰਾ ।ਪਠਯਹਿੰਦੂਤਔਂ
ਸ੍ਰਅਸਵਾਰਾ ।ਦਸਰਥਨ੍ਰਿਪਸੁਨਿਸੁਤ
ਨਿਸਮੇਤਾ ।ਐਹੈਸੇਨਸਹਿਤਸੁਖਦੇਤਾ ।
ਸੁਨਿਮੁਨਿਬਚਨਜਨਕਨ੍ਰਿਪਹਰਖੇ ।
ਪਠਏਦੂਤਪ੍ਰੇਮਪਨਪਰਖੇ ।ਚਲੇਬਯ
ਰਿਥੇਗਬਰਬਾਜੀ ।ਪਹੁਚੇਅਵਧਪਸਕ
ਲਸੁਖਸਾਜੀ ।ਰਾਜਦੁਵਾਰਰਤਨਚਯ

CC-0 Punjab University Chandigarh. An eGangotri-Vaidika Bharara Initiative

ਰਾਜੂ। ਬਹੁਰਥਗਜਬਰਬਾਜਿਥਿਹਾ
ਰੂ। ਤਹਾਂਜਾਇਸਬਾਬ੍ਰਿਤਬਖਾਨੋ। ਸੁਨਤ
ਦ੍ਵਾਰਪਾਲਨਿਸਨਮਾਨੋ। ਨ੍ਰਿਪਨਿਦੇਸ
ਭੀਤਰਪਹੁਚਾਏ। ਜਾਇਸਮੀਪਸਬਹਿ
ਸਿਰਨਾਏ। ੨ ਦੋਹਰਾ। ਦੈਆਸੀਸਬੋ
ਲੇਬਹੁਰਸੁਨਹੁਰਾਜਾਸਿਰਤਾਜਾ। ਸਤਾ
ਨੰਦਕੌਸਿਕਜਨਕਸੰਸੁਤਸਕਲਸਮਾ
ਜ। ੩ ਚੌਪਈ। ਪੂਛੀਕੁਸਲਤੁਮਹਿੰ
ਭੂਆਵਨ। ਪੁਨਿਨ੍ਰਿਪਕਹੋਸਿਦੇਸਸੁ
ਹਾਵਨ। ਰਾਮਲਖਨਤਵਸੁਵਨਸੁਹਾ
ਏ। ਇਹਾਂਧਨੁਖਮਖਦੇਖਨਿਆਏ॥
ਜਿਸਿਮਿਟੇਅਪਰਅਪਰਗੀਮਿਤਿਰਾਜਾ

CC-0 Punjab University Chandigarh. An eGangotri-Vaidika Bharara Initiative

ਰਿਗਭੂਮਭੁਲਭੁਓਸਮਾਜਾਤਹਿੰਭੁਵ
ਪਨਭ੍ਰਿਜਨਪਨੋਮੋਗਾਸੁਨਿਸਖੁਠੇਬੀ
ਰਥਰਜੋਗਾ।ਕਰਿਕਰਿਜਤਨਰਹੋਪਾਹਿ
ਹਾਰੀ।ਸਿਭੁਸਗਾਸਨਸਕੇਨਟਾਰੀ।ਤਿ
ਹਿੰਸਮਾਜਤਵਤੇਨੇਨਰੇਸਾ।ਗਮਨਾਮ
ਸੁਦਰਬਰਥੇਸਾ।ਆਇਸਪਾਇਕੁਸਿ
ਕਮੁਨਿਕੇਗਾ।ਭ੍ਰਿਜੋਚੰਪਕਗੀ।ਜਿਮ
ਕੇਗਾ।ਨਿਜਬਲਾਬਿਪਲੂਬਗੀਬੇਦੇਗੀ।
ਭੁਇਨਿਹਾਲਨਿਰਖਨਵਨੇਗੀ।ਤੰਤੇ
ਆਇਸੇਨਸੁਤਸੰਗਾ।ਸਜਗ।ਜਥਾਜੇ
ਸਮਾਜਸੁਰੇਗਾ।ਕਰਨਾਕਾਰਿਕੀਜਿਥ
ਸੁਤਥਿਆਹੂਲਹਿਅਜਗਤਿਪਤਿਲੋ

CC-0 Punjab University Chandigarh. An eGangotri-Vaidika Bharara Initiative

ਰਨਲਾਗੂਜਾਹਿਮਿਥਿਲਾਧਿਪਕਜੋ
ਸਿਦੇਸਾਕਰਿਯਜਥਾਭੁਰਿਸੀਅਵਧੇ
ਸਾਦੂਤਬਚਨਸੁਨਿਭੂਪਤਿਹਰਖੋਆ
ਨੰਦਉਭਿਅਗਿਨੈਨਜਲਬਰਖੋਪਰਮ
ਪ੍ਰੇਮੋਦਿਯਾਇਪੁਲਕਨੋ।ਸੁਵਨਸਦੇਸ
ਸੁਧਾਸੁਅਘਾਨੋ।ਤਬਬਾਸਿੰਸਗੁਰ
ਸਚਵਬੁਲਾਏ।ਜਨਕਦੂਤਬਰਬਚ
ਨਸੁਨਾਏ।੪।ਦੋਹਰਾ।ਨਾਥਜਨਕ
ਜਨਪਤਿਸੁਤਾਸੀਤਾਨਾਮਸੁਦੇਸਾ।ਤਾਂਸ
ਨਰਮਾਵਿਵਾਹਿਯੇਕਾਤਦੂਤਬਰਬੇਸ
ਪੌਭਪਈ।ਜਥਾਉਚਿਤਸੋਕਹਿਯੇਗੁ
ਸਾਈ।ਸੁਨਿਮੁਨਿਬੋਲੇਸਚਿਵਸੁਹਾਈ

।ਜਨਕਸਦਨਸਬਭਾਂਤਿਸੁਹਾਵਨ॥
।ਪਗਮਪ੍ਰਸੰਸਿਤੁਪਾਵਨਪਾਵਨ॥ਸ
ਬਬਿਧਿਉਦਿਤੁਆਨੈਅਵਧੇਸਾ॥ਕ
ਰਿਓਬਿਵਾਹਬਿਧਾਇਆਂਦੇਸਾ॥ਸੁਨਿ
ਗੁਰਸਾਚਿਵਬਚਨਨ੍ਰਿਪੋਤੋਖੋ॥ਜਿਮਥ
ਨੈਸੇਰਸੋਰਪਾਗਿਪੋਖੋ॥ਤਬਬੁਲਾਇਯ
ਤੁਨਾਪਤਿਰਾਜੀ॥ਕਹੇਸਜਹੁਸਜੰਦ
ਨਗਜਬਾਜੀ॥ਸਿਵਿਕਾਅਵਲਿਅ
ਨੂਪਅਨੇਕਾ॥ਬੇਸਰਊਟਸਕਟਸਬਿ
ਬੇਕਾ॥ਬਿਬਿਧਬਨਾਵਸਾਹਿਤਸਬਸਂ
ਸਾ॥ਸਬਬਿਧਿਸਜਹੁਸੇਨਅਤਿਰਾ
ਸਾ॥ਬਦਕਾਬਿਬਿਧਬਜਾਵਹੁਬਾਜਾ॥ ੩੪

ਆਨਕਪਟਹਤ੍ਰੇਰਿਪੁਨਿਤ੍ਰਜਾ।ਕਾਹ
ਲਮਰਦਲਮੁਰਜਮਹਾਨਾ।ਢਕ੍ਰਨਾ
ਦਨਿਖਲਜਗਜਾਨਾ।ਮੰਗਲਸਕਲ
ਸਜਹੁਸੁਖਸੇਤੂ।ਪੂਜਿਗਜਾਨਨਗਨ
ਕੁਲਕੇਤੂ।ਇਮਕਹਿਮਹਿਪਮਹਾਂਮੁਦ
ਮਨੀ।ਗਇਭੁਵਨਭੀਤਰਜਹਿਂਰਨੀ
।ਰਮਲਖਨਜਨਨੀਕੈਕੇਈ।ਆਪਰਭੁ
ਆਲਭ੍ਰਾਰਜਾਜੇਈਂ।ਸਬਨਿਬੁਲਾਇ
ਬਿਗਾਸਿਬਰਬੇਸਾ।ਬੋਲੇਬਿਮਲਬ
ਚਨਬਿਮਲੇਸਾ।ਸਬਸੁੰਦਰਗਿਸੁਨਹੁ
ਮਨਭਾਵਨਾ।ਸੁੰਦਰਸੁਵਨਸਿਦੇਸਸੁਗ
ਵਨਾ।੧ਦੋਹਰਾ।ਰਮਲਖਨਮੁਨਸਿ

ਗਏਊਅ ਗਹਿੰਜਨਕਨ੍ਰਿਪਗੇਹਾ।ਤ

ਹੰਕੀਨੇਕੌਤਕਜੁਕਛੁਸੁਨਹੁਸੁਸਾਹਿਤ

ਸਨੇਹਾ।੭ ਚੌਪਈ ਜਨਕਨ੍ਰਿਪਤਿਕੇ

ਨਿਆਕਮਨੀਆ।ਸੀਤਾਨਾਮਜੁਗਤਿ

ਰਮਨੀਆ।ਤਿੰਹਬ੍ਯਾਹਨਿਪਨਕਯੋ

ਨਰੇਸਾ।ਸੁਨਹੁਸਕਲਨ੍ਰਿਪਬੀਰਬਿ

ਸੇਸਾ।ਕੈਰਪਨੁਖਭੁਦ੍ਵਭੁਜਨੇਜੋਈ

ਆਮਸੁਭੁਸੁਤਾਸਗਿਸਬਗਜੋਈ।ਜਰ

ਸੁਨਿਸਬਬਸੁਧਾਧਿਪਧਾਏ।ਧਨੁਖ

ਨਹਲ੍ਯੋਹੈਰਹਰਰਾਏ।ਤਿਹਿੰਸਮਾਜ

ਸੁਨਿਮੁਨਿਅਨਸਾਸਨਾ।ਤੇਕ੍ਯੋਰਾਮਉ

ਏਸਸਰਾਸਨਾ।ਨਿਰਖਪ੍ਰਸਿਨਭੋਜੀਅ

CC-0 Punjab University Chandigarh. An eGangotri-Vaidika Bharara Initiative

ਬਿਲੋਸਾ।ਦਈਸੁਤਾਸੀਤਾਂਬਰਬੇਸ।੦
ਤ੍ਰਿਹਿੰਬਿਵਾਹਹਿਤਮੋਹਿਬੁਲਾਯੋ।ਇ
ਮਕਹਿਨ੍ਰਿਪਤਿਪਰਮਪੁਲਕਾਯੋ।ਸੁ
ਨਿਜਾਨੀਬਾਨੀਸੁਖਸਾਨੀ।ਅਤਿਹਿ
ਯਹਰਖਾਨੀਸਬਰਾਨੀ।ਧਰਮਪ੍ਰਸੇ
ਦਾਮਗਨਮਨਭਾਯੋ।ਦੇਹਿਸਰੋਗਹਬਿਸ
ਰਿਸਬਰਾਯੋ।ਪੁਨਿਪੁਨਿਪੂਛਹਿੰਪ੍ਰੇਮ
ਸਮੇਤਾ।ਭੁਨੈਨਭਾਰਤਿਭਾਸੁਖਜੇਤਾ
ਆਨੰਦਊਦਧਿਉਮਡਿਜਨੁਆਵਾ।ਸ
ਦਨਸਦਨਬਰਬਾਜਬਧਾਵਾ।ਜੰਤ੍ਰਤੰ
ਮੰਡਿਲਸਾਜਸਮਾਜਾ।ਬਾਜਤਬਿਬਿ
ਧਭਾਂਤਿਬਰਬਾਜਾ।ਗਾਵਤਗੀਤਮਧੁਰ

CC-0 Punjab University Chandigarh. An eGangotri-Vaidika Bharara Initiative

ਪਿਕਬੈਨੀ।ਨਾਚਤਿਨੀਲਨਲਿਨ
ਵੈਨੀ।ਕੋਊਕਰਿਬਹੁਬਿਜਨਅਲੇ
ਏ।ਸਾਦਰਸੇਵਤਦੇਵਸੁਹਾਏ। ਦੋ
ਹਰਾ। ਅਹੰਔਦਮਗਿਲਅਗਨਅਵ
ਧਨਗਰਨਰਨਾਰਿ।ਦੇਤਿਦਾਨਦ੍ਵਿਜਦੀ
ਨਜਨਅਧਨਅਨੈਨਨਿਹਾਰਿ। ਚੌ
ਪਈ। ਅਵਨਿਪਆਂਗਨਆਨੰਦ
ਜੇਤੇ।ਕਹਿਨਸਕਹਿਂਕੋਟਿਕਕਵਿਕੇਤੇ
।ਬਿਬਿਧਨਟੀਨਾਚਿਤਕਰਿਗਾਨਾ।ਕ
ਰਤਹਾਸਹਾਸਕਗਨਨਾਨਾ।ਕੌਤਕਿਕੋ
ਇਕਹਾਂਲੌਕਹਿਓ।ਨਿਰਖਤਥਕਿਤਚ
ਕਿਤਚਿਤਗਹਿਓ।ਤਬਅਵਧੇਸਗਨ

CC-0 Punjab University Chandigarh. An eGangotri-Vaidika Bharara Initiative

ਕਦ੍ਵਿਜਦ੍ਵਾਰਾ।ਸੋਧਿਸੁਲਗਨਿਨਖਤਥ
ਰਥਾਰਾ।ਸਾਜਿਸਬਸਾਜਸਮਾਜਸੁਹਾ
ਏ।ਪੂਜਦੇਵਗੁਰੁਭੂਸੁਰਭੁਤਾਏ।ਆਇਸ
ਪਾਇਬਜਾਇਬਧਾਈ।ਗਾਮਨੇਮਗਨ
ਸਗੁਨਸੁਭੁਪਾਈ।ਪ੍ਰਥਮਪ੍ਰਹਰਖਿਗਮ
ਨਗੁਰੂਕੀਨਾ।ਪੁਨਿਥਰਸੰਧ੍ਯਾਸੰਗਸੁ
ਭੁਲੀਨਾ।ਬਹੁਰਭੁਰਤਿਰਿਪਸੂਦਨਸੋ
ਹੇ।ਰਾਜਕੁਮਾਰਸੰਗਸੁਭੁਸੋਹੇ।ਜਾਤਨ
ਚਾਵਤਅਰਥਅਨੇਖੋ।ਨਿਖਾਸਿਖਥੇ
ਖਥਨੇਅਤਿਚੋਖੋ।ਬਾਜਤਥਾਜਨਬਿ
ਬਿਧਾਬਿਧਾਨਾ।ਨਵਨਰਤਕਨਿਰਤਤਿ
ਕਰਿਗਾਨਾ।ਗਾਮਨੀਅਨੀਬਹੁਰਿਬਹੁਰੈ

ਰਾ।ਗਜਰਥਪੈਦਲਤ੍ਰਗਲਤੂਠੈਰਾ।

੧੦ ਦੋਹਰਾ ।ਦਸਸਹੰਸ੍ਰ।ਸਿੰਧੁਰਸਜੇ
ਸ੍ਯੰਦਨਸਠਹਜਾਰ।ਹੈਦਲਪੈਦਲ
ਲੱਛਦਸਲੱਛਜਥਾਕ੍ਰਮਧਾਰ।੧੧।

ਚੌਪਈ ।ਬਾਰਮੁਖੀਬਰਬਿਬਿਧਬਤ੍ਰ
ਥਾ।ਅਪਰਅਨੇਕਗੁਨੀਜਨਜੂਥਾ।ਸੇ
ਵਕਸੇਨਪ।ਸਚਿਵਸੁਹਾਏ।ਚਲੇਚੌ
ਪਿਅਨਗਨਮਨਭਾਏ।ਅਹੰਮਹਾਂ
ਜਨਮੰਗਲਪਾਨੀ।ਪ੍ਰੇਮਪੁਲਕਅਨ
ਰਨਗੁਨਖਾਨੀ।ਬਾਹਰਨਿਕਸਿਨਗ
ਰਤੇਧਾਈ।ਮਿਲਿਮਿਲਿਮਹਿਪਹਿੰਦੇ
ਤੁਬਧਾਈ।ਸਜਿਸਿੰਗਾਰਸਾਰੰਗਨ

CC-0 Punjab University Chandigarh. An eGangotri-Vaidika Bharara Initiative

ਵਧੈਨੀ। ਮੰਗਲਕਲਸਲਿਏਪਿਕਬੈ
ਨੀ। ਗਾਵਹਿਮਿਲਿਮੰਗਲਚਹੂੰਓਰਾ
ਪ੍ਰੇਮਪ੍ਰਮੋਦਬਿਨੋਦਨਥੋਰਾ। ਇਹਿਬਿ
ਧਿਚਲੇਮੁਦਤਿਮਨਰਾਜਾ। ਚਹੁਦਿਸਿ
ਮੰਗਲਸਾਜਸਮਾਜਾ। ਛੁੰਤ੍ਰਚਮਰਸੈਂ
ਤ੍ਰਿਤਮਨਮੋਹਿਤਾ। ਰਾਜਸਮਾਜਸਿਗਾਸ
ਬਸੋਹਤਾ। ਚਲੀਸੈਨਸਬਭ੍ਰਾਂਤਿਨਸਾਜੀ।
ਜਨਬਸੰਤਬਾਹਨੀਬਿਰਾਜੀ। ਬੀਚਬੀ
ਚਕਰਿਬਾਸਸੁਹਾਏ। ਮਿਥਿਲਾਮਹਾਂਮ
ਹਿਪਮਨਆਏ। ੧੨ ਸੋਰਠਾ ਭੁਏਸੁ
ਵਿਤਮਹਿਪਾਲਮਿਥਿਲਾਨਵਨਗਰੀ
ਨਿਰਖਾ। ਬਨੇਬਿਲਿਦਬਿਸਾਲਮਨੀ

CC-0 Punjab University Chandigarh. An eGangotri-Vaidika Bharara Initiative

ਤ੍ਰਿਤਅੰਦਰਜਹਾਂ।੧੩।ਇਤਿਸ੍ਰੀਰਾਮ
ਰਹੱਸ੍ਯੇਰਤਨਹਰਿਬਿਰਚਿਤੇਸਪਤਮੀ
ਭਾਸਤ੍ਰੋਧ੍ਯਾਯ:੫੧।ਉਤ੍ਰਾਰਧਨਵ
ਮੋਧ੍ਯਾਯ:੯।ਦੋਹਰਾ।ਸੁਨਿਅਖਿਲ
ਧਿਪਅਵਧਪਤਿਆਵਨਭ੍ਰਾਵਨਭੂਮਿ।
ਪੁਰਜਨਸੱਜਨਸੰਗਲੈਚਲੇਪ੍ਰੇਮਅਪਰ
ਪੂਮਿ।੧।ਚੌਪਈ।ਆਂਵਤਦੇਖਿਦੁਹੂੰਦਿ
ਸਿਹਰਖੇ।ਪ੍ਰੇਮਪ੍ਰਮੁਦਪੂਰਨਮਨਕਰਖੇ
ਜਨਕੁਹਿੰਨਿਰਖਿਹਰਖਿਹਿਅਰਜਾ।
ਉਤ੍ਰਿਦੂਰਦੇਤੇਸਾਹਿਤਸਮਾਜਾ।ਤਨਪੁ
ਲਕਿਤਪ੍ਰਹਮੀਤਲਠਾਢੇ।ਸਮਧੀਨਿ
ਰਖਿਨੇਹੁਨਵਬਾਢੇ।ਜਨਕਮਹਾਂਮਤਿ

CC-0 Punjab University Chandigarh. An eGangotri-Vaidika Bharara Initiative

ਨ੍ਰਿਪਹਿਨਿਹਾਰੀ।ਸਬਬਿਧਪਗਮਪੂਜ
ਅਨਿਰਧਾਰੀ।ਕਰਿਜੁਗਜੋਰਿਚਰਨਸਿ
ਰਨਾਏ।ਨ੍ਰਿਪਉਠਾਇਨਿਜਕੰਠਲਗਾਏ
।ਬਾਰਬਾਰਮਿਲਿਅਵਧਨਰੇਸਾ।ਪੂਛੀਕੁ
ਸਲੋਕੇਸਪੁਰਦੇਸਾ।ਪੁਨਿਬਿਦੇਹਬੋਲੇ
ਬਿਗਸਾਨੇ।ਅਬਸਬਕੁਸਲਜੁਤੁਮਾਨਿ
ਅਗਾਨੇ।ਇਹਿਬਿਧਿਪੂਛਪਰਸਪਰਛੇ
ਮਾ।ਰਥਚਢਾਇਪੁਨਿਨ੍ਰਿਪਸਪ੍ਰੇਮਾ।ਸ
ਰਥਕਗਮਕਮੋਅਖਿਲੇਸਾ।ਭੁਏਮੁਦਿ
ਤੁਲਖਿਨੇਹਨਰੇਸਾ।ਹਰਖਬਜਾਇਬਿ
ਬਿਧਿਬਿਧਬਾਜਾ।ਚਲੇਜੋਲਵਾਇਨਗ
ਰਨਿਜਰਾਜਾ।ਲੈਆਇਨਿਲਯਨਿਜਨੀ

CC-0 Punjab University Chandigarh. An eGangotri-Vaidika Bharara Initiative

ਤ੍ਰਿਨਿਵਾਸਾ।ਦੀਨੇਜਥਾਜੋਗਜਨਵਾ
ਸਾ।ਸੈਨਸਹਿਤਸਨਮਾਨਿਸਨੇਹਾ।ਨਿ
ਪਨਿਦੇਸਲੈਗਾਮਨੋਜੇਗੇਹਾ। ਦੋਹਰਾ
ਜਾਇਨਿਲਯਨਿਜਨੇਹੁਸੁਤਨਾਨਾਥਿ
ਧਿਪਕਵਾਨਾ।ਪਠਏਭੁਰਿਭੁਰਿਭਾਰਬਹੁ
ਸੁਦਰਸੁਧਾਸਮਾਨਾ। ਚੌਪਈ ।ਪੁਨਿ
ਅਨਮਾਦਿਸਿੰਧੁਸੁਖਖਾਨੀ।ਸੁਨਿਮਿ
ਥਿਲੇਸਨਿਦੇਸਸਜਾਨੀ।ਸਬਾਮਿਲਿ
ਗਏਜਹਾਂਜਨਵਾਸਾ।ਕੀਏਬਿਬਿਧ
ਬਿਧਿਬਿਭਵਬਿਲਾਸਾ।ਸੁਰਪੁਰਦੁਰ
ਲਭਭੋਗਸਮੂਹਾ।ਲਖਿਸਭਭਏਚਕਿ
ਤਜਨਜੂਹਾ।ਅਵਧਨਰੇਸਨਬਿਸੈਂਧ

CC-0 Punjab University Chandigarh. An eGangotri-Vaidika Bharara Initiative

ਵ੍ਯਾਹਜਾਨਜਨਕਜੋਗੀਸਯੁਕ੍ਤਾਵ੍ਯਾਤਿ
ਹਿਂਅਵਸਰਕੌਸਿਕਮੁਨਿਆਏ।ਰਾਮ
ਲਛਨਲੈਸੰਗਸੁਹਾਏ।ਆਵਤਦੇਖਸ
ਕਲਜਨਰਾਮਹਿਂ।ਅਤਿਸਿਸੁਮਨਸ
ਵ੍ਨਘਨਸਜਾਮਹਿਂ।ਧਰਅਪੁਸੋਦਿਪ
ਝਿਪਰਫੂਲੋ।ਦੇਹਸਨੇਹਨੇਹਸਬਭੂਲੇ
ਮੁਨਿਸਮੇਤੁਦੋਊਤਨਯਨਿਹਾਰੀ।ਅ
ਵਨਿਪਉਠੇਹਰਖਹਿਯਭਾਰੀ।ਪ੍ਰੇਮਉ
ਮਗਿਮੁਨਿਬਰਪਗਲਾਗੇ।ਚਰਨਪਰ
ਤਸੁਤਲਖਿਅਨੁਰਾਗੇ।ਮੁਨਿਪਗਪਰ
ਪੁਨਿਸੁਵਨਸੁਹਾਏ।ਹਰਖਿਹੇਰਹਸਿਹਿ
ਯੇਂਲਗਾਏ।ਉਮਗੇਨੈਨਨੇਹਨਵਨੀਰ

CC-0 Punjab University Chandigarh. An eGangotri-Vaidika Bharara Initiative

।ਭਿਜਾਏਪ੍ਰੇਮਅਪਨੋਸੇਵਦਅਧੀਰਾ।ਬਾਰਬਾ
ਰਉਰਲਾਇਲਿਤ੍ਰਾਈ।ਪੁਨਿਮੁਨਿਬਰ
ਹਿਕਰਤਸਿਰਨਾਈ।੫ਦੋਹਰਾ।ਪ੍ਰਭੁ
ਕਰੁਨਾਕਰਿਆਹਿਬਨੋਸੁਕ੍ਰਤਸੰਬੰਧਪਉ
ਦਾਰਾਤ੍ਰਮਸੇਸੀਤਸੁਹ੍ਰਿਦਸਦਾਸੰਜਿਤਧ
ਰਉਪਕਾਰਾ।੬ਚੌਪਈ।ਸੁਨਿਬੋਲੇਮੁਨਿ
ਬਰਮੁਸਿਕਾਈ।ਭ੍ਰਾਤਅਭ੍ਰਤਜਨਹਿਤੂ
ਸੁਖਛਾਈ।ਤੋਸਮਭੂਪਭੂਰਿਬਡਭਾਗੀ
ਭਯੋਨਪਰਨਿਪਰਮਅਨੁਰਾਗੀ।ਧਾ
ਰੀਰੂਪਦੀਏਅਹਿਜੋਭੂਆਲੇਹੁਨ੍ਰਿਪਤਿਨਿ
ਜਨੇਦਨਦੋਊ।ਸੁਨਿਮੁਨਿਬਰਜਬਰ
ਨਰਖ੍ਯੁਰਾਜਾ।ਹਰਖੇਸੀਜੁਤਸਕਲਸਮ

CC-0 Punjab University Chandigarh. An eGangotri-Vaidika Bharara Initiative

ਜਾ। ਤਬਰਘੁਬਰਲਖਮਨਹਰਖਾਈ।
ਮਿਲੇਮੁਦਿਤਪ੍ਰਿਅਭ੍ਰਾਇਨਪਾਈ। ਸਬ
ਬਿਧਿਪੂਛਿਪਰਸਪਰਛੇਮਾ। ਮਿਲੇਬਤ੍ਰ
ਰਘੁਭ੍ਰਸਖਨਿਸਪ੍ਰੇਮਾ। ਜਥਾਜੋਗਜਨ
ਗਨਜੇਜੋਈ। ਮਿਲਿਸੈਤਾਪਸਬਨਿਕੇ
ਖੋਈ। ਇਹਿਬਿਧਿਸਕਲਲੋਕਸੁਖਸਾ
ਨੋ। ਰਘੁਬਰਦਰਸਨਪਰਜਿਅਧਾਨੋ
ਪ੍ਰਭੁਬਿਵਾਹਅਵਸਰਜਬਆਵਾ। ਲਿ
ਗਮਲਨਖਤਲਗਨਮਨਭਾਵਾ। ਤਿ
ਹਿੰਅਵਸਰਗਮਿਥਿਲੇਸਪਠਾਏ। ਸਤ
ਨੰਦਨਰਪਤਿਪਹਿਆਏ। ਕਹੋਜੋਚਲਿਅ
ਰਘੁਬਰਮਹਾਂਰਾਜਾ। ਲੇਸੁਤਸੰਗਸਮੇਤ

CC-0 Punjab University Chandigarh. An eGangotri-Vaidika Bharara Initiative

ਸਮਾਜਾ।ਸੁਨਿਮੁਨਿਬਰਜਬਚਨਸੁਖ
ਜਾਲਾ।ਹਰਖਿਹਨੀਵ੍ਰਿੰਦਭੂਰੀ।ਬਿਸਾਲਾ
੬ ਦੋਹਰਾ।ਬਿਮਲਬਿੱਪ੍ਰਗਨਛੰਡਗ
ਨੈਨੈਗਮਅਗਨਗੁਨਵਾਨ।ਚਲੇਸੰਗਿ
ਲੈਅਵਧਪਤਿਬਿਤਤਬਜਾਇਨਿਸਾਨ
੭।ਬਿਬਿਧਭਾਂਤਿਭੂਖਨਬਸਨਅੰਗਾਂ
ਗਪਹਿਰਾਇ।ਸੰਗਲੀਏਸੁੰਦਰਸੁਵ
ਨਸਿਪੁਰਸੁਭਗਰਚਾਇ।ਚੌਪਈ
ਸਿਬੁਲਾਪੁਰਬਾਸੀਨਰਨਾਰੀ।ਜਨਮੁ
ਗਸੁਰੀਸਕਲਤਨੁਧਾਰੀ।ਸੁਨਿਆਵ
ਨਭਾਵਨਨ੍ਰਿਪਕੇਰਾ।ਘਰਘਰਖਰਭੁਰ
ਭੋਜੇਘਨੇਰਾ।ਚਢੀਅਟਨਿਅਬਲਾਅ

CC-0 Punjab University Chandigarh. An eGangotri-Vaidika Bharara Initiative

ਲਬੇਲੀ।ਨਿਜਛਬਿਛਪਾਛੈਲਛਬਿ
ਪੇਲੀ।ਤਜਿਤਜਿਕੈਗੇਜੇਗਜਿਗਜਾ
ਏ।ਦੇਖਨਿਦਸਰਥਸੁਵਨਸੁਹਾਏ।ਕੋ
ਊਇਕਚਲੀਅਪਗੁਹੀਬੇਨੀ।ਬਰਖ
ਤ੍ਰਿਪਰਨਿਸੁਮਨਗਨਸ੍ਰੇਨੀ।ਨੂਪਰਅ
ਪਰਪਹਿਰਪਗਏਕਾ।ਇਕਕਰਗਹਿ
ਗਮਨੀਅਬਿਬੇਕਾ।ਕੋਊਇਕਦੈਅੰਜ
ਨਇਕਨੈਨਾ।ਚਪਲਚਲੀਰੈਚਲੀਅ
ਗਨੈਨਾ।ਕੋਊਇਕਨੀਬੀਬੰਧਾਬਿਸਾਰੀ
ਕਰਿਗਹਿਚਲੀਅਲੀਅਤਵਾਰੀ।ਕੋ
ਊਰਸਿਤਰਸਨਾਰਸਰਾਤੀ।ਕਰਧਰ
ਚਲੀਦਰਸਰਸਮਾਤੀ।ਇਹਿੰਬਿਧਿਅ

ਟਾਂਸ੍ਰੋਰੇਖਾਸ੍ਰੰਕੀ।ਜਾਂਤਤਾਂਰੈਦਬਦਨ
ਛਬਛਾਂਕੀ।ਨਿਰਖਹਿੰਰਘੁਬਰੂਪਅ
ਨੂਪਾ।ਕੋਟਿਕਮਨਮਥਾਮਨਮਥਰੂਪਾ।
।ਇੰਦ੍ਰਨੀਲਮਨਿਸੁੰਦਰਸਜਾਮਾ।ਸੀਸਮੁ
ਕੁਟਮਨਿਗਨਅਭਿਰਾਮਾ॥ਤਿਲਕਬਿ
ਸਾਲਭਾਲਭ੍ਰਲਭ੍ਰਾਜਤਾ।ਕੁੰਡਲਮਕ
ਰਮਨੋਹਰਰਾਜਤਾ।ਅਲਕਸ੍ਰਲਕਛ
ਬਿਲੋਲਕਪੋਲਨਿ।ਮੁਸਕਨਿਮਦਿਅ
ਧੁਰੀਮ੍ਰਦੂਬੋਲਨਿ। ਏਛਿਦ ।ਮ੍ਰਦੂਬੋ
ਲਗੋਲਕਪੋਲਕੁੰਡਲਡੋਲਲੋਲਸੁਹਾ॰
ਵਨੋ।ਗਲਮੁਕਤਿਮਾਲਬਿਸਾਲਨਵ
ਮਨਿਜਾਲਭੂਖਨਭਾਵਨੋ।ਕੇਯੂਰਕਕ

CC-0 Punjab University Chandigarh. An eGangotri-Vaidika Bharara Initiative

ਨਬੈਕਬਾਹੁਅਤਿਕਰੈਕਬਿਭ੍ਰਿਜਈਆ,
ਮਾਨਿਅੰਗੁਲੀਯਕਅੰਗੁਲੀਨਖਿਪਿ
ਗੁਲੀਭ੍ਰਾਗਤਿਭ੍ਰਈਆ, ੧੦ ਸੋਰਠਾ ਪੀ
ਤਬਸਨਅਤ੍ਰਿਰਾਮਜਾਵਕਰੰਜਿਤਕੈ
ਜਪਦਾ ਨਿਰਖਿਰਾਮਛਬਧਾਮਭ੍ਰਈ
ਕਾਮਬਸਬਾਮਸਬਾ, ੧੧ ਇਤਿਸ੍ਰੀਰਾਂ
ਮਰਹੱਸ੍ਯੇਰਤਨਹਰਿਬਿਰਚਿਤੇਅਸ
ਟਪੰਚਾਸਤ੍ਤਮੋਧ੍ਯਾਯ: ੫੮ ਇਤਿਊ
ਤ੍ਰਾਰਧਦਸਮੋਧ੍ਯਾਯ: ੧੦ ਦੋਹਰਾ ਰ ੦
ਮਹੂਪਰਸਮਰਾਨਾਮਨੰਪਰਸਪਰਬਾਤ ਕਰਤ
ਅਰੀਪਨਿਅਜਾਹਿਧਨਖਮਖਸਜੋਜੇ
ਸੁਮਾਤਿਸੀਯਤਾਤਾ, ੧ ਚੌਪਈ ਜੈਨੋਹ

CC-0 Punjab University Chandigarh. An eGangotri-Vaidika Bharara Initiative

ਤਜਹਿਸੈਂਝਸੁਹਾਵਨਾ।ਕਿਮਆਵਤ
ਰਘੁਬਰਮਨਭਾਵਨਾ।ਹਮਹਿਹੋਤਦ
ਰਸਨਜਾਹਿਕੈਸੋਂ।ਪਾਰਸਪਰਸਕ੍ਰਿ
ਪਨਕਹੁੰਜੈਸੇਂ।ਅਗੀਰਾਮਜਾਹਿਹਰਿ
ਪਰਮੇਸਾ।ਸੀਤਾਰਮਾਰਮਾਨਿਬਰਖੈ
ਸਾ।ਇਨਕਰਨਿੰਤੇਜੋਗ।ਜਗਜਾਨਿ
।ਆਗਮਨਿਗਮਪੁਰਾਨਬਖਾਨਾ।ਪੂ
ਜਪੁਜਸਪੂਰਬਹਮਕੀਨੋ।ਜਿਨਮਿ
ਲਿਸਖੀਦਰਸਅਹਿਦੀਨੋ।ਕੋਊਪੁਨਿ
ਕਹਤਿਸੁਨਹੁਸਖਿਸਆਨੀ।ਰਾਮਜੋਗ
ਜਾਨਿਕਿਜਗਜਾਨੀ।ਜਾਨੁਕੈਜੋਗਜ
ਨਕਜਾਮਾਤਾ।ਰਾਮਸਜਾਮਸੁੰਦਰਸੁ

CC-0 Punjab University Chandigarh. An eGangotri-Vaidika Bharara Initiative

ਖਦਾਤਾ॥ਜੋਸੋਹੋਤ੍ਰਿਇਨਕਰਯਹਿਲ
ਤਾ॥ਗਨਿਅਤਬ੍ਰੰਪਿਖਿਗੋਨਬਿਧਾਤਾ
ਕੋਊਭ੍ਰਤਹਿੰਰਿਪੁਹਨਹਿੰਨਿਹਚੈ॥ਬ
ਰਨਤਿਐਦਾਸਗਨਨਵਨਗੈ॥ਸਖਿਜ
ਹੈਰਾਮਸਰਿਸਸੁਠਸਜਾਸਾ॥ਲਛਨ
ਸਰਿਸਰਿਪੁਹਨਅਭ੍ਰਿਰਾਮਾ॥ਸੁਹਿਮਾਂ
ਗੀਸੁਦੇਹਿਜਗਨਾਹਾ॥ਜਾਚਿਅਇਨਕ
ਰਈਨਾਂਬਿਵਾਹਾ॥ਜੋਗੀਸੁਗਲਜਨਕ
ਜਾਮਾਤਾ॥ਹੋਹਿੰਸੁਵੈਦਾਹਿਨੋਬਿਧਾਤਾ
॥ਇਹਬਿਧਿਬਿਬਿਧਭਾਂਤਿਬਰਬਾਨੀ॥ਕ
ਹੈਂਅਲੀਨਿਜਨਿਜਮਨਮਾਨੀ॥ਹਰਖ
ਹਿੰਨਿਰਖਿਨਿਰਖਿਰਘੁਨੰਦਨਹਿੰ॥ਕਰ

CC-0 Punjab University Chandigarh. An eGangotri-Vaidika Bharara Initiative

ਕਨਕਕਰਕੂਲਕੈਰਘੁਵਰਰੈਦਦਹਿੰ।੨ ਦੋਹ
ਰਾ।ਬਾਰੀਬਾਰੀਐਂਕਰੈਂਪੁਜਾਰੀਪਿਆ
ਰੀਬਾਤ੍ਰਾਨਿਜਾਰੀਨਆਰੀਛਬਿਨਿਰਖ
ਵਾਰੀਵਾਰੀਜਾਤ੍ਰਾ।੩ ਚੌਪਈ।ਗਇਹਿੰਬਿ
ਯਿਸਦਨਸਦਨਸੁਖਸਾਨੀ।ਹੋਤਹੰਸ
ਕੂਲਕੇਸਕਹਾਨੀ।ਸੁਨਤਜਾਤੁਅੰਤ
ਰਗਤ੍ਰਰਆਭ੍ਰਾਇਨਸਹਿਤਸਧੁਨਧ
ਨਸਜਾਮਾਂ।ਸਖਾਸਮੂਹਸਹਿਤਪਿਤ
ਸਾਥਾ।ਚਲਿਗਤਿਮੰਦਾਮਦਿਰਘੁਨਾਥਾ।
ਨਾ।ਰਤਿਨਦਲਨਈਕਰਿਗਾਨਾ।ਨਿਰ
ਖਹਿੰਸਬਰਘੁਬੀਸਪ੍ਰਧਾਨਾ।ਹਾਸਕ
ਹਾਸਬਿਲਾਸਬਿਧਾਨਾ।ਹਰਖਹਿੰਸੁਨਿ ੩੫

CC-0 Punjab University Chandigarh. An eGangotri-Vaidika Bharara Initiative

ਸੁਨਿਸਕਲਸੁਜਾਨਾ।ਬਨੀਬਰਾਤਜਾ
ਤਜਿਹਿੰਭਾਂਤੀ।ਬਰਨਤਿਸੇਸਾਰਦਸਕੁ
ਚਾਤੀ।ਅਪਰਕਵਨਿਕੀਕਵਨਵਖਾਨੈਂ
ਜੋਕਹਿਸੇਸਗਨੇਸਨਜਾਨੈਂ।ਆਵਤਲ
ਖਿਬਰਾਤਮਿਥਿਲੇਸਾ।ਆਏਦੌਰਦ੍ਵਾਰ
ਬਰਵੇਸਾ।ਕਰਿਸਬਬੇਦਬੀਸਬਿਵਹਾ
ਰਾ।ਪ੍ਰੀਤਪੁਨੀਤਨੀਤਨਿਰਧਾਰਾ।ਪਰ
ਮਪ੍ਰੇਮਪੂਜੇਰਘੁਨਾਥਾ।ਸੋਸੁਖਕਹਿਨ
ਸਕਤਿਅਹਿਨਾਥਾ।ਜਨਕਤਨੈਲਛ
ਮੀਨਿਧਨਾਮਾ।ਬਿਦਤਿਅਨੂਪਰੂਪਗੁ
ਨਧਾਮਾ।ਤਿਨਿਕਰਧਰਿਰਘੁਬਰਮਨ
ਹਾਰੀ।ਗੁਰਗਅੰਦਤੇਂਲੀਏਉਤਾਰੀ।੪

CC-0 Punjab University Chandigarh. An eGangotri-Vaidika Bharara Initiative

ਦੋਹਰਾ।ਨ੍ਰਿਪਪਾਹਿੰਪ੍ਰੀਤਿਸੁਤਜਨਕਨਿ
ਧਸੁਤਨਸਮੇਤਉਤਾਰਿ।ਭ੍ਰਾਂਤਿਭ੍ਰਾਂਤਿਭੂਲ
ਭੂਟਿਦੈਂਭੂਟੇਭੁਜਾਪਸਾਰਿ।ਚੌਪਈ।ਸ
ਦਰਮੁਦਿਤਿਮੰਤ੍ਰਿਪਾਹਿੰਲਿਆਈ।ਕਰਿਬਿ
ਬਿਧਿਬਿਧਿਬਿਨੈਬਡਾਈ।ਆਸਨਉ
ਚਿਤਦੇਇਬੈਠਾਰੇ।ਹਰਖੇਪਰਖਿਅਵ
ਧਰਖਵਾਰੇ।ਪ੍ਰਮਪ੍ਰੇਮਦਮੁਦਿਤਅਥ
ਲੇਸਾ।ਸਾਨੁਜਨਿਰਖਿਰਾਮਬਰਬੇਸ
ਭਰਤਲਖਨਰਿਪੁਦਮਨਸੁਹਾਏ।ਸ
ਹਿਤਸਨੇਹਸੁਬਲਬੈਠਾਏ।ਸੁੰਦਰਸੁ
ਭੁਸਿੰਘਾਸਨੋਸੋਹਾ।ਰਤਨਬਿਭੂਖਨਤਮੁ
ਨਿਮਨੋਮੋਹਾ।ਤ੍ਰਹਾਂਰਾਇਆਇਸਰਧ

CC-0 Punjab University Chandigarh. An eGangotri-Vaidika Bharara Initiative

ਗਈ।ਬੈਠੇਥਿਪ੍ਰਸੂਗਨਿਸਿਰਨਾਈ।ਤ੍ਰ
ਬਿਅਧੁਪਰਕਦਿਓਨ੍ਰਿਪਸਾਦਰ।ਲਿ
ਯੋਬਿਰਸਰਪ੍ਰਬਿਸਬਗਾਦਰ।ਬਹੁਰ
ਬਿਮਲਦ੍ਵੈਬਸਨਸੁਹਾਈ।ਸੁਖਨਿਖਨਿ
ਨ੍ਰਿਪਪਤਨਿਪਠਾਈ।ਮੰਤ੍ਰਪਾਅੰਘਆਦਿ
ਯੋਨ੍ਰਿਪਰਾਈ।ਤ੍ਰਿਉਲਿਯੋਰਘੁਬਰਗਾਥ
ਈ।ਬਹੁਰਬਿਦੇਹਿਬਿਸਗੁਰੁਰਘਜਾਨੀ।ਅ
ਪ੍ਰਕੁਲਗੁਰੁਹੋਰੈਰਵਗੁਨਖਾਨੀ।ਦ੍ਵਿਜਗ
ਨਸਹਿਤਸਕਲਸੁਖਦਾਈ।ਕਰਿਕੁਲ
ਰੀਤਨੀਤਸ੍ਰੁਤਿਗਾਈ।ਥਾਪਿਅਗਨਿਅ
ਗਮਅਨੁਸਾਰੀ।ਦੇਖਿਤਾਰਦਿਆਹੁਤਿ
ਅਘਹਾਰੀ। ੬ ਦੋਹਰਾ। ਸ੍ਰੁਤਿਸਾ

CC-0 Punjab University Chandigarh. An eGangotri-Vaidika Bharara Initiative

ਸਨਜਾਖੀਸਜੋਪਾਦ੍ਰਕਖਿਬ੍ਰਪਪ੍ਰਪਨਾ।ਤ
ਬਨ੍ਰਿਪਕੈਨਿਆਦਾਨਕਿਯਕਰਿਕੁਲਬੇਦਬਿ
ਧਨਾ।੧।ਕਿੰਨਿਆਕਰਗਨਿਜਕਰਪਕਰਿਧ
ਰਮਪ੍ਰੇਮਪਨਪੀਨਾ।ਬਰਬਿਲੋਕਿਬੋਲਜੋਬ
ਚਨਬਰਬਿਦੇਹਪਰਬੀਨਾ।੨।ਚੌਪਈ।ਜ
ਹਿਸੀਤਾਅਮਸੁਤਾਸਜਾਨੀ।ਰਮਾਸਰੂਪਭੂਪ
ਗੁਨਖਨੀ।ਭ੍ਰਮਨਰਾਯਨਨਰਅਵਤਾਰੀ।
ਰਾਹਿਸਪਰੇਸਪਤਨਿਨਿਜਪਜਾਰੀ।ਸੁਨਿਨ
ਰਪਤਿਬਾਨੀਰਤਿਸਾਨੀ।ਗਹਜੋਜਰਾਤਜਾਨੀ
ਸਿਜਪਨੀ।ਤਿਹਿੰਅਵਸਰਬਾਜੇਬਹੁਬਾਜੇ
ਯਧਰਨਿਗਗਨਜੈਜੈਧਵਿਰਾਜੇ।ਸੁਮਨਸਰ
ਨਸੁਮਨਸਰਨਬਰਖੇ।ਸੁਰਨਰਨਾਰਾਨਿਰ

CC-0 Punjab University Chandigarh. An eGangotri-Vaidika Bharara Initiative

ਖਿਤਿਜਹਰਖੇ।ਕਰਤਿਸਖੀਗਨਮੰਗਲਗਾ
ਨਾ।ਸਦਨਸਦਨਆਨੰਦਨਿਧਾਨਾ।ਸੀਤਾਸ
ਹਿਤਸੋਹਰਘੁਨਾਥਾ।ਜਿਮਅਗਤਿਸੰਗਬਨੋਰ
ਤਿਨਾਥਾ।ਜਾਨਕਿਪਾਨਿਪਰਸਿਰਘੁਬੀਰਾ।ਭ
ਏਪ੍ਰੇਮਬਸਿਸਿਥਲਸਰੀਰਾ।ਰਘੁਪਤਿਪਾਨ
ਪਰਸਿਬੈਦੇਹੀ।ਭਈਸਨੇਹਰੰਗ੍ਰਹਿਪ੍ਰਜਦੇਹੀ।
।ਜੁਗਲਰੂਪਰੀਸੇਜੁਗਨੈਨਾ।ਭਏਜੁਗਲ
ਜੁਗਜੀਵਨਐਨਾ।ਤਨਬਿਨਪ੍ਰਾਨਪ੍ਰਾਨਬਿਨ
ਦੇਹਾ।ਜੌਂਨਬਨੈਤੌਂਬਨੌਸਨੇਹਾ।ਅਰਸ
ਪਰਸਲੋਚਨਲਲਚਾਹੀ।ਗੁਰੁਸਮਾਜਲ
ਖਿਲਚਕਿਲਜਾਂਹੀ। **ਦੋਹਾ** ਹੋਸਪ੍ਰੀਅੰਸੁ+
ਨਿਬਰਨਿਗਾਂਠਗਹਿਜੋਰੀ।ਦੇਖਿਦੁਹੂੰਦਿਸਿ

+ਅੰਸਿਪਰਸਪਰਕਰਿਉਨਮੋਖਨਿਮੇਖਾ।ਪ੍ਰੇਮਪਗੀਪਰਖੈ
ਲਖੈਂਲਖੈਂਨਾਬਿਦੁਖਬਿਸੇਖਾ।੧੦।ਚੌਪਈ। ।ਪੁਨਿ

CC-0 Punjab University Chandigarh. An eGangotri-Vaidika Bharara Initiative

ਪ੍ਰੀਤਿਨਬੇਰੀਮੁਨਿਆਇਸਰਧ੍ਯੁਬੈਸਾਬਿਚੱ
ਛੁਨਾ।ਲਗੇਕਰਨਿਪਾਵਕਪਰਦੇੱਛਨਾ।ਤਬ
ਸਿਅਸਹਿਤਸੁਜਾਮਧਨਸੋਹੋ।ਸੋਛਬਿਨਿਰ
ਖਿਅਹਾਂਮੁਨਿਸੋਹੋ।ਨਿਗਮਨੀਤਿਕੁਲਰੀਤਿ
ਸੁਹਾਈ।ਕਵਿਭੁਲਿਭ੍ਰਾਂਤਿਭਾਵਗੀਭਾਈ।ਸਤਾ
ਨੰਦਪ੍ਰਨਿਜਨਕਪੁਰੋਧਾ।ਲਾਜਾਹਵਨਸੁਭਦ
ਸੁਤਿਬੋਧਾ।ਸਾਦਰਸੋਜਨਕਹਿੰਕਰਾਈ।ਪਿ
ਅਸਹਾਇਕਆਸਨਬੈਠਾਈ।ਤਬਮਾਹਿਂਸੁਰਨ
ਰਸਾਥੇਬੇਕਾ।ਮਿਲਿਬਰਬਧੁਹਿੰਕਮੋਅਭਿਖੇ
ਕਾ।ਜੈਜੈਕਾਰਸਕਲਜਗਛਾਵਾ।ਸੁਰਸੁਰ
ਹਮਨਿਸੁਮਨਸ੍ਵਰਲਾਵਾ।ਮੰਗਲਸੋਦਬਿਨੈ
ਦਬਿਧਾਨਾ।ਬਨੇਹਨੇਨਭਨਗਾਰਨਿਸਨਾਤ

CC-0 Punjab University Chandigarh. An eGangotri-Vaidika Bharara Initiative

ਬਬਸਿਸਟਬੋਲੋਸੁਕਾਈ।ਬਹੁਬਿਧਿਬਰਨਿ
ਬਿਦੇਹਬਡਾਈ।ਰਾਜਨਕੈਤਨਜਾਤਵਸਦਨਾ
ਗਾਮਰੇਸੁਵ੍ਰਨਸਮਾਨਸੁਬਦਨਾ।ਤਿਨਹਿਸਮਾਰ
ਪਹੁਸਹਿਤਸਨੇਹਾ।ਜਾਚਹਿਜੋਂਨਅਪਰਾਧ
ਗੇਹਾ।ਜੋਜਹਿਦਾਨਨਦੇਪਤਿਦੈਹੌ।ਅਸਧ
ਰਥਰਅਵਸਰਕਹਪੈਹੌ।ਸੁਨਿਮੁਨਿਬਚਨਸੁ
ਦਿਤੀਸਬਲੇਸਾ।ਸਾਜਿਸਬਸਾਜਸਮਾਜਸੁਦੇਸ
॥੧੧॥ਦੋਹਾ॥ਨਾਮਉਰਮਿਲਾਉਰਜਨੀਰਤਿਰਮ
ਨੀਰਮਨੀਯਾਦਈਲਛਮਨਹਿੰਮਹਿਪਨੀਸਨੀ
ਮਨਿਕਮਨੀਯਾ॥੧੨॥ਮਨਿਗਨਮੰਡਤਆਂਰਵੀ
ਮੰਡਪਮਧਜਬਿਦੇਹ।ਦਈਭਰਤਭੂਵਿਭੂਖ
ਨਹਿੰਭੂਖਨਭੂਖਨਦੇਹ।੧੩।ਸ੍ਰੁਤਿਕੀਰਤਿਕੀ

CC-0 Punjab University Chandigarh. An eGangotri-Vaidika Bharara Initiative

ਗਤਿਕਲਿਤਲਲਿਤਬਲਿਤਗਤਿਰੰਗਾ।ਦਬੀ
ਅਠੀਪਬਿਪ੍ਰਸੂਦੂੰਨ੍ਹਿੰਦੰਪਤਿਸੰਪਾਤਿਸੰਗਾ।੧੪
ਛੰਦ।ਇਹਬਿਧਿਬਿਦੇਹਬਿਵਾਹਬਾਲਕਿਬੇ
ਦਬੇਦਬਿਧਨੋਸੋਂ।ਦ੍ਵਾਇਜਾਦਿਯੋਬਹੁਬਾਹਬ
ਸੁਬਾਸਨਬਸਨਸਨਅਨੋਸੋਂ।ਪ੍ਰਨਿਸਤਨੰਦਨਿ
ਦੇਸਗਆਗੇਸਮੰਦਰਜਾਇਕੈ।ਪ੍ਰਜਨਪ੍ਰਨਾਮ
ਪ੍ਰਨੈਪ੍ਰਦੱਛਨਕਰੇਦੰਪਤਿਭਾਇਕੈ।੧੫।ਸੋਰ
ਠਾ।ਆਸਨਬਿਮਲਬਨਾਇਬੈਠਾਏਇਕਠੇਬਦ
ਗਾ।ਸੋਮੁਖਕਹਿਨਸਿਰਾਇਸਹਸਸੈਂਸਤਸਰਸੁਤੀ
।੧੬।ਇਤਿਸ੍ਰੀਰਾਮਰਹੱਸੇਰਤਨਹਰਿਬਿਰਚਿ
ਤੇਏਕੌਨਖਸ੍ਟੋਧ੍ਯਾਅਃ ੫੯।।ਇਤਿਉਤ੍ਰਾਰਧ
ਏਕਾਦਸੋਧ੍ਯਾਯਾ।੧੧।ਦੋਹਰਾ।ਸੂਤਕਹਤਸੈ

CC-0 Punjab University Chandigarh. An eGangotri-Vaidika Bharara Initiative

ਨਕਸੁਨਹੁਸਾਵਧਾਨਮਤਿਧੀਰ॥ਰਾਮਕਥਾਪ
ਵਨਪਰਮਪਾਤਕਖਲੈਸਮੀਰ॥ ੧॥ਚੌਪਈ॥ਤਿ
ਤਿੰਅਵਸਰਸਭਸੁਰਬਰਬਾਮਾ॥ਬਿਧਿਸਿਕਰ
ਸੁਰਨਾਇਕਰਾਮਾ॥ਜੁਰਿਜੁਰਿਜੂਥਤਹਾਂਚਲਿ
ਆਈ॥ਜਹਬੈਠੇਰਘੁਬਰਜਗਸਾਂਈ॥ਕੌਤਕਕਰੇ
ਇਕਰਤਮਨਭਾਏ॥ਬਿਬਧਿਬਿਲਾਸਹਾਸਬਨਿ
ਆਏ॥ਕਰਤਿਗਾਨਗੀਧ੍ਰਬਗਨਭਾਮਾ॥ਨਾਚਤਿ
ਅਪਰਅਪਿਕਅਭਿਰਾਮਾ॥ਕੋਊਬੋਲੋਕਿਮੁੰਦ
ਰਿਜੁਰਾਜੋਰੀ॥ਭੋਜਨਮਪਰਖਵਵਤਿਗੋਰੀ
ਹਾਸਭੂਸਲਕੋਊਹਸਤਿਹਸਾਵਤਿ॥ਕੋਊਮੁਖਨਿ
ਰੀਖਨਿਰੀਖਸੁਖਪਾਵਤਿ॥ਤਬਲਛਮੀਨਿਧਿ
ਪ੍ਰਿਯਾਸੁਹਾਈ॥ਹਸਿਰਘੁਨਾਥਨਿਕਟਿਚਲਿਆ

CC-0 Punjab University Chandigarh. An eGangotri-Vaidika Bharara Initiative

ਸ੍ਰੀ।ਸਿੱਧਿਪ੍ਰਸਿੱਧਿਨਾਮਕਿਹਜਾਨਾ।ਤਿਹਰਹੁਤਪ
ਤਿਸੁਤਪਤਨਿ੍ਪਧਨਾ।ਪ੍ਰਭੁਪਟਪੀਤਪਰਗਿਪ
ਰਖੈਨੀ।ਬੋਲੀਬਿਹਸਿਮੰਜੁਮ੍ਰਿਗਨੈਨੀ।ਰਘੁਬ
ਰਅੰਤਰਜਾਮਨਭਾਵਨਾ।ਸੁਨਹੁਸੁਖਦਾਅਬ
ਚਨਸੁਹਾਵਨਾ।ਤੁਮਅਮੰਦੁਲਨਨਿਦੀਆਖਜਾਗੀ
ਸੀਤਾ।ਨਾਮਜਗਤਜਸਜਾਗੀ।ਸਮਰਛੁਅਹੈਨੇ
ਗਨਿ੍ਪਨਿਦਨਾ।ਸੋਦੀਜਿਯਦਿਨਕਰਕੁਲਚੰ
ਦਨਾ।੨।ਦੋਹਾ।ਇਮਕਹਿਹਸਿਸ੍ਰੀਮੁਖਦਈਬੀ
ਰੀਬਿਮਲਬਨਾਇ।ਭਰਤਾਦਿਕਭ੍ਰਾਇਨਦਈ
ਪੁਨਿਭ੍ਰਾਮਿਨਿਭ੍ਰਾਰਿਭ੍ਰਾਇ।੩।ਚੌਪਈ।ਬੋਲੀਬ
ਹੁਰਿਬਿਹਸਿਬਰਬਾਲਾ।ਦੇਹੁਭੇਟਾਅਦਸਰ
ਬਲਾਲਾ।ਭ੍ਰਾਇਨਸਹਿਤਭ੍ਰਾਨਕੁਲਚੰਦਾ।ਤੁਮ

CC-0 Punjab University Chandigarh. An eGangotri-Vaidika Bharara Initiative

ਬ੍ਰਾਹੀ।ਮਮਨਿਖਲਨਨਿਦਾ।ਤਾਂਤੇਭੇਟਭੁਾਂਤਿਭ
ਛਿਲੈਤੌਂ।ਜਾਨਕਿਜਾਨਿਜਾਨਿਤਬਦੈਤੌ।ਗਇ
ਮਕਹਿਗਾਹਿ।ਅਚਲਅਨੁਰਾਗੀ।ਪ੍ਰਭੁਸੁਖਪੰਕ
ਜਪੌਂਛੂਨਿਲਾਗੀ।ਤਬਪ੍ਰਭਕੇਚੋਕਦਨਸੋਲੋ
ਨਾ।ਬਿਗਸਿਕ ਮੋਜਿਨਿਕਰਿਕਛੂਟੋਨਾ।ਸੁਨ
ਤਪਸੀ।ਸਬਸਭਾਂਤਿਜਨਿਕੀ।ਭੁਈਭਾਵਤੀਨੁ
ਵਤਿਜਿਅਨਕੀ।ਸਾਨਜਗਮਾਬਿਲਾਸਬਿਲੋਕੀ
।ਭੁਈਜਬਾਦਿਨਕਗਲਾਧਿਕੋਕੀ।ਪੁਨਿਗਸਿ
ਬੋਲੀ।ਸਿੱਧਿਸਜਨੀ।ਦੇਹੁਭੇਟਮਮਸਾਰਿਗਪਾ
ਨੀ।ਨਹਿਤੁਮਮਸੇਵਕਦੈਗਾਮਾ।ਬਸਹੁਸਦ
ਸਾਨੁਜਪਨਮਜਾਮਾ।ਸੁਨਿਤਿਹਿਬਚਬਿਗਸੀ
ਸਬਭਾਂਅਨਿ।ਉਠਿਦਮਕਿ ਦਗਦਿਸਿਜਨੁਦਾ

CC-0 Punjab University Chandigarh. An eGangotri-Vaidika Bharara Initiative

ਮਨਿ।ਤਬਬੋਲੇਰਘੁਬੀਸਉਦਾਰਾ।ਸੇਵਕਕੋ
ਨਨਪਰਮਅਗਮਅਪਾਰਾ।ਜਨਕਾਦਿਕਜੋਗੀਜਗਜੇ
ਈ।ਰਿੰਧਿਸਿੱਧਿਸੇਵਕਸਭਤੇਈ।ਜਅਛੰਤਿਸਿਛੈ
ਤਿਛਿਤਿਦ੍ਵਾਰੇ।ਰਿੱਧਿਸਿੱਧਿਸਬਕੇਗਨਿਜਾਰੇ।ਸੁਨਿ
ਪ੍ਰਭੁਬਚਨਸਿੱਧਿਸੁਭਨੈਨੀ।ਬੋਲੀਬਹੁਰਿਬਿਧਿਰ
ਸਿਬਰਬੈਨੀ।।ਦੋਹਰਾ ਤੁਮਅਨੁਕਗਸੇਈਸਗੀਰ
ਮਪ੍ਰਭੁਦਾਸੀਤੋਰਿ।ਲੈਹੌਂਤਦਪਿਨਨਿਦਪਤਿਨਿਜ
ਭੁਜਾਬਰਜੋਰਿ।ਚੌਪਈ।ਸੁਨਤਬਿਹਸਿਬੋਲੇ
ਰਘੁਰਾਈ।ਲੇਹੁਤੁਭੇਟਭਗੀਅਨਿਅਨਭਾਈ।ਭੂਖ
ਨਬਸਨਬਾਜਿਗਜਬਾਂਕੋ।ਸਜੀਵਨਸਿਵਕਾਦਿ
ਕਛੁਬਿਛਾਂਕੋ।ਰਾਮਬਚਨਸੁਨਿਸਿੱਧਿਸਜਨੀ।
।ਬੋਲੀਸੁਚਿਸਨੇਹਮਜਬਨੀ।ਸੁਨਹੁਸੁਸੁਖਧਜੋਮ

ਮਮਨਭਾਵਨਾ।ਦੇਹੁਦਯਾਨਿਧਿਸੋਈਸੁਹਾਵਨਾ।
ਮੁਨਿਪਤਿਸਹਿਤਤਰਨਿਕੁਲਤਰਨੀ।ਦੇਹੁਭ
ਗਤਿਭਗਵਨਭਵਤਰਨੀ।ਜਾਹਿਪਾਇਕਛੁਪਾਵ
ਨਆਸਾ।ਰਹੈਨਰਹੈਹੋਇਤਵਦਾਸਾ।ਬਹੁਰਿ
ਸਾਰਦਾਸਿੱਧਿਸਹੇਲੀ।ਬੋਲੀਬਿਗਸਿਕਰਤਿਕਲ
ਕੇਲੀ।ਅਵਧਪਚੰਦਚਲਿਹੈਂਤਵਸੰਗਾ।ਦੇਖਨਿ
ਤਵਨਗਰੀਨਵਰੰਗਾ।ਪਰੇਜਨਕਪਤਾਨਿਨ
ਸਿਦੇਨਾ।ਗੀਰਵਰਨਦਸਰਥਨ੍ਹਿਪਦੇਨਾ।ਕੌਸ
ਲਜਾ।ਸੁਨਿਜਤਪੁਨਿਗੌਰੀ।ਤੁਮਕਿਮਭਏਸਜ
ਮਬਰਜੋਰੀ।ਜਹਿਸਿਦੇਹਰਨਹਿਤਗਮਾ।ਚ
ਲਿਹੈਂਤੈਂਪੁਰੀਨਤਵਧਾਮਾ।ਜਹਿਸੁਨਿਜਸੀਨਿਖ
ਲਨਵਨਾਰੀ।ਭਏਸਬਨਿਮਨਅਨੰਦਭਾਗੀਸੇ

CC-0 Punjab University Chandigarh. An eGangotri-Vaidika Bharara Initiative

ਸੁਖੇਸੁਭਸਮੈਸਮਾਜਾ॥ਬਰਨਿਨਸਕਸਾਰਦ
ਅਹਿਰਾਜਾ॥ਸਾਨੁਜਰਾਮਰੂਪਰਸਲੂਟੀ॥ਭਈ
ਬਿਦੇਹਬਿਦੇਹਬਧੂਟੀ॥ਬਿਆਹਬਿਨੋਦਮੋਦਮਨ
ਭੇਏ॥ਜਿਮਿਜੋਗੀਜਮਾਪਿਸੁਖਸੋਏ॥ਪਾਸਬਿਲ
ਸਭਏਬਹੁਭਾਂਤੀ॥ਜਿਨਹਿਬਰਨਿਜਬਦਾਸਿ
ਰਾਤੀ॥ ਦੋਹਾ ॥ਇਹਬਿਧਿਕਰਿਕੁਲਰੀਤਿਕਲ
ਕੇਤਕਕੋਟਿਪ੍ਰਕਾਰ ਭਈਅਗਨਸੁਰਸੁੰਦਰੀਰਘੁ
ਬਰਰੂਪਨਿਹਾਰਿ॥ ਚੌਪਈ ॥ਬਾਹਰਿਬਹੁਰਿ
ਬਿਦੇਹਬੁਲਾਏ॥ਲਖਿਸਰੂਪਲੋਚਨਲਲਚਾ
ਏ॥ਨਿਰਖਿਰਾਮਧਨਸਜਾਮਸੁਦੇਸਾ॥ਭਏਮਗੁ
ਰਮਨਪ੍ਰੀਅਬਲੇਸਾ॥ਮਗਨਸਨੇਹਦੇਹਸੁਧਿਭੂ
ਲੀ॥ਭੁਈਅਨੰਦਰਜਨਿਗਤਿਫੂਲੀ॥ਤਬਧਰਿ

CC-0 Punjab University Chandigarh. An eGangotri-Vaidika Bharara Initiative

ਧੀਰਧੀਰਧੁਰਧਾਰੀ।ਕਰਿਜਵਨੁਤਜਿਵਨਰਿ
ਤਯਾਰੀ।ਜਮਧਿਜਮਾਜਜਪ੍ਰੇਮਸਕੇਲੀ।ਪੁਨਿ
ਬਸਿਸ੍ਟਆਦਿਕਮੁਨਿਮੇਲੀ।ਛਰਸਚਤੁਰਬਿਧ
ਭੋਜਨਭਾਏ।ਭਾਂਤਿਭਾਂਤਿਭਾਲਿਭਾਂਤਿਜਿਮਾਏ।
ਗਤਿਹਿਅਵਸਰਸੁਰਨਾਰਿਸਯਾਨੀ।ਜਨਕਜਾ
ਤਿਜੁਵਤੀਜਗਜਾਨੀ।ਸਬਮਿਲਿਭਾਵਤਿਗਾ
ਵਤਿਗਾਰੀ।ਸੁਨਿਸਬਹਸਤਿਲਗਤਿਅਤਿਪ
ਯਾਰੀ।ਦੋ।ਛੰਦ।ਧਜਾਗਿਲਗਤਿਗਾਰੀਔਹਗ
ਤਿਨਿਪਟਨਾਰੀਨੇਹਕੀ।ਲਖਿਸੁਚਿਸਨੇਹਸਰ
ਹਨਾਸਬਕਰਤਾਬਿਬਿਧਿਬਿਦੇਹਕੀ।ਸਤਭਾਇ
ਸਬਨਿਜਿਮਾਇਪੁਨਿਪਗਿਪਾਇਕੌਸਲਰਾਇਸੋਂ
ਹਕੀਨੀਬਿਨੈਬਹੁਭਾਇਸਿਜੁਤਭਾਇਭੂਭੁਜਭਾਇ

CC-0 Punjab University Chandigarh. An eGangotri-Vaidika Bharara Initiative

ਸੋ।੯ਦੋਹਰਾ।ਇਹਿਬਿਧਿਪੋਤੇਜਨ
ਭਾਨੁਕੁਲਭੂਖਨਕਰਿਜਬਿਲਾਸਾ।
।ਪਨਿਪਾਇਪ੍ਰਜਿਤਪਰਮਪੁਨਿਗਾਮ
ਨਿਜਨਬਾਸਾ।੧੦।ਸੋਰਠਾ।ਬਧੁਨਿਸ
ਹਿਤਸੁਤਚਾਰਸੁਖਮਾਸਾਗਨਿਹਾਰਿ
ਤ੍ਰਿਪਾ।ਦ੍ਵਿਜਜਾਚਕਨਿਹਕਾਗਦਿਏਦ
ਨਦਾਰਿਦਦਲਨਾ।੧੧।ਇਤਿਸ੍ਰੀਗ
ਮਰਹਸਸੋਰਤਨਗਰਿਬਿਗਰਿਤੇਖਾਸ੍ਰ
ਤੋਮੇਧਜਾਯ॥੯੦।ਉਤਿਰਾਰਧਦ੍ਵਾਦਸੋਧ
ਯਾਯ॥੧੨।ਦੋਹਰਾ।ਰਘੁਬਰਬਿਜੈ
ਹਉਨ੍ਹਾਂਸੁਤਗਏਕਛੁਕਦਿਨਬੀਤਿ
ਆਂਗੀਬਿਦਾਬਿਦੇਹਤੇਂਕੌਸਲਪਤਿਕ

CC-0 Punjab University Chandigarh. An eGangotri-Vaidika Bharara Initiative

ਰਘੀਤਿ।੧।ਚੌਪਈ।ਤਬਸ੍ਰਿੰਗਰਜਸ
ਜਸਬਸਾਜਾ।ਬਿਦਾਕਰਨਕਰਕੀਨ
ਸਮਾਜਾ।ਬਿਬਿਧਬਸਨਬਾਸਨਮ
ਨਿਮੋਤੀ।ਅੱਤਗਾਇੰਦਾਇੰਦ੍ਰਗਜਗੋਤੀ
ਤੁਰਲਤੁਰੈਗਕੁਰੈਗਾਲਜਾਂਵਨਾ।ਕਿਬ
ਲਾਦਿਬਹੁਬਸਨਸੁਗਾਵਨਾ।ਬਿਬਿਧ
ਬਸਨਭੂਖਨਬਹੁਬੇਸਾ।ਦਿਯੇਦਮਾ
ਦਿਨਿਪੁਨਿਮਾਬਿਲੇਸਾ।ਮਿਤ੍ਰਅਨੁਸ
ਸਨਸਾਸਨਤੀਰਾ।ਬਿਦਾਹੋਨਗਮਨੇ
ਰਘੁਬੀਰਾ।ਸਹਿਤਅਨੁਜਆਵਤੁਲ
ਖਿਰਾਮਹਿ।ਪੀਤਬਸਨਸਾਂਵਨਘਨ
ਸਜਾਮਹਿ।ਸੋਦਮਗਨਿਮਾਬਿਲਾਧਿਪ

CC-0 Punjab University Chandigarh. An eGangotri-Vaidika Bharara Initiative

ਰਾਨੀ।ਉਮਗ ਉਠੀ ਸਨੇਹ ਸਰਸਾਨੀ
।ਲਲਾ ਕਿਲਪਾ ਕਿਲੇ ਗਰੈ ਲਗਾਏ।ਭੇ
ਟਸੋਏ ਦੋਗੋਦ ਬੈਠਾਏ।ਪੋਛ ਸਪ੍ਰੇਮ ਬਦ
ਨ ਬਿਧੁ ਬਾਂਕੇ।ਅਨਮ ਬਿਛੈਲ ਛਲਨ
ਛਬਿ ਛਾਂਕੇ।ਭੇਜਨੁ ਮਧੁਰ ਮੰਜੁ ਮਨ
ਭਾਏ।ਸੁਭਗ ਸਨੇਹ ਸਮੇਤ ਜਿਮਾਏ
।ਨਿਰਖਿ ਨਿਰਖਿ ਸੁਖ ਮਾ ਸੁਖਸਾਨੀ
।ਸਬਨਿ ਜਭਾਗ ਸਰਾਹਹਿੰ ਰਾਨੀ।ਤ
ਬ ਸਬ ਸਾਸਨ ਪ੍ਰਿਤਿ ਮਾਤ ਧੀਰਾ।ਬਿ
ਨੈ ਬਚਨ ਬੋਲੇ ਰਘੁਬੀਰਾ '੨ ਦੋਹਰਾ
।ਆਜ ਅਵਧ ਪਤਿ ਅਵਧ ਪਤਿ ਚਲਿ
ਨਚਾਹਿ ਚਿਤ ਧਾਇ।ਪਠੋ ਜੋਹਮਹਿੰ ਰਾਉ

CC-0 Punjab University Chandigarh. An eGangotri-Vaidika Bharara Initiative

ਰਚਰਨਕਮਲਨਿਕਰਨਿਸੁਹਾਗਿ।੩
ਚੌਪਈ।ਤਾਤੇਂਦੇਵਿਦਯਾਕਰਿਦੇਹੂ।ਅ
ਇਸਆਸਿਖਸਹਿਤਸਨੇਹੂ।ਕਰਹੁ
ਸਦਾਸੁਮਿਰਨਮਮਾਤਾ।ਸੁਣਨਸਮ
ਨਜਾਨਿਨਿਜਨਾਤਾ।ਯਾਹਿਸੁਨਿਜਨ
ਕਜਨੇਸੁਰਜਾਯਾ।ਭੁਈਬਿਮੋਹਿਬਿ
ਬਸਮੁਨਿਰਾਆ।ਬਾਰਬਾਰਭੇਟੈਸਾਮ
ਤਾ।ਨੈਨਨਿਨੀਰਨੇਹਨਸਮਾਤਾ।ਪੁਨਿ
ਨਿਜਚਾਰਿਦਾਰਿਕਾਦੇਖੀ।ਭੁਈਬਿਯੋ
ਗਬਿਕਲਸੁਬਿਸੇਖੀ।ਭੂਖਨਬਸ
ਨਬਿਬਿਧਪਹਿਰਾਈ।ਦਈਸੁਸਿਖਾ
ਸਿਖਸੁਖਦਾਈ।ਪੁਨਿਜਾਨਿਕਿਹਿੰਜ

CC-0 Punjab University Chandigarh. An eGangotri-Vaidika Bharara Initiative

ਤਜਿਅਜਾਨੀ।ਸਾਹਿਨਸਕੀਂਬਤਾਥਿ
ਰਹਿਸਆਨੀ।ਮਿਲਿਮਿਲਿਬਿਛੁਰ
ਤਿਬਿਛੁਰਿਬਹੋਰੀ।ਮਿਲਤਪਰਸ
ਪਰਪ੍ਰੀਤਨਥੋਰੀ।ਬਦਾਹਿੰਬਿਓਗਾਥਿ
ਕਲਬਹੁਬਾਨੀ।ਸੁਨਸੁਪ੍ਰੰੜਿਸੀਅਸਬ
ਸੁਭੁਸਾਨੀ।ਜਨਮਕਰਮਤਵਜਸਹਜ
ਸੁਹਾਏ।ਦੇਵਿਦੇਵਿੰਦੇਵਨਿਗਨਿਗਾਏ
ਤ੍ਰੂਨਮਾਨੁਖੀਮਾਨੁਖਜਾਈ।ਪਰਾਸਕ੍ਤਿ
ਹਮਰੇਗ੍ਰਿਹਆਈ।ਤ੍ਰਾਤੇਂਕਰਿਕਰੂਨਾਕਲ
ਯਾਨੀ।ਸੁਮਿਰਿਹੁਹਮਾਹਿੰਮਾਈਮਿਸਿਮ
ਨੀ।ਤਵਨਸੋਚਕਿੰਚਿਤਕਰਨੀਆ।ਤੇ
ਪਯੋਪ੍ਰਿਯਪਾਵਨਪੀਆ।ਹਮਹਿੰਦੀਹ ੨੬

CC-0 Punjab University Chandigarh. An eGangotri-Vaidika Bharara Initiative

ਦੁਖਤੁਮਾਬਿਨਦੇਖੇ॥ਤਵਬਿਨੁਜੀਵਨ
ਜਨਮਅਲੇਖਾ॥ ਦੋਹਰਾ ॥ਤਵਬਿ
ਜੋਗਬੇਦਨਨਸੀਦਸੀਦਸੀਦੁਖਦਾਨਿ
॥ਹਾਇਦੂਰਦਸੀਨਿਰਦਸੀਦਸੀਅਦ
ਸੀਸਮਾਨਿ॥ ਚੌਪਈ ॥ਆਦਿਨਹਮਾਂ
ਰਸੁਦਿਨਤਿਨਕੇਗੇ॥ਜਹਿੰਜੇਹੈਂਜਾਨਕਿ
ਪਗਤੇਗੇ॥ਇਹਿਬਿਧਿਬਿਰਹਿਬਿਬਾਖਿ
ਲਪਾਨੀ॥ਬਡ੍ਰਬਿਖਾਦਬਾਪਿਤਲਖਿ
ਰਾਨੀ॥ਬੋਲੇਬਰਜਿਜਨਕਕੂਲਕੇਤੂ
ਮੰਗਾਲਸਜਹੁਸੁਤਾਹਿਤਹੇਤੂ॥ਸੁਨਿ
ਸਨੇਹਸੰਜੁਤਪਤਿਬਾਨੀ॥ਲਗੀਕਰ
ਨਿਮੰਗਾਲਮੁਦਮਾਨੀ॥ਸੁਤਾਸਨੇਹਸੀ

CC-0 Punjab University Chandigarh. An eGangotri-Vaidika Bharara Initiative

ਭਰਿਸਭਾਗੀ।ਗਦਗਦਕੰਠਕਹ
ਹੈਂਅਨੁਰਾਗੀ।ਸੁਖੀਸਦਾਚਿਰਜੀ
ਵਜਾਨਕੀ।ਲਹਿਕਰੁਨਾਕਰੁਨਾਨਿ
ਧਨਕੀ।ਸਦਾਸੁਹਾਗਅਚਲਆ
ਬਿਖਾਦਾ।ਹੋਉਰੋਗਾਪਰਗੋਰਧਸਾ
ਦਾ।ਰਾਮਬਾਂਆਦਿਸਸਦਾਸੁਗਾਵੈਂ
ਹੋਹੁਸੁਤੇਸੰਤਤਅਨਭਾਵਨਿ।ਇਮ
ਦੈਸੀਯਹਿੰਅਸੀਸਅਨੇਕਾ।ਪੁਨਿਰ
ਘੁਬਰਹਿਕਹਹਿੰਸਬਿਬੇਕਾ।ਹਮਸੀ
ਤਾਨਿਜਸੁਤਾਸਯਾਨੀ।ਤਬਾਬਿਧਕ
ਰੀਕਰੀਗੁਨਖਾਨੀ।ਮਾਤਪਿਤਾਪਰ
ਜਨਪਰਿਪਾਲੀ।ਭੁਗਨਸਾਲੀਆਲੀ

CC-0 Punjab University Chandigarh. An eGangotri-Vaidika Bharara Initiative

ਗਨਲਾਲੀ॥ਸਕਲਕਾਲਕਿਕਰਤਾ
ਕਰਿਹੈ॥ਪ੍ਰਭੁਰੁਖਲਖਿਅਨੁਦਿਨੁਅਨੁ
ਸਰਿਹੈ॥ਬਾਲਸੁਭਾਵਕਿਤਿਅਸੁਭਾਵ
ਤੇਂ॥ਕਿਧੋਬਿਖਮਾਦਿਕਕਾਲਭਾਵਤੇ॥ਜੋ
ਕਬਹੂੰਕਕਰਿਹੈਅਪਰਾਧਾ॥ਕਰਹੁਛਮ
ਨਿਪਛਮਾਅਬਾਧਾ॥੬ਦੋਹਰਾ॥ਜਿਸ
ਪਦਪੰਕਜਾਕਿਕਰੀਖਰੀਸਮਸੁਖਧ
ਮਾਰਾਖਹੁਮੋਦਭਰੀਭਰੀਘਰੀਘਰੀਘ
ਨਸਜਾ॥੭ਚੌਪਈ॥ਸਖੀਸਮਾਜ
ਸਹਤਸਭਕੰਤੀ॥ਦਯਾਦ੍ਰਿਸਟਿਦੇਖ
ਹੁਦਿਨਰਾਤੀ॥ਜਨਮਜਨਮਅਨੁਰਾਗੀ
ਤ੍ਰਿਯਾਗੀ॥ਹਮਸਭਸੇਜੁਤਸੁਤਾਮਾਗੀ

CC-0 Punjab University Chandigarh. An eGangotri-Vaidika Bharara Initiative

।ਇਹਿਬਿਧਿਬਹੁ ਬਰਬਚਨਬਖਾਨੀ
।ਪ੍ਰਭੁਹਿਸਮਰਪੀਸੁਤਾਸਯਾਨੀ।ਐ
ਸੇਈਅਪਰਸੁਤਾਪਤਿਤੋਖੋ।ਕਹਿਕਹਿ
ਬਿਨੈਬਚਨਚਯਚੋਖੋ।ਪੁਨਿਸਪ੍ਰੇਮ
ਲੈਨਿਯੇਂਲਗਾਏ।ਦਿਯੇਬਹੁਰਿਬਤ੍ਰ
ਤਨਸੁਹਾਏ।ਅਗਿਲਲਗਾਨਸਗੁਨ
ਸੁਭੁਪਾਈ।ਪੁਲਕਿਪਾਲਕਿਨਸੁਤਾ
ਚਢਾਈ।ਜਿਯਉਤ੍ਰਿਗੀਮਲਾਮਾਂਡਵੀਆ
ਨੀ।ਸ੍ਰੁਤਿਕੀਰਤਿਕੀਗਤਿਕਲ੍ਯਾਨੀ
ਰੋਵਤਿਚਲੀਅਲੀਨਸਮੇਤਾ।ਭੂਪੌ
ਅਖਿਲਅਵਰੋਧਅਚੇਤਾ।ਜਨਕੰ[illegible]
ਹੰਸੁਨਿਜਤ੍ਰਿਸਹਿਤਬਿਖਾਦਾ।ਅੰਬ
CC-0 Punjab University Chandigarh. An eGangotri-Vaidika Bharara Initiative

ਬਤੁਸਾਇ ਤ੍ਰਿਆਰਤ ਨਾਦਾ ।ਸੁਭ੍ਰਗਾ
ਇਕਾਸਿਜਸਖੀਸਿਆਨੀ ।ਤੇਊ ਚਲੀ
ਕਰਨਾਰਸਸਾਨੀ ।ਤਬਬਿਦੇਗਨਿਪਕੇ
ਗਨਿਪਾਨਾ ।ਗਹਿਅਪਰਗਾਸਜਾਮ
ਨਮਾਨਾ ।ਕਹਿਬਹੁਬਿਨੈਪ੍ਰੈਨੈਜੁਤਬਾ
ਨੀ ।ਕਿਓਬਿਦਾਸਮਧੀਸਨਮਾਨੀ ।
।ਤਿਹਿਅਵਸਰੀਅਬਿਲਾਪੁਰਿਚਾਰੀ
ਭੁਪੋਬਿਜੋਗਾਬਿਕਲਨਰਨਾਰੀ ।ਗ
ਦਗਾਦਗਿਗਾਤ੍ਰਿਗਨਦ੍ਵਨੀਗਾ ।ਬਾਲ
ਬਿੱਪ ਜੁਵਅਖਿਲਅਧੀਰਾ ।੮ ਛਿਦ
।ਜੁਵਬਾਲਅਖਿਲਅਧੀਰਭੀਰੁਰੀ
ਭੀਰਰਵਦ੍ਰੈਦਭੁਬਜੀ ।ਗਜਬਾਜਧੁ

CC-0 Punjab University Chandigarh. An eGangotri-Vaidika Bharara Initiative

ਨਿਦ੍ਵਿਜਰਾਜਪੁਨਿਤਿਹਿੰਆਂਨ੍ਹਿਰੋਦਨ
ਧੁਨਿਸਜੀਕੋਊਰਾਅਕੋਊਸੀਤਾਪ੍ਰਕ
ਤਿਤਨਾਰਿਨਰਆਤੁਰਖਰੇ।ਤ੍ਰਿਹਿੰਸ
ਐਂਸੁਤਨਸਮੇਤਸੁੰ।ਸਾਕੇਤਪਤਿਮਗ
ਪਗਧਾਧਰੇ।੯ਸੋਰਠਾ।ਚਲੇਬਜ
ਇਨਿਸਾਨਚਢਿਸਤ੍ਰੂਜਅਨਾਗਨ੍ਰਿਪ
ਾਦਿਏਦਾਨਸਨਮਾਨਿਜਾਚਕਜਨਜ
ਨਿਜਿਤੇ।੧੦ਦੋਹਰਾ।ਸਅਥਿਲਾਪੁ
ਰਨਿਰਨਾਰਿਸਬਰੋਗੇਰਾਮਰਸਰੰਗ
ਛਬਿਸੇਪੁਨਿਧਾਰਿਦਿਯੋਮਨਨੈਨਰਤ
ਨਹਾਰਿਸੇਗ।੧੧ਇਤਿਸ੍ਰੀਰਾਮਰੱਹਸ
ਜੇਰਤ੍ਰਨਿਹਾਰਿਬ੍ਰਿਗਾਛਿਤੇਏਕਖਸਤਮੋ

ਇਤਿਉਤ੍ਰਾਰਧੇਈਦੋਸੋਧਿਆ
ਧਿਆਇ:੬੧
ਇ:੧੩ ਦੋਹਰਾ।ਚਲੀਅਵਧਪੁਰੇਸ
ਲਧਨੀਅਨੀਘਨੀਆਭਿਰਾਮਾ।ਸੁਭ੍ਰ
ਮਨੀਸੁਵਰਨਸਨੀਬਨੀਠਨੀਬਲਧ
ਮਾ।੧ ਚੌਪਈ।ਬਜਤਦੂੈਦਭੀਦੀਰ
ਦਾਮਾ।ਫਹਿਰਤਫਬੀਪੁੰਜਾਛਬ
ਧਾਮਾ।ਬਨੀਬਧੂਜਨਬਾਹਨਰਾਜੀ
ਸੁਵਰਨਬਸਨਛਦਨਛਬਛਾਜੀ।
ਉਪਮਾਤਾਸੁਕਵਿਨਹਿਜਾਹੇਗੀ।ਕਿਰ
ਨਿਮਾਲਮਨਹੁਮਹਿਕੇਰੀ।ਗਜਗਨ
ਗਰਜਨਹਯਗਨਹੇਖਾ।ਜਨੋਕੇਲਾ
ਹਲਸਬਦਬਿਸੇਖਾ।ਜਹੰਤਹੰਸੁਨਿਯ

CC-0 Punjab University Chandigarh. An eGangotri-Vaidika Bharara Initiative

ਸੁਮੰਗਲਰੂਪਾ।ਹੋਤਸੁਸਗੁਨਸਬਲ

ਅਨੂਪਾ।ਛਾਹਿਕਰਤਨੀਰਦਨਭਛ

ਏ।ਬਰਸਤਸੁਰਗਨਸੁਮਨਸੁਹਾਏ।

।ਇਹੰਬਿਧਿਜਾਤਚਲੇਰਘੁਨਾਥਾ।

ਪਰਮਪ੍ਰਮੋਦਮੁਦਿਤਸਬਸਾਥਾ।ਤਿ

ਹਿੰਅਵਸਰਆਯੋਭ੍ਰਿਗੁਨੰਦਨਾ।ਕਰ

ਨਛੱਤ੍ਰਕੁਲਨਿਕਗਨਿਕੰਦਨਾ।ਪਰਸ

ਰਾਮਜਿੰਹਨਾਮੁਪ੍ਰਸਿੱਧਾ।ਧਰਿਧਨੁਬ

ਨਪਰਸੁਅਸਿਇੱਧਾ।ਨਿਰਖਸਕੁਚ

ਸਹਿਮੇਮਹਿੰਪਾਲਾ।ਕਰੇਪ੍ਰਨਾਮਸਬਿ

ਨਅਬਿਸਾਲਾ।ਤਬਰਾਮਹਿੰਬਿਲੋਕੁ

ਭ੍ਰਿਗੁਨਾਯਕ।ਬੋਲੇਬਚਨਸਵਨਸੁ

CC-0 Punjab University Chandigarh. An eGangotri-Vaidika Bharara Initiative

ਖਦਾਅਕਾ।ਸੁਨਹੁਰਾਮਤ੍ਰਅਸਿਵਧ
ਨੁਭੁਜਾ।ਆਨੀਮਹਿਪਅਹਾਂਮਿਦਗੋਜਾ
ਸੁਨਿਸੁਭਿਭੁਯੋਪਗਆਵਿਜਾਸਾ।ਤੁ
ਮਰਘੁਨਿਦਨਗਆਨਿਵਾਸਾ।ਲੀਜਿ
ਅਜਾਹਿਗਮੇਸਪਨੁਰਾਮਾ।ਪੁਨਿਪੁਨਿ
ਤਵਪਦਦਪਦਮਪ੍ਰਨਾਮਾ।। ੨ ਦੋਹਰਾ
ਸੁਨਿਭ੍ਰਿਗੁਨਿਦਨਬਚਨਲਿਯਰਘੁਨੰ
ਦਨਪਨੁਪਾਇਆ।ਕਰਿਬੰਦਨਸਜੰਦਨਪ
ਕੋਚੰਦਨਬੰਦਨਲਾਇਆ। ੩ ਚੌਪਈ।।
ਜਨਕਸੁਤਾਸਮੇਤਸ੍ਰੀਰਾਮਾਹਿੰ।ਨਿਜ
ਪਰਮੁਨਿਗਾਮਨੋਜੋਨਿਜਧਾਮਾਹਿੰ।ਰਘੁ
ਬਰਪੁਨਿਪਿਤੁਭ੍ਰਾਤਸਮੇਤਾ।ਆਏਅਵ

CC-0 Punjab University Chandigarh. An eGangotri-Vaidika Bharara Initiative

1335

ਧਅਖਿਲਜਗਜੇਤਾ।ਧਾਏਸੁਲਿਸਾਂ
ਕੇਤਨਿਵਾਸੀ।ਪ੍ਰਲਕਤਤਨੁਪੂਰਨ
ਗਤਿਰਾਸੀ।ਪ੍ਰਥਮਾਮਿਲੇਅੰਡੀਗਨ
ਧਾਈ।ਦੈਭੂਪਹਿੰਕੁਲਿਭੁਟਥਪਾਈ॥
ਪੁਨਿਨਿਰਖੈਂਰਘੁਬਰਬਰਬਾਨਾ।ਕ
ਰਿਅਨਿਗਾਨਨੌਛਾਵਰਨਾਨਾ।ਪੁਰਿ
ਪੁਰਜਨਨਿਜਗਾਤਿਜਸਵਾਗੋਕੀ
ਪਨਾਅਨਰਨਾਹਿਨਿਹਾਰੋ।ਪੇਮਪੂਲ
ਕਪੂਜਨਪ੍ਰਾਨਿਕੀਨੋ।ਭੂਰਿਭੇਟਿਦੈਭਾਵ
ਨਭੀਨੋ।ਮਿਲਗਾਨਕਰਤਨਰਨਾਂ
ਰੀ।ਬਜਤਮ੍ਰਿਦੰਗਚੰਗਤਲਤਾਰੀ
।ਬਿਦਿਬਿਦਗਾਵਤਗੁਨਗੀਤਾ।ਪਟ

ਤਾਵਿਪ੍ਰਬਰਬੇਦਪੁਨੀਤਾ।ਬਾਰਨਾਰਿਨਚਤਨ
ਵਰੰਗੀ।ਕਰਤਗਾਨਗੁਨਤਾਨਤਰੰਗੀ।ਬਨੀਆ
ਵਧਨਹਿਜਾਤਬਖਾਨੀ।ਰੱਮਜਰਤਨਮੰਡਿਤ
ਮਨਿਖਾਨੀ।ਧੁਜਪਤਾਕਬਰਤਨੇਬਿਤਨਾ।ਸੁਰਗ
ਰਥਬਗਾਰਕੌਤਕਨਵਨਨਾ।ਜਨਕਸੁਤਾਪ੍ਰਿਅ
ਭੁਗਨਿਸਮੇਤਾ।ਸਿਵਕਾਬਸਨਉਧਾਰਿਸਚੇ
ਤਾ।ਅਵਧਪਹਿੰਕਔਪ੍ਰਨਮਾਸਿਆਨੀ।ਭੂਬੈਕੁ
ਠਪੁਰੀਜਿਅਜਾਨੀ।੪।ਦੋਹਾ।ਬਾਜਤਬਾਜਨ
ਬਿਬਿਧਿਬਿਧਿਬੀਨਬੇਨੁ।ਮ੍ਰਿਦੰਗ।ਸੁਰਸੁਰਦੁ
ਦਭਿਢੋਲਗਨਗੋਮੁਖਸਿਖਸੁਰੰਗ।।੫।ਚੌਪਈ
ਮਬਿਬਧਿਨਾਦਨਾਦਤਨਵਨਗਰੀ।ਬੇਸਮਬਿ
ਸਦਾਬਿਮਾਨਨਿਸ੍ਰਗਰੀ।ਤਹਰਘੁਕੁਲਮਨਿ

CC-0 Punjab University Chandigarh. An eGangotri-Vaidika Bharara Initiative

ਚੌਪ੍ਰਵੇਸਾ।ਲਹਿਸੁਭਲਗਨਸਗੁਨਸੁਬਿਸੇਸਾ
।ਚਢੀਅਵਨਿਨਵਲਨਵਭੂਪਾ।ਦੇਖਨਿਹਿ
ਤਰਘੁਰਾਇੰਦਅਨੂਪਾ।ਨਿਰਖਤਿਹਰਖਕਰਤ
ਕਲਿਗਾਨਾ।ਗ੍ਰਿਹਿਗ੍ਰਿਹਿਆਛੋਮੋਦਮਹਾਨਾ।ਦੀ
ਹਦੁਰਦਰਘੁਰਾਜਬਿਰਾਜੇ।ਛਬਿਬਿਲੋਕਿਸੁਰ
ਨਯਕਲਾਜੇ।ਗਨਿਰੀਖਅਖਲਗਨਕਰਤਪ੍ਰਸਿ
ਸਾ।ਜੈਜੈਹੈਸਵੈਸਅਵਤੇਸਾ।ਪੁਨਿਐਰਾਵਤਵੈ
ਸਪ੍ਰਸੁਤਾ।ਜਿਹਨਿਜਜਿਯਜਾਚਤਪੁਰਹੂਤਾ।
ਤਿਹਗਯੰਦਰਘੁਨੰਦਨਸੋਹੇ।ਨਿਰਖਤਿਕੋਟਮ
ਦਨਮਨਮੋਹੇ।ਭ੍ਰਾਜਗਬਿਭੂਖਨਬਸਨਸੁਹਾਏ।
ਨੈਨਨਿਨਿਰੀਖਨਿਮੇਖਨਲਾਏ।ਭਰਤਲਖਨ
ਰਿਪੁਸੂਦਨਸੰਗਾ।ਚਢੇਬਿਰਾਜਤਮੱਤਮਤੰਗਾ।

CC-0 Punjab University Chandigarh. An eGangotri-Vaidika Bharara Initiative

ਨਿਰਖਿਨਿਰਖਿਨਵਲਾਨਵਰੇਗੀ।ਬਰਖਤਿ
ਅੱਛਤਿਸੁਮਨਸੁਰੇਗੀ।ਗਾਵਤਗੀਤਿਗੀਤਿਰ
ਸਰਾਜੋ।ਰਾਮਸੁਜਸਰਸਸਰਸਾਬਿਰਾਜੋ।ਕਹ
ਤਿਪਰਸਪਰਬਚਨਅਨੂਪਾ।ਅਹੋਧੰਨਿਅਮਿਥ
ਲਾਪੁਰਭੂਪਾ।ਧੰਨਿਜਨਗਾਰਪਨਨਗਰਨਿਵਾਸੀ
।ਜਿਨਕੇਭਏਅਤਿਥਿਅਬਿਨਾਸੀ।ਜਿਨਿਰਘੁ
ਬੀਰਬਧੂਜਾਹਛਬਿਬਿਲੂਟੀ।ਤਿਨਿਸਮਾਨਕੋਅਨਬ
ਧੂਟੀ।ਧੰਨਿਜਨਕਤਨੁਜਾਜਗਜਨਨੀ।ਜਿਨਿਪ
ਏਪ੍ਰਿਜਪੰਕਜਪਾਨੀ।ਦੋਹਰਾ।ਕੌਸੱਲਿਆਦਿਕ
ਜਨਨਿਪੁਨਿਧੰਨਿਆ।ਧੰਨਿਜਗਜਨਨਾ।ਜਿਨਿਜਾ
ਏਜੀਵਨਜਗਤਸੁੰਦਰਸੁਵਨਸੁਜਾਨਾ।੧੧।ਚੌਪ
ਈ।ਅਸਬਧੰਨਿਆਪੁੰਨਿਆਨਿਧਿਨਾਰੀ।ਰਘੁਬਰ

CC-0 Punjab University Chandigarh. An eGangotri-Vaidika Bharara Initiative

ਬਦਨਾਬਿਲੋਕਨਿਹਾਰੀ॥ਇਹਬਿਧਿਬਿਧੁਬਦਨ
ਭਵਨੀਮ੍ਰਿਗਨੈਨੀ॥ਕਰਤਾਬਿਬਧਿਬਾਤੈਂਬਰਬੈ
ਨੀ॥ਜਾਂਹਤਰਾਮੁਨਿਜਸੁਮੰਗਲਬਾਨੀ॥ਜੈਜੈਜੈ
ਰਘੁਬਰਗੁਨਖਾਨੀ॥ਸਦਨਸਦਨਸੁਭਮੰਗਲ
ਸਾਜਾ॥ਸਜੇਸਬਨਿਸਤਿਤਸੁਖਕਾਜਾ॥ਇਹਬਿ
ਧਿਨਿਰਖਤਨਗਰਸੁਹਾਵਨ॥ਮੰਗਲਸਬਦਸੁ
ਨਤਮਨਭਾਵਨ॥ਕੌਸੱਲਿਆਸੁਭਸਦਨਪਧਾਰੇ॥
ਜਹੰਸਬਮੰਗਲਸਾਜਸਵਾਰੇ॥ਸੁਮਨਸੁਗੰਧਰ
ਤਨਮਨਜਾਲਾ॥ਬਧੀਬਿਬਿਧਾਬਿਧਿਬੰਦਨਮਾਂ
ਲਾ॥ਬ੍ਰਹਮਾਦਿਕਸੁਰਸੰਘਸੁਹਾਏ॥ਰਮਾਉਮਾ
ਦਿਕਸਕਤਿਸਹਾਏ॥ਲੈਲੈਮੰਗਲਦੂੰਬਦੂਆਰੇ
ਪ੍ਰਤਿਆਭੂਪਬਿਰਾਜਤਨਿਆਰੇ॥ਕੌਸਲਿਆਦਿ

CC-0 Punjab University Chandigarh. An eGangotri-Vaidika Bharara Initiative

ਜਨਨਿਜਗਜਾਨੀ।ਪੇਖਿਪਰਮਆਨੰਦਅਘਾ
ਨੀ।ਅਨਿਮਖਬਾਰਸੁਧਾਰਿਆਰਤੀ।ਚਲੀਸ
ਖੇਮਪ੍ਰਸੂਨਦ੍ਵਾਰਤੀ।ਲਖਿਆਨੰਦਕੰਦਨਿ
ਜਨੰਦਨਾ।ਕਰਤਆਰਤੀ।ਚਿਤਚਪਾਚੰਦਨ
ਪਾਛਿਦਾ ਆਰਤਿਕਰਤਿਗਾਵਤਿਬਿਮਲਗੁ
ਨਕਰਮਸ੍ਰੀਰਘੁਬੀਰਕੋ।ਧਨੁਭੰਜਿਤੁਮਜਾ
ਨਕਿਬਰੀਮਦਰੰਗਿ।ਜਿਭੂਪਤਿਭੀਰਕੋ।ਪੂਰਮੋ
ਪਰਮਾਮਬਲੇਜਪਾਨਿਪੁਨਿਪਰਸੁਪਰਕੀਰ
ਤਿਹਰੀ।ਚਿਰਜਿਯਦੁਜਾਨੁਜਸਹਿਤਸਿਯ
ਸਬਸੁਖਬੰਦੈਸਬਾਦਿਨਘਰੀ। ਦੋਹਰਾ
ਸ੍ਰੀਮਸਨੇਹਸੇਜੁਤਸੁਖਦਸੁਤਆਰਤੀਉਤ
ਰੀ।ਦਿਏਦਾਨਦ੍ਵਿਜਦੀਨਜਨਦੁਖਦਾਰਿਦੂ

CC-0 Punjab University Chandigarh. An eGangotri-Vaidika Bharara Initiative

ਦਵਾਗਿ।੧੦॥ਛੰਦ॥ਪੁਨਿਥੀਮਲਥਾਹਨਿਥ
ਪ੍ਰਹਤੇਂਥਰਥਪ੍ਰਥਿੰਦਉਤਾਰਿਕੈ।ਕਿਯਪ੍ਰੀਤਿ
ਰੀਤਿਸਮੇਤਪਰਿਛਨਨਿਗਮਨੀਤਿਨਿਹਾਰਿਕੈ
।ਪੁਨਿਦੇਵਪੂਜਨਹੇਤਪੂਜਨਸਾਜਥਿਥਾਪਿ
ਬਨਾਇਕੈ।ਪੂਜੇਥਪ੍ਰਸੁਤਸਹਿਤਸੀਪਰਮੰਹਿ
ਮੰਦਰਜਾਇਕੈ।੧੧॥ਛੰਦ॥ਬਹੁਰੋਂਅਵੈਧ
ਤਿਆਇਜੇਅਤਿਆਨਅਪੁਨਿਮਨਿਅੰਗਨਾ।
।ਤਿਨਕੇਪਦਆਪਦਥੀਦਿਥੀਦੀਥਿੰਪਥੀਸਥ
ਰੰਗਨਾ।ਤਿਹਿਂਸਮੇਸ੍ਰੀਅਵਧੇਸਜਾਚਕਥਿ
ਪ੍ਰਹੁਨਿਜਨਿਦਾਨਦੈ।ਆਏਅਮਲਅਵ
ਰੋਪਸੰਜਨਸੁਜਨਜਨਸਨਮਾਨਦੈ।੧੨॥
।ਭਰਿਰਿਗਲੈਸੁਤਸੰਗਪੁਨਿਸ੍ਰੀਰਿਗਅੰਗਅ

CC-0 Punjab University Chandigarh. An eGangotri-Vaidika Bharara Initiative

ਨੈਗਕੋ॥ਬਿਦੇਚਰਨਅਗਬਿੰਦਬਰਉਪਜ
ਰਪਾਰਿਬਹੁਰੈਗਕੋ॥ਪੁਨਿਬਿੰਪ੍ਰਬਰਨਿਜ
ਮਾਅਪ੍ਰਜਪਕਵਨਸਰਸਸੁਹਾਵਨੋ॥ਰਾ
ਜੌਨਜਨੈਗਮਕਿੰਕਰਨਿਪੁਨਿਦਿਪੇਭੇਜ
ਨਭਾਵਨੋ॥੧੩॥ਸੋਰਠਾ॥ਦਿਪੇਪਾਨਸਨਮਾਂ
ਨਿਕਿਏਬਿਦਾਸਾਦਰਸਕਲਾ॥ਨਿਜਨਿਜ
ਸਦਨਸੁਜਾਨਗਏਬਖਾਨਤਬ੍ਯਾਹਬਰ
॥੧੪॥ਇਤਿਸ੍ਰੀਰਾਮਰਹੰਸਜੇਰਤਨਗਰਿਥੇ
ਗਰਿਤੇਦ੍ਵਿਖਸ੍ਤਮੋਧਿਆਯ:॥੬੨॥ਇਤਿਉ
ਤ੍ਰਪਚੈਦਸੋਧਿਆਇ॥੧੪॥ਦੋਹਾ॥ਬਾ
ਸਰਬੀਤ੍ਯੋਚੈਨਸੋਂਰੈਨਸਮੇਸੁਰਈਸਾਰਿ
ਭਾਦਿਕਬਰਅਪਸਰਾ॥ਪਠਈਮੁਦਿਤਮੁਨਿ

CC-0 Punjab University Chandigarh. An eGangotri-Vaidika Bharara Initiative

ਸਾ। ੧।ਚੌਪਈ।ਰਾਮਬੁਜਾਹਮੁਦਮੰਗਲਕ
ਰਨੀ।ਆਈ।ਅਵਧਅਖਿਲਬਰਬਰਨੀ।
ਸੂਕ੍ਰਿਸੱਲਿਜਾਅਜਰਅਨੂਪਾ।ਸਿਮਿਟੈ
ਸਬਸਮਾਜਸੁਖਭੂਪਾ।ਬਿਬਿਧਿਬਰਨਜ
ਹਬਿਛੋਬਿਛੌਂਨਾ।ਬਿਤਤਬਿਤਾਨਤਨੇਛ
ਬਿਭੌਨਾ।ਤਹਾਂਮਹਾਂਮਤਿਅਵਧਪਨਰੇਸਾ।
ਸੁਤਨਿਸਹਿਤਬੈਠੇਬਰਬੇਸਾ।ਦੈਅਸੀ
ਸਅਪਸਰਾਪ੍ਰਬੀਨਾ।ਲਗੀਕਰਨਿਤਹੰ
ਨਿਤੁਜਨਵੀਨਾ।ਲਗੇਬਜਾਨਿਬਜਨਬ
ਹੁਭਾਂਤੀ।ਢਿਗਾਮ੍ਰਿਦੰਗਆਦਿਨਵਜਾਤੀ
ਨਾਦਭਾਦਅਨਭਾਦਅਨੇਕਾ।ਕਰਤਿਬਿ
ਬਧਿਅਭਿਨਯਸਬਿਬੇਕਾ।ਤਿਹਿਅਵਸ

CC-0 Punjab University Chandigarh. An eGangotri-Vaidika Bharara Initiative

ਰਨਾਰਦਮੁਨਿਆਇਓ॥ਬੀਨਾਪਾਨਿਸੁਜਾ
ਨਸੁਹਾਇਓ॥੨॥ਨਿਰਖਿਨਰੇਸਉਠੇਕਰਜੋਰੀ
॥ਸੁਤ੍ਰਿਅਸਹਿਤਉਰਪ੍ਰੀਤਿਨਥੋਰੀ॥ਕਰਿਪੂ
ਜਨਸਾਦਰਸ੍ਤੁਤਿਕੀਨੀ॥ਦਿਓਜੋਦਿੰਬਆ
ਸਨਕਰਿਪ੍ਰੀਤੀ॥੩॥ਨ੍ਰਿਪਰਾਨਿਨਪੁਨਪੂਜ
ਨਕੀਨਾ॥ਸਾਬਿਧਿਪ੍ਰਨਾਮਪੁਨੈਰਸਭੀਨ
॥ਤਿਹਿਂਸਮਾਜਨਾਚਤਸੁਰਨਾਰੀ॥ਗਾਵਤ
ਗੀਤਿਰੀਤਿਗਤਿਨ੍ਯਾਰੀ॥੪॥ **ਦੋਹਰਾ** ॥ਤਬ
ਨਾਰਦਮੁਨਿਕੌਤਕੀਰਸਕਿਸਿਰੋਮਨਿਸੰਤ॥
ਰਾਮਪ੍ਰੇਮਪੂਰਨਪਰਮਗਤਾਦਮਨਮਹਿ
ਤ॥ **ਚੌਪਈ** ॥ਉਠਿਜਪ੍ਰੇਮਰਘਨੰਦਨ
ਆਗੈਜੋਦਮਗਨਾਮਨਨਾਚਨਿਲਾਗੇ॥ਰ

CC-0 Punjab University Chandigarh. An eGangotri-Vaidika Bharara Initiative

ਮਰਿਸ੍ਵਦਨਹੇਤਸੁਜਾਨਾ।ਬਿਸ੍ਨੁਭਗਤਗੁ
ਨਗ੍ਯਾਨਨਿਧਾਨਾ।ਇੰਦ੍ਰਅਪਸਰਾਬ੍ਰਿੰਦ
ਸਜ੍ਯਾਗੀ।ਬਿਬਧਿਭਾਂਤਿਨਾਚਤਦੈਤਾਗੀ।
ਹਾਸਹੇਤਕੌਤਕਅਨੁਕਰਨਾ।ਬਹੁਬਿਧ
ਕਰਤਧਰਤਨਹਿਬਰਨਾ।ਨਾਚਤਕਬ
ਹੂੰਅਦ੍ਰਧਪਤਿਆਗੇ।ਕਬਹੂੰਕਭੁਰਤਲ
ਖਨਅਨੁਰਾਗੇ।ਰਘੁਬਰਭਰਤਲਖਨ
ਜਨਨੀਕੋ।ਸਨਮੁਖਕਬਹੂੰਨਚਤਅਤਿ
ਨੀਕੋ।ਕਬਹੂੰਕਅਪਰਜਿਅਵਨਿਪਗਾ
ਨੀ।ਤਿਨਤਨਲੀਖਨਾਚਤਮੁਨਿਗਜਾਨੀ
।ਕਬਹੂੰਕਪਰਿਕਾਂਪੇਕਲਬੀਨਾ।ਨਾਨਾਗ
ਤਿਨਾਚਤਲੈਲੀਨਾ।ਕਬਹੂੰਦ੍ਰਭੂਲਕੋਰ

CC-0 Punjab University Chandigarh. An eGangotri-Vaidika Bharara Initiative

ਗਹਿਹਾਥਹਿੰ ।ਨਚਤਨਿਗੰਧਨਿਗੰਧਰ
ਧੁਨਾਥਹਿੰ ।ਕਰਅਵਲੀਥਿਕਬੰਧੂੰਨਿ
ਜਰਵੀ ।ਅਤਿਛੈਲਾਇਲੇਤਗਤਿਠਾ
ਢੀ ।ਕਬੰਧੁਕਪਕਰਿਅਪਸਰਾਹਾਥਾ॥
ਹਾਸਹੇਤੁਨਚਤਾਮੁਨਿਨਾਥਾ ।ਕਬੰਧੁਅ
ਪਸਰਨਿਦੈਗਲਬਹੀਯੰ ।ਨਚਤਾਮੁਦਿ
ਤਮੰਗਲੀਅਹੀਯੰ ।ਕਬੰਧੁਫੁਲਾਪਗਾ
ਲਦਿਖਰਾਵਤਾ ।ਪਗਮਕੇਤਕੀਸਥਾਨਿ
ਹਜਾਵਤਾ ।ਪ੍ਰਨਿਮੁਨਿਦੇਠਿਅੰਬਰਾਪਰੀ
।ਜਨੁਭੂਖਨਭੂਖਤਬਨਚਰੀ ॥ ੫॥
ਦੋਹਾ ।ਨਰਿਹਸੇਨਾਰਦਮੁਨੀਕਵੇਅਹੇ
ਜਹਿਭੂਪ ।ਸਕਲਭੂਵਨਨਹਿਸੁੰਦਰੀ

CC-0 Punjab University Chandigarh. An eGangotri-Vaidika Bharara Initiative

ਜੋਜਾਛਬਿਅਨੁਰੂਪਾ॥ਪਾ॥ਚੌਪਈ॥ਆਸ
ਕਹਿਹਸਿਗਹਿਬਾਹਬੋਹੈਗੀ॥ਸਭ੍ਰਾਮ
ਇਮੁਨਿਬਰਸ੍ਰਕਲੋਗੀ॥ਤਬਹਸਮੰਦ
ਮੰਦਮਥਿਗਾ॥ਬੋਲੀਬਚਨਹਾਸਰਸ
ਭੁਗਾ॥ਆਮਸਮਜਗਸੁਦਰੀਨਜੈਸੇਂ
ਤਵਸਮਾਨਸੁੰਦਰਨਹਿੰਤੈਸੇ॥ਯਹਿ
ਸੈਥੀਪਹਮਾਰਤ੍ਰਮਾਰਾ॥ਸਿਰਜੋਸ
ਸੁਨਿਸਿਸ੍ਰਕਰਤਾਰਾ॥ਤਾਂਤੈਭੁਲੀਬ
ਨੀਜੂਗੋਏਗੀ॥ਐਂਤਵਸਾਰਿਸਸਾਰਿਸ
ਤੈਂਸੈਗੀ॥ਅਬਸਬਮਿਲ੍ਯੋਦੂਹਲਮਨ
ਖਟਕਾ॥ਜੋਕਹਿਲਿਯੋਪਕਰਿਮੁਨਿਪ
ਟਕਾ॥ਕੌਤਕਹੇਰਹਸੇਨਰਨਾਰੀ॥ਪੁਨਿ

CC-0 Punjab University Chandigarh. An eGangotri-Vaidika Bharara Initiative

ਬੋਲੇਬੀਨਾਬਰਧਾਰੀ।ਔਹੋਭ੍ਰਾਰਜਾਮ
ਮਭ੍ਰਏਮਹਾਨਾ।ਲਹਿਤੋਸੀਪ੍ਰਦਰੀਸੁ
ਜਾਨਾ।ਜਹਿਤਵਕ੍ਰੂਬਖ੍ਰੂਬਲਖਿਧਜ ॰
ਰੀ।ਅਮਮਨਰੀਜਭ੍ਰਈਆਤਿਭ੍ਰਾਰੀ
ਸਾਹਿਮਾਭ੍ਰੂਬਕੈਹੈਕਵਿਕੋਰੀ।ਸਨਭ੍ਰ
ਧਰੀਭ੍ਰਿਰਿਭ੍ਰਾਨਗਨੌਰੀ।ਜਹਿਸੁਨਿ
ਭ੍ਰਓਹਾਸਰਸਭ੍ਰਾਰੀ।ਮਹਾਂਸੋਦਾਸਤੇ
ਨਰਨਾਰੀ।ਇੰਹਿਬਿਧਿਨਾਰਿਗਾਏ
ਮੁਨਿਨਾਰਦਾ।ਰਿਸ੍ਰਏਰਸਾਲਿਕਾਮਬਿ
ਸਾਰਦਾ।ਪ੍ਰਨਿਦੈਸਬਲਿਅਸੀਸਮੁ
ਨੀਸਾ।ਰਸਨੇਗਗਨਮਗਨਗੁਨ
ਈਸਾ।ਤ੍ਰਬਤਿਲੋਤਮਾਦਿਕਸੁਰਬਾਮ। ॰

CC-0 Punjab University Chandigarh. An eGangotri-Vaidika Bharara Initiative

ਪੂਜਨਪਾਇਗੇ ਸ੍ਰੀਨਿਜਧਾਮ॥ ਚੌਪ
ਈ॥ ਨਿਜਧਾਮ ਗਾਮਨੀ ਸੁਰਥਭੂਪ
ਨਿਪਾਇ ਪੂਜਨਕੁਵਤੋ॥ ਬਿਆਚਿੰਤ੍ਰ
ਰਾਮਬਾਚਿੰਤ੍ਰਮਿੰਤ੍ਰਪਵਿੰਤ੍ਰਮੁਨਿਗਾਨ
ਗਾਵਤੋ॥ ਸ੍ਰੀਅਵਧਾਮਗਿਲਾਮੂਲਜ
ਹੰਸਿਯਸਹਿਤ ਸ੍ਰੀਸ ਸਦਾਰਹੈਂ॥ ਤ
ਹੰਗਿੰਧਾਸਿੰਧਿਸਸ੍ਰੀਧਸੈਧਾਤ੍ਰਿਕੈਨਕ
ਵਿਕਿਹਿੰਥਿਧਿਕਹੈਂ॥ ੭ ॥ ਜਿਨਿਕੀ
[illegible] ਕ੍ਰਿਪਾਲਵਲੇਸਤੇਂਸਭਜੀਵ
ਜੀਵਨਪਾਵਹੀਂ॥ ਜਿਨਕੇਬਿਹਾਰਅ
ਪਾਰਸੈਕਰਸੇਸਸਾਰਦਗਾਵਹੀਂ॥
॥ ਤਿਨਿਕ ਰਬਿਵਾਹਉਛਾਹਅਧਥ

CC-0 Punjab University Chandigarh. An eGangotri-Vaidika Bharara Initiative

ਰਨੌਜੇਸੁਕਵਿਸਿਛੇਪਤੋਂ ਜਨਸੁਨਤਗਾਵ
ਤਗੁਨਤਛੂਟਤਸਕਲਕਲਮਲਲੇਪਤੋਂ।
੮।ਸੋਰਠਾ। ਯਹਪ੍ਰਭਾਵਿਅ ਹਉਛਾਹਸੁਨ
ਤਭੁਨਤਗਾਵਤਗੁਨੀ। ਭੁਕ੍ਤਿਮੁਕ੍ਤਿਲਹਿਲ
ਹਰਾਮਪ੍ਰੇਮਪਾਵੈਪਰਮ। ੯। ਇਤਿਸ੍ਰੀਰਾਮਚ
ਰਮੇਰਤਨਾਗਿਬਿਰਚਿਤੇਤ੍ਰਿਖਸਤਮੋਧਯਾ
।੬੬।। ਇਤਿਉਤੱਰਾਰਧਪੰਚਦਸਮੋਧਯਾਯਃ
੧੫।। ਦੋਹਾ। ਸੁਤਕਹਤਸੈਨਕਸੁਨਹੁ ਮੁਨਿ
ਪੁਨਿਪੁਰਬਾਸਨਤੀਯਾਂ ਆਈਂਨ੍ਰਿਪਰਿਜੋਥਨ
ਜਟੀਬਾਲਬ੍ਰਿਧਪਰਮਨੀਯਾਂ। ੧। ਚੌਪਈ। ਦਰ
ਸਨਹਿਤਦੂਲਹਦੂਲਹਿਨਕੋ ਅਤਿਉਛ
ਹਮੰਡਿਤਮਨਜਿਨਕੋ ਰਾਮਭਰਤਲਛਮਨ

CC-0,Punjab University Chandigarh. An eGangotri-Vaidika Bharara Initiative

ਜਨਨੀਕੋ।ਆਇਪਾਇਦਰਸਨਅਤਿ
ਨੀਕੋ।ਕਰਿਪ੍ਰਨਾਮਪੁਨਿਦੇਇਬਧਾਈ
।ਬੈਠੀਪੁਨਿਆਦਰਅਤਿਪਾਈ।ਭਗ
ਨਿਨਸਹਿਤਿਜਾਨਕਿਹਿੰਦੇਖੀ।ਭਈ
ਚਕਿਤਚਿਤਸਕਲਾਬਿਸੇਖੀ।ਪੁਨਿਪੁ
ਨਿਨਿਰਖਿਰਖਿਸੁਖਲਹਹੀਂ।ਬਚ
ਨਸਪ੍ਰੇਮਸਕਲਾਮਾਲਿਕਹਹੀਂ।ਧਨਿਜ
ਨਕਜਨਨੀਜਗਮਾਇਨਕੋ।ਤੇਧਨਿਧਨਿ
ਆਈਂਤ੍ਰਿਯਜਿਨਿਕੋ।ਹਮਸਬਧਨਿਜ
ਪੁੰਨ੍ਯਅਧਿਕਾਏ।ਇਨਕੇਦਰਸਪਰ
ਸਜਿਨਿਪਾਏ।ਇਹਬਿਧਿਕਹਿਕਹਿ
ਦੇਹਿੰਅਸੀਸਾ।ਸਦਾਸੁਹਾਗਜਗੋਜਗ

CC-0 Punjab University Chandigarh. An eGangotri-Vaidika Bharara Initiative

ਦੀਜਾ ॥ਇਮਕਹਿਦਿਓਰਤਨਤਿਨਿਦਾ
ਥਾ ॥ਦਰਸਪਰਸਸੁਖਭਈਸਨਾਥਾ ॥
ਤਿਨਹਿੰਬਹੁਰਿਬਿਖਿਮਲਾਪਤਿਰਾਨੀ ॥ਦਿ
ਯੋਬਸਨਭੂਖਨਸਨਮਾਨੀ ॥ਸੁਧਾਸਰਿਸ
ਬਰਅਸਨਜਿਮਾਈ ॥ਪੁਨਿਸਾਦਰਗਨਿ
ਕਾਸਦਨਪਠਾਈ ॥ਇਹਬਿਧਿਮੰਗਲ
ਮੋਦਬਧਾਏ ॥ਦਿਨਦਿਨਦਸਥੁਨਹੇਤ
ਸੁਹਾਏ ॥ **ਸੋਰਠਾ** ॥ਰਾਮਬਿਵਾਹਉਛਾ
ਹਸੁਨਿਸੌਨਕਪੂਛਤਬਹੁਰਿ ॥ਦੂਰਿਤ
ਦੋਖਦੁਖਦਾਹਦਾਮਨੀਰਾਮਨੀਗਰਿਕਥ
॥ **ਚਉਪਈ** ॥ਸੁਤਸੁਮਾਤਿਸੰਸਿਤਿਸਰਿ
ਤਰਨੀ ॥ਰਿਮਜਰਾਮਕੀਗਤਿਤੁਮਬਰਨੀ

CC-0 Punjab University Chandigarh. An eGangotri-Vaidika Bharara Initiative

ਸੁਨਿਕਿਹਿੰਕਰਮਨਮੁਦਿਤਨਹੋਈ।ਸਿ
ਕਰੀਪ੍ਰਸਾਂਬਿਦਿਤਿਜਗਜੋਈ।ਸੁਨ
ਰਘੁਬੀਰਸੁਜਸੁਸੁਨਿਅਘਾਨਾ।ਨਿਰਬ
ਲਿਖਰਦਸੁਬੇਦਬਖਾਨਾ।ਤਾਂਤੇਬ੍ਯਾਸ
ਸਿੱਖ੍ਯਸੁਖਦਾਈ।ਕਹਹੁਅਪਰਪ੍ਰਭ
ਕਥਾਸੁਹਾਈ।ਕਿਹਿੰਬਿਧਿਪ੍ਰਭੁਜਾਨ
ਕੀਸਮੇਤਾ।ਕਿਯੋਬਿਹਾਰਸਾਰਸਬੇਤ
।ਪੁਨਿਕਿਹਿਬਿਧਿਭਰਤਾਦਿਕਭਾਈ
ਨਿ।ਕਰੀਰਾਮਸੇਵਾਚਿਤਿਚਾਈਨਿ।ਬ
ਹੁਰਿਕਹਹੁਦਸਰਥਨ੍ਰਿਪਪ੍ਰੀਤੀ।ਸੁਤਨ
ਬਿਦਾਹਕਰੀਕਿਹਰੀਤੀ।ਜਹਿਰਘੁਬੀ
ਰਚਰਿਤਚਿਤਰੰਜਨਾ।ਬਰਨਹੁਸੂਰਿ

CC-0 Punjab University Chandigarh. An eGangotri-Vaidika Bharara Initiative

ਭੂਰਿਭੇਭੇਜਨ।ਸੁਨਤਸੁਤਬੋਲੇਸੁਖਿਆ
ਨੀ।ਸੁਨਹੁਰਾਮਰਸਧਾਮਕਹਾਨੀ।ਏਕ
ਸਮੈਰਘੁਬੰਸਬਿਹਾਰੀ।ਚਢੇਪਵਲਨਿ
ਜਨਵਲਅਸਵਾਰੀ।ਦੋਹਰਾ।ਤਹਿੰਬੈਠੇ
ਸੀਤਾਸਹਿਤਸੁਖਦਸੁਮਨਸੈਨੀਜਾਹਿ
ਧਤਿਦਾਂਮਮੁਕਤਾਮਨੀਮਹਾਂਰਜਤਰਮਨੀ
ਯਾ।ਚੌਪਈ।ਰਚਿਨਿਜਪਾਨਿਪਨਬ
ਰਬੀਰਾ।ਦੇਤਪਰਸਪਰਪ੍ਰੇਮਅਧੀਰਾ।
ਪੁਨਿਗਹਿਚਾਮਰਚੰਦਬਰਬਦਨੀ।ਪ
ਜਹਿਦੂਰਾਇਕੁੰਦਕਲਰਦਨੀ।ਬੋਲੀ
ਬਚਨਮੰਦਮੁਸਕਾਈ।ਨਿਰਖਿਜਾਲ
ਮਗਪੁਰੀਸੁਹਾਈ।ਸ੍ਰੀਮਨਅਵਧਪੁ

CC-0 Punjab University Chandigarh. An eGangotri-Vaidika Bharara Initiative

ਗੀਪ੍ਰਿਜਧਾਮਾ।ਭੂਬੈਕੁੰਠਅਧਿਕਅਭਿ
ਰਾਮਾ।ਖਲਿਤਲਲਿਤਨਵਲਤਾਪ੍ਰਤ
ਨਾ।ਚਹੂੰਓਰਰਾਜਤਨਗਨਨਾ।ਸਰ
ਜੂਸਰਿਤਸਘਨਬਨਭੂਜੀ।ਤਿੰਹਿਬਿ
ਰਜਾ।ਬੈਕੁੰਠਬਿਰਾਜੀ।ਕਿਧੌਂਨਿਜਕ
ਰਿਪਾਵਤਪ੍ਰਨੀ।ਪਰਮਰਮਿਜਆਰਜ
ਰਜਧਾਨੀ।ਨਰਹਰਿਰੂਪਧਾਇਹਾਂਕੇਬਾ
ਸੀ।ਰਮਨੀਰਮਾਰੂਪਰਸਰਾਸੀ।ਭੂਮ
ਅਵਧੇਸਅਜਿਨਅਵਤਾਰੀ।ਪਰਮਾ
ਰਮਾਅਹੈਂਪ੍ਰਭੁਪ੍ਯਾਰੀ।ਯਹਿਸਾਕੇਤ
ਸਨਾਤਨਸਦਨਾ।ਮਹਿਮਾਬਦਤਿਬੇ
ਦਬਰਬਦਨਾ।ਇਹਬਿਧਿਬਚਨਬ

CC-0 Punjab University Chandigarh. An eGangotri-Vaidika Bharara Initiative

ਦਤਿ ਖਰਥੈਨਾ ।ਦਿਨਮਨਿਦੂਰਕੋਅ
ਸੁਗਿਰਿਐਨਾ ।ਭਈਰਜਨਿਸਖਜ
ਨਸੁਖਦੈਨੀ ।ਜਿਹਿਂਲਖਿਮੁਦਮਨਿ
ਮ੍ਰਿਗਨੈਨੀ ।੨।ਦੋਹਰਾ ।ਚੰਦ੍ਰਚੰਦ੍ਰਿਕ
ਚਮਕਚਯਚਟਕੀਲੀਚਹੂੰਓਰ ।ਨਿ
ਸਾਨਿਰਖਿਬੋਲੋਇਬਿਗਸਿਕੰਮਲਰਾਇ
ਕਿਸੋਰ ।੨੧।ਚੌਪਈ ।ਉਦੇਭੋਚੰਦਪੂਰ
ਬਦਿਸਿਪਯਾਰੀ ।ਦੇਖਹੁਦਿਨਮਨਿਦ
ਗਬਿਦਾਰੀ ।ਕੁਮੁਦਬ੍ਰਿੰਦਬਿਕਸੇਚਹੂੰਓ
ਰਾ ।ਚਿਤਵਤਿਚਹੂੰਚਕਚਕਿਤਚਕੋਰ
।ਦਹਦਿਸਿਦੀਪਤਿਦਿਪਤਿਅਪਾਰਾ
।ਨਿਜਬਲਕਰੋਪਵਲਸੀਸਾਰਾਧੇ

CC-0 Punjab University Chandigarh. An eGangotri-Vaidika Bharara Initiative

ਧਓਪਿਜਨੁਬੋਓਮਥਿਸਾਣਾ।ਪੈਰਤ
ਤਹਸਸਿਮੰਜੁਮਰਲਾ।ਕਹੰਲਗਕਹਿ
ਯਸੁਪਾਕੋਰਸੋਭਾ।ਬਰਨਤਾਬਿਦੂਖਾਬੈ
ਦਜਗਜੋਭਾ।ਜਦਪਿਚੰਦਸੁੰਦਰਜ
ਗਜਾਨਾ।ਤਦਪਿਨਤਵਮੁਖਚੰਦਸਮਾਂ
ਨਾ।ਚੰਦਦੀਹਦੂਖਨਦੂਖਦੀਨਾ।ਤਵ
ਮੁਖਸਬਦੂਖਦੋਖਬਿਹੀਨਾ।ਦੋਖਬ
ਰਜਿਤਿਨਾਮਸੁਚੰਕਾ।ਤਵਮੁਖਸਮਕਿ
ਮਹੌਤਮਜੈਕਾ।ਲਿਖਿਤਵਬਦਨਸਲ
ਜਸਸਿਭੈਭ੍ਰਾਤਿਹਿਦੂਖਮਰਾਨਗਰ।
ਨਚਾਢਿਗੈਭ੍ਰਾਐਸਿਜਭਾਂਤਿਅਪਰਉ
ਪਮਾਨਾ।ਲੌਜਤਭੁਏਰਾਏਗਤਿਨਾਨਾ।

CC-0 Punjab University Chandigarh. An eGangotri-Vaidika Bharara Initiative

ਜੀਮ੍ਰਿਗਬਨਦੂਰੈਦੌਰਿਦ੍ਰਿਗਦੇਖੀ॥ਗਿ
ਰਕੈਦਾਰਿਕੇਜਰਿਕਾਟਿਪੇਖੀ॥ਗਤਿਅ
ਵਿਲੋਕਲੋਕਸੁਖਦੈਨੀ॥ਗਏਗਯੰਦ
ਗਜਨਨਦਗੈਨੀ॥ ਦੋਹਰਾ ਤਦ੍ਵਲੋ
ਨੈਲੋਇਨਲਖੇਦੂਰੇਜਲਜਜਲਜਾ
ਇ॥ਅਹਿਸ੍ਰਨਿਬੇਨੀਬਿਲੀਖਬਿਲਿਬਿ
ਲਗਈਬਿਲਾਇ॥ ਚੌਪਈ ॥ਦਾਰ
ਮਦਾਮਦਸਨਦੁਤਿਦੇਖੀ॥ਬਨਉਪਬ
ਨਕਿਅਬਾਸਬਿਸੇਖੀ॥ਲਖਤਛੁਰਿਕ
ਰਿਭੂਰਿਭ੍ਰਮਗਾਲੀ॥ਬਨਬਨਭ੍ਰਮਤਭ
ਈਮਤਵਾਲੀ॥ਮਨਰੰਜਨਅੰਜਨਬਿਨ
ਨੈਨਾ॥ਨਿਰਖਿਕਿਪੇਖੰਜਨਬਨਐਨਾ॥

CC-0 Punjab University Chandigarh. An eGangotri-Vaidika Bharara Initiative

ਦੇਹਿਦਾਮਕਦਾਇਅਨਿਤਵਦੇਖੀ॥ਗਈ
ਅਨਖਿਅਬਿਰਅਵਰੇਖੀ॥ਅਗੈਂਨਖਿ
ਲੋਕਿਸੋ ਕਉਰਸਾਲਾ॥ਗਮਨੋਮਾਨ
ਸਮੰਜੁਅਗਾਲਾ॥ਲਖਿਕੁਲਕੈਠਕੋ
ਤੁਸੋਪੇਤਾ॥ਗਮਨੈਬਿਪਿਨਨਕਤਕ
ਡੇਤਾ॥ਸੁਨਿਕੋਕਿਲਕਲਕੂਜਨਤੇ
ਗਾ॥ਬਸੀਸਕੁਚਿਸੈਰਭੁਬਨਯੋਰਾ
॥ਪੀਨਪਯੋਧਰਪੇਖਪ੍ਰਬੀਨਾ॥ਸ੍ਰੀ
ਫੂਲਰਾਸਿਬਾਸਬਨਕੀਨਾ॥ਲਖਿ
ਤਵਜੈਘਅਨੰਗਅਵਾਸਾ॥ਕਨਿਕ
ਕਦਲਿਕਾਨਨਕਿਅਵਾਸਾ॥ਤਵਤਨੁ
ਬਰਨੁਸੁਵਰਨਬਿਲੋਕੀ॥ਦਾਤਦ

CC-0 Punjab University Chandigarh. An eGangotri-Vaidika Bharara Initiative

ਹਨਨਿਜਦੇਹਿਸੋਸੇਕੀ।ਸਬਉਪਮ
ਨਪਰਾਜੈਪਾਈ।ਦੁਰੈਦੂਰਿਦੇਸਨਿ
ਦੂਤਿਜਾਈ।ਅਹਿਸਤ੍ਰਿਪੁਰਖਸੁਭਾ
ਵਸਅਨੀ।ਦੂਰਿਨਿਵਾਸਿਨਿਗਖਿ
ਨਿਜਹਾਨੀ।੧੦ਦੋਹਰਾ।ਜਨਕਸੁ
ਤਾਜਗਜਨਕਕੇਸੁਨਿਇਹਿਬਿਧਿ
ਬਰਬੈਨਾ।ਹਰੈਹਰੈਗਸ੍ਰਿਤੇਰਿ ਹਰਿ
ਕਰਿਨੀਚੇਨਿਜਨੈਨਾ।੧੧ਚੌਪਈ।
ਬੋਲੀਬਚਨਬਹੁਰਬਰਬੈਨੀ।ਅਦ੍ਭੁ
ਲਮੰਜੁਮੰਜੁਲਮ੍ਰਿਗਨੈਨੀ।ਨਿਜਅ
ਨੁਚਰੀਹਰੀਮੁਹਿਆਨੀ।ਜੋਜੀਅਚ
ਹੋਕਰੌਜਗਜਾਨੀ।ਪ੍ਰਭੁਪ੍ਰੀਤੁਸੁਦਰ

CC-0 Punjab University Chandigarh. An eGangotri-Vaidika Bharara Initiative

ਜਗੌਸੇਈ॥ਪਿਅਪਦਪਦਾਸਪਰਾ
ਇਨਜੇਈ॥ਜੋਪਿਅਬਾਸਿਪਿਅਜਾਂਸੁ
ਅਧੀਨਾ॥ਤੰਹਸਬਸੁਖਨਹਿਅਨਤ
ਪ੍ਰਬੀਨਾ॥ਇਹਿਬਿਧਿਕਰਿਬਹੁਬਚ
ਨਬਿਲਾਸਾ॥ਕਿਅਦੇਪਾਤ੍ਰਿਮਿਲਿਸੈ
ਨਸੁਪਾਸਾ॥ਅਰੁਨਉਦੈਪੁਨਿਉਠਿਗ
ਪ੍ਰਨਿਦਨਾ॥ਕਰਿਗੁਰਤ੍ਰਾਤਮਾਤ੍ਰਪਗਬ
ਦਨਾ॥ਕਰਿਨਿਜਨਿੱਤਅਕਰਮਾਬਿਧਿ
ਬਰਨਾ॥ਸਜਿਸਿਗਾਰਮਾਰਮਨਹ
ਰਨਾ॥ਸਾਨੁਜਪੁਨਿਆਏਪਿਤਪਾਹੀ॥
॥ਕਰੀਜੁਹਾਰਜੋਰਾਜਸੁਜਾਹੀ॥ਆਇ
ਸਰਾਇਪਾਇਸਸਹਾਈ॥ਬੈਠੇਸਭ

CC-0 Punjab University Chandigarh. An eGangotri-Vaidika Bharara Initiative

ਸਕਲਸੁਖਦਾਈ। ਤ੍ਰਹਜੇਰਾਜਕਾਜ
ਕਰਨੀਆਂ। ਸਾਦਰਲਗੇਕਰਨਰਮਨੀਆਂ।
੧੨ ਛੰਦ। ਲਾਗੇਕਰਨਨਿਜਰਾਜਕਾ
ਜਾਸਾਮਾਜਸਿਨ੍ਰਤਿ ਸੀਹਰੀ। ਉਤਜਾਨ
ਕੀਉਠਿਭੋਰਭ੍ਰਾਵਤਿ ਨਿੰਤਆਹੂੰਤਅਕਰੀ
ਖਰੀ। ਪੁਨਿਗਈਸਾਸੁਸਮੂਹਸੇਵਨਿ
ਸਿਗਾਸੁਭਗਾਸਖੀਬਨੀ। ਕਰਿਸਕਲ
ਪਗਨਿਪ੍ਰਨਾਮਪੂਜਨਪਾਇਆਸਿਖ
ਸੁਭਸਨੀ। ੧੩ ਸੋਰਠਾ। ਪੁਨਿਕੌਸੱਲ
ਆਪਧਾਮਆਈਅਤਿਅਨੰਦਭਰੀ। ਕ
ਰਤਿਕਾਮਅਭਿਰਾਮਰਾਮਮਾਤੁਪ੍ਰਿਯ
ਪ੍ਰਨਸਾਮਾ। ੧੪ ਦੋਹਰਾ। ਇਹਪ੍ਰਕਾਰ

CC-0 Punjab University Chandigarh. An eGangotri-Vaidika Bharara Initiative

ਨਿਤਨਿਤਨਏਕਰਤਚਰਤਰਮਨੀ

ਯਾ।ਸ੍ਰੀਰਘੁਨੰਦਨਜਨਕਜਾਕੋਟਿਕ

ਮਕੰਨੀਯਾ।੧੫ ਇਤਿਸ੍ਰੀਰਾਮਰਹੱਸ

ਯੇਰਤਨਹਰਿਬਿਰਚਿਤੇਚਵਦ:ਖਸ੍ਰਤ

ਸੋਪਜਾਯ: ੯੪॥ ਇਤਿਉਤ੍ਰਾਰਧਖੰਡ

ਸੋਪਜਾਯ:੧੬॥ਦੋਹਰਾ।ਸੁਤਕਹ

ਤਮੁਨਿਬਰਸੁਨਹੁਪੁਨਿਰਘੁਨਾਇਕ

ਆਇ।ਜਨਕਸੁਤਾਹਿਂਆਇਸਦਈ

ਨਿਜਕਰਪਾਕਬਨਾਇ।੧।ਸੁਨਤਿਸ

ਹਿਤਸਾਕੇਤਪਤਿਗੁਰੂਬਸਿਸਜਾਵ

ਲਿ।ਬਾਮਦੇਵਕਸ੍ਯਪਅਪਰਜੇ

ਮੁਨਬਰਤਪਸਾਲਾ।੨।ਚੌਪਈ।ਸ

CC-0 Punjab University Chandigarh. An eGangotri-Vaidika Bharara Initiative

ਬਨਿਜਿਮਾਇਸਭਾਇਸੁਨੈਨੀਲੇ
ਹੁਅਸੀਸਸਕਲਸੁਖਦੇਨੀ।ਆਇ
ਸਸਾਸੁਸੀਸਧਰਸੀਤਾ।ਬਿਜਨ
ਬਿਬਧਿਬਨਾਇਬਿਨੀਤਾ।ਸਨੂਜਿ
ਸਧਾਦਿਸਾਧਿਸਬਸਾਜਾਧਾਰਿਸੀ
ਧਰਹਿੰਭੋਗਅਭਿਰਾਂਮਾ।ਗੁਰੂਜਨ
ਮੁਨਿਗਨਬਹੁਰਿਬੁਲਾਏ।ਜੇਮਹਿ
ਹਿਤਿਭੋਜਨਭਲਭਾਏ।ਕਰਿਸਬਧ
ਰਿਛਾਲਲਨਪਗਪਾਨੀ।ਬੈਠੇਪਾਕਸ ॰
ਲਸੁਖਮਾਨੀ।ਧਰੁਸਲਿਲਗੀਜਨ
ਕਹਿਧਜਾਈ।ਸਕੁਚਿਸਨੇਹੁਸਮੇਤ
ਸੁਹਾਈ।ਪ੍ਰਬਿਮਸਧੇਮਹੇਅਬਰਖਾਰ ॰

CC-0 Punjab University Chandigarh. An eGangotri-Vaidika Bharara Initiative

ਪ੍ਰਭੁਸੋਬਿਜਨਬਿਬਿਧਪ੍ਰਕਾਰਾ।ਪ
ਰੋਸਕੁਛਿਸੋਸ੍ਰੀਗੁਰੁਆਗੇ।ਨਿ
ਰਖਿਨੇਹਮੁਨਿਬਰਅਨੁਰਾਗੇ।ਬਹੁ
ਰਿਪ੍ਰਭੁਸਿਜਥਸੀਤਸਮਾਜਹਿਂ।ਸੁ
ਤਨਿਸਮੇਤਪਰਸਪੁਨਿਰਾਜਹਿਂ।
ਅਤਿਹਿਤਸਬਨਪਾਰਸਨਿਜਪਾਨੀ
ਭੁਈਪ੍ਰਮੋਦਅਗਨਸਿਜਰਾਨੀ।ਤ
ਥਮੁਨਿਕਮੋਨ੍ਰਿਪਹਿਸਮੁਝਾਈ।
ਦੇਹੁਸਿਖਹਿਂਕਛੁਥਸਤ੍ਰੁਸੁਹਾਈ।
ਸ੍ਰੀਗੁਰੁਆਇਸਪਾਇਨ੍ਰਿਪਾਲਾ।
ਦਈਮਹਾਂਮਨਿਬਿਮਲਬਿਸਾਲਾ
ਜੋਦਸਰਥਹਿਂਦਈਦਿਵਰਾਈ।ਤ੍ਰੁਰ ੨੮

CC-0 Punjab University Chandigarh. An eGangotri-Vaidika Bharara Initiative

ਗਾਮੋਧਾਮਖਾਮਧਾਮਨਭੁਸ਼ੀ।ਹੂਨਾ
ਮਨਿਜਿਹਿੰਨਾਮੁਪ੍ਰਕਾਸਾ।ਲਖੋ
ਸਦਾਸਿਅਸੀਸਨਿਵਾਸਾ।੩ਦੋਹ
ਰਾ।ਪਾਇਮੈਂਸੁਮਾਨਿਮੁਦਿਤਭੁਈਭੂ
ਲੈਦਨੀਨਿਕੰਆ।ਤਬਬਸਿੰਸਆਇ
ਸਸਬਾਨਿਕਮੋਅਸਨਅਭਿਰਾਮਾ
ਚੌਪਈ।ਖਟਰਸਬਿੰਜਨਬਨੇਅਨੂ
ਪਾ।ਰਾਬਿਪ੍ਰਕਾਰਸਾਰਰਸਰੂਪਾਸੋ
ਬਰਅਸਨਰਸਨਜਬਲਾਗੇ।ਸੂ
ਦਿਤਮਹੰਸੁਨਿਮਨਅਨੁਰਾਗੇ।ਕ
ਹਿਤਪਰਸਪਰਸਕਲਸੁਜਾਨਾ।ਅ
ਹੇਅਨੂਪਅਨੁਪਖਿਧਨਾ।ਲਹੇਜਨ

CC-0 Punjab University Chandigarh. An eGangotri-Vaidika Bharara Initiative

ਮਭੁਰਿਅਸਨਸਵਾਦਾ।ਤੁਦੀਪਲ
ਹੇਕਹੂਅਸਨਸਵਾਦਾ।ਸ੍ਰੀਸੀਕਰ
ਕ੍ਰਿਤਤੌਭੁਜਨਭੁਾਏ।ਸਹਸਸੁਧਾਸਵ
ਦਸਰਸਾਏ।ਪਾਇਸੁਮੁਨਿਪਰਮਾ
ਨੰਦਪਾਈ।ਕਰਿਅਚਵਨਗਾਮਨੇ
ਨਰਗਾਈ।ਪੁਨਿਸੀਯਸਹਸਨੇਹੁ
ਸਬਸਾਸੁ।ਪਹੁਸਿਖਿਬਿਧਿਬਿ
ਜਨਅਤਿਆਸੁ।ਸੁਠਿਪੀਠਨਿਬੈ
ਠਾਇਜਿਮਾਈ।ਸਬਸਨਲਗੀਆਂ
ਸੀਸਸੁਹਾਈ।ਪੁਨਿਸਦਾਸਦਾਸੀ
ਜਨਜੇਈ।ਕੋਗਜਿਮਾਇਤੁਸੁਸਬ
ਤੇਈ।ਦੇਹਿੰਅਖਿਲਆਸਿਖਅਤਿ

CC-0 Punjab University Chandigarh. An eGangotri-Vaidika Bharara Initiative

ਰਾਮਾਜੁਗਜੁਗਜਿਓਜਨਕੀਰਾ
ਮਾਪੁਨਿਸਖਿਜਨਸਮੇਤਸਿਯਰ
ਨੀਭੋਜਨਭੁਜੋਸਭਗਿਨਿਸਯ
ਨੀਸਿਯਭੋਜਨਸਾਲਾਸੁਰਸਾਲਾ
ਅਨਿਪੂਰਨਥਾਸਥਿਸਾਲਾ। ਪਾਵੈ
ਹਗਾ ।ਦਰਸਪਰਸਪਾਤਕਸਮਕਪ
ਕਸਦਨਸੁਭਸੀਆਗਿੰਧਿਸਿੰਧਿਸਿ
ਪਤ੍ਰਿਆਮਤਪੂਰਤਿਨਿਤਰਮਨੀਯ
੬ ਚੌਪਈ। ਜੌਨਕਮੁਨਿਪੁਨਿਪੂਛਨ
ਲਾਗੋ।ਕੌਮੰਜੁਆਤਿਸੂਤਸਭਾਗੋ
।ਅਪਰਸੁਰਥੁਬਰਚਰਿਤਿਅਨੂਪਾ
ਭੁਭ੍ਰਿਮੁਭ੍ਰਿਸ[illegible]ਇਕਰਸਭੂਪਾ।ਬੋਲੇ

CC-0 Punjab University Chandigarh. An eGangotri-Vaidika Bharara Initiative

ਸੂਤਸੁਨਹੁਮੁਨਿਨਾਥਾ।ਜਗਬੰਦ
ਨਰਘੁਨੰਦਨਗਾਥਾ।ਇਕਸਮਯ
ਅਖਿਲੇਸਕਿਸੋਰੀ।ਬੋਲੀਸੀਂਰ
ਘੁਬਰਹਿੰਨਿਹੋਰੀ।ਸਰਜੂਉਤੱਰਤੀ
ਰਸੁਹਾਏ।ਬਨਬਿਸਾਲਤੀਰਘਛਬ
ਛਾਏ।ਤਹਿੰਬਿਹਾਰਹਿਤਗਾਮਨਿਅ
ਨਾਥਾ।ਸਾਨੁਜ ਸਕਲਸਖਾਗਨ
ਸਾਥਾ।ਅਹਾਪਿਭੁਗਾਨਿਸਖੀਨਿ
ਸਮੇਤਾ।ਚਲੇਸੰਗਿਪ੍ਰਭੁਅਸਮਅ
ਚੇਤਾ।ਪ੍ਰਨੈਬਿਨੈਜੁਤਸੁਨਿਸਿਅਬ
ਨੀ।ਪ੍ਰਭੁਸਨੇਹਸੰਜੁਤਸਨਮਾਨੀ।
।ਪਿਤਸਮੀਪਕਿਯਗਮਨਬਹੋਰੀ।

CC-0 Punjab University Chandigarh. An eGangotri-Vaidika Bharara Initiative

ਾਬਿਦਚਰਨੋਬੋਲੇਕਰਿਜੋਰੀ।ਤਾਤ
ਜਿਅਖਿਲਾਨਗਰਨਿਵਾਸੀ।ਬਧੁਨਿ
ਸਮੇਤਦਾਸਅਰੁਦਾਸੀ।ਤਿਨਿਤਪ੍ਰਤਿ
ਮੁਹਿਕਹਹਿਂਨਿਹੋਰੀ।ਤੀਰਥਬਰਜਿ
ਅਵਧਚਹੂਓਰੀ।ਤਿਨਿਕੇਜਾਤ੍ਰਾਹੇ
ਤਗੁਸਾਈ।ਆਇਸੋਹੋਇਤੁਜਾਂਉਲਿ
ਵਾਈ।ਸੁਨਿਨਿਜਨੈਦਨਬਿਨੈਨਿ
ਰੇਸਾ।ਸੁਤਸਨੇਹਬਸਿਦਈਨਿ
ਦੇਸਾ।ਪਾਇਰਜਾਇਆਇਸਰਪੂਰਾ
ਈ।ਨਲਿਯੇਸੁਬੀਧਵਯਸਜਬੁਲਾਈ
੧੭ਦੋਹਰਾ।ਕਹਯੋਚਲਹੁਤੀਰਥਅ
ਟਨਸਜਿਸਬਸਾਜਸਮਾਜਾ।ਸੇਨ

CC-0 Punjab University Chandigarh. An eGangotri-Vaidika Bharara Initiative

ਸੋਗਾਚਤੁਰੈਗੁਲੈਰੈਗਰੈਗਾਸੁਖਸ

ਜਾ।੨।ਚੌਪਈ।ਸੁਨਿਪ੍ਰਭੁਬਚਨ

ਸਬਨਸੁਖੁਪਾਏ।ਤੁਰਤਜਹਾਂਤਹਿੰ

ਦੂਤਪਠਾਏ।ਤਿਨਿੱਜਵਜਾਂਤਾਂਜ

ਇਜਨਾਈ।ਤੀਰਥਅਟਨਚਲਤ

ਰਘੁਰਾਈ।ਸੁਨਿਸੈਨਪਸਚਿਵਾਦਿ

ਸਮਾਜਾ।ਸਜਸਬਸਾਜਬਜਾਏ

ਬਾਜਾ।ਭਓਕੁਲਾਹਲਅਵਧਪਸ

ਝਾਰੀ।ਸਦਨਸਦਨਸੁਨਿਭਈਤਿਅ

ਰੀ।ਚਢੇਗਯੰਦਨੀਦਦਜਗਥਕੋ।ਭੂ

ਪਗਸਿਓਹਨਮਨਮਥਕੋ।ਸਿਵਿ

ਕਾਚਢੀਜਨਕਕਨ੍ਹਿਪਜਾਈ।ਰਤਿ

CC-0 Punjab University Chandigarh. An eGangotri-Vaidika Bharara Initiative

ਸਤਰੂਪਅਨੂਪਸੁਹਾਈ।ਭਗਨਿਸਖੀਨਿ
ਸਮੇਤਿਸੁਲੋਚਨਾ।ਚਲੀਨਿਕਾਮਰਾਮਨਿ
ਹੋਦਨਿ।ਅਪਰਸਕਲਚਢਨਿਜਾਨਿਸਬ
ਹਨਾ।ਚਲੇਚੌਂਪਤੀਰਥਅਵਗਾਹਨਾਨਿ
ਗਰਨਾਰਿਨਰਨੇਦਿਤਨਨਾ।ਚਢਿਚਢਿ
ਚਲੇਜਥਾਭੁਚਿਜਨਾ।ਸਰਜੂਤੀਰਸਬ
ਜੁਰੇਸਮਾਜਾ।ਧਵਲਧਾਮਚਢਿਚਿਤ
ਵਤਰਾਜਾ।ਬਿਬਿਧਿਬਰਨਬਾਹਨੀਬਿ
ਰਾਜੀ।ਅਨਹੁਮਦਨਸੇਨਸੁਭਸਾਜੀ।ਰ
ਪੁਬਰਆਅਸਨਾਵਸਮੂਹਾ।ਲਗੇਤਰ
ਵਨਿਤਾਰਕਜੂਹਾ।੪।ਦੋਹਾ।ਬਿਬਿਧਿਭਾਂ
ਤਿਬਾਜੇਬਜੇਸਜੇਸੂਰਸਬਭਾਂਤੀ।ਚਢਿ

CC-0 Punjab University Chandigarh. An eGangotri-Vaidika Bharara Initiative

ਚਢਿਸਾਗਰਿਨਿਸਰਜੁਸਰਿਪਾਰਜਾਤਸਬ
ਜਾਤਿ॥੧੦॥ਚੌਪਈ॥ਪਗਅਪੋਤਚਢਿਸੀਅ
ਸਮੇਤਾ॥ਰਘੁਬਰਦਲੇਸਬਨਿਸੁਖਦੇਤਾ॥
ਪੋਤਪੋਤਭਰਤਾਦਿਕਭਾਈ॥ਨਿਜਨਿਜਪ
ਤਿਨਸਮੇਤਸੁਹਾਈ॥ਖੇਵਤਿਧੀਰਧੀਵਰੀ
ਧੀਰੈਂ॥ਬਹਤਿਸੁਹਾਵਨਿਸਰਜੂਸਮੀਰੈਂ॥
ਤਿਹਿਂਅਵਸਰਉਰਮਿਲਾਹਿਂਨਿਹਾਰੀ॥ਬੋ
ਲੇਬਚਨਲਖਨਸੁਖਕਾਰੀ॥ਸਰਜੂ
ਤੀਰਤੀਰਥਬਰਜੇਈ॥ਸੁਨਸੁੰਦਰਿਬ
ਰਨੈਤੁਹਿਤੇਹੀ॥ਸਹਸਪਾਰਤੀਰਥਅਤਿ
ਪਾਵਨ॥ਜਹਿਤੁਮਰੇਸਨਸੁਖਜੁਸੁਹਾਵ
ਨਾ॥ਤਿਹਿਤੇਪੱਛਿਮਓਰਸੁਨੈਨਾ॥ਰਾਮਰ

CC-0 Punjab University Chandigarh. An eGangotri-Vaidika Bharara Initiative

ਜਤੀਰਿਖਸੁਖਦੈਨਾ।ਤ੍ਰਿਭੈਅੰਧਜਾਅਘਮੋ
ਚਨਨਾਮਾ।ਬਿੰਦਿਤਸੁਤਨੁਤੀਰਿਖਅਤਿ
ਗਾਮਾ।ਪੂਰਬਬਾਦਿਸਿਤੀਰਿਖਜੁਸੁਹਾਵਾ।ਤੀ
ਰਥਕੋਟਿਅਧਿਕਸੁਤਿਗਾਵਾ।ਸੂਰਗਦ੍ਵਾਂ
ਰਿਜਿਹਿਨਾਮਬਖਨਾ।ਜਹਨਿਤਅੰਜਨਾਮ
ਸਾਨਠਾਨਾ।ਸੁਸੁਖਿਸਦਾਸਰਜੂਸਰਿਮੇਂ
ਹੀ।ਜੇਸਭੂਪਹੈਂਬਸੈਂਜਹਾਂਹੀ।ਇਹਿਬਲ
ਸਾਜਾਤ੍ਰਾਸੁਭਦੈਨੀ।ਬਰਖਬਰਖਕਰਨੀ
ਜਸੁਨੈਨੀ।੧੧।ਦੋਹਾ।ਸਾਵਨਸਿਤਤਿਥਿ
ਪੰਚਮੀਪੁਨਿਪ੍ਰਜਾਅਧਵਾਸਾ।ਕਰਿਅਸ
ਪੂਜਨਪ੍ਰੇਮਜੁਤਨਰਨਪਰਹਿਂਭਵਪਾਸਾ।
੧੨।ਚੌਪਈ।ਤਵਸਾਂਤਮਾਪੂਜਨਪਾਗੀ

CC-0 Punjab University Chandigarh. An eGangotri-Vaidika Bharara Initiative

।ਇਹਿਥਲਜੋਕਰਿਹੈਂਨਰਨਾਰੀ।ਦੇਹੈਂਦ੍ਵਿ
ਜਨਿਦਾਨਬਹੁਭਾਂਤੀ।ਤੇਸਬਸੁਖਪੈਹੈਂਦਿ
ਨਰਾਤੀ।।ਜਹਿਤੀਰਥਮਅਨਾਮਸਮੇਤਾ।
।ਦ੍ਵੈਹੈਜਗਪ੍ਰਸਿੱਧਿਸੁਭਖੇਤਾ।ਇਹਬਿਧਿ
ਕਹਤਪ੍ਰਜਹਿਂਬਰਬੀਰਾ।ਲਗੀਤੁਰਤਤੁ
ਰਨਿਜਹਿਤੀਰਾ।ਐਸਿਹਿੰਰਾਂਮਜਨਕਿਹਿਂ
ਬਰਨੀ।ਤੀਰਥਬਰਮਹਿਮਾਮਨਹਰਨੀ
।ਸ੍ਰਿਗਦ੍ਵਾਰਤੀਰਥਜਹਿਸੀਤਾ।ਸਬਤੀ
ਰਥਤੇਪਰਮਪੁਨੀਤਾ।ਜਦ੍ਯਪਿਜਗਤੀਰ
ਥਬਹੁਅਹਹੀਂ।ਤਦਪਿਨਇਹਸਮਤਾਸ
ਬਲਹਹੀਂ।ਜਹਾਂਮਜਨਕਰਿਤੱਜੇਜਨਸੀਯਾ
।ਨਿਜਪਾਵਤਆਵਤਅਤਿਰੀਯਾ।੧੩।।

CC-0 Punjab University Chandigarh. An eGangotri-Vaidika Bharara Initiative

ਛਿਦਾ॥ਅਤਿਰੋਧਸਬਸੁਰਸੰਧਸਹਿਤਸੁ
ਜੋਧਸੰਧਨਿਧਾਵਹੀਂ॥ਮੁਨਿਨਗਜੱਛਅ
ਲੱਛਲੱਛਨਲੱਛਲੱਛਨਿਆਵਹੀਂ॥ਨਿ
ਤੱਜਿਅੱਤ੍ਰਿਪਰੱਤ੍ਰਸੁਖਲਹਿਜੱਤ੍ਰਤੱਤ੍ਰਸੁ
ਹਾਵਨੋ॥ਨਰਆਇਇਹਿਥਲਨਾਇਥਤ
ਰਿਨਆਇਕਾਇਸਮਾਵਨੋ॥੧੪॥ਸੋਰਠਾ॥
ਪਰਮਪਰਮਪ੍ਰਵਜਾਨਜਹਿਤੀਰਥਇ
ਸਨਾਨਿਤ॥ਇਹਬਿਧਿਕਹਤਸੁਜਾਨਲ
ਹੇਤੀਰਥਜਲਜਾਨਸਥ॥੧੫॥ਇਤਿਸ੍ਰੀਗੁ
ਰਹੱਸਸੋਰਤਨਹਗਿਬਿਰਚੇਪੰਚਮਸਤਮੋਧਿ
ਆਅ੪॥੬੫॥ਇਤਿਉਤ੍ਰਾਰਧਸਪਤਦਸੋ
ਧਆਯਃ॥੧੭॥ਸੋਰਠਾ॥ ॥ਉਤਰਿਤੀਰਸਹਿ

CC-0 Punjab University Chandigarh. An eGangotri-Vaidika Bharara Initiative

ਬੀਰਚਢਿਨਿਜਨਿਜਬਰਬਾਹਨਨਿਚ
ਲੇਚੌਂਪਰਘੁਬੀਰਬ੍ਰਿੰਤਹਿਜੈਗਚਤੁਰੰਗਨੀ।
।।ਚੌਪਈ।। ਜਸਸਿੰਧੁਨਸਰਸਭੂਭਾਗਾ।
ਬਿਕਸਿਤਬਿਬਿਧਿਬਿਪੁਲਬਨਬਾਗਾ।
ਚਿਤਵਤਚਲੇਜਾਤਰਘੁਨਾਥਾ। ਸਬਸ
ਮਾਜਸੰਜੁਤਸੁਖਸਾਥਾ। ਪਹੁਚੇਜਾਇਜਹਾਂ
ਜਗਜਨਾ। ਪਾਰਬਤੀਸਰਵਰਸੁਭਸ
ਨਾ। ਜਹੰਨਿਤਸਿਵਾਸਹਿਤਸਿਵਬਾਸਾ।
ਪਰਮਪ੍ਰਸਿੱਧਪੂਰਨਪ੍ਰਕਾਸਾ। ਨਿਰਮ
ਲਨੀਰਨੀਰਚਰਚਾਰੂ। ਬਹੁਬਿਧਿਬਾਰਿ
ਬਿਹੰਗਬਿਹਾਰੂ। ਬਾਰਿਜਬਰਗਬਿਕਸੇ
ਬਹੁਭਾਂਤੀ। ਖੇਲਤਖਗਮ੍ਰਿਗਾਦਿਕਪਾਂਤ

CC-0 Punjab University Chandigarh. An eGangotri-Vaidika Bharara Initiative

ਤੀ।ਸੋਆਸ੍ਰਮਅਵਲੋਕਿਸੁਹਾਵਾ।ਸੀ
ਰਘੁਬਰਗਿੰਸੁਮੰਤ੍ਰਜਨਾਵਾ।ਇਹਾਂਨਿਵ
ਸਕਰਿਜਰਘੁਬੀਰਾ।ਸ੍ਰਮਿਤਭਏਸਬ
ਬਾਹਨਬੀਰਾ।ਦਿਨਜੁਗਜਾਮਆਇਨਿ
ਸਰਨਾ।ਤੰਤੇਤਪਨਤਾਪਅਧਿਕਨਾ।
ਸਹਿਬਰਦੇਵਖਤਬਿੱਖਜਾਤਾ।ਸਿਵ
ਸੋਰਵਰਸਬਬਿਧਿਦਤਾ।ਇਹਾਂਜਨਨ
ਪਨਕਰਿਪ੍ਰਨੀ।ਕਰਨਿਜਜਨਾਮਅਨਿ
ਰਅਘਹਾਂਨੀ।ਸੁਨਿਸੁਮੰਤ੍ਰਬਚਪ੍ਰਭਭ
ਲਭਾਖਾ।ਕਰੀਤਹਾਂਉਤਰਨਿਅਭਿਲਾ
ਖਾ।ਦੋਹਰਾ।ਸੁਨਿਸਬਜਨਪ੍ਰਮੁਦਿਤ
ਭਏਪ੍ਰਭੁਨਿਵਾਸਸੁਖਮੂਲ।ਉਤਰੇਜਹਂਤ

CC-0 Punjab University Chandigarh. An eGangotri-Vaidika Bharara Initiative

ਤੰਨਿਰਖਿਬਲਲਨਿਜਨਿਜ ਰੁਚਿ
ਅਨਕੂਲਾ।੩।ਬਨੇਰਾਮਾਬਿਸ੍ਰਾਮ
ਹਿਤਬਸਨਧਾਮਆਕ੍ਰਿਰਾਮਾ।ਤਿੰਨ
ਤ੍ਰਿਨਭੁਰਤਾਦਿਪ੍ਰਜਭ੍ਰਾਤਨਿਸਾਗਿਸੁ
ਖਧਾਮਾ।੪।ਚੌਪਈ।ਬਰਨਬਰਨਬ
ਰਤਨੇਬਿਤਾਨਾ।ਬਨੀ।ਬਿਸਾਲਜਵ
ਨਿਕਾਨਾ।ਤਿਨਿਕੇਚਹੁਦਿਸਬਸ
ਨਬਨਾਏ।ਸਚਿਵਸਦਨਸੋਹਤਛ
ਬਿਛਾਏ।ਪੁਰਿਜਨਪਾਰਿਜਨੀਪ੍ਰਿਅ
ਜਨਕੇਰੇ।ਬਨੇਬਸਨਬੇਸਮਬਹੁ
ਤੇਰੇ।ਤੁਰਲਤੁਰੰਗਮਤੇਗਜਨਾਲਾ
ਊਂਟਅੰਤ੍ਰਿਬਹੁਬਿਧਿਜਾਨਾ।

CC-0 Punjab University Chandigarh. An eGangotri-Vaidika Bharara Initiative

ਬਿੰਧੇਸੁਬਲਨਿਜਾਨਿਜਅਨੁਕੂਲਾ।
ਸਬਸੁਖਸਹਿਤਗਹਿਤਸ੍ਰਮਸੂਲਾ।
ਪੁਰਟਪਾਟਪਟਘਾਟਿਤ੍ਰਅਨੂਪਾ।ਧੂ
ਜਤਿਪੁਜਾਬਹੂਰਗਬਹੁਰੂਪਾ।ਬਨੇ
ਬਨਕਜਨਾਬਿਬਿਧਾਬਿਜਾਰਾ।ਧ
ਰਪੂਗਤਿਪ੍ਰਿਅਪਨਿਆਅਪਾਰਾ।ਲੋ
ਤਦੈਤਸੇਨਿਕਸਬਜਾਆ।ਅਸਨ
ਬਸਨਆਦਿਕਅਭਿਰਾਆ।ਤਬ
ਨਗਰਨਰਨਾਰਿਸੁਹਾਏ।ਪਾਵਨ
ਪਾਰਬਤੀਸਰਨਾਏ।ਸਾਨੁਜਰਾਮ
ਜਨਕਨ੍ਰਿਪਜਾਈ।ਸਾਦਰਸਖਿ
ਨਸਮੇਤਅਨਾਈ।ਤਾਨਕਨਾਤਿਬਿ

CC-0 Punjab University Chandigarh. An eGangotri-Vaidika Bharara Initiative

ਬਿਪਰਿਗਣੁਨੀਨੀ। ਜਲਜਲਜਾਤ
ਕੇਲਿਕਲਕੀਨੀ। ਪ੍ਰਨਿੰਸੁਬਣਿਸੋਰੇ
ਜਸੁਹਾਏ। ਸਾਦਰਸੈਕਰਸੀਸਢ
ਢੁਲਾਏ। ਦੋਹਰਾ। ਪ੍ਰੇਮਪੁਲਕਿਪੂਜ
ਨਪਗਮਕਰਿਗਿਰਸੁਤਾਸਮੇਤ। ਪ੍ਰ
ਨਿਪ੍ਰਨੀਅਜਗਾਮਨੇਨਿਖਲਨਿਜਨਿ
ਜਨਵਲਨਿਕੇਤ। ਚੌਪਈ। ਪ੍ਰ
ਨਿਬਨਾਇਬਿਜਨਮਨਭਾਏ। ਅਹਿ
ਸੁਰਸਾਧੁਸਪ੍ਰੇਮਜਿਮਾਏ। ਕਰਿਪੂਜ
ਨਪੁਨਿਆਇਸਪਾਈ। ਕਿਓਸਬ
ਨਿਭੁਜਨਹਰਖਾਈ। ਸੁਖਸਿਜੁਤ
ਸਬਾਦਿਵਸਬਿਤਾਵਾ। ਕਛੋਰਜ

CC-0 Punjab University Chandigarh. An eGangotri-Vaidika Bharara Initiative

ਨਿਜਾਗਰਨਿਸੁਹਾਵਨਾ।ਕੋਊਗਾਵਤ
ਨਾਚਿਤਤਜਿਲਾਜਾ।ਕੋਊਬਜਾਵਤ
ਬਹੁਬਿਧਿਬਾਜਾ।ਕੋਊਕਹਤਹਰਿਕ
ਥਾਸੁਹਾਈ।ਸੁਨਤਸਪ੍ਰੇਮਅਪਰਮ
ਨਲਾਈ।ਬਹੁਬਿਧਿਪ੍ਰੇਮਮਗਨਨਰ
ਨਾਰੀ।ਕਰਤਿਸੰਭੁਸੇਵਾਸੁਖਕਾਰੀ
।ਗਏਜਬਹਿੰਜੁਗਜਾਮਜਾਮਿਨੀ।ਤ
ਬਪ੍ਰਗਟੇਸਿਵਿਸਹਿਤਭਵਾਨੀ।ਸੁ
ਭ੍ਰਬਰਨਆਭਰਨਅਹਿਨਕੋ।ਭੂਪਸੁ
ਜੋਗਨਜੋਗਕਹਿਨਕੋ।ਰਹੇਸਬਲੋ
ਕਾਬਿਲੋਕਿਚਿੰਤ੍ਰਸੋ।ਅਧਜਾਮਹਾਨਿ
ਸਿਮਹਸੀਅੰਤ੍ਰਸੋ।ਉਠੇਰਾਮਸਾਨੁਜ

ਸਰਸੀਤਾ।ਪ੍ਰਜੇਪਸੁਪਾਤਿਪੇਸਪੁ
ਨੀਤਾ।ਤਬਬੋਲੇਸੀਕਰਸੁਖਮਾਨੀ॥
ਏਨਿਰਖਰਾਮਮੂਰਤਿਮਨਮਾਨੀ।ਸੁ
ਨਹੁਰਾਮਘਨਸਆਮਸੁਜਾਨਾ।ਤੁਮਸੁ
ਪਰਮਾਮਪੂਜਨਠਾਨਾ।ਜਹਿਸਬ
ਜਨੁਸਿੰਗ੍ਰਹਿਅਨੁਰਾਗੀ।ਕਰਹੁਸ
ਕਲਸੁਰਨਰਮੁਨਿਸ੍ਵਾਮੀ।ਸਿਬ੍ਰਾਦਿ
ਤਜਨਕਰਮਜਿਕਰਹੀਂ।ਧਰਮਐ
ਖਿਲਜਨਤਿਨਿਅਨੁਸਰਹੀਂ।ਤੁਮ
ਨਾਰਾਇਣਨਿਖਿਲਨਿਅੰਤਾ।ਜਨ
ਕਸੁਤਾਸ੍ਰੀਭੂਪਅਨੰਤਾ।ਜਗਤਾਰਨ
ਕਾਰਨਜਗਕਾਰਨ।ਪ੍ਰਗਟੇਪ੍ਰਭੁ

CC-0 Punjab University Chandigarh. An eGangotri-Vaidika Bharara Initiative

ਤਲੈਭੈਟਾਰਨਾ। ੧ ਦੋਹਰਾ। ਪਰਮਪ
ਵਨੀਭ੍ਰਵਨੀਕਲਕੀਰਤਕਰੂਨੇਸਾ॥
।ਬਿਸਤਰਿਹੈਬਸੁਧਾਸੁਧਾਸ।ਰਿਤਸ
ਰਿਜਸਰਬੇਸਾ॥ ੮ ਚੌਪਈ। ਗਾਇਗ
ਇਜਿਹਿਂਭ੍ਰਾਇਸਮੇਤਾ।ਤਰਿਹੈਸੋਸ੍ਰਿ
ਤਿਸਰਿਤਸਚੇਤਾ।ਜੋਸੁਨਿਹੈਂਗੁਨਿ
ਹੈਂਗੁਨਖਾਨੀ।ਪੈਹੈਂਤੇਪਰਮਪਦ
ਪ੍ਰਾਨੀ॥ ਕਹਤਸੁਨਤਸਬਸਮਲਨਿ
ਕੰਦਨਾ।ਅਨ੍ਰਿਪੁਰੀਕਾਸੀਆਬਿਨਾਸੀ
ਸੋਤਵਨਾਅਪ੍ਰਭਾਵਪ੍ਰਕਾਸੀ।ਤਰੰਤ
ਵਨਾਅਜਪਤਸੁਖਸੀਵਾ।ਕੋਰੋਂਅਕ੍ਰਿਜ
ਨਜੋਗਅਜੀਵਾ।ਸਦਾਕਰਹੁਅਮਨ

ਤਵਸ੍ਰੀਅਸਨਾਮਧ੍ਯਲੈਦਨਾ

ਜਿਨਿਵਾਸਾ।ਪ੍ਰਭੁਮੁਹਿਮਾਨਿਪਰਮ
ਨਿਜਦਾਸਾ।ਸ੍ਰੀਜੁਤਨਾਮੰਤ੍ਰਵਰਮਾ।
ਰਾਮ
ਨਿਖਿਲਨਿਗਮਨਿਰਯਾਸਨਿਕਾਮਾ।
ਸੱਜਨਸੁਕ੍ਰਿਤਸਕ੍ਰਤਜੀਪਜਾਹੀਂ।ਭ
ਵਅਪਾਰਬਾਰਿਧਤਰਜਾਹੀਂ।ਇਮ
ਕਹਿਸਿਕਰਿਸਿਕਰਬਾਨੀ।ਅੰਤਰ
ਧਾਨਿਭੁਏਸਭਵਾਨੀ।ਕਰਿਪ੍ਰਨਾਮਰ
ਘੁਬਰਹਰਖਾਨੋ।ਭੂਰਿਭਾਗਨਿਜ
ਕੁਲਬਖਾਨੋ।ਵਿਸਮਿਤਭੁਏਨਿਖਿ
ਲਨਰਨਾਰੀ।ਲਖਿਨਿਜਪ੍ਰਭੁਪਭ
ਵਭੁਵਭਾਰੀ।ਰਾਮਰਮਾਨਾਯਕਵ
ਪੁਧਾਰੀ।ਸੀਸਭੂਪਸੀਜਨਕਦੁਲ

CC-0 Punjab University Chandigarh. An eGangotri-Vaidika Bharara Initiative

ਗੀਾਸੁਨਿਸਿਕਰਬਚਅਚਰਜਤੌ
ਢੋਾਨਿਜਾਨਿਜਸੈਨਜਾਇਸਬਸੋਏ
ਾਸੁਪਨਿਮਾਂਹਿਂਨਿਰਖੇਰਘੁਨਾਥਾਾਸੇ
ਜੈਸੇਜਸੋਭ੍ਰਾਤਸਿਅਸਾਥਾ ੮ ਛਿੰਦ
ਾਸੁਭ੍ਰਸੇਸਸੇਜਾਬਿਰਾਜਰਘੁਬਰਦ੍ਵਿ
ਭੁਜਜਗਕਾਰਨਪਰੀਾਬ੍ਰਹਿਮਾਦਿ
ਸਿਵਸਨਕਾਦਿਸੇਤਾਤਿਸੇਵਿਤਿਸੀ
ਤਾਬਰੀਾਪੁਨਿਜਨਕਜਾਪਭ੍ਰੂਪਗਾਪ
ਲੋਟਤਿਸਾਕ੍ਰਿਖਟਸੇਵਿਤਸਦਾਾਸਾ
ਵਿੰਤੁਕੀਂਗਤਿਗ੍ਰਿਹਿਆਗਤਿਭ੍ਰੂਸਮੇਤਮ
ਗੰਮੂਦਾ।੧।ਸੋਰਠਾ।ਅਵਧਪੁਰੀ
ਪਰਧਾਮਬਗਤਿਜਹਾਂਾਬਿਰਜਾਨਦੀ

CC-0 Punjab University Chandigarh. An eGangotri-Vaidika Bharara Initiative

ਬੈਕੁੰਠਾਦਿਕਨਾਮਨਿਗਮਕਹੇਬਖੁ
ਜਾਸਕੋ॥੧੧॥ਦੋਹਰਾ॥ਜਹਿਕੌਤਕ
ਨਿਰਖੋਂਤਹਾਂਨਿਖਿਲਨਗਨਿਮਨ
ਕਿ॥ਸਿਵਪ੍ਰਸਾਦੋਸਵੰਤਸੁਪਨਜਿਹਿੰ
ਸਿਹਾਤਸੁਰਸ੍ਯਾਰਿ॥੧੨॥ਇਤਿਸ੍ਰੀਗ
ਸਰਗੰਸਜੋਰਤਨਾਗਿਬਿਰਚਿਤੇਖਟ
ਖਸਿਤੋਂਅਧਯਾਯਃ੬੬॥ ॥ਇਤਿ
ਉਤ੍ਰਾਰਧਅਸ੍ਟਦਸੋਂਅਧਯਾਯਃ੧੮
॥ਦੋਹਰਾ॥ਅਗਧਜਾਅਜਾਮਿਲ
ਬਹਿੰਕਹੀਲਹੀਸੁਖਸੇਤਾ॥ਬ੍ਰਜਾਂਗਥਿ
ਥਿਪਥਿਥਿਥਾਜਨੇਜਨਨਿਜਗਾਵ
ਨਹੇਤੁ॥੧॥ਚੌਪਈ॥ਸੁਨਿਪ੍ਰਭੁਨਿਸਥੈਂ

CC-0 Punjab University Chandigarh. An eGangotri-Vaidika Bharara Initiative

ਨਿਕਸਨਜਾਗੋ।।ਨਿਜਾਨਿਜਕਾਜਕ
ਰਨਿਸਬਲਾਗੋ।।ਸਿਧੁਰਸੰਧਪਵਸੇਵ
ਕਜੇਈਆ।ਦੇਤਿਤਿਨਹਿੰਤਿਨਤੋਖਨਤੇ
ਈਆ।ਜਿਹਿੰਜਿ।ਹੋਜੇਗਜਤਨਜਸੋਜੇ
ਈਆ।ਲਗੇਕਰਨਸੇਵਕਸਬਸੋਈਆ।
ਧਪਟਕਾਰਹੀ।ਰਜਾਨਿਜਬਸਾਨੀ।।ਅ
ਏਬੋਦੀਸਨਗਨਗਮਾਨੀ।।ਕਹਿਬਹੁ
ਬਚਨਬਿਨੈਨੈਪਾਗੋ।।ਸਾਦਰਪ੍ਰਭੁਹਿ
ਜਗਾਵਨਲਾਗੋ।।ਜਾਗਹੁ ਮਹਾਰ
ਜਮਨਭ੍ਰਾਵਨਾ।ਰੈਨਿਗਈਭ੍ਰਈਭ੍ਰੋਰਸੁ
ਹਾਵਨਾ।ਠਾਢੇਸਿਅਸਬਸਾਖਿਨਸਾਮੇ
ਤਾ।ਸਜਿਮੰਗਲਆਰਤੀਸੁਚੇਤਾ।।ਤੁ

ਵਾਮੁਖਿਚੰਦਨਿਰਖਿਨਭ੍ਰਚੰਦਾ॥ਭ
ਯੋਮੰਦਨਿਰਖਹੁਨ੍ਰਿਪਨੰਦਾ॥ਤਵਦ੍ਰਿ
ਗਜਮਸਰੋਜਸੁਖਦੈਨਾ॥ਬਿਕਸੇ
ਲਖਹੁਖੋਲਿਨਿਜਨੈਨਾ॥ਕਿਜਕੇ
ਜਪਤਿਮੰਦਮਾਲਿਦਾ॥ਭ੍ਰਮਤਿਦ੍ਰਿ
ਗਾਨਿਜਨੁਤ੍ਰਾਂਗਿਕਿਬ੍ਰਿਦਾ॥ਤਵਮੁ
ਖਸ੍ਵਾਸਸਰਸਰਯੁਰਾਈ॥ਸੁਰਭਸ
ਮੀਰਸਗਤਿਸੁਖਦਾਈ॥ਨਵਪੱਲ
ਵਨਿਤਿਸਿਕਨਿਸੋਹੇ॥ਤ੍ਰਿਯਅਧ
ਰਨਿਮੁਕਤਾਜਿਮਜੋਹੇ॥ ੨ ਦੋਹਰਾ
ਤਰਲਿਉਦੈਤੇਂਪ੍ਰਥਮਹੀਂਅਰੁਨਾਈ
ਤਮਭੀਗਾ॥ਪਿਤ੍ਰੁਪ੍ਰਵੇਸਤੇਂਪ੍ਰਥਮਰ

CC-0 Punjab University Chandigarh. An eGangotri-Vaidika Bharara Initiative

ਨਜੋਅਰਿਬਲਤਵਤੀਰ॥ ੩੪
ਪਈ॥ ਜਰੈਮਹਾਂਮਦਅੰਤਮਤੰਗ॥
ਕਗਤਸਬਦਸਬਸਪਾਤਿਸੁਰਿ
ਗਾ॥ ਗਾਵਤੁਗੁਨਿਗਨਤਵਗੁਨ
ਗਾਥਾ॥ ਤ੍ਰਾਂਤੇਂਤਜਿਜਨੀਦਨਰਨ
ਥਾ॥ ਤ੍ਰਵ੍ਰਾਸਿੰਜਾ॥ ਸ੍ਰਿਤਸੁਮਨਮਲੀ
ਨਾ॥ ਭ੍ਰੁਇਦਿਪਾਤ੍ਰਿਦੀਪਕਦੂਤਿਗੀ
ਨਾ॥ ਤਵਪ੍ਰਥੋਪਾਹਿਤਪਕਜਪਨੀ
॥ ਬਿਬਿਪਬਿਹੁਗੋਬੋਲੇਬਰਬਾਨੀ॥
॥ ਸਨ੍ਰਹੁਸੁਜਾ॥ ਅਘਨਸੁਵਾਸ॥ ਰਿਕਾ
॥ ਖੁਭਪੰਥੋਪਾਹਿਤਪਫਤਕਾ॥ ਰਿਕਾ॥
ਦ੍ਵਾ॥ ਰਿਜੁਰੇਜੋਵਤਜਨਨਜਾ॥ ਲਾ॥ ਦੀ

CC-0 Punjab University Chandigarh. An eGangotri-Vaidika Bharara Initiative

ਜਿਅਦਰਸਨਦੀਨਦਆਲਾਇ
ਪਿਖਿਪਿਸੁਨਿਬੰਦੀਜਨਬੈਨਾ।
ਬੋਲੇਰਾਮਨਲਿਨਨਵਨੈਨਾ। ਜਾ
ਗੇਜਾਨਕੀਸਜਨਜਆਵਨਾ। ਅਤ
ਨਸਨੀਦਨੈਨਮਨਭਾਵਨਾ। ਸੁਮਨ
ਸੇਜਸੇਸਰਗਸੁਹਾਏ। ਸਜਾਮਸ
ਗੀਰਥਿਨਛੋਡੇਛਾਏ। ਨਿਰਖਿਸੁ
ਛਬਿਮਿਥਿਲੇਸਕੁਮਾਰੀ। ਸਖਿਨ
ਸਮੇਤਜਾਤਿਬਲਿਹਾਰੀ। ਲੇਮੰਗ
ਲਆਰਤੀਉਤਾਰੀ। ਬਾਰਿਬਾਰਿਛ
ਬਿਸਾਰਨਿਹਾਰੀ। ਤਬਰਘੁਨਾਥਿੰ
ਤਜਾਨਿਜਕਰਮਾ। ਕੇਰਥੇਦਬਰਨਿ

CC-0 Punjab University Chandigarh. An eGangotri-Vaidika Bharara Initiative

ਤਪ੍ਰਵ੍ਰਪਗਮਾ।ਬਹੁਰਬਸਨਆਤ
ਰਨਸੂਹਾਇਓ।ਪਹਿਰੇਪ੍ਰਭੁਸਨੂਜ
ਮਨਭਾਇਓ।ਰਾਢਿਬਾਹਨਪੁਨਿਕੀ
ਨਪਆਨਾ।ਚਲੇਸਕਲਚਢਿਨਿ
ਜਨਿਜਆਨਾ।੪ ਦੋਹਰਾ ।ਸਿਖਵੂੰ
ਦਭੀਆਦਿਦੈਬਾ।ਜਨਬਜੇਥਿਸਾ
ਲਾਪ੍ਰਭੁਪਿਆਨਮੰਗਲਮਹਾਂਉਦਿ
ਤਮੁਦਿਤਜਨਜਾਲਾ। ਚੌਪਈ।
ਆਗੇਚਲੀਅੰਤਗਜਰਾਜੀ।ਤਿ
ਹਿੰਪਾਛੈਬਾਹਨੀਬਿਰਾਜੀ।ਗਜਬ
ਲਧਾਅਨਾਅਸਫੂਜੋ।ਤਿਹਿੰਚਾਦਿਰ
ਜਿਤਰਾਮੁਰਿਪੁਜੋੱ।ਲਛਮਨਚਾਮ

CC-0 Punjab University Chandigarh. An eGangotri-Vaidika Bharara Initiative

ਰਚੰਦ੍ਰਕ ਰਚਾਨੂ॥ ਪ੍ਰਭੁ ਹਿੰਦੂ ਰਾਵਤ
ਪ੍ਰੇਮ ਅਪਾਰੂ॥ ਮਗਾ ਅਵਿਲੋਕਿ ਸੁ
ਭੁਗਤੂ ਭੂਗਾ॥ ਪ੍ਰਭੁ ਪੂਛਿਓ ਮਿਤੁ ਸ
ਚਿਵ ਸਭਾਗਾ॥ ਸੈਤ ਸੁਮਾਂਤ ਸੁ ਦੀਤਿ
ਨਿਜੰਤਾ॥ ਬੋਲਓ ਬਚਨਿ ਸੁਨਹੁ ਸਿ
ਯਕੰਤਾ॥ ਜਹਿ ਪਰਨੀ ਪਰਨੀ ਪਨੁ
ਪਾਨਾ॥ ਸਦਾ ਸੌਂ ਸਯ ਸੀਯ ਪਨਿ ਸੁਜਾਨਾ
ਪ੍ਰਭੁ ਜਹਿ ਦੇਸ ਸੁਦੇਸ ਨਿਕਆ॥ ਥ
ਹੁਆ॥ ਮਰੀਅਜ ਰਸ ਧਾਮਾ॥ ਸੈਤ ਤਨੁ
ਧੀਇਹਾਂ ਕੇ ਬਾਸੀ॥ ਸਾਧੁ ਸੁਸੀਲ ਧਰ
ਮਗਤਿ ਗਾਸੀ॥ ਇਹਾਂ ਅਹੈ ਤਵ ਪਿਤੁ
ਗੋਸਾਲਾ॥ ਅਰੁਤ ਕੋ ਨਕਮਨੀਯ ਅੱਥਿ

CC-0 Punjab University Chandigarh. An eGangotri-Vaidika Bharara Initiative

ਸਾਲਾ।ਉਤ੍ਰਦਿਸਾਬਿਸਾਲਸੁਹਾਵਾ।
ਰਾਮਰਿਮਜਛਿਤਿਪਰਛੁਬਿਛਵਾਯ
ਗਟੀਜਹਿੰਬਹੁਸਰਿਤਸੁਹਾਵਨਿ।ਦ
ਰਸਪਰਸਿਅਘਓਘਨਸਾਵਨਿ।ਬ
ਨਬਿਸਾਲਸਿਜੁਤਫਲੁਫੂਲਾ।ਬਨੇ
ਬਿਬਿਧਸਬਬਿਬਿਧਿਸੁਖਮੂਲਾ। ਦੋ
ਹਾ।ਇਹਿੰਬਿਧਿਸੁਨਤੰਸੁਭਥਚ ਸੁਮੰਤ
ਨਰਚਨਰਘੁਬੀਰਾ।ਆਏਜਹਾਂਮੋਰ
ਮਾਨਾਮਨਦੀਨਵਨੀਰਾ। ਚੌਪਈ।ਸ
ਰਿਤਬਰਹਿੰਬੰਦਨਕਰਿਰਾਮਾ।ਉਤਰੇ
ਤਾਸੁਤੀਰਅਭਿਰਾਮਾ।ਆਇਸੇਨਪੁਲਿ
ਧੀਰੋਂਧੀਰੈਂ।ਉਤ੍ਰਗੀਤਿਹਿੰਸਰਿਤੀਰੰਤੀ

CC-0 Punjab University Chandigarh. An eGangotri-Vaidika Bharara Initiative

ਹੈਂ।੯।ਬਸਨਸਦਨਬਹੁਬਨੇਅਨੂਪਾ।ਦਿ
ਪੇਖਿਤਾਨਤਾਨਿਅਨੂਰੂਪਾ।ਤਟਨੀਤੀ
ਰਤੀਰਸੁਬਿਸਾਲਾ।ਤਨੇਸੁਘਨੇਸਵ
ਨਿਕਾਜਾਲਾ।ਤਿਨਿਕੀਓਟਿਕਰਨਿ
ਜਲਲੀਲਾ।ਪ੍ਰਵਿਸੇਸਿਯਰਘੁਬਰ
ਸੁਭਸੀਲਾ।ਸਖਿਨਸਹਿਤਸਿਯਪ
ਰਿਗਰਿਬ੍ਰੀੜਾ।ਪਿਅਸੀਗਿਕਰਤਿਕ
ਮਲਕਲਕ੍ਰੀੜਾ।ਬਿਬਿਧਜਤਨਜ
ਲਛਿਰਕਿਛਬੀਲੀ।ਹਸਤਿਲਸ
ਤਿਰਿਗਰਸਤਿਰਸੀਲੀ।ਦੁਹਿਦਿਸਿ
ਭਏਅਨਿਨਵਨੈਨਾ।ਰਹੇਬਿਲੋਕਿਬ
ਕਿਤਰਤਿਮੈਨਾ।ਪ੍ਰਿਯਹਿਬਿਲੋਕਿਬਿ

CC-0 Punjab University Chandigarh. An eGangotri-Vaidika Bharara Initiative

ਗਸਿਰਮੁਖੁਗਾਈ॥ਬੋਲੇਬਹੁਰਬਚਨਸੁ
ਖਦਾਈ॥ਜਾਨਕਿਤ੍ਰਮੋਨੇਰਮਾਜੋਸੋਂ॥ਜ
ਹਿਮੋਨੇਰਮਾਸਰਿਤਸੁਤੇਸੋਂ॥ਤ੍ਰਿਨ੍ਰਿਪਜ
ਨਕਾਂਜੱਗਮਜਜਿਮਜਾਈ॥ਜਹਿਉਂਦਾ
ਲਕੂਮਥਪ੍ਰਗਟਾਈ॥ਤ੍ਰਿਮਜਿਮਅਮਸਿ
ਗਮਾਪ੍ਰਿਅਪਾਵਾ॥ਤ੍ਰਿਮਾਇਨਿਸਗਨੂ
ਸੋਗਸੁਹਾਵਾ॥ਨਿਰਮਲਸੁਜਸਜਥਾ
ਤਵਖਿਆਰੀ॥ਤ੍ਰਿਮਜਹਿਨਿਰਮਲਨੀ
ਰਨਿਹਾਰੀ॥ ੮ ਛੰਦ॥ ਨਵਨੀਰਨਿ
ਰਮਲਨੀਰਜਾਤਸੁਤਾਂ॥ਤ੍ਰਿਭ॥ਤਿਨਿਤ
ਵਤੋ॥ਤ੍ਰਿਮਜਾਨਕੀਤਵਗੁਨਅਨੇਤਅ
ਨੇਤਗੁਨਨਿਗਨਗਾਵਤੋ॥ਕਹਿਹੋਤਅੰਸ

CC-0 Punjab University Chandigarh. An eGangotri-Vaidika Bharara Initiative

ਨਾਮਾਤ੍ਰਸੰਜਮਿਨ੍ਰਿਪਨਿਨਿਧਿਯਪਾਵਨਅਗਾਂ
ਗੀਮਾਥਿਲੋਸਿਧ੍ਰਿਪਨੀਂਦਿਨਜਥਾਤਵਸੁ
ਜਸੁਗਾਇਕਜਨਅਗਾਂ। ੯ ਸੋਰਠਾ
।ਇਮਕਹਿਪ੍ਰਿਅਹਿੰਪ੍ਰਬੀਨਬਹੁਬਿਧਿ
ਕਸਿਨਵਨੀਰਤੋਂਪਹਿਰਨਚੋਲਨਿ
ਦੀਨਦਿਯੇਦ੍ਵਿਜਨਬਹੁਦਾਨਪੁਨਿ।
੧੦ ਦੋਹਰਾ ਪੁਨਿਭੋਜਨਸਬਸੇਨਸ
ਹਕਰਿਕਰਿਪੁਨਿਬਿਸ੍ਰਾਂਮਾ ਜਾਗੇਸ
ਗਬਿਦਨਬਹੁਰਰਹਾਦਿਵਸਜਥਜਾ
ਆ। ੧੧ ਇਤਿਸ੍ਰੀਰਾਮਰਹੱਸਜੋਰਤਨ
ਹਰਿਬਿਰਚਿਤੇਸਪਤਅਸਟਮੋਧ੍ਯਾਯਃ
੬੭ ॥ ਇਤਿਉਤ੍ਰਾਰਧਉਨੀਸਸੋਧ੍ਯਾ।

CC-0 Punjab University Chandigarh. An eGangotri-Vaidika Bharara Initiative

ਅੰ:॥੧੯॥ਦੋਹਰਾ॥ਤ੍ਰਬਜਨਕਿਹਿੰ
ਬਿਲੋਕਿਪ੍ਰਭੁਬੋਲੇਬਚਨਰਸਾਲਾ॥ਸੁ
ਨਹੁਸੁਅੰਖਿਸੁਅਨਸਸਨੋਜਾਹਿਬ
ਨਬਿਸਦਾਬਿਸਾਲ॥੧॥ਚੌਪਈ॥ਭੂ
ਲਚਨਨਿਹਿਤਸਬਨਰਨਾਰੀ॥ਜਾ
ਤਚਲੇਬਗਬਿਪਨਅਗ੍ਯਾਰੀ॥ਸਖਿਨ
ਸਮੇਤਤੁਅਨੁਅਅਸੰਗਾ॥ਚਲਹੁਪ੍ਰ
ਨਨਿਸੁਕ੍ਰਸੁਅਨਸੁਰੰਗਾ॥ਅਸੁਸ
ਖਾਸਵ੍ਰਗਸਸੱਬੋਧਾ॥ਤਿਨਿਸਾਹਿਸੇ
ਨਸਕਲਿਬਨਸੋਧਾ॥ਵ੍ਰਿਦਭ੍ਰਿਤਨਾਂਦ
ਤਾਸੁਸੁਨਿਸੀਤਾ॥ਉਸਜੀਵਸਬਭੂਕੇ
ਸਭੀਤਾ॥ਤਾਤੇਂਨਿਰਭੈਬਿਧਾਨਿਬਿਰਾਮ॥੦

CC-0 Punjab University Chandigarh, An eGangotri-Vaidika Bharara Initiative

ਕਰਿਅਚਲਿਅਪ੍ਰਿਅਪ੍ਰਾਨਅਧਾਰ ॥੦
ਸੁਨਿਸਨੇਹਸਜੁਤਿਪਤਿਬਾਨੀ।ਆਇ
ਬਿਲਾਯਿਧਨਿਦਾਨਿਮਨਿਮਾਨੀ। ਗ
ਅਨੇਕਿਸਿਯਸਮੇਤਸਿਯਨਾਥਾ। ਸੁਮੁਖਿ
ਸੁਜਨਸਖੀਗਨਸਾਥਾ।ਬਿਬਿਧਬਰ
ਨਨਵਕਾਨਨਫੂਲੇ।ਸੁਗਧਿਸਮੀਰਸ
ਰਭਿਰਸਭੂਲੇ।ਬਰਨਬਰਨਖਗਬਿ
ਹੰਗਾਬਿਹਾਰਾ।ਚਿਚਲਚਿਚਰੀਕਚਯ
ਚਾਰੂ।ਲਖਿਰਘੁਬਗਬਿਹਾਰਅਨੂ
ਕੂਲਾ।ਫੂਲੇਫੂਲਿਛਹੂਰਿਤੁਫੂਲਾ।ਜਿ
ਮੋਹਿਲਿਕਾਬਿਲੋਕਸੁਸੀਲਾ।ਕਰਤ
ਜਰਠਅਧਿਜੁਵੰਜਨਲੀਲਾ।ਲਤਾ

CC-0 Punjab University Chandigarh. An eGangotri-Vaidika Bharara Initiative

ਪ੍ਰਤਾਨਬਿਤਾਨਅਨੂਪਾ।ਨਿਰਖਿਨਿਰ
ਖਿਹਰਖਤਰਪੁਭੂਪਾ। ੩।ਦੋਹਰਾ। ਕੋਊ
ਇਕਮਦਿਗਯੰਦਗਤਿਕੋਊਚਲਤਿਗ
ਤਿਲੋਲਾ।ਨੂਪਰਕਿਕਨਿਪਾਨਿਲਾਲਿਤ
ਸ੍ਰਮਕਨਕਲਿਤਕਪੋਲਾ। ੩।ਚੌਪਈ। ਅ
ਤਿਲੌਂਜਿਤਭੁਸੈਭੁਰਤਭੂਮਨੀ।ਗਮਦ੍ਰਿ
ਸੌਂਪਥਦੂਰਗਾਮਨੀ।ਸਖਿਨਸਹਿਤ
ਗਾਮਨੀਬਨਆਨਾ।ਲੋਨਿਜਨਾਥਸ
ਥਾਮਨਿਮਾਨਾ।ਇਮਉਰਗਮਿਲਭੁਰਤ
ਰਘੁਬਰਕੀ।ਡੀਠਿਬਚਾਇਆਨਿਤ
ਪਥਸਰਕੀ।ਜੋਗਲਖਨਿਪ੍ਰਿਯਸਖੀ
ਨਸਮੇਤਾ।ਗਾਮਨੀਕੂਸਾਸੀਅਤਬਿਪਰ

CC-0 Punjab University Chandigarh. An eGangotri-Vaidika Bharara Initiative

ਸੋਹਤਾ।ਐਸੇਈਸੁਤਿਕੀਗਤਿਰਮਨੀ
ਜਾ।ਕਾਨਨਕੇਲਿਕਰਨਿਕਮਨੀਆ।
।ਗਈਅਨਤਬਨਰਤਿਮਤਿਹਰਨੀ।
ਰਿਪੁਹਨਸਾਖਿਨਸਮੇਤਸੁਬਰਨੀ॥
।ਇਹਿਬਿਧਿਨਿਜਨਿਜਮਨਅਨੁਸਾ
ਰੀ।ਪ੍ਰਵਿਸੇਬਿਪਿਨਬਿਪੁਲਨਰਨਰੀ
।ਤਿਹਿਅਵਸਰਗਸਿਅਸਖੀਸਿਆ
ਨੀ।ਸੁਭਗਾਨਿਮਰਾਅਮਨਮਾਨੀ।ਬੋ
ਲੀਬਾਲਿਬਚਨਰਘੁਬੀਰੈਂ।ਰਾਮਭ
ਲਹੁਬਲਿਧੀਰੈਧੀਰੈਂ।ਤਵਮਗਚਲ
ਤਿਸਿਅਸੁਕੁਮਾਰੀ।ਪਾਵਤਪਗਮ
ਪਰਿੰਸ੍ਰਮਪਜਾਰੀ।ਸੁਭਗਾ।ਸੁਭਗਬ

CC-0 Punjab University Chandigarh. An eGangotri-Vaidika Bharara Initiative

ਚਨਸੁਨਿਰਾਮਾ॥ਸਿਅਹਿਬਿਲੋਕਿਬਿ
ਹਸਧਨੁਸਜਾਮਾ॥ਦਈਕੰਠਿਨਿਜਭੁਜ
ਬਿਸਾਲਾ॥ਭੁਜਗਭੋਗਅੰਭਾਸੁਰਸ
ਲਾ॥੪ ਦੋਹਰਾ॥ਚਲੇਦਿਖਾਵਤਬੰਲ
ਭੂਹਿੰਬਨਸੋਭਾਬਹੁਭਾਂਤਿ॥ਮੰਦਿਮੰਦ
ਮਗਪਗਧਰਤਿਮੰਦਿਮੰਦ੍ਰਸਕਾਂਤਿ॥
ਚੌਪਈ॥ਕੁਸਮਿਤਲਤਾਪ੍ਰਤਾਨਿ
ਹਾਰੀ॥ਲਗੇਲੇਨਸੁਮਨਜਸਹਾਧਨਾਰੀ
॥ਸਖੀਸਿਮ੍ਰਿਤਸਨੇਹਸਮੇਤਾ॥ਕਰਿਪ੍ਰਸੂ
ਨਅਬਰਜਆਤਿਹੇਤਾ॥ਬਰਭੂਖਨਬ
ਨਮਾਲਬਨਾਏ॥ਆਇਸਪ੍ਰੇਮਪ੍ਰਭੂਹਿੰ
ਪਹਿਰਾਏ॥ਪਹਿਰਿਸੁਮਨਆਭਰਨਾ॥

CC-0 Punjab University Chandigarh. An eGangotri-Vaidika Bharara Initiative

ਨੁਠੇ।ਪਰਮਸੁਘਰਰਘੁਬਰਤਬੂ
ਠੇ।ਪੁਨਿਬਨਾਇਪ੍ਰਭੂਬਿਨਗੁਨਮਾਲ
।ਪਹਰਾਈਨਿਜਪ੍ਰਿਯਫਹਰਸਾਲਾ।
ਨਿਜਕਰਧਨੁਰਿਬਨਾਇਸੁਹਾਏ।ਕ
ਰਨਭਰਨਕਰਨਪਹਿਰਾਏ।ਲਖਿ
ਪਿਯਪ੍ਰੇਮਬਿਗਸਿਮ੍ਰਿਗਨੈਨੀ।ਜਨ
ਕਮਲੀਬੋਲੀਬਰਬੈਨੀ।ਤਦਗੁਨਭੂ
ਖਨਭੂਖਤਿਭਾਰੇ।ਸਦਾਸ੍ਵਾਮਿਸੁਭਦ
ਦਨਆਰੇ।ਅਨਿਸੁਵਰਨਭੂਖੇਤਸ
ਤਿਜਿਨਬੋ।ਬਿਨਤਵਗੁਨਭੂਖੰਇਕ
ਤਿਨਬੋ।ਤੇਈਸਵਦਨਸੋਭਨਸਭਕੰਤੀ
।ਜੇਤਦਵਕਥਾਕਬਿਤਦਿਨਰਾਤੀ।

CC-0 Punjab University Chandigarh. An eGangotri-Vaidika Bharara Initiative

ਜਿਮਕਹਿਪਿਅਹਿਪ੍ਰਗਮਧਿਊਜਥਾਨੀ।
ਸੁਤਾਬਿਦੇਹਸਨੇਹਸਜਾਨੀ।ਸੁਮਨ
ਲੇਨਆਯਹਿੰਅਨੁਰਾਗੀ।ਗਈਲਖੀ
ਗਤਿਰਘੁਵ[illegible]ਾਗੀ। ੬ਦੋਹਰਾ।ਸੁ
ਮਨਸਮੁਹਸਨੇਪਨੇਬਨੇਲਤਾਨਬਿ
ਤ੍ਰਾਨਾ।ਅੰਜੁਮਾਲਿਦਪਧੁਜਾਲ੍ਰਿਤਕੁੰ
ਜਕੁਨਕਾਲਿਗਾਨਾ। ੭ਚੌਪਈ।।ਨਿਰ
ਖਿਜਨਕ ਜਾਨਿਅਨੁਲਸਾਨੀ।ਸੁਮ
ਨਚਅਨਾਮਨਸਾਮਨਆਨੀ।ਸਿਖ
ਸੁਖਸਰਸਿਜਸੌਰਭੁਪਾਈ।ਭ੍ਰਮਰ
ਭੀਰਭ੍ਰਕਾਗਤਿਪਾਈ।ਸਨਾਖਮੁਖਰ
ਸਿਲੀਮੁਖਮਾਲਾ।ਨਿਰਖਿਤਜੀਤੇ

CC-0 Punjab University Chandigarh. An eGangotri-Vaidika Bharara Initiative

ਭੀਤਬਿਸਾਲਾਲਗੀਯਾਇਰਘੁਨਾ
ਥਕਅੰਕਾਭੁਜਾਨਿਭਜਾਂਵਤਿਭਵ
ਰਸਸਿਕਾਰਾਅਹਿੰਅਲਾਤਿਲਸੀਇ
ਮਬਾਲਾਕਨਿਕਲਤਾਜਿਮਲਗੀ
ਤਮਾਲਾਂਪ੍ਰਿਅਹਿਲਗਾਇਹਿਯੇਸੁ
ਖਕੰਦਾਬੋਲੇਬਿਹਸਿਰਸਿਕਰਘੁਨੰ
ਦਾਆਪਹਿਮੋਹਿਅਲਾਤਿਬਾਲਿਹਾ
ਰੀਦਿਯੋਆਜਪਰਮਾਨੰਦਪੁਜਾਰੀ
ਸੁਨਿਪਿਅਬਿਅੰਗਾਬਚਨਬਰਬਦ
ਨੀਬਿਹਸੀਮੰਦੁਕੰਦਕਾਲਿਰਦਨੀ
ਤਬਪ੍ਰਸੂਨਭੂਖਨਾਮਨਭਾਏਬਿਹ
ਸਿਸਪ੍ਰੇਮਾਂਪ੍ਰਿਅਹਿਪਹਿਰਾਏ ਇਇ

CC-0 Punjab University Chandigarh. An eGangotri-Vaidika Bharara Initiative

ਬਿਧਿਹੋਤਬਿਨੋਦਬਿਲਾਸਾ।ਭ੍ਰਿਗ
ਰਿਅਸਤ੍ਰਦਿਨੇਸਨਿਵਾਸਾ।ਐਸੇ
ਨਿਜਾਨਿਜਥਨਾਮਨਰੰਜਨਾ।ਰਮੈਭ੍ਰਰ
ਤਲਛਮਨਰਿਪੁਭ੍ਰਿਜਨ।ਸਿਧਜਾਸ
ਮੋਨਿਰਖਾਨ੍ਰਿਪਨੰਦਾ।ਰਾਮਨੇਨਿਜ
ਨਵ੍ਰਸਿਵਰਸੁਛਿਦਾ। ਏਛਿਦਾ ।ਨਿਜ
ਸਿਵਰਸੁਦਰਜਾਇਸਿਧਜਾਬੀਦਨਾਦਿ
ਬਿਧਾਇਕੈ।ਪੁਨਿਭਾਂਤਿਭਾਂਤਿਬਿਭਾਂਤਿ
ਭੋਜਨਭੁਜੇਭ੍ਰਾਤਨਿਭਾਇਕੈ।ਤਬਸੁ
ਤਿਸੇਵਕਸੇਵਕਿਨਿਸੁਭਸੁਮਨਸਿਤ
ਸੰਜਾਸਜੀ।ਤਗੰਕਿਓਸੁਦਰਸੇਨ
ਜਿਨਿਲਖਿਮੈਨਾਮਨਸੁਨਿ ਤਭੁਜੀ

॥ਸੋਰਠਾ॥ਕਰਿਸੁਖਸਿਜੁਤਸੈਨਸ
ਹਿਜਾਸਿਰਨੀ॥ਸਰਵਰੀ॥ਖੁਲੇਨਲਿਨ
ਨਵੈਨੈਨਭੋਰਭੈਰਸੁਭੋਸੋਰਸੁਨਿ॥੧੦
॥ਇਤਿਸ੍ਰੀਰਾਮਅਰਹੰਸਜੋਰਤਨਹਰਿਗਿਖਿ
ਰਚਿਤੇਅਸੁਖਸਤਾਮੇਧਜਾਅਃ ੬੮
॥ਇਤਿਉਤ੍ਰਾਰਧਬੀਸੋਮੇਧਜਾਯਃ ੨੦
॥ਦੋਹਰਾ॥ਬਜੀਬਿਬਿਧਬਿਧਿਦੁੰਦਭੀ
ਤਜੀਨੀਂਦਸਬਬਸੈਨਾ॥ਸਜੀਸੈਚਰਚਨ
ਸਬਨਿਭੁਜੀਸਰਿਤਸੁਭੁਦੈਨ॥੧॥ਚੌਪਈ
॥ਸਿਯਸਮੇਤਸਾਨੁਜਪ੍ਰਭੁਜਾਗੇ॥ਨਿਤ੍ਯ
ਨਿਬਾਹਿਚਲੇਮਗੱਆਗੇ॥ਧਾਨ੍ਹੇਚਲੀ
ਚਮੂੰਚਤੁਰੰਗਾ॥ਗਾਰਜਤਗਜਬਾਜੀਬ

CC-0 Punjab University Chandigarh. An eGangotri-Vaidika Bharara Initiative

ਦੁਰਿਗਾ।ਬ੍ਰਜਾਤਿਦੁਦੁਭੀਦੀਹਸੁਹਾਈ।।
।ਸਾਨੁਜਚਲੇਲੈਚੌਪਰਘੁਰਾਈ।ਤਟਮੇਲੇ
ਰਮਾਰਮਾਨਿਵਾਸਾ।ਨਿਰਖਤਬਨੁਬਸੁ
ਮਤੀਬਿਲਾਸਾ।ਅੱਧਜਾਦਿਵਸਪਨੁਰਭ
ਗਵਾਨਾ।ਮਖਅਸਥਾਨਛੇਰਛਿਤਮਾਨਾ
।ਨਿਰਖਿਉਤਰਿਗਜਤੇਂਰਘੁਨਦਨਾ।ਕਿ
ਓਨਿਵਾਸਤਹੰਜਗਬਦਨਾ।ਤੀਰਥਬ
ਰਮੱਜਨਕਰਿਰਾਮਾ।ਦਿਏਦਾਨਬਿਪਨ
ਬਹੁਦਾਮਾ।ਬਿਸ੍ਨਅਕਿਐਕਿਤਅਘਨਾ
ਸੀ।ਬ੍ਰਹਮਚਰਜਰਤਮੁਨਿਸਿਨਿਆਸੀ
।ਬਿਬਿਧਭਾਂਤਿਭੋਜਨਆਨਭੁਆਏ।ਸੱਧਾ
ਭੁਗ੍ਰਿਸਮੇਤਤਜਿਮਾਏ।ਪੁਨਿਦੰਦਛਿਨਾਦ

CC-0 Punjab University Chandigarh. An eGangotri-Vaidika Bharara Initiative

ਵਿਜਬਹੁਦੀਨੋ ਆਇਸਪਾਇਓਅਸਨ
ਪੁਨਿਕੀਨੋਰੈਨਸੈਨਕਰਿਗਮਨੇਪ੍ਰਾਤ
ਗਜਹਯਨਰਸਜਦਿਨਸੈਘਾਤਾ॥ਦਿਗ
ਦੱਛਿਨਦੱਛਿਨਮਾਤਿਰਾਮਾ॥ਚਲਤਲਖਿ
ਓਸਰਵੁਰਅਭਿਰਾਮਾ॥੨ ਦੋਹਰਾ॥ਪ੍ਰੂ
ਛੋਸਿਤਸੁਮਤਤਥਾਮੱਝਿਸਿਰੋਰਮਾਨਿਰ
ਮਾਕਹਹੁਕਵਨਿਕਲਿਕੈਜਕੁਲਕਲਿ
ਤਸਰੋਵਰਥਾਮਾ॥੩ ਚੌਪਈ॥ਸੁਨਿ
ਸੁਮਤਿਕਹਿਸੁਨਹੁਨਰੇਸਾ॥ਉੱਗਤਪਾ
ਇਕਸਿਤਸੁਦੇਸਾ॥ਬਿੱਧਪਰਮਰਤਅ
ਤਿਮਾਤਿਮਤਾ॥ਇਹਾਂਕਥੋਤਿਨਿਤਪ੍ਰਭ
ਗਵਤਾ॥ਇਹਿਤਪਨਾਸਹੇਤਸੁਰਗਾਈ

CC-0 Punjab University Chandigarh. An eGangotri-Vaidika Bharara Initiative

ਅਮਲਅਪਸਰਾਪਛਿਪਠਾਈ।ਆਇ
ਇਹਾਂਮੁਨਿਵਰਹਿੰਨਿਹਾਰੀ।ਗਈਲ
ਪਾਇਤਿਹਿੰਤਨਸੁਰਨਾਰੀ।ਤਿਨਤਨਪ
ਰਸਪਾਇਮੁਨਿਧੀਰਾ।ਭੁਜੋਮਨੋਭਵਧੀ
ਰਅਧੀਰਾ।ਤਬਅਤਿਕਠਿਨਕੋਪਮੁਨਿ
ਕੀਨਾ।ਸਾਪਦੇਵਦਾਰਨਿਦ੍ਰੁਤਿਦੀਨਾ
ਹੋਹੁਤੁਰੰਗਨਿਤੁਰਤਕੁਨਾਰੀ।ਬਸਹੁਸ
ਰੋਵਰਸਲਿਲਮਝਾਰੀ।ਸਰਅਪਸਰ
ਸਰਸਰਜਿਜਾਸਨਾਨਾਦ੍ਵੈਹੈਪਰਮਪ੍ਰਸਿੱ
ਧਪੁਰਾਣਾ।ਸੁਨਿਮੁਨਿਬਚਨਬਿਕਲਥ
ਰਥਾਮਾ।ਬੋਲੀਕਰਿਮੁਨਿਪਗਨਿਪ੍ਰਨ
ਮਾ।ਕਵਨਕਰਿਮੁਨਿਵਰਤਗਵਨਾ।

CC-0 Punjab University Chandigarh. An eGangotri-Vaidika Bharara Initiative

ਰਕਹਹੁਕ੍ਰਿਪਾਪਸਾਯਅਵਸਨਾਸੁਨਿ
ਸੁਨਿਕਹੌਸੁਨਹੁਸੁਰਨਾਰੀ।ਰਾਮਰਸ
ਲਿਸ੍ਰੀਜਨਕਕੁਮਾਰੀ।ਐਹੋਇਹਾਂਗ
ਏਵਹੁਕਾਲਾ।ਸੀਗਾਸੁਰੰਗਸਖੀਜਨਲ
ਲਾ।ਤਬਬਤੁਮਤਾ।ਸੁਦਆਦ੍ਰਿਗਦੇਖੀ।
ਹ੍ਵੈਹੈਸਬਅਧਾਬਿਗਤਿਬਿਸੇਖੀ।ਤਬ
ਤੇਇਹਾਂਰਹਿਤਰਘੁਭੂਪਾ।ਅਪਸਰਪਰਿ
ਅੰਸੁਨੀਰੂਪਾ।॥ਦੋਹਰਾ॥ਪੰਚਅਪਸ
ਰਸੁਨਾਮਯਹਿਸਰਵਗਥਿਦਿਤਾਥਿਸ
ਲਾ।ਕਰਿਐਸਾਯਐਚਨਕਸਲੋਲੋਚਨ
ਦੀਨਦਯਾਲਾ॥ਚੌਪਈ॥ਸੁਨਿਸੁਮੈ
ਤਬਾਨੀਸੁਭ੍ਰਸਾਨੀ।ਤਹੰਨਿਵਾਸਹਿਤ

CC-0 Punjab University Chandigarh. An eGangotri-Vaidika Bharara Initiative

ਸਾਰਿੰਗਪਾਨੀ।ਉਤਰੇਸਾਨੁਜਜੇਨਸਮੇ
ਤਾਕਰੁਨਾਆਰਿਨਵਨੀਤਿਨਿਕੇਤਾ।
ਪੁਨਿਸਿਅਸਹਿਤੁਸਖੀਗਨਸਾਥਾ।
ਸਰਵਰਤੀਰਗਮੇਰਘੁਨਾਥਾ।ਚਰਗਤਿ
ਤੀਰਗਤਿਨਤੁਰਗਗਿਨਿਭੂਪਾ।ਲਖੀਪਥ
ਅਪਸਰਾਅਨੂਪਾ।ਸਿਅਕਰਸੋਂਕਰ
ਜੋਰਬੋਹੇਰੀ।ਬੋਲੇਬਾਨਿਬਿਨੈਰਸਬੋ
ਰੀ।ਦੇਖਿਪ੍ਰਿਆਏਸੁਰਵਰਨਾਰੀ।ਦ
ਈਦੀਹਦੁਰਦਸਾਦਵਾਰੀ।ਦਯਾਦ੍ਰਿਸ
ਦੇਖਹੁਇਨਓਰਿਗਾਤਰਿਹੈਂਤੁਰਤਤਮੇਤਨੁ
ਘੋਰਾ।ਸੁਨਿਸਕਰੁਨਕਰੁਨਾਕਰਿਬਾਨੀ।
ਸਾਰਿਸਸੀਲਾਸਿਆਸਿਰਧਰਿਮਾਨੀ।

CC-0 Punjab University Chandigarh. An eGangotri-Vaidika Bharara Initiative

ਨ੍ਰਿਪਾਕਟਾਛਕਲਿਤਕਮਨੀਆਆਤ੍ਰਿ
ਤਨਦਈਦ੍ਰਿਸ੍ਰਿਗਮਨੀਯਾਤਤਛਿਨਤ
ਜਿਤੁਰੈਗਤਨੁਤੇਈਾਭੁਈਸੁਦਰੀਸੁਰ
ਗਨਜੇਈਾਸਿਯਪਦਪਦਮਸਪ੍ਰੇਮਪ
ਨਾਆਕਰਿਪੂਜਨਅਸਤੁਤਿਆਭਿਗਾ
ਰਛਦਿਖਿਮਾਨਸੁਦਰਸੁਰਿਰਓਕਾਗਈ
ਖਿਭੁਪਖਰਲੋਕਅਸੋਕਾ ਦੁਹਿਰਾ ਗ
ਈਖਿਭੁਪਲੋਕਅਸੋਕਲੋਕਾਖਿਲੋਕਿਸ
ਬਾਚਿੰਤ੍ਰਤਰਹੋਾਤੁਬਤੇਂਭੁਐਤੀਰਥਆਹਾਂ
ਜੰਹਾਂਪਛਿਅਪਾਸਰਅਘਦਹੋਾਤਹਾਂਦਸ
ਪੰਨਸਨਾਨਤੇਸਬਪਾਪਸਾਪਾਸਿਰਾਵਹੀ
ਨੀਆਖਿਲੇਸਨ੍ਰਿਪਨੀਦਈਕ੍ਰਿਪਾਨਗਨਿ

CC-0 Punjab University Chandigarh. An eGangotri-Vaidika Bharara Initiative

ਖਿਲਨਰਕਨਸਾਵਧੀਗੀ।੭।ਕਰਿਜੋਰਿ
ਜਨਕਕਿਸੋਰਿਪ੍ਰਭੁਹਿਨਿਹੋਰਿਪੁਨਿਬਿ
ਨਤੀਕਰੀ।ਬਨਜੀਵਜੀਵਨਪਾਇਨਿਹਿ
ਤਇਹਿੰਬਲਕਰਿਅਕੁਲਾਹਗੀ।੮
ਬਰਮਾਨਿਜਅਭ੍ਰਿਰਾਮਬਾਮਨਿਕਾਮ
ਨੇਹੁਨਿਹਾਰਿਕੈ।ਕੋਦੰਡਕੋਟੀਤੈਂਕਰੀਬ
ਰਬਾਰਿਧਾਰਸੁਧਾਰਿਕੈ।੯।ਸੋਰਠਾ
ਭੁਈਸਹਿਤਸੁਭ੍ਰਯਾਮਨਾਮਰਾਮਰੇਖ
ਬਿਦਤਿ।ਅੰਜਨਪਯਨਪ੍ਰਨਾਮਕਰਤਗ
ਰਤਨਰਆਖਿਲਾਅਯਾ।ਇਤਿਸ੍ਰੀਗ
ਸਰੱਗਸੁਜੋਰਤਨਾਗਿਬਿਰਚਿਤੇਏਕੋਨ
ਸਪਤਿਤਮੋਧਯਾਯ: ੭੯ ।। ਇਤਿਉਤ੍ਰਾ

ਰਧ੍ਯਾਇਕੀਸਮੋਧ੍ਯਾਯ: ੨੧ ਦੋਹਰਾ
ਸਰੀਸਧਿਯਸੋਸਰਵਗੀਸਭੁਸੁਭਤਾ
ਗੀਸਿਰਾਇ।ਚਲੇਭੁਲੇਉਭਿਠੈਭੁਰਥੁ
ਭੁਸਨਸੇਨਸਹਾਇ। ੧ ਚੌਪਈ
ਸਰਜੂਉਤਰਿਬ੍ਰਹੁਰਿਰਘੁਬੀਰਾ।ਕ
ਕੌਨਿਵਾਸਬਿੰਲ੍ਹਹਰਿਤੀਰਾ।ਤਹੰਬ
ਹੁਰਾਅਨੁਵ੍ਰਤੇਜੁਰਿਆਈਂ।ਸਿਅਦਰ
ਸਨਸਨੇਹਸਰਸਾਈਂ।ਅਵਨਿਸੁਤ
ਅਵਨਤਿਨਿ[illegible]ਕੇਰਾ।ਸੁਨਿਬੁਲਾ
ਇੰਪਠਈਨਿਜਡੇਰਾ।ਅੰਗਲਬਸਤੁ
ਬਿਬਿਧਪਰਿਭੁਟਾ।।ਸਿਅਸੁਭੁਦਰ
ਸਪਰਸਿਦੂਖਮੇਟਾ।ਬੈਠੀਂਸਕਲਜੁ

CC-0 Punjab University Chandigarh. An eGangotri-Vaidika Bharara Initiative

ਹਾਰਿਜੁਹਾਰੀ॥ਭੁਈਚੱਕਿ ਤਬਰਬ
ਦਨਾਨਿਹਾਰੀ॥ਇਕਟਕਰਹੀਰੂਪਆ
ਵਰਾਹੀ॥ਜਿਮਚਕੋਰਚਯਚੰਦਹਿੰ
ਚਾਹੀ॥ਗੌਰਸੁਬਰਨਬਰਨਬਰਦੇਹਾ
॥ਅਨਨਚਾਰੌਰੁਚਿਦਛਬਿਗੇਹਾ॥ਦੂ
ਤ੍ਰਾਮਨਿਸਿਰਸੁਭ੍ਰਗਾਬਿਰਾਜੀ॥ਨ
ਕਸੁਕਤਛੁਗੁਨੀਛਬਿਛਾਜੀ॥ਭ੍ਰਾਲ
ਬਿਸਾਲਤਿਲਕਸੁਭਸੋਭਾ॥ਕਰਨ
ਕਾਮਕਾਮਨਿਮਨਛੋਭਾ॥ਜਿਕੇਸ
ਲੋਚਨਆਨਿਆਰੇ॥ਨਵੁਅਜਿਨਰੰਗਿ
ਤਰਤਨਾਰੇ॥ਭ੍ਰਿਕੁਟਿਬਿਕਟਰਾਜਿਤਿ
ਰਸਦੇਨੀ॥ਕਾਮਕਮਾਨਮਾਨਹਰਲੇਨੀ॥

।ਕਰਨਕਰਨਭੂਖਨਭੁਲਭੁਾਇਓ।ਸੁਵ
ਰਨਾਮਨਿਮੁਕਤੌਾਂਨਿਬਨਾਇਓ।ਨਵਨ
ਗਿਨੀਬਨੀਜਨੁਬੇਨੀ।ਮੁਕਤਾਅਨੀ
ਸਨੀਛਬਿਸੇਨੀ।ਦਾਰਿਅਗਸਨਦਸ
ਨਸੁਭਸੋਹੈ।ਦਸਨਬਸਨਬਿਪੂਕ
ਵਿਮੋਹੈ।**੨ਦੋਹਰਾ**।ਅੰਜਮਨੀਸੁਵ
ਰਨਸਨੀਬਾਰਿਜਬਨੀਬਿਸਾਲਾ।
।ਅਤਿਰਮਨੀਜਾਤਨਭੁਨੀਬਨੀਪਰੀ
ਉਰਮਾਲਾ।**੩ਚੌਪਈ**।ਕਲਿਤਕੇਚੁ
ਕੀਕਿਚਨਚਿੰਡਾ।ਨਖਤਮਾਲਜਨੁ
ਬਨੀਬਚਿੰਡਾ।ਸੁਭਗਭੁਜਨਿਭੂਖ
ਨਭਲਭੁਜੋ।ਕਰਿਪੱਲਵਾਂਮੁੰਦ੍ਰਿਕਾ

CC-0 Punjab University Chandigarh. An eGangotri-Vaidika Bharara Initiative

ਥਿਰਜੋ॥ਉਦ੍ਰਿਦਰਉਦਿਦਾ॥ਰਨਾਤ੍ਰਿਸਰਸੋ
ਹਨਾ॥ਕੀਕਿਨਿਕਲਿਤਜਥਨਜਿਅ
ਜੋਹਨਾ॥ਜਿਥਜੁਗਾਮਜਨੁਰੈਭਸਤੈ
ਭ੍ਰਾ॥ਜੋਇਜਾ॥ਨੂਜੁਗਾਜਿਭਤਿਰੈਭ੍ਰਾ
॥ਪਦਪਕਜਪਕਜਛਬਿਹਰਨਾ॥ਬਿ
ਬਿਧਾਬਿਭੂਖਨਭੂਖਨਬਰਨਾ॥ਪਾਇ
ਪੁਨਰਭਵਸੇਨਿਸੁਰੈਗਾ॥ਭ੍ਰਾਜਤਿਭ
ਭੂਪੁਨਰਭੁਵਭੈਗਾ॥ਪਗਤਲਰਕੂਅ
ਲਕੁਕਸੋਹੇ॥ਜੇਜਗਜਨਕਜਨਕਜਿ
ਅਜੋਹੇ॥ਇਹਿਬਿਧਿਲਖੀਮਾਬਿਲੋ
ਸਕਿਸੋਗੀ॥ਭੁਈਗਾ॥ਅਭ੍ਰਾਮਿਨਿਮਤਿ
ਭੋਗੀ॥ਨਖਿਸਿਖਸਕਲਸੁਲੱਛਨਸਾ

CC-0 Punjab University Chandigarh. An eGangotri-Vaidika Bharara Initiative

ਨੀ।ਰਮਾਅਜੋਨਿਜਨੀਜਿਯਜਨੀ
ਖਾਰਹਿਬਾਰਬੰਦਨਾਕੀਨੀ।ਭੁਗਨਿ
ਨਸਹਿਤਚਰਨਰਜਲੀਨੀ।ਸਹਜ
ਸੀਲਨਿਧਿਰਾਘਵਰਣੀ।ਤਿਨਿਸ
ਨਬਾਨੀਬਿਬਧਬਖਾਨੀ।ਨਾਮਧਾਮ
ਕੁਲਪੂਛਿਸਧੇਆ।ਬੂਝਬੋਧਰਿਗ
ਮਗ੍ਰਹਛੇਆ।ਭੂਖਨਬਸਨਿਭੂਰਮਨਿ
ਭਏ।ਸਿਅਤਿਨਹਿੰਪੁਨਿਸੁਖਦਸੁ
ਹਏ।ਬਿਬਿਧਭਾਂਤਿਮਤਿਨਰਗਭੀ
ਨੋ।ਜਹਾਂਸਨੇਹਸਹਿਤਾਸਿਯਦੀਨੋ।
੪ਦੋਹਰਾ।ਅਤਿਨਨਅਸੁਬਲਭਲੇ
ਛਏਭੁਵਨਬਿਖਯਾਤ।ਜਾਸੁਦਰਸਪ

CC-0 Punjab University Chandigarh. An eGangotri-Vaidika Bharara Initiative

ਵ੍ਰਨਪਗਸਿਪਾਤਕਪ੍ਰਜਿਪਰਾਤਾ। ਪਰੌ
ਪਈਆ। ਬਾਰਬਾਰਕਰਿਬਿਨੈਪ੍ਰਨਾਮਾ।
।ਪੁਨਿਕਰਿਪਰਿਦੱਛਨਅਭਿਰਾਮਾ।ਗ
ਔਰਆਨਿਗਾਮਨੀਨਿਜਗੇਹਾ।ਗਾਵਤਿ
ਜਿਅਜਸਸਹਿਤਸਨੇਹਾ।ਤਹਂਪੁਨਿ
ਰਹਿਰਜਨੀਰਘੁਬੀਰਾ।ਪ੍ਰਾਤਪਗਸਿ
ਸਰਜੂਸਰਿਨੀਰਾ।ਬਿਬਿਧਦਾਨਦੈ
ਦ੍ਵਿਜਨਬਿਨੀਤਾ।ਪੂਜਿਬਿੱਸ੍ਵਹਰਿਪ
ਇਪੁਨੀਤਾ।ਚਲੇਬਹੁਰਸਨੁਜਸਿਅ
ਸਾਥਾ।ਬਿਬਿਧਦੇਸਦੇਖਤਰਘੁਨ
ਥਾ।ਤੀਰਥਸੁਰਮਹਿਰਮਗਦੇਖੀ।
।ਕਰਤਸਨਾਨਦਾਨਸੁਬਿਸੇਖੀ।ਤਅਸ

CC-0 Punjab University Chandigarh. An eGangotri-Vaidika Bharara Initiative

ਸਰਜੂਮੱਧਜਾਮਾਹਿਜੋਈ।ਤਾਹਿੰਜੁਸ
ਲਿਲਸੁਰਸਰਿਸਮਸੋਈ।ਜਹਿਸੀ
ਜਨਕਸੁਤਬਰਬਾਨੀ।ਸ੍ਰੀਮੁਖਸ੍ਰੀਰ
ਘੁਬਰਹਿੰਬਖਾਨੀ।ਸਿਅਹਿੰਦਿਖਾਵ
ਤਸ੍ਰੀਰਘੁਰਾਈ।ਜਹੰਤਹੰਜੰਗਮਜੂਥ
ਸਮੁਦਾਈ।ਪੁਰਬਭ੍ਰੁਏਜੁਨ੍ਰਿਪਲਿਜਬੀ
ਸੀ।ਤਿਨਕ੍ਰਿਤਅਖਗਾਨਸੁਜਸੁਪਸੀ
ਸੀ।ਇਹਿੰਬਿਧਿਬਾਤੇਬਦਤਿਸੁਹਾਈ
ਲਿਦਗਾਅਆਏਰਘੁਰਾਈ।ਕਿਓਤ
ਹਾਂਪ੍ਰਭੁਸੇਨਨਿਵੇਸਾ।ਬਿਪੁਲਬਿਤਾਂ
ਨਤਨਬਹੁਬੇਸਾ। ੯ ਛਿਦਾ। ਬਹੁਬੇਸ
ਬਿਪੁਲਬਿਤਾਂਨਤਨਿਸੁਜਾਨਰਾਅਗੋ

CC-0 Punjab University Chandigarh. An eGangotri-Vaidika Bharara Initiative

ਤੁਹਾਂ ਨਕਿਅਬਹੁਰਿਜਾਮਿਨਿਜਾਗਾਰ
ਨਗੁਨਗਾਇਪ੍ਰਾਨਿਮੰਤ੍ਰਿਤਮਹਾਂ,ਸ਼ੀਭ੍ਰਰ
ਤਪ੍ਰਤਿਪ੍ਰਾਨਿਭ੍ਰਰਤਭ੍ਰਾਮਿਨਿਭ੍ਰਾਇਭ੍ਰਰ
ਬਾਨੀਭ੍ਰਨੀ।ਕੀਜਿਐਇਹਾਂਨਿਜਨਾਮ
ਮੰਤ੍ਰਿਤਕੁੰਡਖੰਡਿਨਾਮਧ੍ਯਅਨੀ।੧।ਸ੍ਰੀ
ਭ੍ਰਰਤਸੁਨਿਮੰਤ੍ਰਵਾਖੈਨਨ ਵਕ੍ਰਿਰਕਲ
ਕਲਨਾਕਰੀ।ਸੋਭ੍ਰਰਤਕੁੰਡਪ੍ਰਸਿੰਧਤੀ
ਰਖਭ੍ਰਓਕੂਲਕਲਿਮਲਹਰੀ।ਕਲ
ਕਮਲਲੋਲਕਲੋਲਜਲਖਗਟੋਲ
ਬੋਲਖਿਰਜਤੀ।ਦੇਵਿੰਪ੍ਰਸੰਤਅਨੰਤ
ਭੁਜਨਭੂਖਨਾਦਿਸਭ੍ਰਾਜਿਤੀ।੨।ਸੋਰ
ਠਾ।ਤੀਰਥਬਰਗਖਿਧਜਾਤਭ੍ਰਰਤਕੂੰਡ

CC-0 Punjab University Chandigarh. An eGangotri-Vaidika Bharara Initiative

ਅਘਘ੍ਰਿਤਹਗਾਦਨਸਨਾਨਪ੍ਰਭਾਤਿ
ਕਰਿਨਰੋਤੇਖਤਰਾਮਸਿਖਾ। ੯। ਦੋਹਰਾ
ਨਿਦਗ੍ਰਾਮਤੇਜਾਮਦਿਸਿਗਯਾਕੁਪਊ
ਦਗੈਨਾਭੁਰਤਕ੍ਰੇਤੁਸੋਭਿਤਸੁਭੌਗਾਸ
ਵਤਸਬਸੁਭੁਦੈਨਾ। ੧੦। ਇਤਿ ਸ੍ਰੀਰਾਮ
ਰਹੱਸਐਰਤਨਹਰਿਬਿਰਚਿਤੇਸਪਤਿ
ਤਐਧ੍ਯਾਯ: ੭੦॥ ਇਤਿ ਉਤ੍ਰਾਰਧਬਾ
ਈਸਐਧ੍ਯਾਯ: ੨੨॥ ਦੋਹਰਾ। ਦਰ
ਸਮਾਇਦੀਰਘਦੁਰਿਤਦੂਖਨਦਾਹਨ
ਦੈਂਛਾ ਨਿਦਗ੍ਰਾਮਅਗਾਮਨਿਧਿਰਾਮਧ
ਮਪਦਸੈਂਛਾ। ੧। ਚੌਪਈ। ਤੇਂਹਕਰਿ
ਦਾਨਸਿਨਾਨਸੁਹਾਏ। ਚਲੇਰਾਮਰਾਮ

CC-0 Punjab University Chandigarh. An eGangotri-Vaidika Bharara Initiative

ਨਕਬਨਆਇਓ।ਰਮਾਭੂਪਜਾਨਕੀਸ
ਮੇਤਾ।ਜਾਹਿਨਿਤਰਮਤਰਾਮਰਸਬੇਤਾ
ਤਹਾਂਆਇਉਤਰੇਰਘੁਬੀਰਾ।ਸਾਨੁਜ
ਸੈਨਸਮੇਤਸੁਧੀਰਾ।ਤਿਹਿਂਬਨਬਸ
ਤਮੁਨੀਸਮਹਾਨਾ।ਰਮਾਧਾਦਆਬ੍ਰਿਧ
ਨਸੁਜਾਨਾ।ਜਰਠਜਰਜੀਰਨਜਿਹਿਂ
ਦੇਹਾ।ਸਿਅਪਦਸੇਵਤਸਹਿਤਸਨੇ
ਹਾ।ਸ੍ਰੀਜਾਨਕੀਪਜਾਦਿਨਰੈਨਾ।ਸ
ਗਨਮਹਾਂਮੁਨਿਸੀਲਿਤਨੈਨਾ।ਕੋਊ
ਇਕਸਿਅਸਾਹਿਚਰੀਸੁਗੇਲੀ।ਬਾਸਿ
ਤ੍ਰਿਕਾਨਾਮਨਵਨੈਨੀ।ਗਈਲੇਨਬ
ਨਸੁਅਨਸੁਹਾਵਨਾ।ਤਿਨਤਹਿਂਲਖੇ

CC-0 Punjab University Chandigarh. An eGangotri-Vaidika Bharara Initiative

ਦਰਸਮੁਨਿਪਾਵਨਾ।ਸ੍ਰੇਤਸਿਰੋਰੁਹਸੀ
ਸਸੁਹਾਏ।ਸ੍ਰੀਪਦਨਲਿਨਨੈਨਮਨਿ
ਲਾਏ।ਤਾਂਹਿਬੈਦਾਸਿਅਸਖੀਸੁਹਾਈ।
ਹਰਖਤਸਪਾਦਿਸਿਆਢਿਗਆਈ।
ਕਰੀਆਇਮੁਨਿਗਾਇਬਡਾਈ।ਕੀ
ਨੀਬਹੁਗਿਰਿਬੈਨਮਨਿਭਾਈ।ਚਲਿ
ਕੀਜਿਅਦਰਸਨਮਹਾਰਾਨੀ।ਦਰਸ
ਨਜੋਗਮਹਾਂਮੁਨਿਮਾਨੀ। ੨ ਦੋਹਰਾ।
ਸੁਨਿਸੁਅਲੀਬਚਨਾਵਲੀਜਨਕਲ
ਲੀਸਾਹਿਭਾਮਾ।ਚਲੀਭਲੀਮੁਨਿਬਰ
ਬਲੀਸੰਗਾਸਖੀਅਭਿਰਾਮਾ। ੩ ਚੌ
ਪਈ।ਯਜਾਨਲਗਾਨਮੁਨਿਮਗਨਮ

CC-0 Punjab University Chandigarh. An eGangotri-Vaidika Bharara Initiative

ਹਾਨਾ।ਨ੍ਰਿਪਗਨਿਕਰਸਬਦਸੁਨਿਕ
ਨਾ।ਦੇਖੇਜੇਜਬਨਿਜਨੈਨਉਘਾਰੀ
ਲਖੇਰਾਮਦੇਪਤਿਦੁਖਹਾਰੀ।ਅਤਿਸੁ
ਖਮਨਜਨਜਗਦੀਸਾ।ਕਰੋਜੇਸਧੇ
ਮਪਨਾਮਸੁਨੀਸਾ।ਪ੍ਰੇਮਪੁਲਕਪੂਜ
ਨਪੁਨਿਕੀਨਾ।ਦੰਪਤਿਪਦਪੰਕਜਮ
ਨਦੀਨਾ।ਤਿਉਹੂਪੁਨਿਪੂਜੇਜੇਸੁਨਿਪ
ਵਨਾ।ਲਖਿਅਨੁਰਕਤਕ੍ਰਨਿਜਤਾਵ
ਨਾ।ਪੁਨਿਸੁਨਿਕਰਿਸਿਯਪਗਨਿਪਰ
ਮਾ।ਲਗੇਜੇਕਰਨਿਅਸੁਤਤਿਅਤਿਰ
ਮਾ।ਛੰਦਾ।ਜੇਪੰਕਜਲੋਚਨਭੂਮ
ਸੁਤੋ।ਰਘੁਨੰਦਨਰੰਜਨਿਬੇਦਨੁਤੋ।

CC-0 Punjab University Chandigarh. An eGangotri-Vaidika Bharara Initiative

ਜੈਜਾਨਕਿਮਾਤਰਨੈਤਰਮੋਭੁਵਥਾ
ਰਥਿਚਿੰਤ੍ਰਥਹਿੰਤ੍ਰਸਮੋ।੧।ਪਰਦੇਵਿ
ਦਿਵੀਸਿਰਿਗਿਸਨਤੋ।ਪ੍ਨਮਾਮਿਅ੍
ਨਃਪੁਨਿਗਿਸਰਤੋ।ਨਾਮਆਰਯਸੁਤੰ
ਪ੍ਯਅਬ੍ਜੁਭੁਵੋ।ਕਰੁਣਾਜਲਪੋਜਿਤ
ਕਾਲਜਵੋ।੨।ਜਗਦੀਬਅਦੈਭੁਦ
ਯਾਵਤਤੋ।ਨਤਯਃ ਸਤਤੋ।ਬਿਲਸੈ
ਤੁਸਿਤੋ।ਪ੍ਮੋਸਿਪਯੋਲਿਧਿਪੁੰਤ੍ਰਿਪਗੇ
ਜਯਲੋਕਵਿਧਾਗਿਣਿਥਿੰਸ੍ਵਗੋ।
੩।ਸਰਣਾਗਤਰੱਖਣਦੀਖਣਯੋ।
।ਪਰੱਖਜਯਮਾਮਾਤਿਮੈਦਾਯਯੋ।
।ਸੁਰਥਰਾਵਪੂਜਯਪਰੇਸਪ੍ਯੋਕ

CC-0 Punjab University Chandigarh. An eGangotri-Vaidika Bharara Initiative

ਰੁਣਾਂਕ੍ਰਤ੍ਰਮੇਕਰੁਣਾ ।ਨਿਵਸੋ ।੪। ਜ
ਗਤਾਂਜਨਯਿੱਤ੍ਰਪਾਵਿੱਤ੍ਰਕਰੀ ।ਬਿਧਿ
ਸਿਕਰਸੇਬ੍ਯਜਾਆਂਮੀਵ੍ਹਹਰੀ ।ਪ੍ਰਣਤ
ਗਤਿਬਿਨਾਸਿਨਿਬਿੰਸ੍ਵਹਿਤੇ ।ਬਹੁਸੌ
ਸੁਨੋਮੇਰਖ੍ਯਵ੍ਰਰਪਾਵਿਤੇ ।੫। ਪ੍ਰਕ੍ਰਮੋਥਿ
ਜ਼ਿਮੋਤਿਸਿਮ੍ਰਿੱਧਾਮਯੋ ।ਨਮਅੰਬੁਜ
ਵ੍ਹਾਸਿਨਿਬੋਧਮਯੋ ।ਪੁਨਰਸ੍ਤੁਨਮੋਕਿ
ਲਸੀਪ੍ਰਗਤੇ ।ਨਿਤਅਸ੍ਤੁਪੁਨਃਪੁਨਿ
ਰਿਤ੍ਰਜਮਤੇ । ੬ ।ਪਰਿਪਾਲਯਮਾਂਸਭ
ਣਾਂਨੁਗਤੇ ।ਕਮਲਾਨਨਏਨਿਜਦਾਸਜ
ਰਤੇ ।ਪਣਤੇਖ੍ਵਨਖ੍ਰਤਿਮਾਸ੍ਤੁਤਵਾ ।
ਅਤਏਵਮਹੇਸ੍ਵਰਿਮਾਤ੍ਰਮਵਾ ।੭। ਬ੍ਰਹ

+ ਸੋਪਲੀ
੭ ੩੨

CC-0 Punjab University Chandigarh. An eGangotri-Vaidika Bharara Initiative

ਨਾਕਪਲੇਨਕਿਮਾਸ੍ਤਿਜਯੋ।ਸ੍ਰਿਟੇਮੇਥਿ
ਲਿਆਤਰਲਿੰਤਦਯੋ।ਸਰਣੇਆਅਲੋਭ
ਵਦੀਯ੍ਰਿਅਤੋ।ਅਵਤੀਭ੍ਰਵਤੀਭ੍ਰਵਭ
ਭ੍ਰਗਿਤੋ।੮।ਇਤਿਸੋਬਿਲਿਜਾਸ੍ਤੁਤਿ
ਸਰਬ੍ਰਹਿਤਾ।ਸੁਨਿਰਤਨਾਕ੍ਰਿਤਾਂਹਰਿ
ਰਤਨਾਯ੍ਰਿਤਾ।ਪਰਤਾਸ੍ਵਟੇਰਕ੍ਰਿਤਾ
ਦ੍ਰਿਤਆ।ਪਦਦਾਤਿਪੁਅੰਗਬਾਅਸੇਖ
ਨਿਤਆ।੯।ਇਤਿਸ੍ਰੀਰਾਮਰਹੱਸਯੇਰ
ਤਨਾਗਿਬਿਰਚਿਤੇਰਾਮਾਯਾਦ੍ਯਾਲਿਕ੍ਰਿਤੇ
ਸ੍ਰੀਜਨਕੀਸ੍ਤੁਤੀਸੰਪੂਰਣੋ।੫।ਦੋਹਰਾ
ਸੁਨਿਮੁਨਿਅਸਤੁਤਿਪ੍ਰੇਮਜੁਤਸ੍ਰੀਮਿ
ਥਿਲੇਸਕੁਮਾਰਿ।ਹਰਖਤਿਹਿਯਬੇ

CC-0 Punjab University Chandigarh. An eGangotri-Vaidika Bharara Initiative

ਲੀਬਚਨਕ੍ਰਿਪਾਕਟਾਛਨਿਹਾਰਿ।
੧ਚੌਪਈ।ਤਵਕ੍ਰਿਤਅਸ੍ਤੁਤਿਸੁਕ੍ਰਿ
ਤੁਨਿਕੇਤ।ਜੇਪਢਹੈਂਸੁਨਿਹੈਂਹਿਤਚੇਤ
ਤਿਨਹਿੰਸਕਲਸੁਖਸਿਧਿਦੈਹੌਂਅ
ਖਿਲਆਮਰਿਗਾਲਸਿਧਨਸੋਹੌਂਭਿ
ਪ੍ਰਭੁਤਾਂਤਿਪਾਢਿਹੈਂਜਨਜੋਈ।ਗਿੱਧਸ
ਅੰਧਿਬੁੱਧਿਲਿਪਿਕੋਈ।ਸੁਭੁਸੋਤਰ
ਗਿਆਨਗੁਨਵਾਨਾ।ਹ੍ਵੈਹੈਭਗਵਤਭ
ਕ੍ਤਿਪਾਨਾ।ਦੁਖਦਾਰਿਦ੍ਰਸਬਬ੍ਯਾਧਿ
ਬਿਦਾਰੀ।ਅਪ੍ਰਸਾਦਿਪੈਹੈਫਲਚਾ
ਰੀ।ਇਤਿਬਿਧਿਦੇਵਗਸੁਨਿਹਿੰਮੁਨੀ
ਸਾ।ਰਿਆਸਹਿਤਗਿਆਨੀਗੁਨੀਸਾ

CC-0 Punjab University Chandigarh. An eGangotri-Vaidika Bharara Initiative

।ਨਿਸਬਸਿਬਨਗਮਨਕਆਭ੍ਰਿਪਛਾ
ਭੋਰਰਆਸਰਕਰਿਇਸਨਾਨਾ।ਸਾ
ਨੁਜਸਕਲਸਮਾਜਸਮੇਤਾ।ਚਲੇ
ਅਵਧਪੁਰਿਤਕੀਚਿਤਚੇਤਾ।ਚਾਹਿਚ
ਢਿਨਿਜਨਿਜਬਾਂਹਨਬਾਂਕੇ।ਸਰਜੂ
ਤੀਰਤੀਰਛਬਛਾਂਕੇ।ਆਇਗੁਪ੍ਤਹ
ਰਿਦਰਸਨਕੀਨੋ।ਕਰਿਇਸਨਾਨਦਾ
ਨਬਹੁਦੀਨੋ।੨ਦੋਹਰਾ।ਤਬਅਤ੍ਰਿ
ਜਨਿਪੂਛੇਪ੍ਰਭੁਰਾਮਸੁਜਾਮਸੁਖਧਾਮ
ਭਯੋਕਵਨਬਿਧਿਗੁਪ੍ਤਹਰਿਨਾਮਧ
ਾਮਅਭਿਰਾਮਾਂ।।੩ਚੌਪਈ।ਤਬਪ੍ਰ
ਭੁਕਹ੍ਯੋਕਥਬਹੁਇਹਿੰਠਾਮਾਂ।ਰਾਮਾਰਸ

CC-0 Punjab University Chandigarh. An eGangotri-Vaidika Bharara Initiative

ਨਤਪਕਿਓਨਿਕਾਮਾ।ਗੁਪ੍ਤੁਰੂਪਦੇਸ
ਬਸੁਖਸੇਤੂ।ਅਸੁਰਸਮਨਸੁਮਨਸ
ਸੁਖਹੇਤੂ।ਤਾਂਤੇਭਯੋਗੁਪ੍ਤਗਰਿਨਾਮਾ
।ਜਗਤਾਂਬਿਦਿਤਾਇਹਿਥਲਿਅਬਿਰ।
ਾਮਾ।ਇਮਕਹਿਚਲੇਚੌਪਰਘੁਨਾਥਾ
।ਪਹੁਚੇਅਵਧਸਹਿਤਸੁਭਸਾਥਾ।
।ਸੁਨਿਸਪ੍ਰੇਮਨਾਗਰਜਨਪਾਏ।ਦ
ਰਸਪਰਸਿ[illegible]ਪਰਮਾਨੰਦਪਾਏ।
।ਸੁਨਤਸਕਲਦਿਸਿਮੰਗਲਬੈਨਾ
।ਪੁਰਿਪ੍ਰਵੇਸਕਿਯਰਾਜਿਵਨੈਨਾ।ਚ
ਹੁੰਦਿਸਬਜੇਬਿਬਿਧਬਿਧਿਬਾਜਾ।
।ਹਰਖੇਸਬਸਾਕੇਤਸਮਾਜਾ।।ਪੁਰ

CC-0 Punjab University Chandigarh. An eGangotri-Vaidika Bharara Initiative

ਘਰਮਗਿਲੋਮੋਦਬਧਾਏ।ਬਰਸੈਲੰ
ਜਾਸੁਮਨਸੁਹਾਏ।ਸਾਨੁਜਸਾਅਜਤੈਂ
ਸੁਖਸਾਰਾ।ਉਤਰੇਆਇਰਜਦਰਬ
ਰਾ।ਪਰੇਯਾਇਪਿਤ੍ਰਪਾਇਪੁਨੀਤਾ।
।ਲਿਯੇਲਾਅਉਰਗਾਇਸਪ੍ਰੀਤਾ।ਪ
ਰਮਾਨੰਦਕੰਦਸੁਤਦੇਖੀ।ਭੁਯੋਭੂਪ
ਤਿਅਹਰਖਬਿਸੇਖੀ।ਪੁਨਿਪ੍ਰਭੁਪ
ਦਪਕਿਜਜਨਨੀਕੇ।ਪੁਲਕਿਤਪ
ਰੇਪ੍ਰੇਮਪਨਨੀਕੇ।ਸਬਮਾਇਨਭ੍ਰਾਇ
ਨਭੁਰਭੁਟੇ।ਬਿਰਹਦਰਨਦਾਰੁਨਦੁ
ਖਮੇਟੇ।ਭੁਯੋਅਵਧਆਨੰਦਅਪਾਰਾ
।ਬਰਨਤਕਵਿਪਾਵਤਨਹਿਪਾਰਾ।੪।

ਛਿੰਦਾ॥ਪਾਵਤਨਪਾਰਅਪਾਰਕਵਿਸਿ
ਵੁਸੇਸਸੇਸਿਤਤਕਹੈਂ॥ਬਰਨੈਨਰੰਚ
ਬਿਰੰਚਆਦਿਪ੍ਰਪੰਚਸੰਚਕਜੇਅਹੈਂ॥
॥ਇਹਿਂਭ੍ਰਾਂਤਿਪਰਮਾਨੰਦਕੰਦਦਿਨੰਦ
ਕੁਲਨੰਦਨਨਾਗਰੀ॥ਸਾਕੇਤਚੰਦਆਸੀ
ਦੁਗੁਨਆਨੰਦਨਿਧਨਗਰੀਕਰੀ॥੫
ਸੋਰਠਾ॥ਇਹਿਂਬਿਧਿਰਾਜਿਵਨੈਨ
ਰਘੁਬਰਕਰਿਤੀਰਥਅਟਨਾਪ੍ਰ
ਵਿਸਸੁੱਖਦੈਨਸਾਨੁਜਨਿਜਭਾਂਵਨ
ਭੁਵਨ॥੬ਦੋਹਰਾ॥ਸਹਿਤਅਲੀਪ੍ਰ
ਨਿਜਨਕਨ੍ਰਿਪਲਲੀਭਲੀਬਿਧਿ
ਆਇ॥ਨਿਰਖਿਸਾਸਅਵਲੀਖਲੀ

CC-0 Punjab University Chandigarh. An eGangotri-Vaidika Bharara Initiative

ਅਲੀਮਿਲੀਪਰਪਾਇ।੭ਸੋਰਠਾ
ਤੀਰਥਗਮਨਪ੍ਰਸੰਗਪਾਵੈਸੁਨਿਜ
ਨਸ੍ਰੀਰਾਮਕੋਕਰਿਅਨਿਤਅਘਬ੍ਰਿੰਗ
ਤੀਰਥਜਾਤ੍ਰਾਫਲਲਹੈ।੮ਇਤਿਸ੍ਰੀ
ਰਾਂਮਰਹੱਸ੍ਯੇਰਬ੍ਰਨਹਰਿਬਿਰਚਿਤੇ
ਸ੍ਰੀਰਾਮਤੀਰਥਜਾਤ੍ਰਾਬਰਨਨੋਨਾਮ
ਏਕਸਪਤਤਮੋਧ੍ਯਾਯਃ੭੧॥ਇਤਿ
ਉਤ੍ਰਾਰਧਤੇਈਸਮੋਧ੍ਯਾਯਃ੨੩॥ਦੋ
ਹਰਾ।ਪੁਨਿਬੋਲੇਸੌਨਕਮੁਨੀਕਹਹੁ
ਕ੍ਰਿਪਾਕਰਿਸੂਤ।ਸਿਯਰਘੁਬੀਰ
ਬਿਹਾਰਹਿਅਹਰਨਕਰਨਾਮਨੁਪੂਤ
੧ਚੌਪਈ।ਸੂਤਕਹਿਤਸੁਨਿਆਨਿ

CC-0 Punjab University Chandigarh. An eGangotri-Vaidika Bharara Initiative

ਅਨੁਰਾਗੀ।ਰਾਮਰਹੱਸਅਕਥਾਰਸ
ਪਾਗੀ।।ਕਥਹੁਗਸਿਕਰਪ੍ਰਬਰਬਰਬੈ
ਸਾ।ਕਿਯੋਅਸੋਕਬਾਟਿਕਾਪ੍ਰਵੇਸਾ
।ਸਖੀਸਹਸਸੰਜੁਤਸਿਤਨੈਨੀ।ਰ
ਮਨੀਰਾਮਰਾਮਰਸਦੈਨੀ।।ਨਿਜਗੁਨ
ਸੀਲਕੀਲਮਨਪੀਕੋ।ਭੂਖਿਰਾਹਤ
ਰਵਾਹਰਿਹੀਕੋ।ਤਿਹਿੰਸਮੇਤਿਪ੍ਰਭੁ
ਤਹਾਂਪਧਾਰੇ।।ਜਿਹੰਦ੍ਰੁਮਾਬਿਬਿਧਾਬਿ
ਬੁਪਬਨਵਾਰੇ।ਸੋਅਸੋਕਬਨਕਾਛ
ਬਿਛਾਈ।ਪੁਹਪਪੁੰਜਅਲਿਗੁੰਜ
ਸੁਹਾਈ।।ਕੁੰਜਕੁੰਜਕਲਕੇਲਿਕੁਟੀਰਾ
।ਜਹੱਜਰਾਮਰਾਤਜਾਟਿਤਮਨਿਹੀਰਾ

CC-0 Punjab University Chandigarh. An eGangotri-Vaidika Bharara Initiative

ਸਬਰਿਤੁਸੁਖਦਜਹਾਂ।ਸੁਖਸਾਰਾ।ਸਿ
ਅਰਧੁਨਿਦਨਨਿੱਤੁਅਬਿਹਾਰਾ।ਲਗੇ
ਹੋਨਤੰਹਾਬਿਬਿਧਬਿਲਾਸਾ।ਰਤਿਰ
ਸਰੀਜਿਤਪ੍ਰਿਅਪਰਿਹਾਸਾ।ਨਿਜਕਰ
ਚੁਨਿਸਿਅਸੁਮਨਨਵੀਨਾ।ਰਚੇਸੁ
ਭੂਖਨਦੂਖਨਹੀਨਾ।ਸਕੁਚਿਸਪ੍ਰੇਮ
ਪ੍ਰਭੁਹਿੰਪਹਿਰਾਏ।ਅਗਿਆਅਗਿਆਦ
ਭੁਤਛੁਬਿਛਾਏ।ਕਛੁਕਦੂਰਿਦੈਛਬਿ
ਜਬਦੇਖੀ।ਰਹੀਚਕਿਤਿਜਨੁਚਿੰਤ
ਬਿਸੇਖੀ।ਹਰਿਹਿਯਹੋਇਮਹਾਂਆਨਿ
ਸਾਹੀ।ਅਪਰਜੁਵਤਿਜਿਅਨਿਜਪਰ
ਛਾਂਹੀ।ਪਿਅਹਿਯਆਨਸੁਤਿਜਨਿ

CC-0 Punjab University Chandigarh. An eGangotri-Vaidika Bharara Initiative

ਪਜਾਨੀ।।ਕਿਓਮਹਾਂਨਮਨਿਸਿਅਰ
ਨੀ।।ਇਕਤ੍ਰਿਅਬ੍ਰਤਨਿਜਨਮਕਹਾ
ਈ।।ਰਮਨੀਅਪਰਗਮਤਿਰਘੁਰਾ
ਈ।।ਸੋਜਿਅਜਾਨਿਜਨਕਨ੍ਰਿਪਜਾਈ
ਸੁਭਗਾਸਾਖਿਸਹਸਰਖਸਿਧਾਈ।।
ਦੋਹਰਾ।। ਜਾਤਿਜਾਨਕਿਹਿੰਜਾਨਿ
ਕੈਸਿਅਸਹਚਰੀਮੁਨਿਦਾਤਿਹਿੰਪ
ਹੈਰਾਮਨੀਧਨੀਰਮਨੀਰਾਮਨਰ
ਜੀਦਾ।।੩ ਚੌਪਈ।। ਬੈਠੀਕੁੰਜਕੇਲ
ਕਹੂੰਜਾਈ।।ਚਿਤ੍ਵਚਕਿਤਸਖਿਨਲ
ਖਪਾਈ।।ਸਖਿਸਬਸੋਚਮਗਨਹ੍ਵੈ
ਗਈ।।ਰਘੁਪਤਿਪ੍ਰਿਅਰੂਪਤਿਕੋਭ

CC-0 Punjab University Chandigarh. An eGangotri-Vaidika Bharara Initiative

ਈਾਸੋਚਿਮਲਿਨਮੁਖਨਲਿਨਨਿਹ
ਗੀਾਧ੍ਰਿਅਸਾਹਿਚਰਿਨਭੁਐਭੈਭਾਂ
ਗੀਾਚਿਤਵਹਿੰਚਕਿਤਚਤੁਰਚਹੂੰਪ
ਸਾਾਕਰਿਨਸਕਹਿੰਕਛੂਬਰਨਬਿਲ
ਸਾਾਬੀਗੀਦਈਬਨਾਇਨਿਖਾਈਆ
ਪੁਰਹਸਨਿਹੇਗਨਿਬਿਸਰਾਈਾਹਾਸ
ਬਿਲਾਸਾਬਿਬਿਧਾਬਿਧਿਬੈਨਾਸੁਨ
ਤਿਨਹਸਤਿਨਲਿਨਨਵੈਨਾਕਰਿ
ਬਹੂਜਤਨਜੁਵਤਿਜਨਬਾਕੀਆਕ
ਕਿਦ੍ਰਿਗਤਗਲਿਤੁਤਦਾਪਿਨਤਕੀਾਤਿ
ਹਿਅਵਸਗਇਕਸੁਮਤਿਸਹੇਲੀਾਬੇ
ਨਬਨਾਵਨਹਾਰਿਨਵੇਲੀਾਸੁਮਨ

CC-0 Punjab University Chandigarh. An eGangotri-Vaidika Bharara Initiative

ਸੁਰੀਪਾਸਨੇਲੈਆਈ।ਬੇਨੀਗੁਥ
ਨਿਹਿਤੁਹਰਖਾਈ।ਦੋਨਿਜਨੈਨਸੋਨ
ਸੁਨਿਵਾਰੀ।ਤਬਬੋਲੀਸੁਭਗਾਸਿ
ਧਾਯਜਾਰੀ।ਕੌਨੇਕੂਸਾਮਿਤਕਵਗੋਨ
ਕਰਾਵਹੁ।ਅਤਿਕਿਨਮਨਕੀਬਾਤਬ
ਤਾਵਹੁ।ਕਿਹਿੰਕਾਰਨਬਾਰਨਬਰਗਾਮ
ਨੀ।ਭਈਸਸੋਭਸੋਚਸਬਸਮਨੀ।
।ਸਾਨਿਸੁਭਗਾ।ਸੁਭਗਾਸਖਿਬੈਨਾ।
ਬੋਲੀਬਸੁਮਤਿਸੁਤਾਸੁਨੈਨਾ।ਸੁਨਿ
ਸੁਭਗੋਮਸੋਚਕਹਾਨੀ।ਕੌਤੋਹਿ
ਨਿਜਪ੍ਰਿਅਸਖਿਜਾਨੀ। ੫ ਦੋਹਰਾ
ਹੋਹਿਅਸੁਭਗਾਸਿਗਾਰਸਜਿਸੁਮਨ

CC-0 Punjab University Chandigarh. An eGangotri-Vaidika Bharara Initiative

ਸਸਜਪਹਿਰਾਝਿਲਖੀਲਾਲਉਰ
ਲਲਿਤਾਇਕਲਲਨਾਲਗੀਲੁਭਾਇ
ਚੌਰਪਈ।ਨਿਜਸਮਾਨਸੁੰਦਰੀਨਿ
ਹਾਰੀ।ਅਮਾਮਨਛੁਭੁਤਭੁਯੋਆਤਿ
ਭੁਰੀ।ਕੁਸਮਿਤਕੱਵਰਿਕੌਰੈਂਕਿਚਿੰਕ
ਸਾਰੀ।ਰੈਂਗੈਕਪਟਰਸਰਪ੍ਰਕੂਲਰਾਜ
ਜਗਤਾਬਿਦਤਿਇਕਤਿਯਬ੍ਰਤਬਾਜ
ਭੀਤਰਬਤਕੋਜੋਭੁਰਿਛਲਛਨਾ।ਸੁਨਿ
ਸੁਤਗਾਬਿਹਸੀਸਿਯਬੈਨਾਕਹਿਨ
ਹਿਨਹੀਂਨਹੀਂਨਵੁਨੈਨਾ।ਅਸਮਤਿਅ
ਲਿਨਿਤੁਹਿਕਿਨਿਦੀਨੀ।ਧਿਅਹਿਜ
ਕਪਟਕਲਪਨਾਕੀਨੀ।ਗਾਮਸੈਂਤਜ

CC-0 Punjab University Chandigarh. An eGangotri-Vaidika Bharara Initiative

ਖ੍ਰਤਪਰਮਪ੍ਰਬੀਨਾ।ਪਰਿਤ੍ਰਿਅਲੋ
ਭਛੇਭਛਲਹੀਨਾ।ਬਰਗਿਮਕਰਧਾਂ
ਢੂਕਪਰਜਰਥੀ।ਤਦੀਪਲਖਾਂਮਰਾਂ
ਮਖ੍ਰਤਟਰਥੀ।ਪਿਅਹਿਅਮਲਿਖਿ
ਲੋਕਨਿਜਛੂਆ।ਤ੍ਰਹਿਭ੍ਰਮਭਓਅਧ
ਰਜਨੁਜਾਆ।ਮੁਕਰਮਾਂਹਿਨਿਜਥ
ਦਨਖਿਲੋਕੀ।ਕਰਿਨਿਰਨੇਹਿਓਹ
ਤੂਅਸੋਕੀ।ਇਮਕਹਿਗਹਿਨਿਜਧਾਂ
ਨਿਜੁਹਾਵਾਂ।ਅੰਜੁਮੁਕਰਮੋਖਿਲਿਹਿੰ
ਦਿਖਾਵਾਂ।ਤਬਸਿਅਹਸੀਲਿਰਖਿਨਿ
ਜਨੂਧਾ।ਪਿਅਹਿਅਮਨਿਜੋਐਜੁਅਨੂ
ਧਾ।ਕਰਿਬਿਚਾਰਪੁਨਿਮਨਪਛਿਤਾ

CC-0 Punjab University Chandigarh. An eGangotri-Vaidika Bharara Initiative

ਨੀ।ਅਹੋਸਖੀਅਮਅਤਿਬੌਰਨੀ।ਰ
ਘੁਬਰਉਰਆਨਿਨਿਜਪਰਿਛਾਂਹੀ।ਜਿ
ਗਖਿਭੁਓਮੁਹਿਮੋਹੰਮਹਾਂਹੀ।ਧਿਅ
ਨਿਰਦੇਖਹਿੰਦੂਖਨਦੀਨਾ।ਕਿਓਕੁ
ਕਰਮਅਨੁਕਬਹੁਨਕੀਨਾ ਦੋਹਰਾ।
ਕਹਾਂਕਰੌਂਕਿਤਜਾਉਂਸਾਖਿਕੌਂਅਪ
ਨੋਪਯਾਤਾ।ਇਹਿਕਰਫਲਲਹਿਹੌਂਬਿ
ਖਾਮਾਂਪਯਾਬਿਓਗਬਹੁਰਾਤਾ।੧ ਚੌ
ਪਈ।ਤਿਹਿਅਵਸਰਇਕਸਖੀਸਿ
ਯਾਨੀ।ਬਿਮਲਾਨਾਅਰਾਮਾਨਿਮ
ਨੀ।ਜਿਆਬਿਯਾਦਲਾਖਿਪਭੁਪਾਹਿ
ਜਾਈ।ਕਹੀਕਹਾਂਬੈਠੇਰਘੁਰਾਈ।੨

CC-0 Punjab University Chandigarh. An eGangotri-Vaidika Bharara Initiative

ਲਿਕਿਨਦੇਖਹੁਪ੍ਰਿਆਹਿਪਿਅਰਵਾ
ਅਤਿਦਾਰੁਨਦੁਖਦਹਤਹਿਅਰਵਾ
ਸਖਿਸਮੂਹਮਹੁੰਸੋਹਿਤਿਕੈਸੀ।ਰਹੁ
ਗ੍ਰਸਤਿਹਿਮਕਰਦੁਤਿਜੈਸੀ।ਬਿਸ
ਲਾਬਚਨਸੁਨਤਿਮਾਤਿਪੀਰਾ।ਭੁਈਬਿ
ਖਾਦਬਿਬਸਰਘੁਬੀਰਾ।ਤਜਿਆਸ
ਨਗਮਨੇਤਤਕਾਲਾ।ਸਖਿਸਮਾਜ
ਸਿਜੁਤਨ੍ਰਿਪਲਾਲਾ।ਚਲੇਉਤਾਲਚ
ਲਗਜਬਰਕੀ।ਹਿਯਆਤਿਸੋਚਪ
ਰਪਕੀਪਰਕੀ।ਕਾਰਨਕਵਨਅਵ
ਲਿਜਾਯਜਾਗੀ।ਭੁਈਬਿਖਾਦਾਬਿਬਸ
ਬਰਨਾਗੀ।ਆਵਤਿਪਭੁਗਿੰਬਿਲੋਕਜਾ

CC-0 Punjab University Chandigarh. An eGangotri-Vaidika Bharara Initiative

ਨਕੀ।ਤ੍ਰਿਅਗਉਤੁਮਰਿਖਿਆਪਿਅਪ੍ਰਾਨ
ਕੀ।ਕੋਟਿਕਾਮਕਮਨੀਅਨ੍ਰੂਪਾਲਹਿਂ।
ਹਰਖੀਨਿਰਖਿਨਿਰਖਿਨਦਲਾਲ
ਹਿਂ।ਧਾਇਆਇਸਕੁਚਾਇਸੁਰਨੀ।
ਸ੍ਰੀਰਘੁਰਾਇਪਾਇਂਲਪਟਾਨੀ।ਸਕੁ
ਚਿਨਮਿਤਮੁਖਬਿਦਬੋਹੋਗੀ।ਸਬਿ
ਨੈਬਿਨੈਕਰਤਿਕਰਿਜੋਰੀ। ੨ ਦੋਹਰਾ
ਪ੍ਰਭੁਮੈਨਿਜਅਗਜਾਨਬਸਿਕੋਮਾਨ
ਦੁਖਦੀਂਨਾ।ਤਵਉਰਿਮਾਨਿਪਤਿਕ੍ਰਨਨਿ
ਜਨਿਰਖਿਆਨਤਿਜਮਾਨਾ। ੨ ਚੌਪ
ਈ।ਤਿਹਿਂਦੁਖਦੁਖੀਭਏਂਬਹੁਭਾਂਤੀ।
ਬਿਰਹਦਵਾਰਿਦਹੀਅਤਿਛਾਤੀ।ਆ

CC-0 Punjab University Chandigarh. An eGangotri-Vaidika Bharara Initiative

ਬਪਦਪਗਸਿਪਰਮਸੁਖਪਾਇਓਦੁਸਾ
ਦਾਹਦੂਖਦੇਖਦੁਰਾਏ।ਇਮਸੁਨਿਕੈ
ਦਬਦਨਿਬਰਬੈਨਾ।ਲਈਲਾਇਉਰ
ਰਾਜਿਵਨੈਨਾ।ਬੋਲੇਬਹੁਰਬਚਨਅ
ਭਿਰਾਮਾ।ਨਹਿਅਰਮਾਨਭੂਮਹਿਬ
ਰਬਾਮਾ।ਅਮਹਿਅਸਦਾਥਸੋਬਰਬੈ
ਨੀ।ਨਹਿੰਅਸੱਤਜਸਿਸੁਸਾਰਿਗਨੈਨੀ।
।ਇਮਕਹਿਕਲਕਲਕੀਠਿਲਗਾਈ।ਪ੍ਰੁ
ਲਕਿਸਪ੍ਰੇਮਪਰਮਰਸਪਾਈ।ਪੁਨਿ
ਗਹਿਪਾਨਿਆਨਿਨਿਜਆਸਨ।ਬੈਠਾ
ਈਸਨੇਹਨ੍ਰਿਪਸਾਸਨ।ਸਿਯਸਮੇਤ
ਸੋਹਸੁਖਦੇਨਾ।ਭਓਨਿਰਖਿਸਖਿਗ

CC-0 Punjab University Chandigarh. An eGangotri-Vaidika Bharara Initiative

ਨਮਨਚੈਨਾਤਬਰਖੂਰਾਇਜੁਆਇ
ਸੁਹਾਈ।ਨ੍ਰਿਤਜਗੀਤਸੁਭਸਾਜਸ
ਜਾਈ।ਕਰਤਿਗਾਨਨਾਚਤਿਨਵ
ਨਾਰੀ।ਬਜਤੀਮ੍ਰਿਦੰਗਚੰਗਕਰਿਤਾ
ਰੀ।ਕੋਊਬਰਬਧੂਬਜਾਵਤਬੀਨਾ।
ਮੁਰਜਮੁਰਲਿਕਾਮਧੁਰਧੁਰੀਨਾ।
ਕੋਊਅਨੂਪਨੂਪਰਨਿਬਜਾਵਤ।ਕੋ
ਊਸੁਰਿਸ੍ਰੀਨਸ੍ਵੰਸ੍ਵਨਕਾਵਤ।ਪੁਨਿ
ਪਨਵਾਦਿਬਿਬਿਧਬਿਧਿਬਜਾ।
ਬਜੇਸਜੇਸਬਸਖੀਸਮਾਜਾ।ਬ
ਦੁਬਰਬੇਖਨਿਬਨੀਬੈਸਜਾ।ਨਾਰ
ਤਿਭਾਇਬਤਾਇਰਹੱਸਜਾ। ੧੦।ਦੋਹਰਾ

CC-0 Punjab University Chandigarh. An eGangotri-Vaidika Bharara Initiative

।ਜਾਨਤ੍ਰਾਨਗਸਸਾਨਿਤਿਨਰਿਝੁਏਰਾ
ਮਸੁਜਾਨਾ।ਪ੍ਰੀਤਿਵਾਨਸਨਮਾਨਿਪ੍ਰ
ਨਿਦਿਐਜਾਨਕੀਜਾਨਾ।੧੧ਚੌਪਈ
।ਪੁਨਿਸਸਮਾਜਿਸਰਜਸਰਜਾਈ
।ਤਹਿੰਜਲਕੇਲਿਕਰੀਅਨਿਭਾਈ
।ਸਿਅਸਮੇਤਸਬਸਖੀਸਯਾਨੀ।
।ਰਾਮਬਿਲਾਸਬਿਲੋਕਬਿਕਾਨੀ।
।ਸਬਕੇਮਨਰਘੁਨੰਦਨਪਯਾਰੋ।ਬਸ
ਰੇਪਲਕਟਰਤਨਹੀਂਟਾਰੋ।ਇਹਿਬਿ
ਧਿਕਰਬਿਹਾਰਿਬਹੁਭਾਈ।ਪੁਨਿ
ਬਿਜਨਬਹੁਭਾਂਤਿਜਿਮਾਈ।ਸਬ
ਨਿਸੰਗਲੇਪੁਨਿਨਿਜਧਾਂਮਾ।ਰਾਮਨੇ

CC-0 Punjab University Chandigarh. An eGangotri-Vaidika Bharara Initiative

ਰਾਮਸ੍ਯਾਮਸਹਰਾਮਾ।ਤਾਹਿਸਿਖ
ਰਾਮਚਰਿਤੁਚਿਤਵਿਜਨਾ।ਸੁਨਤਭੁਨ
ਤਭੁਵਭੀਰਬਿਭੁਜਨਾ।ਰਸਿਕਸੁਜ
ਨਜੀਵਨਜਗਮਾਂਹੀਂ।ਜਾ।ਸੁਸਮਾਨ
ਅਨੇਕਊਨਾਂਹੀਂ।ਪ੍ਰੀਤਿਸਹਿਤਸ੍ਰਵਨੀ
ਜਸਦਾਈ।ਕਲਿਮਲਹਰਹਰਿਪ੍ਰੇ
ਮਪ੍ਰਦਾਈ।੧੨ਛਿੰਦ।।ਹਰਿਪ੍ਰੇਮਪ੍ਰ
ਦਪਾਵਨਪਰਮਾਪ੍ਰਿਅਪੂਰਿਅਪੂਰਨਪਾ
ਇਓ।ਹਰਿਭਕ੍ਤਿਹੀਨਅਲੀਨਲਿ
ਕਟਪ੍ਰਬੀਨਕਥਪੂੰਨਗਾਇਓ।ਰਘੁ
ਬਰਨਿਰਤਨਿਤਬਿਰਤਿਜੁਤਮਤਸਿ
ਰਹਿਰਹਿਰਹੋਰਹੈ।ਸਿਅਰਾਮਰੱਸ

ਚਰਿੰਤ੍ਰਚਿੱਤ੍ਰਪਵਿੱਤ੍ਰਪਾਤ੍ਰਵ੍ਹੈਐਹੈ॥
੧੩॥ਸੋਰਠਾ॥ਬਿਮਲਬਿਹਾਰਉਦਾਰ
ਸਾਰਸਾਰਸੁਰਸਾਰਕੋ॥ਬਾਰਬਾਰਉ
ਰਧਾਰਿਭਵਅਪਾਰਭੂਪਾਰਤਰ॥੧੪॥
॥ਇਤਿਸ੍ਰੀਰਾਮਰਹੱਸ੍ਯੇਰਤਨਹਰਿਬਿ
ਰਚਿਤੇਦ੍ਵਾਸਪ੍ਤਤਿਤਮੋਧ੍ਯਾਯਃ੭੨॥
॥ਇਤਿਉਤ੍ਰਾਰਧਚੌਬੀਸਮੋਧ੍ਯਾਯਃ
੨੪॥ਦੋਹਰਾ॥ਸੁਨਮੁਨਿਕਬਹੁੰਕਰਾਮ
ਸਿਅਸਖਿਨਸਹਿਤਸੁਖਪਾਆ॥ਰਾਮ
ਨੈਗਿਰਆਭਿਰਾਮਅਤਿਸੇਸਾਚਲਜਿ
ਹਿੰਨਾਮ॥੧॥ਚੌਪਈ॥ਬਰਖਾਰਿਤ੍ਰਬਿ
ਲੋਕਸੁਖਦਾਈ॥ਬਰਖਿਹਾਰਹਿਤਸੀ

ਰਘੁਰਾਈ।ਧਰਮਰੀਸਜਾ।ਗਿਰਿਵਰ
ਜਿਅਜਾਨੀ।ਗਏਹਰਖਹਿਯਪੰਕਜ
ਪਾਨੀ।ਜੰਹਤਿਲੋਤਮਾਤਰਲਤਰਿਗਾ
।ਬਹਤਿਸਦਾਸੁਭ੍ਰਸਰਿਤਸੁਰਿਗਾ।ਪ੍ਰਭੁ
ਬਦਿਸਿਜੰਹਧਰਮਪ੍ਰਧਾਨਾ।ਪੁੰਨਜ
ਪੀਰਬਿੰਦਆਅਤਿਧਾਨਾ।ਹੰਛਨਾਦਿ
ਗੰਦਛਿਨਮਾਤਿਗਾਵਾ।ਸ੍ਰੀਗਾਨਨਥ
ਕਰੈਤਸੁਹਾਵਾ।ਸੇਸਨਿਵਾਸਸਦਾਸੁ
ਖਦਾਆ।ਤਾਂਤੇਸੇਸਾਚਲਗਿਰਿਨਾਅ
ਜੰਹਤਹਜਹਾਅਨੇਕਅਨੂਪਾ।ਬਿਕ
ਸੋਬਿਪੁਲਬਿਪਿਨਬਹੁਰੂਪਾ।ਸੁਫਲ
ਲਤਾਪਤ੍ਰਨਸੁਹਾਏ।ਬਿਬਿਧਬਰਨ

CC-0 Punjab University Chandigarh. An eGangotri-Vaidika Bharara Initiative

ਬਿਟਿਪਿਨਿਲਪਟਾਏ॥ਨਵੁਨਿਕੁੰਜਗੁੰਜ
ਤਅਲਿਸ੍ਰੇਨੀ॥ਬਹਿਤ੍ਰਬਿਆਰਿਸੁਰ
ਭਿਸੁਖਦੇਨੀ॥ਬਿਕਸਿਤਕੁਸਮਸਮੂੰ
ਹਸੁਹਾਵਨ॥ਕੁੰਜਕੁੰਜਕੋਕਲਕਲ
ਗਾਵਨ॥ਦਾਦਰਮੋਰਸੋਰਚਹੂੰਓਰਾ॥ਬਿ
ਕਤਚਾਤਿਕਚਟੂਲਚਕੋਰਾ॥ਬਿਬਿ
ਧਬਿਹਗਗਨਗਿਰਾਬਿਰਾਜੀ॥ਗ
ਰਜਤਗਗਨਸਘਨਘਨਰਾਜੀ॥
ਦੋਹਰਾ॥ਤਹਾਂਬਿਲੋਕਬਬਰਬਨਥਲੀ
ਜਨਕਲਲੀਲਲਚਾਇ॥ਰੋਘੋਰਤ
ਨਹਿਤੋਂਰਨਾਮੂਲਵਨਹਿਤਰਘੁਰਾਇ
ਚੌਪਈ॥ਤਬਸੁਭਗਾਦਿਸਾਖਿਨਮਨ

CC-0 Punjab University Chandigarh. An eGangotri-Vaidika Bharara Initiative

ਭੁਏਹਰਖਿਹਿਤੂੰਰੈਰਾਮਚੜ੍ਹਾਏ।ਪੁ
ਨਿਪ੍ਰਿਜਅਕਥੀਕਾਮ੍ਰਗਨੈਨੀ।ਅਰ
ਪੀਸਿਜਸਕੁਚਿਤ੍ਰਪਿਕਬੈਨੀ।ਅਲਿ
ਦੇਪਤਿਉਪਮਾਇਮਉਮੜੀ।ਜਨੁਮੈ
ਲਿਫਟਾਘਟਾਘਨਘੁਮੜੀ।ਸੋਭਥਿ
ਨਿਰਖਿਸਖਿਨਤਿਨੱਤੋਰੀ।ਕੋਟਿਕਮਨ
ਮਥਿਮਨਮੋਰੇਰੀ।ਸਖੀਸਪ੍ਰੇਮਕੁਲ
ਵਤਿਧੀਰੇ।ਮਹਿਕਤਿਅੰਦਿਸੁਗੰਧਸ
ਮੀਰੈਂ।ਬਨੋਮਲਾਰਰਾਗਰੰਗਕ੍ਰੀਲਾ
ਬਜਤਮ੍ਰਿਦੰਗਢੰਗਰਸਲੀਨਾ।ਸ
ਖਿਸਮਾਜਸੋਹਤਸੁਰਭੂਪਾ।ਬਰਨਬ
ਰਨਬਨਿਬਸਨਅਨੂਪਾ।ਕੋਊਰਿਝਵਤਿ

CC-0 Punjab University Chandigarh. An eGangotri-Vaidika Bharara Initiative

ਕਰਿਕ੍ਰਿਤਅਨਵੀਨਾ।ਕੋਊਗਾਤਿਬਿਬਿ
ਧਬਜਾਵਤਿਬੀਨਾ।ਕੋਊਗਾਵਤਿਭ
ਵਤਿਭੁਰਰੈਗਾ।ਕੋਊਤੁਨੋਤਿਤਤੁਤਾਨ
ਤਰੰਗਾ।ਕੋਊਚਾਮੀਕਰਚਮਰਢੁਰਾਵ
ਤਿ।ਕੋਊਗਾਹਿਤੇਗਹਿਤੋਰਸੂਲਲਾਵਤਿ
।ਦੇਤਿਬਨਾਇ।ਕੋਊਬਰਬੀਗਾ।ਕੋਊਛਿ
ਰਕਤਿਸੁਰੰਗਿਪਨਵੀਗਾ।ਝੂਲਤਦੋ
ਊਹਿੰਡੋਰਨਸੋਹਾ।ਨਿਰਖਿਰਤਿਮਨ
ਮਥਮਨਮੋਹਾ।ਦੋਹਰਾ।ਅੰਗਅੰਗ
ਬਿਲਸਤਬਸਨਰੰਗਸੁਰੰਗਨਵ
ਰੰਗਾ।ਹਾਸਬਿਲਾਸਬਿਨੋਦਕ੍ਰਿਤਕੋ
ਬਰਨੈਰਸਰੰਗਾ।ਚੌਪਈ।ਚਲਤ

CC-0 Punjab University Chandigarh. An eGangotri-Vaidika Bharara Initiative

ਤਰਲਗਾਤਿਜਬਹਿੰਡੋਰਾ।ਤਬ
ਸਿਅਜਿਅੰਤ੍ਰੈਮਾਨਿਨਬੋਰਾ।ਹੈਰੈਂਹ
ਰੈਂਕਹਿਲਪਟਤਿਅੰਗਾ।ਮਾਨਤਰ
ਸਆਧਿਕਰਸਰਿਗਾ।ਪੁਨਿਪੁਨਿਬਿ
ਹਸਿਰਸਿਕਰਘੁਬੀਰਾ।ਪ੍ਰਿਯਾਹਿੰਡੂ
ਲਾਵਤਪ੍ਰੇਮਅਧੀਰਾ।ਰਿਦਮੁਖੀਕਿਰ
ਨਕਲਪਬਰਣੀ।ਰਾਮਾਰਾਮਰਮੰਮਨ
ਹਰਣੀ।ਤਿਹਿੰਰਸਲਗਨਮਗਨ
ਰਘੁਨਿਦਨ।ਪਰਮਾਨਿਦਕਿਦਜੰਗ
ਬੈਦਨ।ਪੁਨਿਪੁਨਿਪ੍ਰਿਅਹਿੰਡੂਲਾਇ
ਡੂਲਾਈ।ਜੋਸੁਖਲਯੋਕਹਯੋਨਹਿ
ਜਾਈ।ਸੇਵਹਿੰਪ੍ਰਭੁਹਿਸਮੀਰਸੁਹਾਈ

CC-0 Punjab University Chandigarh. An eGangotri-Vaidika Bharara Initiative

ਬਰਖਾਹਿੰਘਨਜਲਕਨਮਨਭਾਇਓ।
ਸੁਰਤਰੁਸੁਮਨਬਿਬੁਧਗਨਬਰਖੈਂ
ਸਿਅਰਘੁਬਰਗਹਿੰਨ੍ਰਿਪਹਿਅਹਰਖੈਂ
ਲੈਸੂਲਨਿਸੁਖਸਾਖਿਨਸਮੇਤਾ।ਬ
ਲੇਸੁਸਦਨਮਦਨਦਲਜੇਤਾ।ਪਹਿ
ਰਿਪਾਦੂਕਾਪਾਇਨਿਪਾਇਕ ਚਲੇਚਾ
ਲਗਾਜਚਾਇਨਿਚਾਇਨਾ।ਤਿਹਿੰਅਵ
ਸਰਅਬ੍ਰਿੰਦਨਭੁਛਾਇਓ।ਇਤਉਤਉ
ਮਡਿਪ੍ਰਜਾਮਡ੍ਰਿਯਾਂਨਿਆਇਓ।ਲਗੀਹੋ
ਨਬਰਖਾਂਅਤਿਭਾਗੀ।ਟਪਕਨਿਲਗੀ
ਸੁਰਿਗਰਿਗਾਸਾਗੀ।ਲਗੇਭੀਜਿਤਉ
ਬਸਨਸੁਰਿਗਾ।ਝਲਕਨਿਲਗੇਰਬ

CC-0 Punjab University Chandigarh. An eGangotri-Vaidika Bharara Initiative

ਸਸਬਅਗਿਆ।ਤਬਸੁਭਗਾ।ਦਿਕਸਖੀ
ਸਜਾਨੀ॥ਇਤਉਤਗਈਸਗਕਿਸਨੁ
ਰਾਨੀ॥੬ ਦੋਹਰਾ ॥ਤ੍ਰਗਲਿਤਗਾਤਿਤ
ਤ੍ਰਵਭ੍ਰਨਿਤਰਜਾਂਹਤਾਂਹਠਾਢੀਜਾਇ।
ਹੇਰਹਸੇਹਗਿਜਿਅਸਹਿਤਨਵਦੂ
ਮਤਰਬਿਗਮਾਇ॥੭ ਚੌਪਈ ॥ਤੀਜ
ਤ੍ਰਿਧ੍ਰਆਂਹਿਨਿਰਖਿਅਵਧੇਸਾ॥ਨਿ
ਜਪਟਓਟਕਰਗਤਗਸਿਕੇਸਾ॥ਸਿ
ਅਪੁਨਿਨਿਜਛਾਦਨਛਬਿਸਦਨਾ।
।ਹਸਿਸਪ੍ਰੇਮਪੋਂਛਤਿਪਿਅਬਦਨਾ
।ਪੁਨਿਪੁਨਿਪੌਂਛਿਅਮੋਲਕਪੋਲਨਿ।
।ਸੁਰਸਾਵਤਿਲਟਕੁੰਤਲਲੋਲਨਿ।

CC-0 Punjab University Chandigarh. An eGangotri-Vaidika Bharara Initiative

ਗਇਹਿੰਮਿਅਸਿਪਗਸਿਪਗਸਿਧਿਆਂ॰
ਅੰਗਾ।ਕਗਤਿ ਕਲੋਲਲੋਲ
ਪਿਅਸੇਗਾ।ਕਬਹੂੰਬਿਗਸਿਪਿਖਬ
ਦਨਬਿਲੋਕਤਿ।ਕਰਿਪਟਓਟਬੂੰਦਬ
ਲੋਰਕਤਿ।ਪ੍ਰਭੁਆਪਿਤਸਿਨਿਜਪੰਕ
ਜਪਾਣੀ।ਪੌਂਛਤਸਿਅਮੁਖਿਪੰਕਜਪਾ
ਣੀ।ਬਾਰਬਾਰਨਿਰਖਤਰਘੁਰਾਈ।
ਸੁਮੁਖਿਸੁਮੁਖਸੁਖਮਾ।ਸੁਖਦਾਈ॥
ਸਾਰੀਸੁਰੰਗਸੂਤਨਲਪਟਾਣੀ।ਛਰੀ
ਨਅਖਿਲਅੰਗਛਬਛਣੀ।ਆਸਿਤ
ਅਲਿਕਤਜਿਨਿਜਕੁਟਿਲਾਈ।ਸਿ
ਲੀਆਮਦਿਅੋਰਜਨਿਜਾਈ।ਤਿਲਿਸ

CC-0 Punjab University Chandigarh. An eGangotri-Vaidika Bharara Initiative

ਗਾਪਰਤਭੂਦਬਰਬਾਰੀ।ਜਨੁਮੁਕਤਾ
ਭ੍ਰਿਗਾਲਤਿਆਹਿਨ੍ਹਾਗੀ।ਅੰਗਿਅੰਗਿਸੋ
ਭ੍ਰਾਸਰਸਾਨੀ।ਾਨਿਰਖਤਗਾਮਰਸਿਕਸੁ
ਖਾਮਣੀ।ਾਨਿਜਕਰਕਮਲਸੁਧਾਰਤਭੂ
ਖਨਾ।ਉਰਝੈਅਲਕਬ੍ਯਸਨਾਬਿਨਦੂਖ
ਨਾ।ਭੂਨ੍ਹਾਮਣੀਤਿਲਕਨਕਮੋਤੀ।ਕ
ਨਕਕੂਸਮਕਾਨਨਿਮਣਿਜੋਤੀ।ਚਿਤ
ਵ੍ਰਿੰਤਗਨਿਤਰਨਤਰੁਠਾਂਵੀ।ਵਿਧ
ਤਿਧ੍ਰਾਤਿਗਤਿਆਤਿਗਾਵੀ। ੮ ਦੋ
ਗਾ ਹੇਰਿਹੇਰਿਹਰਖੈਂਹਸੈਂਹਰਖਨੀ
ਜੈਂਸਮਾਇ।ਜੁਗਲਅਲੌਕਿਕਲਗ
ਨਲਖਿਲਲਨਾਲੇਤਿਬਲਾਇ। ਜੀ

ਚੌਪਈ। ਕਹਹਿੰਪਰਸਪਰਪਰਬ੍ਰਿਤ
ਬੈਨੀ। ਦ੍ਰਿਗਿਦਿਸਿਪ੍ਰੀਤਿਪਰਸ੍ਪਰੈਂ
ਨੀ। ਜਸਦੈਪਾਤਿਸੈਪਤਿਇਨਕੇਰੀ।
ਸਾਖਿਤਸਤਨਕਤਿਲੋਕਨਹੇਰੀ।ਪੀ
ਤਿਪੁਨੀਤਰਾਮਮਾਹਿਜਾਕੀ।ਬਰਨਤਿ
ਬੇਦਬਦਨਬ੍ਰਯਿਥਾਕੀ।ਕਹਹੁਸੁਕਹੈ
ਅਪਰਕਾਵ੍ਰਿਕੋਗੀ।ਹੇਰਤਿਹੋਤਿਭ੍ਰਾਰ
ਤੋਭ੍ਰੋਗੀ।ਇਹਿੰਬਿਧਿਸਕਲਸਖੀ
ਸੁਖਸਾਨੀ।ਬਾਂਤੇਕਰਤਿਅਪੁਰਮਨਮ
ਨੀ।ਸੋਛਬਿਬਿਨਿਰਖਿਨਿਰਖਿਸੁਖਲ
ਹੀਂ।ਏਹਬਸਨਗਿਹਰਮਨਲਹ
ਹੀਂ।ਧ੍ਯੁਮਤਿਧ੍ਯੁਮਤਿਧਹਰਤੁਧਨ

CC-0 Punjab University Chandigarh. An eGangotri-Vaidika Bharara Initiative

ਘੋਰਾ ।ਚਾਮਕਤਿਚਲਚਪਲਾ।ਭਨੂੰਠਿ
ਰਾ।ਨਿਰਖਿਮੂੰਦੀਅਜਿਲਾਨ੍ਰਿਗਸੀਤਾ।
।ਲਗੀਲਿਲਨਉਰਿਸਪਦਿਸਭੀਤਾ।
।ਬਿਹਸਿਰਾਮਗਹਿਗਰੇਲਗਾਈਆ।
।ਜਨੁਮਰਾਪਰੀਪਰਮਨਿਧਿਪਾਈਆ।
।ਰਾਹਿਸੁਰਾਰਿਚਰਿਤਰਹੂੰਠਿਰੀ।ਸ
ਬਸਹਿਚਰੀਖਰਿਰਸਬੋਰੀ।ਪਾਵਤ
ਰੇਚਬਿਰਿਚਿਨਜੋਈ।ਬਿਕਸ੍ਰਮਲ
ਹੈਂਸਖੀਸੁਖਸੋਈ।ਜਾਹਿਮਹਿਮਾਸਿ
ਅਰਾਅਪ੍ਰੇਮਕੀ। ਅਤਿਅਦਭੁਤਜਸੰ
ਗਤਿਨਨੇਮਕੀ।ਤਿਹਿਅਹੂਸਰਰ
ਥਜਨਨਿਪਠਾਏ।ਲੇਗਤਿਰਿਤੁਖੰਡ

CC-0 Punjab University Chandigarh. An eGangotri-Vaidika Bharara Initiative

ਗਨਪਾਇਓ।ਸਿਅਸਹਚਰਿਨਸਹਿਤ
ਰਘੁਨਿਦਨਾ।ਗਮਨੇਗ੍ਰਿਹਚਢਿਰਢਿ
ਸੁਭ੍ਰਸਯੰਦਨਾ।੧੦।ਛਿਦਾ।ਗਮਨੇਭਵ
ਨਸਿਅਰਾਮਰਮਾਨਿਜਸਮਾਜਸੰਜੁਤਸੁ
ਖਸਨੇ।ਜਹਿੰਰਤਨਚਿੱਤ੍ਰਬਿਚਿੱਤ੍ਰਸੌਂ
ਝਮਰੀਚਿਗਨਸਨਿਜਨੁਬਨੇ।ਤਹੰ
ਆਇਸਬਸੁਖਪਾਇਬੇਸਬਨਾਇਰ
ਇਨਏਨਏ।ਲੀਲਾਬਿਹਾਰਅਪਾਰ
ਸਬਸੁਭ੍ਰਸਾਰਜੁਤਰਾਜਤਭਏ।੧੧।
ਸੋਰਠਾ ਜਹਿਰਹੱਸਅਮੁਨਿਧੀਰ
ਧਾਵਸਰਸਰਯੁਬੀਰਕੋਹਰਨਭ੍ਰਤ
ਭਵਭੀਰਦਹਨਦੀਹਦਾਰੁਨਦੂਰਿਤਾ

CC-0 Punjab University Chandigarh. An eGangotri-Vaidika Bharara Initiative

੧੨ ਰਾਮਭਕ੍ਤਿਰਸਹੀਨਜੋਮਤਿਮੰਦ
ਮਲੀਨਨਰਾ।ਸੁਨਿਮੁਨਿਪਰਮਪ੍ਰਬੀ
ਨਤਿਨਹਿੰਨਕਬਹੂੰਸੁਨਾਇਓ।੧੨
ਇਤਿਸ੍ਰੀਰਾਮਰਹੱਸੇਰਤਨਹਰਿਬਿ
ਰਚਿਤੇਧਾਵਸਬਰਨਵਿਤ੍ਰਿਸਾਪ੍ਰਿਤਮੋ
ਧਿਆਇ:੧੩॥ਇਤਿਉਤ੍ਰਾਰਧਪੰਚ
ਬੀਸਮੋਧਿਆਇ:੨੫॥ਦੋਹਰਾ॥ਸੁ
ਨਿਮੁਨਿਬਰਅਘਹਰਅਪਰਰਘੁਬ
ਰਚਰਿਤਉਦਾਰਾ।ਜਿਹਿਂਉਰਧਰਿਦ
ਰਕਰਨਕਰਿਤਰਨਰਸਰਸਿਸਾਰ।
੧ ਚੌਪਈ ਇਕਸਮੇਕਲਕਾਤਿਕਮ
ਸਾ।ਪਰਮਪੁਨੀਤਪੁਰਾਨਪ੍ਰਕਾਸਾ।

CC-0 Punjab University Chandigarh. An eGangotri-Vaidika Bharara Initiative

ਦੀਪਦਾਨਦਿਨਦਸਰਥਲਲਾਕ
ਗੋਉਦੀਪਨਦੀਪਨਿਮਲਾਪੁਨਿਸ
ਪ੍ਰੇਮਪੂਜਨਤੁਲਸੀਕੋਕਛੋਰਰਖਿ
ਹਰਿਹਿਯਤੁਲਸੀਕੋਜਾਸੁਸੁਜਸ
ਗਾਵਤਸ੍ਰੁਤਿਚਾਰੀ।ਦਰਸਪਰਸ
ਪਾਤਕਿਤਮਤਾਰੀ।ਪ੍ਰਭੁਤਾਵਲੀਪਾਵ
ਨਿਤੁਲਸੀਸੀ।ਤ੍ਰਾਰਨਤਰਨਿਤ੍ਰਿਲੋਕ
ਨਦੀਸੀ।ਦੀਹਦੁਰਤਦਾਹਕਜਿਹਿੰ
ਦਰਸਨਾ।ਕਰਨਵਪੁਖਪਾਵਨਿਪੁਨਿ
ਪਰਸਨਾ।ਬੇਦਨਜਾਸੁਦਮਨਦੁਖਦੀ
ਹਾ।ਸਿੰਚਨਸਮਨਜਮਨਗਨਈਹਾ।੦
ਪੂਜਨਪ੍ਰੇਮਪਗਾਪਦੁਪਾਵਨਾਵਿਥ

ਅਮਿਗਲਆਖਿਲਨਸਾਵਨਾਕਰੋਂ
ਤਾਸੁਪੂਜਨਧਯਨਸਜਾਮਾਜਗਹਿਤ
ਹੇਤੁਸੇਤੁਕ੍ਰਿਤਰਾਮਾਪੁਨਿਜਨਕੀਸਿ
ਗਤਜਿਖ੍ਰੀੜਾਲਰੇਕਰਨਕਲਕੇਤ
ਵਕ੍ਰੀੜਾਖੇਲਿਖੇਲਿਖਿਲਿਖਿਲਿ
ਰਸਰੀਤੀਹਾਰੇਰਾਮਜਨਕਜਾਜੀਤੀ
ਤਬਰਘੁਬੀਸਹਹਿਸਗਸਿਖਾਨੀਖੋਲੈ
ਖਿਲੈਪਨੈਰਸਸਾਨੀਤੁਮਜੀਤੋਮੁ
ਹਿਮਹਿਪਦੂਲਾਗੀਚਾਹਹੁਜੁਦਾਉ
ਦੇਉਸੋਈਂਪਯਾਰੀਸੁਨਿਪਿਆਬੈਨੇਬ
ਚਨੀਮਗਲੋਚਨਾਬੋਲੀਬਿਹਸਿਰ
ਹਿਸਿਰਸਰੋਚਨਾਜੋਮੁਹਿਦੇਹੁਸੁਦਾਉ ੪੩

CC-0 Punjab University Chandigarh. An eGangotri-Vaidika Bharara Initiative

ਦਆਲਾ।ਆਮਨਿਬੀਛਿਤਲੈਹੋਹਿੰਨ੍ਰਿਪਲਾ
ਲਾ।ਪ੍ਰਭੁਮੁਖਕਮਲਮਧੁਰਮਧੁਪਾ
ਨਾ।ਕਰੌਂਜਥਾਰੁਚਿਆਹਿਮਨਮਨਾ
੨ ਦੋਹਰਾ।ਸੁਨਿਨ੍ਰਿਪਨੰਦਨਬਚ
ਨਬਰਬਾਰਿਜਾਬਿਕਸਤਿਨੈਨਾਬਿ
ਹਸਿਬੋਲੇਕਬਿਦੇਹਜਹਿੰਬੋਲੇਰਘੁ
ਬਰਬੈਨਾ।੩ ਚੌਪਈ।ਜਹਿਅਸਦੇ
ਹਬਿਦੇਹਦੁਲਾਰੀਤਵਪਨਕਰਹੁ
ਜਥਾਰੁਚਿਪਿਆਰੀ।ਸੁਨਿਅਬਚਨਸੁ
ਸਿਸਿਅਸੁਧਆਨਾ।ਰਘੁਪੁਰਦੂਤ
ਦੂਤਪੁਨਿਠਾਨਾ।ਪਠੋਸੁਦਾਊਦੁ
ਸਰੀਬਾਰੀ।ਜੀਤੇਰਾਜਨਕਜਾਨਕੀ

CC-0 Punjab University Chandigarh. An eGangotri-Vaidika Bharara Initiative

ਤਬਹਿੰਬਿਹਸਿਬੋਲੀਬੈਦੇਹੀ।ਜਿਤੌ
ਸੋਹਤੁਮਸ੍ਵਾਮਿਸਨੇਹੀ।ਦੇਉਕਹਾਂਸੇ
ਤੁਮਹਿਸੁਜਾਣਾ।ਤਵਸਰਬਸਤਨੁਮ
ਨਧਨਪ੍ਰਾਨਾ।ਤਵਪਦਪਦਮਦਾਸ
ਬਿਨਦਾਸੀ।ਹ੍ਵੈਹੌਂਜਨਮਜਨਮਰਸ
ਰਾਸੀ।ਸੁਨਿਸਿਅਬਚਨਰਾਮਹਿਯ
ਹਰਖੇ।ਪ੍ਰਿਅਪ੍ਰੇਮਪਾਵਨਮਨਬਰਖੇ
ਇਹਿਪ੍ਰਕਾਰਕਰਿਕੇਲਿਨਵੀਨਾ।ਭੁ
ਏਪਰਸਪਰਉਭੈਅਧੀਨਾ।ਯਹਿਪ੍ਰ
ਭਚਰਿਤ੍ਰਗੁਪਤਮੁਨਿਗਾਵਾ।ਰਾਮਕ
ਸਿਕਪ੍ਰਿਅਤੁਮਹਿਸੁਨਾਵਾ।ਰਾਮਬਿ
ਮੁਖਜੇਜਨਜਗਮਾਂਹੀ।ਕਬਹੁਨ

CC-0 Punjab University Chandigarh. An eGangotri-Vaidika Bharara Initiative

ਕਥਨਕਰਿਅਤਿਨਿਪਾਗੀ।ਗਏਗੁ
ਪ੍ਰਹਰਿਪੁਨਿਪ੍ਰਭੁਜੀਤਾ।ਸਕਲਸਮਾਂ
ਜਸਮੇਤਸਪ੍ਰੀਤਾ।ਤਾਸੁਮਹਾਤਮਕ
ਤਿਕਮਾਸਾ।ਬਹੁਬਿਧਿਬੇਦਪੁਰਨ
ਪ੍ਰਕਾਸਾ।ਤੀਰਥਰਾਜਨਿਗਮਜਿਹਿ
ਗਾਵਤਾ।ਸੋਧਿਸਮਾਜਸਹਿਤਤਹਂ
ਆਵਤਾ।ਪਰਮਪੁੰਨ੍ਯਜਲਨਿਧਿਕਾਂਤਿ
ਕਪਾਈ।ਗਾਰਜਤਸਬਤੀਰਥਸਮੁ
ਦਾਈ।ਤੀਰਥਬਰਜਗੁਪ੍ਰਹਰਿਹੇਰੀ
ਅਹਿਮਿਤਿਹਸੋਹੈਤਸਬਕੇਰੀ।ਪ
ਤਕਛਪਨਛਿੜਛਿਤਅੰਗੀ।ਜਾਸਸ
ਮਾਨਅਨੇਕਉਨਾਹੀ।। ੪ ਦੋਹਰਾ।।

ਸਜਿਅਜਾਨਿਸੁਜਾਨਮੁਨਿਜਾਨਿਜ
ਨਕੀਜਸ਼ਾ ਅੰਜਨਹਿਤ ਸੰਜਨਸੁਖ
ਦਤਹਿਗਾਮਨਿਗੁਨਖਨਾ। ਪਾਠੌਪਈ
ਨਗਰ ਸੁਨਿਪ੍ਰਭੁਗਮਨੰਨਰਨਾਰੀ।ਗਮਨੇ
ਨਿਜਨਿਜਸਾਥਬਿਸਾਰੀ।ਪੁਨਿਜ
ਨਪਦਜਨਜੂਗਸੁਹਾਏ।ਜੁਰਿਜੁਰਿ
ਪ੍ਰਭੁਦਰਸਨਹਿਤਆਏ।ਤੀਰਥਤੀ
ਰਲਗੋਪ੍ਰਭੁਡੇਰਾ।ਨਾਨਾਭਾਂਤਿਕਨਾ
ਤਨਿਘੇਰਾ।ਬਸਨਬਾਸਬਹੁਬਿਧਿ
ਧਬਿਰਜੋ।ਬਿਬੁਧਬਿਮਾਨਜਿਨਹਿੰ
ਭਖਿਲਾਜੋ।ਕਗਹਿੰਰਾਅਦਰਸਨਸ
ਭੁਲੇਗਾ।ਸਮਾਜਿਸਕਲਤੀਰਥਫਲ

ਜੋਗਾ।ਕਾਤਿਕਪੂਰਨੋਦਿਨਜਬਆ
ਵਾ।ਪਰਮਪੁੰਨਿਜਾਨਿਪਿਬੇਦਬਤਾਵਾ
ਕਰਿਸਨਾਨਦੀਨੇਬਹੁਦਾਨਾ।ਅਸ
ਨਬਸਨਭੂਖਨਮਾਨਿਜਾਨਾ।ਪੁੰਨਜਾ
ਨਕੀਸਮੇਤਸੁਹਾਏ।ਸ੍ਵਰਗਦ੍ਵਾਰਤੀ
ਰਥਚਲਿਆਏ।ਤਹਾਂਅਧਿਨਾਇਦਲ
ਬਹੁਦੀਨੇ।ਬਿੰਪ੍ਰਪੁਗਿਪਰਪੋਖਨਕੀਨੇ
ਪੁਨਿਸਿਅਸਾਖਿਨਸਮੇਤਸਪ੍ਰੀਤਾ।ਪ੍ਰੁ
ਜੇਦ੍ਵਜਦੀਪਤੀਪੁਨੀਤਾ।ਦਿਏਬਸਨ
ਭੂਖਨਮਨਭਾਏ।ਭਾਵਤਭੋਜਨਭੂ
ਰਿਜਿਮਾਏ।ਦੈਦੱਛਨਾਪਗਮਸਨਮਾ
ਨੋ।ਆਸਿਰਬਾਦਵਿਲਗੋਸਨਮਾਨੋ।

CC-0 Punjab University Chandigarh. An eGangotri-Vaidika Bharara Initiative

ਰਵਿਐਦਾਨਪੁਨਦਸਰਬਲਾਲਾ।ਹੈਂ
ਮਹਿਸਮਦਿਨਸੁਖਪਾਲਾ।ਪੁਨਿਕਰਿ
ਜੋਰਿਕਹਿਤਰਘੁਦੇਵਾ।ਤੁਮਸਬਨਰਿ
ਸੁਰਗਤਿਮਹਿਦੇਵਾ। ਦੋਹਰਾ। ਤੁਮ
ਰਘੁਜਨਤੇਂਪਰਮਹੋਤਪ੍ਰਸੀਨਪਰੇਸਾ।
ਲੋਕਲਾਭੁਪ੍ਰਲੋਕਸੁਖਪਾਵਤਪੁਰ
ਖਬਿਸੇਸਾ।੧। ਚੌਪਈ। ਬਿੰਧਾਬਿੰਦ
ਸੁਨਿਰਘੁਬਰਬਾਨੀ।ਬਸੁਮਤਿਬਿ
ਬ ਬਧਬਹੁੰਤਾਸਾਨੀ।ਪਰਮਪ੍ਰੇਮਪੁਲ
ਕਿਤਕਾਇਜੋਗੀ।ਬੋਲੇਬਾਨਿਬਿਨੈ
ਰਸਬੋਗੀ।ਤੁਮਨਰਾਜਨਨਰਅਵ
ਤਾਰੀ।ਰਮਾਜਨਕਤਨਿਆਨਿਰਧ

CC-0 Punjab University Chandigarh. An eGangotri-Vaidika Bharara Initiative

ਗੀ।ਜਗਹਿਤਹੇਤਿਕਰਹੁਕਲਲੀ
ਲਾ।ਵਿਪ੍ਰਸਿਤੁਸੁਰਸੇਵਨਸੀਲਾ।
।ਮਾਯਾਅਨੁਜਾਮਹਿਤਲਅੰਤਨਾਦਾ
ਰੁਨਦਨੁਜਦੀਹਦਲਦੇਤੁਨਾਭੁਜਨ
ਧਾਨੁਗਾਨਿਗਾਨਤਿਹਾਰਾ।ਜੇਕਰਿ
ਹੈਂਪੁਰਹੈਂਭੁਵਧਾਰਾ।ਦਹਿਰਾ।ਭੁਵ
ਪਾਰਕਰਿਕੀਰਤਤਿਹਾਰੀ।ਬਿਮਲ
ਮਤਿਮੁਨਿਗਾਏਹੈਂ।ਜਿੰਹਸੁਨਤਰਾ
ਵਤਨਾਰਿਨਰਸੀਸਾਰਸਰਤਰਜਾ
ਇਹੈਂ।ਇਹਿਭਾਂਤਿਭੂਸੁਰਬਚਨ
ਸੁਨਿਸਿਯਸਾਹਿਤਹਿਯਹਰਖੇਹਰੀ
।ਕਰਿਬਿਨੈਬੋਦਨਤਿਨਹਿੰਪੁਨਿਨਿਜ

CC-0 Punjab University Chandigarh. An eGangotri-Vaidika Bharara Initiative

ਭੁਵਨਗਾਮਨੇਸੁਭ੍ਰਧਪਗੀ। ੯ਸੋਰ
ਠਾ। ਰਚੇਸੁਖਦਸੁਖਪਾਲਨਿਪਤਿ
ਲਾਲਆਏਅਵਧਾ।ਸਿਅਸਮੇਤਸੁ
ਖਸਾਲਪ੍ਰਵਿਸੇਨਿਜਸੁੰਦਰਸਦਨ
੧੦ ਇਤਿਸ੍ਰੀਰਾਮਰਹੰਸ੍ਯੇਰਤਨਾ
ਗਿਥਿਰਚਿਤੇਦੀਪਮਾਲੋਕੇਅਵਧ
ਰਨੇਤਰਤੁਃ ਸਾਪਾਤਿਤਮੋਧਯਾਯਃ
੧੪॥ ਇਤਿਉਤ੍ਰਾਰਧਪਛਬੀਸਮੋਧ
ਯਾਯਃ ੨੬॥ ਦੋਹਰਾ ਸੋਨਕਮੁ
ਨਿਪੁਨਿਸੂਤਪ੍ਰਤਿਪੂਛਤਪ੍ਰੇਮਪ੍ਰਬੀ
ਨ ਅਪਰਰੀਅਜਰਘੁਬਰਰਹਸ
ਕਹਹੁਸੁਜਾਨਨਵੀਨ। ੧ ਚੌਪਈ।

CC-0 Punjab University Chandigarh. An eGangotri-Vaidika Bharara Initiative

ਾਸੁਤਿਕਹਿਤਸੁਨਿਮੁਨਿਬਡਭਾਗੀ
ਰਾੱਮਰੱਹਸਜਪਰਮਅਨੁਰਾਗੀ।
ਚਰਿਤ੍ਰਅਨੂਪਅਨੰਤਰਾਮਕੋ।ਭੁਲ
ਗਨਅਮਲਅਨਿਤਪਾਮਕੋ।ਸਹਸ
ਜਨਮਅਨੁਦਿਨਜੋਗਾਊ।ਮੁਨਿਬਰ
ਤੁਊਪਾਰਨਹਿਪਾਊ।ਤਦਪਿਜਥਾਮ
ਤਿਕਹੌਂਬਖਾਨੀ।ਰਾਮਰੱਹਸਜਰਸਿਕ
ਜੁਹਿਜਾਨੀ।ਫਾਗੁਨਮਾਸਛਰਿਤਸਿ
ਅਬਰਕੋ।ਸੁਨੰਹੁਮੁਨੀਸਉਧਾਰਨ
ਲਰਕੋ।ਆਵਤਜਬਸਗਫਾਗੁਨਾਂ
ਸਾ।ਤਬਜਨਗਨਮਨੋਹਤਹੁਲਾਸ
ਸਬਨਰਨਾਰਿਸੋਦਮਦਾਮਾਤੋ।ਖੇਲ

CC-0 Punjab University Chandigarh. An eGangotri-Vaidika Bharara Initiative

ਤਫਾਗਰਾਗਰਿਗਾਅਤੋ।ਸੋਅਵਸਰ
ਆਐਜਿਅਜਾਨੀ।ਕਹੈਜੋਸਖਿਨ
ਸਨਰਾਧਵਰਨੀ।ਸਜਹੁਸ।ਜਸ
ਬਸੁਮਤਿਸਹੇਲੀ।ਫਗੁਨਨਵਲ
ਨਿਹਾਗਿਨਿਵੇਲੀ।ਅਗਰਬਗ
ਰਗ੍ਹਹਗਲੀਗਲ੍ਹਆਰੋ।ਰਿਗਗੁਲ
ਲਲਾਲਕਰਿਤ੍ਰਾਰੋ।ਗਾਵਹੁਫਾਗ
ਰਗਰਿਗਭੀਨੇ।ਨਾਨਾਬਿਧਿਕਰਿਗਿ
ਤਨਵੀਨੇ।ਸਖੀਸਮਾਜਸੁਨਤਾਸਿ
ਜਬਚਨਾ।ਬਿਰਚੀਹਰਖੋਹਲਕਾ
ਰਚਨਾ।ਦੋਹਰਾ।ਰਿਗਸੂਰਿਗਸੁ
ਹਾਵਨੇਅਤਰਅੰਬੀਰਵੁਲਾਲਾਡ

CC-0 Punjab University Chandigarh. An eGangotri-Vaidika Bharara Initiative

ਫੁਨਿਦਿਗਮੁਹਚੋਰਾਚਯਅਰੰਗਰੰਗਾਰ
ਸਜਾਲਾ। ਚੌਪਈ। ਬੀਨਬਾਂਸੁ
ਰੀਸੁਭ੍ਰਗਸਰੰਗੀ। ਅਧਗਬਿਬਿਧ
ਬਾਜਨਬਹੁਰੰਗੀ। ਸਬਸਮਾਜਸਜ
ਸਖੀਸਜਨੀ। ਖੇਲਨਲਗੀਫਗ
ਰਸਖਾਨੀ। ਰੰਗਮਹਲਮਾਚੀਰੰਗ
ਹੋਰੀ। ਬਿਬਿਧਬਿਲਾਸਹਾਸਰਸਬੋ
ਰੀ। ਜਿਅਰਪ੍ਯੁਲਾਲਗੁਲਾਲਸ
ਗਾਬਰੋ। ਫਬੇਫਗਰਸਰੰਗਾਰਰਗਾਮ
ਰੋ। ਉਡ੍ਰਨਅਬੀਰਗੁਲਾਲਲਾਲਕੀ
।ਬਰਖਨਿਰੰਗਸੁਰੰਗਜਾਲਕੀ।ਅਸ
ਹਿਕਨਿਅਤਰਗੁਲਾਲਬਅਗਰਕੀ।

CC-0 Punjab University Chandigarh. An eGangotri-Vaidika Bharara Initiative

ਭਿਮਗਨਅਦਭੁਤਰੋਹਨਗਰਕੀਆ
ਰ ਸਜਿਸੁਹਾਵਨਿਰਾਗਹਿਗਕੀਆਭੁ
ਰਨਿਪਰਨਭੁਵਨੀਂਅਦੇਗਕੀਆ ਬਜ
ਨਿਬਿਮਲਬੀਨਾਬਿਸਾਲਕੀਆਫਿ
ਨਿਸੁਕਰਿਪੈਂਲਵਗਸਾਲਕੀਆਚਲ
ਨਿਬਾਰਿਰਗਾਤਿਚਪਲਚਰਨਕੀਆਭੁ
ਰਨਿਦੀਹਦ੍ਰਿਗਅਮੁਰਨਿਕਰਨਕੀਆਓ
ਪਟਨਿਉਚਧਰਿਹਾਵਭਾਵਨਿਕੀਆਸੁਕਿ
ਸੁਕਿਸੂਮਿਅਸੂਮਿਆਵਨਿਕੀਆਕੁਰਲ
ਚਲਨਿਹਲਨਿਅਲਕਨਿਕੀਆਰੋ
ਲਕਪੋਲਲੋਲਸੁਟਲਕਨਿਕੀਆਦ੍ਰਿ
ਗਅਟਕਨਿਭ੍ਰਿਕੁਟਨਿਕੀਆਨਿਪਟਬਿ

ਮਟਕਨਿ

CC-0 Punjab University Chandigarh. An eGangotri-Vaidika Bharara Initiative

ਕਟਗਾਤ੍ਰਿਪਰਾਪਟਕਨਿਕੀ।ਰਲਨਿ
ਸੁਨਿਅਨਗਨਅੰਬੀਰਕੀ।ਚੋਟਿਧਰ।
ਵਨਿਓਟਿਚੀਰਕੀ।ਕੇਸਰਨੈਛਬਿ
ਵਾਅਵਸਰਕੀ।ਲਖਤਿਬਕਤ੍ਰਅ
ਤ੍ਰਿਬਦਨਚਤੁਰਕੀ।੫੦।ਦੋਹਰਾ।ਹੋ
ਰੀਹੋਰੀਕਹੈਂਸਬਬੋਰੀਰਿਗਗੁਲਾਲ
।ਬਰਜੋਰੀਰੋਰੀਅਲੈਂਗੋਰੀਗੋਰੀਬਾ
ਲਾ।੫੧।ਸਵੈਯਾ।ਸਿਰਪੂਬਰਖੇ
ਲਤੁਰਿਗਹੋਰੀਆਲਿਗੁਲਾਲਗਾਲ
ਨਿਦੂਰਿਰੀ।ਖੇਲਤਿਕਈਪਗਸ
ਪਰਗੀ।ਇਤਿਰਪੂਬਰਉਤਿਸ
ਕਦੂਲਾਗੀ।ਤਬਰਪੂਬੀਰਬਿਗਸਿ

CC-0 Punjab University Chandigarh. An eGangotri-Vaidika Bharara Initiative

ਬਰਜੋਰੀ॥ਸਿਅਸਾਹਿਚਰੀਸਗਲਰ
ਰਾਬੋਰੀ॥ਸਿਅਕਰਕਮਲਕਨਿਕਪ
ਚਕਾਰੀ॥ਗਹਿਤ੍ਰਿਜਯੇਰਘੁਬੀਸਾਬਿਹ
ਰੀ॥ਤਬਦੂਤਿਦੌਰਰਸਾਕਿਰਘੁਰਾਈ
॥ਬਰਬਸਗਹੀਜਨਕਨਿਪਜਾਈ॥
ਰਿਗਕੂੜਗਹਿਰੇਗਹਿਬੋਰੀ॥ਬਿਹ
ਸੇਕਹਿਹੋਹੋਹੋਰੀ॥ਸਬਸਹਚਰੀ
ਕਰੀਇਹਿੰਭਾਤੀ॥ਚਲੀਚਾਰੁਚੂਨਰੀ
ਚੁਰਾਤੀ॥ਆਇਸਮੀਪਸਪਾਦਿਪੁਨਿ
ਸੀਤਾ॥ਗਹੇਰਾਮਆਤ੍ਰਿਰਾਮਅਭੀਤ॥
ਤਿੰਹਹਿਬਿਹਸਿਬੋਰੇਬਰਜੋਰੀ॥ਤ੍ਰੈਸੇ
ਈਕਹੋਅਹੋਹੋਹੋਰੀ॥ਬਿਹਸੀਸਬ

CC-0 Punjab University Chandigarh. An eGangotri-Vaidika Bharara Initiative

ਬਿਲੋਕਬਰਨਾਰੀ ਹੋਤੋਹੋਕਹਿਦੈਦੈ
ਤਾਰੀਨਖਸਿਖਰੈਗਰੈਰੋਰਪੂਨੀਟ
ਨਾਨਿਕਸੇਫਸੇਟਾਗਰਸਫਿਦਨਾਰੁ
ਦ੍ਰਿਤਪਾਗਕੈਚੁਕਣਬਿਛਾਏਊਪਰਿ
ਗਹਿਰੂਲਾਲਬਰਸਾਏ ॥ ੬ ਦੋਹਰ
ਨਿਰਖਨਾਰੀਦ੍ਵਾਰੀਸਬਨਿਨਜਾਰੀਨੈ
ਰੀਆਏ ॥ ਤਾਰੀਦੈਨਾਰੀਹਸੈਂਪਜਾਰੀ
ਗਾਰੀਗਾਏ ॥ ੭ ਦੋਹਰਾ ॥ ਜਨਕਜ
ਈਲਾਖਿਛਬਿਨਈਸਾਧਨਦਈਛੁ
ਗਸੋਨਿ ॥ ਪਜਾਰੇਕੈਕਾਰੈਕਰਹੂਆਨਿ
ਪਾਰਦੋਊਨੈਨਿ ॥ ੮ ਚੌਪਈ ॥ ਲਖਿ
ਸਿਆਸੋਨਿਸਧੀਹਰਖਾਨੀ ॥ ਕਾਜਰ

CC-0 Punjab University Chandigarh. An eGangotri-Vaidika Bharara Initiative

ਨੈਨਦੈਨਮਤਿਠਨੀ।ਤੁਬਨਿਜਾਮਨ
ਰਘੁਬੀਰਬਿਚਾਰੀ।ਬਨੋਜੋਅਹੋਆਸ
ਮੈਜਸਭਾਰੀ।ਕਹੈਂਨਿਗਾਮਾਮਨ
ਮਨਿਰਿਜਨਾ।ਕਰਿਹੈਂਤਿਹਿਂਭੁਜਨਦੈ
ਅਜਿਨਾ।ਅਸੁਬਿਚਾਰਿਰਘੁਰਾਇਪਰ
ਏਰੋਹਨਰਾਹਨਿਰੋਰਿਗਨਪਾਏ
ਤੁਐਕਲ੍ਯਾਹਲਰੈਗਾਮਹਲਮੋਕੁ
ਕਾੱਚਿਦਨਚਾਰੁਚਹਲਮੋਂ।ਕੌਤਕ
ਦੇਖਿਦੇਵਗਨਹਰਖੇ।ਸੁਮਨਸੁਰਿ
ਗਰਿਗਾਭੁਰਖਬਰਖੇ।ਤਬੁਰਘੁਰਾਇ
ਪਾਇਮਨਭਾਏ।ਕੈਕੇਈਸਦਨਛਿਪੇ
ਛਬਿਛਾਏ।ਹਸਸਨੇਹਭਰਤਮਹ

CC-0 Punjab University Chandigarh. An eGangotri-Vaidika Bharara Initiative

ਤਾਰੀ।ਸਾਦਰਕਰੀਰਾਮਰਖਵਾਰੀ
ਤੁਬਤੰਗਸਖਿਨਸਹਿਤਸਿਧਾਈ
ਨੂਪਰਸ੍ਵੰਸ੍ਵਰਸ੍ਵਨਕਸੁਹਾਈ।ਇਤਉ
ਤਾਛਿਤੈਕਤਹੂੰਨਹਿੰਪਾਏ।ਮਦਿਮੰਥਰ
ਤਬਹਿੰਬਤਾਏ।ਇਹਿੰਗਿਹਦੂਕੋਪੈ
ਰਿਗਾਹਿਲੇਹੂ।ਕਰਿਨਾਜਰਕਜਰ
ਢਿਗਦੇਹੂ।ਸੁਨਿਕੈਕੈਈਕੁਪਿਤਭਈ
ਭਾਰੀ।ਮਨਲਾਨਿਮੰਥਰਹਿਦੈਬਹੁਗਾਰੀ
ਤਬਜਾਨਕਿਹਿੰਕਪੌਕੈਕੈਈ।ਤ੍ਰਿਜਦ
ਹੁਕਬਜਾਹਿੰਕਾਜਰਦੇਈ।ਸੁਨਿਸਿਖ
ਸਹਿਤਸਖੀਗਿਨਪਾਏ।ਗਾਹਿਕੁਬਜ
ਹਿਬਹੁਨਾਚਿਨਚਾਏ।ਦੋਹਰਾ।ਬਿ

CC-0 Punjab University Chandigarh. An eGangotri-Vaidika Bharara Initiative

ਤਜਿਸਬਨਿਪੁਨਿਰੇਗਭ੍ਰਰੀਕਿਗੀਥਿ
ਕਲਧਹੁਥਾਰਾ।ਢਾਰਤਿਦ੍ਰਿਗਾਫਾਰਤ
ਬਸਨਆਰਤਕਰਤਿਪੁਕਾਰਾ।੧੦।ਚੌ
ਪਈ।ਪੁਨਿਕਰਿਕਾਜਰਸੋਂਮੁਖਿਕਾ
ਰੋਆਂਖਿਨਿਈਰੁਗਾਰਰੇਗਾਸੁਧਾਰੋ
।ਸੁਤ੍ਰਗਾਸੁਭ੍ਰਗਾਦਿਖਾਓਦਰਪਨਾ।
।ਕਿਓਦਾਹਟਸਗੁਰਨਉਨਅਰਪਨਾ
ਭਓਕੁਲਾਹਲਾਮਹਿਰਮਾਂਹੀਂਹਾ
ਸਬਿਲਾਸਨਬਗਨਿਸਿਰਾਂਹੀਂ।ਕੁ
ਬਜਾਂਕੁਮਤਿਕੁਪਿਤਅਤਿਭ੍ਰਈ।ਕਰ
ਤਿਬਿਲਾਪਦੋਂਰਿਦੁਰਿਗਈ।ਅਵਸ
ਰਪਾਇਧਾਇਰਘੁਰਾਈ।ਧਾਇਸੋਨਿਜ

CC-0 Punjab University Chandigarh. An eGangotri-Vaidika Bharara Initiative

ਜਨਨੀਗ੍ਰਿਹਜਾਈ ਸਦਿਹਸਨਿਮਨ
ਹਰਨਸਾਖਿਨਕੋ ਜੋਨਬਿਖਅਧਿ
ਖਨਾਦਿਆਖਿਨਕੋ ਰਿਗੁਬਿਦੁਕੰਠੁ
ਕਦੂਕੂਲਤੋਂ ਙੁਗਤਿਪਗਤਿਪਦਕੰਜ
ਸੂਲਤੋਂ ਪਹੁਚੇਜਾਇਜਨਨਿਨਿਜ
ਗੇਹਾਨਿਰਖੇਸਾਖਿਨਸਮੇਤਿਸਨੇ
ਹਾਸੁਭ੍ਰਸੇਜਥਜਤਨਿਪਰਨੀ ਰ
ਸਤੁੰਦ੍ਰਜਨਨੀਜਗਜਾਨੀ ਤ੍ਰਾਂਹਿਬਿ
ਲੋਕਾਬਿਗਸਿਰਧੁਰਾਈ ਸਿਸਾਇਵ
ਗਏਰੋਦਤਿਹਧਾਈ ਅਬਿਅਬਕ
ਨਿਆਨੇਦਭੀਲੋ ਆਇਲਤਾਇਲਾਇ
ਉਰਲੀਨੋ ਪੋਛਿਬਦਨਨਿਜਪਾਲਿਸ

CC-0 Punjab University Chandigarh. An eGangotri-Vaidika Bharara Initiative

ਧੋਮਾ।ਹਰਖੀਂਹੋਰਹੇਕਾਜੇਮਹੇਮਾ।੧
੧ਦੋਹਰਾ।ਤਿਹਿਂਅਵਸਰਅਵਨੀਸ
ਨੀਘਨੀਜਨੀਲੈਸੰਗਾਰਿਗਾਸਨੀਸ
ਬਿਬਿਧਿਬਨੀਗਨੀਗੁਲਾਲਸੁਰੰਗਾ
੧੨ਚੌਪਈ।ਇਕਹਿਂਬਾਰਉਮੰਡਿਤਅੰ
ਆਈ।ਗਹਿਰਘੁਬਰਗਹਿਂਕਰਨਿਸ
ਲਭੁਾਈ।ਆਗੇਆਇਨਿਰਖਿਨਿਸ
ਸਾਸੂਸਕੁਚੀਸਖਿਨਸਹਿਤਸਿਅ
ਆਸੂਨੈਨਿਸੈਨਸਖਿਗਨਹਿਨਿ
ਵਾਰੀ।ਸੁਤੁਗਹਿੰਦਈਸਕੁਚਿਪਿਛ
ਕਾਰੀ।ਆਇਸਾਸੁਪਗਬੰਦਨਕਰਿ
ਕੈਬੋਲੀਬਚਨਬਿਨੈਗਸਿਭਾਰਿਕੈ

CC-0 Punjab University Chandigarh. An eGangotri-Vaidika Bharara Initiative

ਸੁਨਹੁਦੇਵਿਨਿਜਸੁਤਕੈਕਰਨੀ।ਤੁ
ਮਹਿਗਾਸਕਹਿਨਿਸਕੋਂਨਬਰਨੀ।ਰਿ
ਗਾਨਿਤ੍ਰਿਰੰਗੋਮੋਹਿਸਾਹਿਸਖੀਆਂ।ਤ੍ਵਾਰਿ
ਹੁਲਾਭਲਾਲਕਰਿਅਖੀਆਂ।ਤਵ
ਸਮੀਪਕਰਿਅਨੈਅਗਾਧੂ।ਬੈਠਿਓ
ਆਇਮਨਹੁਆਤਿਸਾਧੂ।ਸੁਨਿਸਿਯ
ਬੈਨਸਾਸੁਸੁਖਸਾਨੀ।ਬੋਲੀਬਿਗਸਿ
ਪਰਮਪ੍ਰਿਯਬਾਨੀ।ਮਮਨਿਦੁਨਹਿੰਬਿ
ਦੇਹਿਦੁਲਾਰੀ।ਸੂਠਉਰਹਿਨੇਦੋਹੁਨ
ਪਿਆਰੀ।ਤੁਮਬਹੁਮਿਲਿਯੋਕੋਸਮਾਂ
ਲਾਲਾ।ਕਿਓਬਿਕਲਭਰਿਰੰਗਗੁਲਾ
ਲਾ।ਤਿਹਿੰਨੁਰਤੇਆਓ।ਇਤਪਾਈ।ਬਿ

CC-0 Punjab University Chandigarh. An eGangotri-Vaidika Bharara Initiative

ਲੋਟੈਦੋਸੁਦੇਨਤੁਮਆਈ।ਸਾਸੁਬ
ਚਨਸੁਨਿਸਿਅਮੁਸਕਾਨੀ।ਬੋਲੀਬ
ਹੁਰਅਵਧਪਤਿਰਾਨੀ।ਅਨਭਾਵਤਠ
ਗੁਵਾਤੁਮਲੇਹੂ।ਅਮਲਾਲਹਿੰਕਾਜਰ
ਜਿਨਦੇਹੂ।ਏਅਕਹਿਭੂਖਨਬਸਨਲ
ਲਾਆਦਿਏਸਬਨਸੁੰਦਰਸੁਖਧਾ
ਮਾ੧੩ਛਿਦਾ ਸੁਖਧਾਮਸੁੰਤਹਿਤ
ਦਿਏਬਹੁਬਿਧਿਬਸਨਭੂਖਨਭਾਵਨੇ
ਪੁਨਿਸਿਅਪਕਰਿਪ੍ਰਭੁਪਾਨਿਧੀਰ
ਜਕਹੇਬਚਨਸੁਹਾਵਨੇ।ਅਸਿਗ
ਗਮਨਹੁਗੇਹਨਿਜਅਬਪ੍ਰਾਨਿਪ੍ਰਿਅ
ਧਰਿਹਰਿਭੁਜਾ।ਸੁਨਿਮੁਨਿਚਲੇਰ

CC-0 Punjab University Chandigarh. An eGangotri-Vaidika Bharara Initiative

ਪੂਰਾਇਪਾਇਸੁਮਾਇਆਇਸਮੁਦ
ਭੁਪੀ।੧੪।ਤਹਿੰਆਇਪੁਨਿਭ੍ਰਰਿਭ੍ਰਾਇ
ਗਾਇਬਜਾਇਰਿਗਨਿਰਸਾਮਸੋਭਿ
ਤੁਰਅਬੀਰਉਡ੍ਰਾਇਲਾਲਗੁਲਾਲ
ਗੁਲਗਾਲਨਿਲਸੋਇਹਿੰਕ੍ਰਾਂਤਿਅ
ਨੰਦਕੰਦਕੋਸਲਚੰਦਸ੍ਰੀਰਘੁਨੰਦ
ਕੋਹੋਰੀਚਰਿੱਤ੍ਰਪਾਵਿੱਤ੍ਰਮੁਨਿਬਰਨੋ
ਰਨਦੂਖਦ੍ਵੰਦਕੋ।੧੫ ਸੋਰਠਾ।ਏ
ਵੈਲਿਕਾਬਿਲਾਸਥਸੁਮਾਤਿਸੁਤਾਬਿ
ਲਾਸਕੋ।ਕਹਤਸੁਨਤਰਸਰਾਸਦੂੰਰਿ
ਤਦਾਰੁਦਾਵਾਦਰਨ।੧੬।ਪਭੁਰਗ
ਸਜਹਿਗੁਢਪਭੁਧੋਮਿਨਿਪਤਿਗਾ

CC-0 Punjab University Chandigarh. An eGangotri-Vaidika Bharara Initiative

ਇਓ ਜੋਸੁਨਿਹਸਹਿੰਬਿਮੂਢਤਿਨ
ਹਿੰਨਕਾਹਿਅਕਦਾਹਿਦਾਧਾ।੧੭।ਜੋ
ਰਘੁਰਾਇਰਹੱਸਜਸੁਨਿਬਿਹਸੈਂਨਰ
ਨੀਚਮਤਿ।ਤੇਅਵੱਸਜਜਾਮਵੱਸਜਾਪ
ਰੈਂਪਾਇਪਾਤਕਪਰਮਾ।੧੮।ਇਤਿਸ੍ਰੀ
ਰਾਮਰੱਹਸ੍ਯੇਰਤਨਹਰਿਬਿਰਚਿਤੇ
ਹੋਬਿਕੈਤਸ੍ਰੂਬਰਨਤੇਪਚਿਸਪਾਤਿਤਮੋ
ਧਿਆਅ:੧੫॥ਇਤਿਉਤ੍ਰਾਰਧਸਤਾ
ਈਸਮੋਧਿਆਅ:੨੧॥ਸੋਰਠਾ॥ਸੈਨ
ਕਸੁਨਹੁਸੁਜਾਨਗ੍ਰੀਖਮਰਿਤੁਰਾਘਵ
ਚਰਿਤ੍ਰਾ।ਜਿਹਿਂਸੁਨਕਰਿਅਘਹਾਨਿ
ਹੋਤਿਪਰਮਪਾਵਨਪੁਰਖਾ।੧।ਚੌਪਈ

CC-0 Punjab University Chandigarh. An eGangotri-Vaidika Bharara Initiative

ਜੇਠਸੁਕਲਦਸਮੀਜਗਜਾਨੀ।ਲ
ਮਦਸਹਰਬੇਦਬਖਾਨੀ।ਦੋਸੈਕਰਨ
ਕ੍ਰਿਤਦਸਅਘਹਰਨੀ।ਤ੍ਰੰਤੇਨਾਮਦ
ਸਹਰਾਬਰਨੀ।ਤਾਂਦਿਨਕਰਿਨਾਰਸ
ਰਜੁਸਨਾਨਾ।ਲਹੈਪਰਮਪਦਪੂਰਨਿ
ਪ੍ਰਧਾਨਾ।ਸੋਅਵਸਰਲਖਿਰਾਮਪ੍ਰ
ਬੀਨਾ।ਸਰਜੂਸਰਗਬਿਹਾਰਮਨਕੀਨ
ਕਹੋ।ਸਿਅ+ਸਹਸਕਲਸਹੇਲੀਆਅ
ਸਿੰ
ਮਸੀਗਾਚਲਹੁਕਰਨਿਜਲਕੇਲੀ।
ਸਰਜੂਬਾਗਿਬਿਹਾਰਸੁਹਾਵਨ।ਦੈ
ਹੈਦਾਘਨਿਦਾਘਨਸਾਵਨ।ਇਹੀਮਕ
ਹਿਜਨਕਸੁਤਾਹਿੰਰਘੁਨੰਦਨਾ।ਕਹੇ

CC-0 Punjab University Chandigarh. An eGangotri-Vaidika Bharara Initiative

ਅਨੁਚਰਨਿਪੁਨਿਜਗਬਿਦਨਾ।ਸੁ
ਨਹੁਸੁਜਾਨਸਰਜੂਸਰਿਤੀਰਾ।ਉਭੈ
ਫਿਰਤਨਹੁਪ੍ਰਤਿਸੀਰਾ।ਸੁਨਿਕਿਕਰ
ਨਿਕਰੇਤਤਕਾਲਾ।ਉਭੈਫਿਰਆਵਰ
ਨਬਿਸਾਲਾ।ਕਲਕਨਾਤਿਤਟਨੀਤ
ਟਸੋਹੀ।ਜਿਨਹਿਂਬਿਲੋਕਿਬਿਬੁਧਮ
ਤਿਸੋਹੀ।ਤਬਬਾਜਿਅਸਹਿਤਚਲੇਚ
ਫਿਰਆ।ਨਰਬਾਹਨਬਾਹਨਅਤਿ
ਰਆ।ਤਿਨਿਅਨੁਸਖਿਗਨਸਿਵ
ਕਨਿਸੋਹੇ।ਜਿਨਹਿਨਿਰਖਿਮਨਮਥ
ਮਨਮੋਹੇ।ਸਰਜੂਤੀਰਸੀਤਲਭੂਭਗਾ
ਜਾਤਬਿਲੋਕਤਿਬਨੁਬਨਬਾਗਾ।੫

CC-0 Punjab University Chandigarh. An eGangotri-Vaidika Bharara Initiative

ਤਾਪ੍ਰਤਨਸਪਨਛਾਬਿਛਾਏਜੋਬਿ
ਖਤਪਨਤਾਪਨਤਪਾਏ। ਦੋਹਰਾ
ਸਕੁਚਿਤਸਲਿਲਸਰੋਵਰਨਿਸ
ਜੋਸੱਰੋਜਸਨਾਲਾਛੁਪਦਪੁੰਜਭ੍ਰਿੰਗ
ਤੁਪਨੇਕੁੰਜਨਕੁੰਜਨ੍ਰਿਸਜਾਲ।੩। ਬੈਠਿ
ਬੈਠਿਉਠਿਉਠਿਉਡਤਿਪੁਨਿਬੈਠਤਿ
ਭ੍ਰਨਗਾਨਿ।ਨਿਸਤਿਫਿਰਤਿਜਨਕਿ
ਜਕੁਲਚਿਚਰੀਕਚਿਤਿਲਾਏ।੪।
ਚੌਪਈ।ਤਿਹਅਵਸਰਜਾਨਕਿਛ
ਬਿਦੇਖੀ।ਸੁਦਿਤਭਏਰਘੁਬੀਰਬਿ
ਸੇਖੀ।ਸੀਨਬਸਨਸੁਲਕਤਿਤਨੁ
ਸੰਈਂ।ਸ੍ਵੇਦਬਿੰਦੁਬਰਬਦਨਸੁਹਾਈਂ

।ਗਿਰਿਸ੍ਵਵਨਨਿਤੇਂਕ੍ਰਿਨੁਲੋਤੇਲਨਿ।
।ਸਿਰਸਸੁਅਨਕਨਿਲਗੇਕਪੋਲਨਿ
।ਤਿਨਤੇਉਠਿਦਿਅਕਿਦੁਤਿਦੂਨੀ।ਧਿ
ਅਹਿਪਖੀਤ੍ਰਿਦਸੀਵਸਭੂਨੀਂ।ਤੇਸੇਈ
ਸਖੀਸਮੂਹਿਸਜਾਏ।ਨਿਮਸਭੂਪਰਜ
ਤਿਨ੍ਹਬਿਨ੍ਹਾਏ।ਤਿਨਿਮਿਲਿਸੀਰਧ੍ਰੁਬ
ਰਛਬਿਧਾਈ।ਜਿਮਅਧਸਰਗਨਿਸਹਿ
ਤਸੁ ਰਾਈ।ਉਤਰੇਆਇਰਸਿਕਰਧੂ
ਬੀਰਾ।ਪੂਰਬਦਿਸਸਰਜੂਸਰਿਤੀਰਾ
।ਜਹਾਂਰਤਨਸੋਪਾਨਸੁਹਾਵਨ।ਸੁਅਨ
ਸਮੂਹਮਜੁਅਨਭੁਵਨਾ।ਲੋਲਕਲੋਲ
ਸਭੂਜਨੁਜਹਾਂਰਜੀ।ਹਿਸਬਿਹਗਆਵ

CC-0 Punjab University Chandigarh. An eGangotri-Vaidika Bharara Initiative

ਤੈਸਬਿਰਾਜੀ।ਤੁੰਗਸਿਖਸਹਿਤਸਲਿ
ਲਕਲਫ੍ਹੀਨ੍ਹਾ।ਕਿਏਕਗਨਿਹਿਤਾਛਿ
ਤਤਾਜਿਬੀਨ੍ਹਾ।ਸਰਜੂਜਲਜਾਲਸ
ਜੇਜੀਵਾ।ਤਿਮਿਨਨ੍ਹਾਦਿਅਬਾਧਾ।ਅਤੀ
ਵਾ।ਤੇਬਧਕਨਿਬਰਜੇਬਰਜੇਗੀ।ਸ
ਲਾਬਿਸਾਲਨ੍ਹਾਲਿਦੁਹੂੰਓਰੀ।ਪ੍ਰਭੁਆ
ਇਸਭੁਈਸਹਿਤਅਬਾਧਾ।ਸਿਖਬਿਨ
ਰਹਿਤਸਬਸੁਖਸਾਧਾ।ਤਬਪ੍ਰਭੁਆਇ
ਸਧਾਇਸਹੇਤਾ।ਉਤਰਿਅਵਨਿਜਾਸਖਿ
ਨਸਮੇਤਾ। ਦੋਹਰਾ ।ਧੇਰਰਤਨਸੋਧ
ਨਜਬਧਦਧਕਿਜਧਰਸੀਸਾ।ਕਲਹਿ
ਸਕਭੂਜਿਤਸੁਨਤਭਏਬਿਕਲਕਲਹਿ

CC-0 Punjab University Chandigarh. An eGangotri-Vaidika Bharara Initiative

ਸਾ।੨।ਚੌਪਈ ਪ੍ਰਾਵਿ ਸਸਾਲਿਲਸ
ਬਸੀਅਸਹੇਲੀਆਬਹੁਬਿਧਿਪਲਟੀਕ
ਰਲਿਕਲਿਕੇਲੀਆਨਿਰਖਤਿਜਨਕਸੁ
ਤਾਰਸਰੰਗਾ।ਚਾਹਿਜਲਜਾਲਪ੍ਰਲਪ੍ਰ
ਤਿਸੰਗਾ।ਨਿਜਕਰਚਮਰਢੁਰਾਵਤਿ
ਗਾਅਹਿੰ।ਅਤਸੀਸੁਮਨਸਘਨਘ
ਨਸ੍ਯਾਮਾਹਿ।ਨੇਹਨੈਨਨਿਰਖਤਿਨਿ
ਜਨਾਥਹਿ।ਅਗਮਨਿਗਮਅਗਾਧਿਤ
ਗੁਨਗਾਥਹਿ।ਪਰਮਾਨੰਦਕੰਦਸੁਖ
ਚੰਦਹਿ।ਇੰਦੀਵਰਸੁੰਦਰਰਘੁਨੰਦਹਿੰ
ਸਨਮੋਦਾਮਦਮੋਦਤਿਮੋਦਹਿੰ।ਦੇਤਬਿ
ਨੋਦਬਿਨੋਦਬਿਨੋਦਹਿੰ।ਤਬਪ੍ਰਭੁਕਰਮੋ

CC-0 Punjab University Chandigarh. An eGangotri-Vaidika Bharara Initiative

ਸੁਨਹੁਸੁਭ੍ਰਸੀਲਾ।ਲਖਹੁਲਲਿਤਲ
ਲਨਾਗਨਲੀਲਾ।ਸਿੰਚਹਿਸਲਿਲ
ਪਰਸਪਰਪਜਾਰੀ।ਜਨਦਾਮਿਨਿਦਮ
ਕੈਦੁਤਿਨਿਆਰੀ॥ਇਨਕੇਅੰਗਰਾਗਨਵ
ਰੰਗਨਿ।ਭਈਸਰਜੁਜਨੁਰੰਗਤਰੰਗਨਿ
।ਅਤਿਜਲਕੇਲਿਬਹੇਜਲਅੰਜਨਾਦਿ
ਨਲਾਗਿਭਏਤਰਗਨਿਤਲਰੰਜਨਾਲਸੇ
ਲਾਲਲੋਇਨਜਲਪਾਤਾ।ਬਿਕਸੇਜ
ਨੁਜਹਿੰਤਹਿੰਜਲਜਾਤਾ।ਪੈਰਨਸਕ
ਹਿਸਖੀਤਵਸੀਤਾ।ਫਿਰੁਜਾਨਿਤੰਬਥਭ
ਰੈਭਭੀਤਾ।ਦੋਹਰਾ।ਭਾਮਿਨਿਭੁਜ
ਭਗਿਭਈਂਭੁਗਿਬਿਭੂਖਨਭਾਗਿ।ਤਤੰਪੁ

CC-0 Punjab University Chandigarh. An eGangotri-Vaidika Bharara Initiative

ਲਿਪੇਰਨਸਕੈਂਤਵ ਸਜਨੀਸੁਕੁਆਗਿ।
ਚਉਪਈ। ਗਿਰਿਗਿਰਿਗਿਰਿਸਲਿਲਸੁ
ਮਨਅਵਤਿਸਾ।ਬਹੇਜਾਤੁਜਨਕਰਤਿ
ਪ੍ਰਸਿਸਾ।ਲਸੀਉਰੋਜਾਨਿਜ ਲਿਕਰਿ
ਰਜੀ।ਆਮਾਨਹੁਮੁਕਤਾਮਾਲਾਬਿਰਾਜੀ
।ਸਿਮਤਵਸਖੀਸਮੂਹਸੁਹਾਏ।ਸਰਸੁ
ਸਰਿਤਸਮਤਾਛਬਿਛਾਏ।ਭੂਪਨੀਰਨਿ
ਰਜਨਵਨੈਨਾ।ਨਾਭਿਗੰਭੀਰਭੁਵਰਿ
ਛਬਿਐਨਾ।ਚੰਦ੍ਰਵਾਕਜੁਗਉਰਜਉਤਿ
ਗਾ।ਛਿਨਛਿਨਨਵਛਬਿਬਿਤਰਲਤਰਿ
ਗਾ।ਤਟਿਨਿਤੀਰਤਵਸਖੀਸੁਨੈਨੀ।
।ਗਾਵਤਿਆਲਿਕੋਕਿਲਕਲਬੈਨੀ।ਬ

CC-0 Punjab University Chandigarh. An eGangotri-Vaidika Bharara Initiative

ਜਤੀਮ੍ਰਿਦ੍ਰਿਗਾਮਧੁਰਤਲਤਾਲਾ॥ਸੁਨਤ
ਹੰਤੁਹਿਅਰਾਗਰਸਾਲਾ॥ਪ੍ਰਿਯਪੇਖਤੁ
ਪ੍ਰਿਯਪੰਕਜਬਦਨੀ॥ਤਵਸਾਹਿਚਰੀ
ਕੁਦਕਲਰਦਨੀ॥ਸਲਿਲਕਲੋਲ
ਲੋਲਰੰਗਰਾਚੀ॥ਬਿਗਲਿਤਬਸਨਮ
ਹਾਂਛਬਿਮਾਚੀ॥ਜਘਨਸਘਨਰਸਨ
ਦ੍ਰਿੜ੍ਹਬਾਂਧੀ॥ਕਰਤਿਨਸਬਦੋਮਨਜ
ਨੁਸਾਂਧੀ॥ਅਲਕਨਿਜਲਕਨ੍ਹਲਕ
ਨਿਨਸਾਰੀ॥ਗੋਲਕਪੋਲਨਿਰੋਲਨਿਪਜ
ਰੀ॥ਬਾਹਿਬੇਗਬਿਚਲਿਤਬਰਬੇਨੀ
ਨਿਦਰਿਨੀਲਨਾਗਨਿਛਬਿਦੇਨੀ॥
ਦੋਹਰਾ॥ਇਹਿਬਿਧਿਸਖੀਮੁਖਬਚਨਸੁ

CC-0 Punjab University Chandigarh. An eGangotri-Vaidika Bharara Initiative

ਨਿਸਖਿਨਬਿਹਾਗਨਿਹਾਗਿ।ਬਿਨਤੀਕ
ਰਿਧਿਅਕਰਧਕਰਿਉਤਰੀਜਨਕਕੁਆ
ਰਿ।੧੦।ਚੌਪਈ॥ਜਲਕਲਕੇਲਿਕਰ
ਨਸਭੁਰਾਣੀਆ।ਪ੍ਰਵਿਸੇਸਖਿਸਮਾਜਸੁ
ਖਦਾਣੀ।ਸੋਭਤਿਸਿਅਹਿੰਦਿਏਗਲਿ
ਬਹੀਆਂ।ਰਤਿਰਤਿਰਮਨਾਮਨਹੁਸਹਿ
ਮਹੀਆਂ।ਸਖਿਸਮੂਹਸੋਹਿਤਚਹੁੰਪ
ਸਾ।ਕਰਤਿਬਿਬਿਧਿਬਿਧਿਹਾਸਬਿਲ
ਸਾ।ਤਿਨਮਿਲਿਰਾਮਕਰਤਕਲੋਲੀ
ਲਾ।ਜੋਰਾਜਰਾਜਰਾਣੀਗੁਨਅਲਿ
ਏਦ੍ਰਨੀਲਮਨਿਸੁੰਦਰਸਜਾਮਾ।ਕਦ
ਲਿਨਲਿਨਲੋਇਨਅਭਿਰਾਮਾ।ਸਿਰ

CC-0 Punjab University Chandigarh. An eGangotri-Vaidika Bharara Initiative

ਤਿੰਸਲਿਲਸਕਲਿਆਲਿਅਲਿਕੈਂਰ
ਰਿਕਲਿਕੇਲਿ ਕਾਅ ਨੀ੍ਕਿਲਿਕੈਂਕੇਊ
ਨਿਜਕਗਨਿਕਨਿਕਕ ਲਬਰਨੀ ਗਹਿ
ਰਕਤਿਹਗਿਹਿੰਕਗਹਿੰਜਿਅਕਰਨੀ
ਕੇਊਕ ਰਕੇ ਚਨਪਿਚਕਾਂਗੀ।ਸਿੰਰਤ ਕਰਿ
ਸਲਿਲਔਦਅਤਵ੍ਹਾਂਗੀ।ਤਿਨਿਸੈਗਿ
ਗਅਤਗਅਗਸਰੰਗਾ।ਜਿਅਸੁਰਪ
ਤਿਸੁਰਿਗਨਾਸਿਗਾ।ਬ੍ਰਹਬਿਧਿਕਾਗਿਬਿ
ਹਾਰਰਘੁਨਿਦਨਾ।ਪ੍ਰਿਅਜਨਪ੍ਰੇਅਬਿ
ਬਸਜ ਗਬਿਦਨਾ।ਠਾਢੇਨਿਕਸਿਬਿ
ਕਾਸਿਸਰਿਤੀਰਗਾ।ਸਅਅਕਅਆਭਿ
ਗਅਸਰੀਰਾ।ਪ੍ਰਨਿਨਿਕਸੀਬਿਦੇਹਿ

CC-0 Punjab University Chandigarh. An eGangotri-Vaidika Bharara Initiative

ਬਰਬਾਲਾ।ਜਾਥ।ਜਲਪਤੈਂਰਮਾਰਸ
ਸਾ।੧੧ ਛੰਦ।ਜਿਮਿਰਮਾਰਿਮਜੋਗੇ
ਦਤੈਂਨਿਕਸੀਲਸੀਹਰਿਉਰਬਸੀਆਰ
ਪੂਲਾਲਲਖਿਲੈਂਜਿਤਦ੍ਰਿਗਿਚਾਲਿਓ
ਦਅਚਲਕਰਿਹਜੀ।ਅੰਬਰਸਜਲ
ਅਲਕੈਂਉਰਿਰੋਜਾਨਿਸ੍ਵਤਸੁਭ੍ਰਸੇਵਕ
ਕਨੀ।ਸਬਅੰਗਅੰਗਅਨਿਗਾਬਿੰਦ
ਬਰਿਗਨਾਸੁਖਮਾਸਨੀ।੧੨ ਦੋਹਰਾ
ਸੋਛਬਿਲਾਖਬਿਕਸੇਹਸੇਰਸੇਰਸਿ
ਕਰਪ੍ਰਨਿੰਦਾ।ਗਹਿਪਿਯਪੰਕਜਪਗ
ਪੁਨਿਲਈਐਂਚਸੁਖਕੰਦਾ।੧੩ ਜਾਇ
ਜਵਨਿਕਾਓਟਿਪੁਨਿਸਾਜਿਸਿੰਗਾਰਨਵੀ

CC-0 Punjab University Chandigarh. An eGangotri-Vaidika Bharara Initiative

ਨਾ ਸਖਿਨ ਸਹਿਤ ਦੰਪਤਿ ਬਹੁਰ ਦ੍ਵਿਜਿ
ਨਿ ਦਾਨ ਬਹੁ ਦੀਨ ॥੧੪॥ ਸੋਰਠਾ ॥ ਪੁਨਿ
ਸਿਅ ਸਹਿਤ ਸੁਜਾਨ ਗਮਨੇ ਸਦਨ ਸੁ
ਜਾਨ ਚੜ੍ਹਿ ॥ ਪਰਿਜਨ ਪੁਰਜਨ ਪ੍ਰਾਨ
ਸੁਰਜਨ ਗਨ ਦੁਰਜਨ ਦਮਨ ॥੧੫॥
ਇਤਿ ਸ੍ਰੀ ਰਾਮ ਰੱਸ ਜੇ ਰਤਨ ਹਰਿ ਬਿ
ਰਚਿਤੇ ਗੀਖਮ ਬਰਨਨੋ ਖਸੁਸਪ
ਤਿਤਮੋ ਧਜਾਅ: ੧੬ ॥ ਇਤਿ ਉਤ੍ਰਾਰ
ਅਠਾਈਸਮੋ ਧਜਾਯ: ੨੮ ॥ ਸ੍ਰੁਤ ਉਵਿ
ਚਾ ॥ ਸੋਰਠਾ ॥ ਇਹਿ ਬਿਧਿ ਸ੍ਰੀ ਰਘੁਨਿ
ਦ ਅਵਧ ਚਿਦ ਆਨੰਦ ਨਿਧਿ ॥ ਕਰਤ
ਬਿਹਾਰ ਅਮੰਦ ਧ੍ਰਿਜਨ ਵ੍ਰਿੰਦਨਿ ਕੰਦ

ਜਿਤਾ।੧।ਚੌਪਈ। ਜਿਤਨ ਵਿਰਾਗਿ
ਤਕਰਤ ਰਘੁਨਾਥਾ। ਕੋਕਵਿਕਹਿਸਿ
ਰਾਇਗੁਨਗਾਥਾ। ਜਨਨਿਜਨਕਪੁਰਿ
ਜਨਪ੍ਰਿਅਭ੍ਰਾਤਾ। ਸਖਾਸਖੀਸੇਵਕਸੁ
ਖਦਾਤਾ। ਅਵਧਪਨਗਗਜਿਤਅਗਾਧ
ਸੋਦਾ। ਜਿਰਖਰਾ। ਕ੍ਰਿਤਾਬਿਮਲਾਖਿ
ਜੋਦਾ। ਪ੍ਰਿਅਪੁਰੀਰਾਘਵਰਜਧਾਨੀ
।ਬੇਦਪੁਰਨਪ੍ਰਧਾਨਬਖਾਨੀ। ਸੱਤਜਾ
ਬਿਮਲਾਨਾਮਸੁਹਾਈ। ਪੁਨਿਜਾਪੁਨਿ
ਆਦਜਾਕਹਿਗਾਈ। ਸਤੁਜਨਾਮਸਾ
ਕੇਤਅਜੋਧਜਾ ਭੂਬੈਕੁੰਠਬੇਦਬਰੋਬੇ
ਧਜਾ। ਇਨਤੇਂਆਂਦਿਆਮਿਤਅਭਿਧ

CC-0 Punjab University Chandigarh. An eGangotri-Vaidika Bharara Initiative

ਣਾਕਗਹਿੰਜਾਸੁਇਤਹਾਸਪੁਰਣਾ
ਬਿਬਿਧਬਿਨੋਦੋਸੋਂਦਰੁਗਨਰਾਸੀ॥
ਅਹਿਮਜਾਸੁਤ੍ਰਿਲੋਕਪ੍ਰਕਾਸੀ॥ਨਨ
ਮਨਿਮੰਡਪਗਨਮੰਡੀ॥ਅਨੂਪਪ੍ਰਭੂਕ
ਰਿਪ੍ਰਭਾਪਛਿਡੀ॥ਸੋਦਰਸਦਨਸਮੂਹ
ਬਿਰਜੀ॥ਸੁਰਪਤਿਪੁਰੀਂਜਿਹਿੰਲਜੀ
ਕਿਚਨਕਲਿਤਕੋਟਕਮਨੀਆਦੀ
ਹਦੂਰਗਿਰਾਜਤਿਰਮਨੀਆ॥ਸਾਰ
ਕੂਟਪਰਿਖਾਕਰਿਬੇਖਾ॥ਉਪਬਨਥਿ
ਪਨਿਥਨੇਬਹੁਬੇਖਾ॥ਸੁਵਰਨਸਦਨ
ਕਹੂੰਛਬਿਛਾਏ॥ਕਹੂੰਰਜਤਕਹੂੰਤਾਂਬੇ
ਬਨਾਏ॥ਅਨਿਤੇਗਨੀਮਨਿਛੇਗਨਿਵਾਰੇ

ਨਿਰਖ

CC-0 Punjab University Chandigarh. An eGangotri-Vaidika Bharara Initiative

ਏਵਿੱਸ੍ਵਕਰਮਸੁਰਗਸਿਲਪਿਸਵਾਰੇ ੨।
ਦੋਹਰਾ। ਸਦਨਸਦਨਸੋਭਾਸਨੇਬ
ਨੇਘਨੇਅਸਮਾਨ। ਗੀਰਵਾਨਸੁਬਿ
ਮਾਨਗਨਦੂਰੇਦੋਰਿਅਸਮਾਨਾ। ੩ ਛੰ
ਦ। ਕਲਧੂਤਿਅਟਾਕਹੂੰਰਾਜਿਤਹੈਕ
ਹੂੰਰਾਜਤਿਬੇਸਾਬਿਰਾਜਤਿਹੈਂ। ਕਹੂੰਹਾ
ਟਕਫਟਿਕਨੀਲਮਨੀ। ਰਾਚਮਾਨਿਕ
ਬਾਨਿਕਬੇਸਬਨੀ। ਝੂਲੈਂਮੁਕਤਾਨ
ਬਿਤਾਨਤਨੇ। ਪ੍ਰਤਿਰੋਹਅਬੇਹਸਨੇਹ
ਸਨੇ। ਬਿਮਨਾਮਹਿਮਾਕਵਿਕੈਨਕੋ
। ਸਿਵਰੀਸ੍ਰਿੰਤ੍ਰਬਿਲੋਕਥਕਿਚਿੱਤ੍ਰਰਹੇ। ਜਾਂ
ਹਿਦਰਸੀਸਰਜੂਸਰਨੀ। ਨਿਰਾਮਾਰ॥

CC-0 Punjab University Chandigarh. An eGangotri-Vaidika Bharara Initiative

ਸਥ੍ਰਮਣ੍ਡਵਾਬਰਨੀ।ਕਥਹੂਜਨਸੇਸ
ਹਿੰਨਾਇਗਏ।ਸਬਪਾਤਕਪੁੰਜਿਬਹਾਇ
ਗਏ।ਤਿਹਿੰਤੀਰਢਬੀਰਘ੍ਰਬੀਰਘ੍ਰਗੀ
ਰਦਿਵਦੇਵਿਪ੍ਰਗੀਜਿਹਿਦੇਖਿਦੁਰਗੀ।
ਰਹਅਸਾਲਅਨੇਕਬਿਸਾਲਜਹਾਂਬ
ਹੁਸਿਧੁਰਸਜੀਦਲਾਲਤਹਾਂਰਨ
ਧੀਰਜਹਾਂਬਨਬੀਰਘਨੇ।ਬਹੁਭਾਂਤਿ
ਬਿਭਾਂਤਿਨਜਾਤਗਨੇ।ਜਿਹਿੰਸੇਵਤ
ਦੇਸਬਿਦੇਸਨਕੋ।ਬਰਬੇਸਨਰੇਸਨ
ਰੇਸਨਕੋ।ਛਬਸਾਰਬਜਾਰਬਿਹਾਰ
ਬਲੀ।ਸੁਭਰੀਪਸੁਰੀ।ਪਿਤਰੈਲਗ
ਲੀ।ਬਹੁਧਾਮਬਨੇਅਭਿਰਾਂਮਜਹਾਂ

CC-0 Punjab University Chandigarh. An eGangotri-Vaidika Bharara Initiative

ਭੂਤਿ ।ਪਰਪੂਰਤ ਅਭੂਤ ਮਹਾਂ ।ਜਹਿਂ ਸੁੰਦਰ
ਮੰਦਰ ਦੇਵਨ ਕੇ ।ਬਹੁ ਬੇਸ ਬਨੇ ਬਰ ਦੇ
ਵਨ ਕੇ ।ਜਹਿਂ ਹੋਤਿ ਸਦਾ ।ਚਰ ਬੇਦ ਧੁ
ਨੀ ।ਨਿਤ ਗਾਵਤਿ ਮੰਗਲ ਗਾਨ ਗੁਨੀ
ਰਵ ਬੇਨੁ ਮ੍ਰਿਦੰਗ ਉਪੰਗਨ ਕੇ ।ਸੁਰ ਜੰ
ਦਿ ਬਨੇ ਬਹੁ ਰੰਗਨਿ ਕੇ ।ਅਤਿ ਉਤ ਸਵ
ਠੌਰ ਹਿ ਠੌਰ ਜਹਾਂ ।ਨਿਤ ਹੋਤ ਅਨੰਦ
ਅਮੰਦ ਮਹਾਂ ।ਦੋਹਰਾ ।ਰਘੁਪਤਿ
ਪੁਰਿ ਮਹਿਮਾ ਅਮਹਾਂ ਕਹਿ ਕੌਨ ਪੈ ਜਾਇ
।ਨਿਜ ਮਤਿ ਪਾਵਨ ਕਰਨ ਹਿਤ ਕਛੁਕ
ਕਹੌ ਕਵਿਰਾਇ ।ਪਛੰਦਾ ।ਚਹੂੰ ਓਰ
ਜਹਾਂ ਬਨ ਬਾਗ ਬਨੇ ।ਘਨ ਸੰਕੁਲ ਬੈ

CC-0 Punjab University Chandigarh. An eGangotri-Vaidika Bharara Initiative

ਲਾਬਿਤਾਨਤਨੋ ।ਬਨੁਭਾਂਤਿਲਸੈਦ੍ਰੁਮ
ਜਾਲਜਗਾਂ ।ਨਵ੍ਰਤਾਲਤਮਾਲਰਸਾ
ਲਮਹਾਂ ।ਬਹੁਸਾਲਬਿਸਾਲਬਿਰਸ
ਰਹੋ ।ਘਨਸਾਮਲਸ੍ਰੀਫਲਗਾਜਿਰ
ਹੋ ।ਰਸਓਕਿਅਸੋਕਲਰੋਲਹਿਕੈ ।
ਨਵਮਾਲਤਮਾਲਾਮਹਾਂਮਹਿਕੋ ।ਅਹਿ
ਚੰਪਕਚੰਪਕਚਾਰਚਮੀ ।ਕਲਿਕੇਤਕਿ
ਬਿੰਦਮਾਲਿਦਮਜੀ ।ਕਹੂੰਪਾਟਲਪੂੰ
ਗਧ੍ਰਹੂੰਲਬਲੀ ।ਕਨਿਕਾਰਨਕੀਅ
ਵਲੀਸੁਭਲੀ ।ਸੁਮਨਾਦਿਸਨੇਬਕੁ
ਲਾਦਿਘਨੋ ।ਕਦਲੀਬਨਥੇਸਾਬਿਸਾ
ਲਬਨੋ ।ਛੁਬਿਕੋਬ੍ਰਨੈਬਨਬ੍ਰਿੰਦਨਕੀ ।

CC-0 Punjab University Chandigarh. An eGangotri-Vaidika Bharara Initiative

ਗਾਤਿਆਦਿਮੁਨਿੰਦਕਵਿੰਦਕੀ ॥ ਜਹਿ
ਨਾਗਰਸਾਗਰਸੀਲਗੁਨੀ ॥ ਰਮਨੀਕ
ਮਨੀਮਨੋਰਾਇਮੁਨੀ ॥ ਸਬਦਿਪਤਿਸਿ
ਪਤਿਰੂਪਸਨੋ ॥ ਗਤਿਕਾਮਸੋਨੇਕਬਹੁਥਾ
ਮਥਨੋ ॥ ਥਿਰਨਾਸ੍ਰਮਸਰਬਅਖਰਬ
ਖਰੋ ॥ ਨਿਤਨਰਮਸੁਧਰਮਜਰਾਵਜ
ਰੋ ॥ ਨਿਵਸੈਂਕਵਿਬ੍ਰਿੰਦਅਨਿੰਦਜਹਾਂ ॥
ਸਰਬੱਗਅਜਸੱਗਅਗੁੱਨਗਜਾਮਹਾਂ
ਜਾਂਹਥਾਨਵਬ੍ਰਿਧਿਬ੍ਰਿੱਧਸਪਤਿਸੋ ॥ ਥਿਰ
ਹੈਂਬਹੁਮਾਨ੍ਯਅਹੱਸੁਪਤਿਸੋ ॥ ਅਵਧੇਸ
ਪੁਰੀਇਹਭਾਂਤਿਬਨੀ ॥ ਸੁਰਬੀਦਿਤਬੇਦ
ਪੁਰਨਭਨੀ ॥ ਤਿਹਿੰਮੱਧਜਾਮਹਾਂਮਨਿਸੋਂ

CC-0 Punjab University Chandigarh. An eGangotri-Vaidika Bharara Initiative

ਡ੍ਰਿਪਮੋਂ।ਸਿਆਸੀਸੁਤਿਰਾਮਰਮੇਸਰਮੈਂ
।ਨਵ੍ਰਤਨਸਿੰਘਾਸਨਅੰਬਜਲਸੈਂ।ਕਰ
ਧ੍ਰੇਮਪਰਸਪਰਹੇਰਿਹਸੈਂ। ਦੋਹਰਾ।
।ਅਤਿਹਿਪੁਰਿਪੂਰਤਿਪਰਮਭੂਤਿ।ਗਾਥਿਭੂਤਿ
ਅਭੂਤਾ।ਰਾਜਤਰਘੁਨੰਦਨਤਹਾਂਜੋਤਿ
ਜਪੁਰਪੁਰਹੂਤਾ। ੭ ਚੌਪਈ। ਸਜਲ
ਸਘਨਘਨਸੁੰਦਰਸਜਾਮਾ।ਅਜਿਕਰਿਜ
ਅੰਬਕਆਤ੍ਰਿਰਾਮਾ।ਬਿਬਿਧਬਸਨਭੂਖ
ਨਮਨਿਮਾਲਾ।ਅੰਗਿਅੰਗਿਰਾਜਤਰਸਜ
ਲਾ।ਸੁਰਤਿਮਧੁਰਮਦਨਮਨਮੋਹਨ।ਸ
ਲਜਜਾਲਿਜੋਜਨਜਿਪਜੋਹਨ।ਬਾਮ
ਭੁਗਭੁਮਿਨਿਮਨਭੁਈ।ਰਤਿਸਤਕੋਟਿ

CC-0 Punjab University Chandigarh. An eGangotri-Vaidika Bharara Initiative

ਰੂਪਅਧਿਕਾਈ।ਤ੍ਰਿਗਿਸੇਗਾਥਿਬਿਧਬਚ
ਨਛਤ੍ਰਮਾਈ।ਕਹਤਗਸਤਸੇਤਤਸੁਖਦਾ
ਈ।ਨਖਸਿਖਰਿਅਰੂਪਰਘੁਨੰਦਨਾ।ਸੋ
ਬਿਲਿਮੁਖਛੋਕੇਗਿਹਿਤਚੰਦਨਾ।ਸੁਧਾਸ੍ਰ
ਸ੍ਰਸੁਭ੍ਰਦ੍ਰਸ੍ਰਬਿਲੋਕੀਂ।ਧਿਜਪ੍ਰਧੰਨਜ
ਜਨਕਰਤਅਸੋਕੀ।ਸਖੀਸਖਾਸੇਵਕ
ਦਿਨਰਾਤੀ।ਪਦਸਰੋਜਸੇਵਤਿਸਭਭਾਂ
ਤੀ।ਕਿਕਰਕਲਪਬਿਟੰਪਆਰਾਮਾ।
ਸਦਾਕਰਨਪੂਰਨਮਨਕਾਮਾ।ਜਾਹਿਪ੍ਰ
ਭੁਘਸਾਸਦਾਜੇਪਰਾਗੀ।ਜਨਨੀਜਠਰ
ਬਹੁਰਿਨਹਿਪਰਿਗੀ।ਜਨਕਸੁਤਾਸਿਜੁਤ
ਪ੍ਰਭੁਪਸਾਨਾ।ਪਾਵਨਬੇਦਪੁਰਾਨਬਖਾਨਾ

CC-0 Punjab University Chandigarh. An eGangotri-Vaidika Bharara Initiative

ਾਤਿਹਿੰਬਿਨੁਜਨਪਾਵਨਰਘੁਰਾਈ।ਾਦਿ
ਨਦਿਨਦੁਗੁਨਦੁਰਿਤਦੁਖਦਾਈ। ਦੋ
ਹਰਾ ।ਕੁਮਦਬੰਧੁਬਿਲੋਕੇਮੁਦੀਤ੍ਰਿਹਿਥ
ਨਸੁਧਾਨਿਧਾਨ।ਜੋਜਨਰਤੈਂਤਿਓਜਾਨਕੀ
ਜਾਨਿਜਾਨਕੀਜਾਨ। ਚੌਪਈ ।ਅਸਿ
ਜਿਅਜਾਨਨੁਗਾਲਜਿਅਬੰਦਨ।ਸੋਇ
ਅਕਲਿਮਲਾਨਿਕਗਨਿਕੰਦਨ।ਸਿਵ
ਸੰਪਤਿਆਬਿਨਾਸੀ।ਪ੍ਰਗਮਨਿਦਕੰਦਗੁ
ਨਰਾਸੀ।ਪੁਰਬ੍ਰਹਮਬਰਨਤਿਸ੍ਰੁਤਿਜਾਹਿ
ਸੋਸ੍ਰੀਰਾਮਅਪਰਨਹਿੰਆਹੀ।ਸਬਆ
ਵਤਾਰਰਾਮਅਵਤਾਰੀ।ਸੰਤ੍ਰਭੂਪਸਕ
ਤਬਿਚਾਰੀ।ਕੋਹਇਹਾਂਇਤਾਸਅਨੂਪਾ

ਦੈਪਤਿ

CC-0 Punjab University Chandigarh. An eGangotri-Vaidika Bharara Initiative

ਪਰਮਤੱਤ੍ਵਬੋਧਪਰਕਾਸਭੂਪਾ।ਸ੍ਰੀਸੁਕਦੇ
ਵਜਨਕਸਿਖਦਾ।ਸੁਨਤਿਸੁਪਾਸਮਸਮ
ਨਿਥਧਾਦਾ।ਏਕਸਮੇਮਿਥਿਲਾਪਿਪਰਮ
ਨੀ।ਕੀਨੋਪ੍ਰਸ੍ਨਸੁਕਹਿਸਨਮਾਨੀ।ਰਾਮ
ਤੱਤ੍ਵਮੁਹਿਸ੍ਰੀਸੁਕਸ੍ਵਾਮੀ।ਬਰਨਬੁਝਾਇਓ
ਨੁਗਅਨਗਾਮੀ।ਰਾਮਬ੍ਰਹਮਪਰਬੇਦ
ਬਖਾਨਾ।ਤਾਸੁਤੱਤ੍ਵਤੁਮਮਥਿਨਕੋਜਾਨਾ।ਸੁ
ਨਿਨ੍ਰਿਪਬਿਨੈਬਖਾਨਸੁਤਹਰਖੋ।ਬੋਲੇਬ
ਚਨਅਮਿਯਜਨਬਰਖੋ।ਸੁਨਿਨ੍ਰਿਪਰਾਂਮ
ਰਹੱਸਅਭਿਦਾਨਾ।ਤਾਰਕਬ੍ਰਹਮਸਕਲ
ਸੁਤਿਸਾਰਾ।ਬ੍ਰਹਮਤੱਤ੍ਵਵਿਤਸਭੁਅਸਿਧੀ।
ਜੋਏਸੁਨੈਸੋਸਕਲਅਘਹਾਰੀ।ਸੋਸਕਲਸੁ

CC-0 Punjab University Chandigarh. An eGangotri-Vaidika Bharara Initiative

ਜਿਨੁਪ੍ਰੀਛਿਤਰਾਜਾਹ੍ਵੈਅਸੋਕਗੋਲੋਕ
ਬਿਰਾਜਾ।ਸੁਕਮੁਨਿਬਚਨਸੁਨਤੀਸਬਿ
ਲੋਗਾ।ਬੋਲੇਬਹੁਰਿਸੁਨਹੁਸਰਬੇਸਾ।
੧੦ ਦੋਹਰਾ। ਬ੍ਰਹਮਤੰਤ੍ਰਹਿਵਿਦਸਦਾਸਿਤੁ
ਮਕਿਹਿੰਬਿਧਿਸੁਨਓਸੁਜਾਨਾ।ਪੁਨਕਿ
ਸਕਯੋਪਰੀਛਿਤਹਿੰਰਾਸਅਹਿਮਹਾ
ਨਾ। ੧੧ ਚੌਪਈ। ਪੁਨਿਗੋਲੋਕਓਕਕੇ
ਆਹੀ।ਕਹੋਕ੍ਰਿਪਾਨਿਧਿਮੁਨਿਸੁਹਿਯਾਹੀ
ਸੁਨਿਮੁਨਿਬਿਨੇਬਚਨਨਰਪਤਕਾਬੋ
ਲੇਸੀਸੁਕਸਾਗਰਮਤਿਕੋ।ਸੁਨਿਨ੍ਰਿਪਮੇਂ
ਪੂਰਬਬਹੁਕਾਲਾ।ਨਿਵਸਜੇਬ੍ਰਹਮਲੋਕ
ਸੁਰਸਾਲਾ।ਤੰਹਸਰਬੱਗ।ਜੀਸਵਨਿ

CC-0 Punjab University Chandigarh. An eGangotri-Vaidika Bharara Initiative

ਮਾਨਹਿ।ਹੋਤਬ੍ਰਹਮਸਿਧਾਂਤਜਹਾਂਹੀਂ।ਤ
ਹੰਤਹਰਾਮਸੁਜਾਮਸੁਖਸਾਰਾ।ਸ੍ਰੁਤਿਸਿ
ਧਾਂਤਸੁਨੋਬਹੁਬਾਰਾ।ਸ੍ਵੇਤਦੀਪਪਤਿ
ਪੁਨਿਤੁਗਾਵਨਾ।ਜੋਅਨਰੂੰਪਹਾਮਜਗ
ਜਨਾ।ਤਾਸੁਸਭੁਪਰਮੇਸ੍ਯਸੋਗਾ।ਭਿਜੇ
ਬਿਬਿਧਾਬਿਧਿਬਾਦਅਭੁਗਾ।ਤਾਹਿਅ
ਧਿਨਿਖਿਲਨਿਗਮਾਅਵਸਾਨਾ।ਪਰਮ
ਪੁਰੁਖਸ੍ਰੀਰਾਮਪ੍ਰਮਾਨਾ।ਸੇਵਨੀਯਸ੍ਰ
ਵਨੀਯਸਦਾਹੀ।ਮਾਨਨੀਯਮਨਨੀਯ
ਮਹਾਂਹੀਂ।ਪਰਮਾਨੰਦਕੰਦਗੁਨਰਾਸੀ।
ਧੇਯਜੋਗਿਯਸਿਯਬਰਅਬਿਨਾਸੀ।ਏਵੰ
ਹਿੰਬਿਧਿਬਿਧਿਬਾਰਹਿਬਾਰਨਰੇਸਾ।ਪੁਰੁਖਪੁ

CC-0 Punjab University Chandigarh. An eGangotri-Vaidika Bharara Initiative

ਰਨਸੁਨੋਐਅਵਧੇਸਾ।ਪੁਨਿਨਾਰਇਨਭੂ
ਧਅਨਿਤਾ।ਸੇਸਸਹਸਾਸਿਰਸ੍ਰੀਭਗਵਦਿ
ਤ੍ਰਾ।ਤਾਸੁਸਦਾਸਿਅਪਿਬਾਰਬਾਰਾ।ਸ੍ਰੁ
ਤਿਸਰਥੰਸ੍ਰਰਾਮਾਨਿਰਧਾਰਾ।ਧਰਤੋਰ
ਤੰਤ੍ਰਆਪਰਰਧੁਬਰਤੇ।ਸੁਨੋਜਨਭ
ਧਿਬਿਰੇਚਹਰਿਹਰਤੋ।੧੨ ਦੋਹਰਾ
।ਇਹਿਬਿਧਿਸਬਸੁਤਿਸਾਰਸ੍ਰੀਸੀਤ
ਪਤਿਜਿਐਜੋਇ।ਤਾਸੁਚਰਿਤਸੇਕੋ
ਸੁਮੈਸਬਸੁਭਸਾਸਤ੍ਰਬਿਲੋਇ।੧੩
ਚੌਪਈ।ਸੋਮਹੀਪਾਮਸੀਵਨਧਾਨਾ
।ਸੁਮਿਰੈਪਢੈਕੌਂਨਿਤਗਾਨਾ।ਇਹਿਰ
ਸਲੰਗਨਮਗਨਦਿਨਰਾਤੀ।ਗਹਿਤ

CC-0 Punjab University Chandigarh. An eGangotri-Vaidika Bharara Initiative

ਮਣਿਧਾਮਅਤਿਮਦਮਾਤੀ।ਕਬਹੂਕ
ਨਿਜਇੰਛ੍ਹਗੋਲੋਕਾ।ਗਏਮਣਿਧਾਮਮੈਂਅ
ਮਲਐਸੇਕਾ।ਜਹਾਂਕਾਮੁਪੂਕਧੇਨੁਸਮੂ
ਹਾ।ਕਲਪਬਿਟਪਿਸਬਤਰਵਰਜੂਹਾ
ਜਿਹਂਸ੍ਰੀਕ੍ਰਿਸਨਵਿਪਿਨਾਬ੍ਰਿਦਾਬਨਾ।
ਰਤਨਖਚਿੰਤ੍ਰਗੋੜ੍ਰਗੋਵਰਧਨਾ।ਪੁਨਿ
ਜਹਂਜਮੁਨਾਸਰਤਿਅਨੂਪਾ।ਲੋਲਕ
ਲੋਲਕਲਿਤਕਲਨੂਪਾ।ਤਾਸੁਤੀਰਤ
ਰੇਤੇਅਸੁਹਾਵਨਾ।ਕਲਕਦੇਖਕਨਨ
ਮਨਭਾਵਨਾ।ਜਹਂਬ੍ਰਜਰਾਜਰਸਰਸ
ਰਾਤੀ।ਬ੍ਰਜਬਨਤਾਬਿਹਰੈਂਮਦਮਾਤੀ।
ਜਹਾਂਕਿਸੋਰਬੇਸਬਰਭਾਗੀ।ਨਿਤ

CC-0 Punjab University Chandigarh. An eGangotri-Vaidika Bharara Initiative

ਕੀਨ੍ਹਤਿ ਬ੍ਰਜਬੀਥੀਬਿਹਾਰੀ।ਜੋਮਧੁਰ
ਜਰੂਪਰਸਸਾਗਰ।ਮੁਰਲੀਮਧੁਰਨ
ਦਨਵਨਾਗਰ।ਤਾਸੁ ਨ ਲਲਿਤਲੀ
ਲਾਅਧਿਦੇਵੀ।ਸ੍ਰੀਬ੍ਰਿਖਭਾਨੁਸੁਤਾ
ਸੁਰਸੇਵੀ।ਰਾਧਾਨਾਮਸੁੰਦਰੀਸਜਾਮਾ
ਰਤਿਸਤਿਕੋਟਿਰੂਪਰਸਧਾਮਾ।੧੪।
ਦੋਹਰਾ।ਜਹਾਂਲਲਤਲੀਲਾਸੁਧਾ
ਸਿੰਧੁਮਗਨਹਰਿਦਾਸ।ਬ੍ਰਹਮਸੁਖ
ਤਿਸੀਕਰਿਸਰਿਸਰਗਨੇਰਸਕਰਾਸ
ਰਸਰਾਜਾ।੧ ਚੌਪਈ।ਸੁਨਿਜ
ਹਿੰਨੰਦਨਾਂਮਬ੍ਰਿਜਰਾਜਾ।ਤਾਸੁਘੋ
ਘਰਸਪੋਖਬਿਰਾਜਾ।ਦਿਨਦਿਨਦਿ

CC-0 Punjab University Chandigarh. An eGangotri-Vaidika Bharara Initiative

ਪਤਿਦਿਵਾਕਰਿਜੋਤੀ।ਅਗਿਲਮਲ
ਮੰਕ੍ਰਿਤਅਨਸੋਤੀ।ਜਹੰਰਾਨੀਜਸੁਧਾਸ
ਰਾਜਾਨੀ।ਬ੍ਰਜਬਤਸਲਬਤਜਨਚਰ
ਸਖਾਨੀ।ਜਹੰਾਂਗੋਪਗਨਗੁਨਗਨਰਾ
ਸੀ।ਭੂਰਭੁਾਗਭੁਜਾਨਿਬ੍ਰਜਬਾਸੀ।ਧਿ
ਰਤਿਧਨੁਬਿਧਿਬੇਖਬਨਾਏ।ਜਿਨ
ਤਿੰਨਿਰਖਰਿਤਰਜਲਜਾਏ।ਪ੍ਰਕ੍ਰਿਤਿ
ਪਾਰਪਰਮਾਨੰਦਰੂਪਾ।ਜੋਬਲਅਵ
ਭੂਤਅਮਲਅਨੂਪਾ।ਕਾਲਜਾਲਜੀ
ਜਾਲਬਿਹੀਨਾ।ਸਦਾਅਹੋਪਹੋਪਸ
ਗੁਨਹੀਨਾ।ਜਹੰਾਂਅਲੌਕਿਕਸਕਲ
ਸਮਾਜਾ।ਰਵਿਚੰਦ੍ਰਾਦਿਭੂਰਿਗੁਨਭ੍ਰਾ

CC-0 Punjab University Chandigarh. An eGangotri-Vaidika Bharara Initiative

ਜਾ ਕੁਮਲਾਕਰ ਕੁਮਦਿਨਿਕੰਲਾਗਾ।
।ਸਕਲਆਮਾਇਕਬਸੰਤੁਬਿਥਾਰਾ।
ਰਿਤੁਸ੍ਰਨਿੱਤਅਨਿੱਤਅਸੁਖਕੇਲੀ।ਨਿ
ਤਅਨੂਪਨਵਨਵਲਨਵੇਲੀ।ਅਗਲ
ਨਿਤਅਆਅਗਲਜੀਨਾ।ਗਿਧਰਸਾ
ਦਿਕਨਿੱਤਅਨਵੀਨਾ।ਤੁੰਗਨਿਪਕਲ
ਕਾਲਿੰਦ੍ਰੀਕੂਲੇ।ਬੰਸੀਬਟਤਟੁਵਵਨ
ਫੂਲੇ। ੧੬ ਦੋਹਰਾ ।ਸ੍ਰੀਹਰਸਜਾਮਨਿ
ਕਾਮਛਬਿਧਾਮਕਾਮਅਭਿਰਾਮਾ।ਬਿ
ਬਿਧਿਗੋਪਿਕਾਬ੍ਰਿੰਦਮਧਿਬ੍ਰਿੰਦਾਬਿਪਨ
ਲਲਾਮਾ। ੧੭ ਚੌਪਈ ।ਕਰਤਿਕੇਲ
ਬਹੁਬਿਧਿਬਨਮਾਲੀ।ਚੰਦ੍ਰਕਿਰਨ

CC-0 Punjab University Chandigarh. An eGangotri-Vaidika Bharara Initiative

ਰਿਜਿਤਬਿਧਿਨਾਲੀ ।ਜਾਹਿਬਿਰੋਧਿ
ਆਦਿਕਬਹੁਦੇਵਾ ।ਅਨਕਜਨਮਕ
ਰਿਕਰਿਨਰਿਸੇਵਾ ।ਲਹਿਰੋਪਿਕਾਭੁ
ਵਬਨਭੁਾਗੀ ।ਰਮੈਂਬ੍ਰਜੇਸਰਮਨਰਸ
ਰਾਗੀ ।ਪੁਨਿਸ੍ਰੁਤਿਰਾਨਰਿਖਿਰਾਨਸ
ਬਤਜਕੈਂ ।ਰੋਪੀਭੁਵਭੁਾਵਨਭੁਜਿਕੈਂ
।ਬਿਹਰੈਂਜਹਾਂਬ੍ਰਜਨਾਇਕਸੰਗਾ ।ਰਿਰੇ
ਲਲਿਤਲੀਲਾਰਸਰੰਗਾ ।ਕਹਿਕਲ
ਗਾਨਿਬਿਬਿਧਿਪਰਸਬ੍ਰਜਨਾ ।ਕਰੈਂਪ੍ਰ
ਆਪਤਿਅਮਨਰਿਜਨਾ ।ਤਿਹਿਸਮਾ
ਜਮਧਿਮੈਂਮਹਿਪਾਲਾ ।ਨਿਰਖੇਪਾਂ
ਡਵੇਪਰਸਜਾਲਾ ।ਨਾਮਪਰੀਛਿਤਜਿ

CC-0 Punjab University Chandigarh. An eGangotri-Vaidika Bharara Initiative

ਨਿਜ ਰਾਜਾਨਾ ॥ ਜਿਹਿ ਪ੍ਰਤਿ ਸੋ ਭਾਗਵ
ਤ ਬਖਾਨਾ ॥ ਸ੍ਰੀ ਭਾਗਵਤ ਸ੍ਰਵਨ ਕਰਿ
ਰਾਜਾ ॥ ਜੋ ਗੋਲੋਕ ਬਿਲੋਕ ਬਿਰਾਜਾ ॥
ਸੋ ਮੁਹਿ ਦੇਖਿ ਦੌਰਿ ਦ੍ਰੁਤ ਆਵਾ ॥ ਜਾਨਿ
ਸੁ ਭ੍ਰਾਤਾ ਅਪਦਾ ਸਿਰ ਨਾਵਾ ॥ ਬੋਲ੍ਯੋ
ਬਹੁ ਬਿਧਿ ਬਿਨੈ ਸੁ ਤਿਹ ਬਾਨੀ ॥ ਭਗਵਨ
ਸੁਨਿ ਤਵ ਬਦਨ ਕਹਾਨੀ ॥ ਸੋ ਪਾਯੋ ਪਾ
ਵਨ ਗੋਲੋਕਾ ॥ ਨਿੱਤ ਅਬਿਲਾਸ ਸਅਵ
ਸਾ ਅਸੋਕਾ ॥ ੧੮ ਦੋਹਰਾ ॥ ਕਰਿ ਕਰੁਨਾ
ਕਰਿ ਨਾਰਨਦ ਕਹ੍ਯੋ ਕ੍ਰਿ ਤਾਰਖੋ ਸੋਹਿ ॥
ਅਹੈ ਏਕ ਸਿ ਦੇਹ ਮੁਹਿ ਹਰਦੁ ਸੁਨਿ ਜਸ
ਨਜੋਹਿ ॥ ੧੯ ਚੌਪਈ ॥ ਕਬਹੂੰ ਇਹਾਂ

CC-0 Punjab University Chandigarh. An eGangotri-Vaidika Bharara Initiative

ਅਵਰਜੁਇਕਦੇਖਾ ।ਸੁਨਭੂਸ੍ਵਾਮਿ
ਸੋਕੌਹੋਅਸੇਖਾ ।ਨਾਚਤਹੁਤੇਕਥਹੂ
ਬਨਵਾਰੀ ।ਸ੍ਰੀਬ੍ਰਿੰਦਾਬਨਬਿਪਨਮ
ਝਾਰੀ ।ਪੁਰਖਇਕਆਯੌਤਿਹਿਠਾਮਾ।
।ਇੰਦ੍ਰਨੀਲਮਨਿਸੁੰਦਰਸਜਾਮਾ ।ਕ੍ਰਿ
ਸਨਸਮਾਨਰੂਪਗੁਨਭ੍ਰਾਜਾ ।ਵੈਵਪ੍ਰਬ
ਰਨਬਿਸੇਸਬਿਰਾਜਾ ।ਧਨੁਖਨਿਖੰਗ
ਬਾਨਬਰਧਾਰੀ ।ਵਾਮਭਾਗਭ੍ਰਾਜਤਿ
ਨਾਵਨਾਰੀ ।ਤ੍ਰਿਹਿੰਬਿਲੋਕਬ੍ਰੰਜਨਥ
ਕਨੀਦਨਾ ।ਸ੍ਰੀਰਾਮਾਯਨੋਸਜਗਬਿਦ
ਨਾਇਮਕਹਿਕਢੋਸਪ੍ਰੇਮਪ੍ਰਨਮਾ
।ਸ੍ਰੀਰਾਧਿਕਾਸਹਿਤਸੁਖਧਾਮਾ ।ਕਰਿ

CC-0 Punjab University Chandigarh. An eGangotri-Vaidika Bharara Initiative

ਪ੍ਰਨਾਮਪ੍ਰਵਿਸੇਤਿਨਿਮਾਹੀ॥ਭੂਤੇਚਰਕਿ
ਤੁਲਾਖਲੋਕਮਾਹਾਂਹੀ॥ਪੁਨਸੋਪੁਰੁਖ
ਪਹਿਰਬਨਮਾਲਾ॥ਧਰਅਧਰਨਿ
ਮੁਰਲੀਰਸਜਾਲਾ॥ਰਸਦਰਾਸਮੈਂ
ਰੁਲਾਮਧਿਸੋਹਾ॥ਗਾਇਰੋਧਿਕਾਰਾ
ਨਮਨਮੋਹਾ॥ਸਬਸੁਰਭਕਿਤਭਰਿਤ
ਪਹਿਚਾਨੀ॥ਤ੍ਰਾਖਿਸੋਹਿਮੋਰਿਹੁਮਨ
ਮਾਹੀਂ॥ਜਹਿਮੁਹਿਕਦਹੂਨਿਪਾਕਰਿ
ਸ੍ਵਾਮੀ॥ਤੁਮਜੋਗੀਸਈਸਸਬਕਾਮੀ
੨੦ ਛਿਦਾ॥ਸਰਬੰਗਮਤੁਮਪ੍ਰਭੁਕੌ
ਕੌਵਹਿਪੁਰੁਖਸੁੰਦਰਸਾਂਵਰੋ॥ਕਿਹਿੰ
ਕਾਜਸੀਬ੍ਰਜਰਾਜਪ੍ਰਵਿਸੋਤਾਸੁਆਂ

CC-0 Punjab University Chandigarh. An eGangotri-Vaidika Bharara Initiative

ਗਉਤੁ ਵ੍ਰਿਗੋ ਜਾਹਿ ਹਰਹੁ ਮਾਮ ਸੰਦੇਹ
ਸ੍ਰੀ ਸੁਕ ਸ੍ਵਾਮਿ ਸਿੱਤ ਜੋਰ ਮਨੋ ਕਰੁਨਾ
ਨਿਧਨ ਸੁਜਾਨ ਤੁਮ ਬਿਨ ਅਨਾਮ ਨਸ
ਕੋ ਭਨੈ ॥੨੧॥ ਸੋਰਠਾ ॥ ਬਿਸਨਰਤ ਬਖੈ
ਨ ਸੁਨਿ ਉੱਤ੍ਰ ਦੀਨੋ ਜੁ ਮੋਂ ਸੋ ਸਬ ਸੁਨ
ਸੁਖ ਦੈਨੀ ਮਾ ਬਿਲਾਨ ਪਕ ਨਰਪਤੋ ॥
੨੨ ॥ ਇਤਿ ਸ੍ਰੀ ਗਾਮ ਰਹੱਸ ਜੇ ਰਤਨਹ
ਗਿ ਬਿਰਚਿਤੇ ਸ੍ਰੀ ਸੁਕ ਜਨਕ ਸੰਬਾਦੇ
ਸਪਤ ਸਪਤਿਤਮੋ ਧਯਾਅ: ੭੭ ॥
॥ ਇਤਿ ਉਤ੍ਰਾਰਧ ਉਨਤੀਸ ਮੋ ਧਯਾਅ:
੨੯ ॥ ਦੋਹਰਾ ॥ ਸੁਨ ਨ੍ਰਿਪ ਰੀਛਿਤ ਪ੍ਰੇਮ
ਨਿਧਿ ਪਰਤ ਮਤੰ ਤ੍ਰਰ ਹੱਸ ਜਾ ਹਰਨਸ

CC-0 Punjab University Chandigarh. An eGangotri-Vaidika Bharara Initiative

ਕਲਸਿਦੇਹਗਾਨਕਰਨਸੁਜਨਮਨ
ਭੰਜਨਾ ॥੧॥ ਚੌਪਈ ॥ ਪੂਛਿਓਮੋਹਿਪੁਤ੍ਰ
ਖਤ੍ਰੰਜੋਈ ॥ ਜਾਹਿਸੁਪੁਰਖਪੁਰਖੋਤਮ
ਸੋਈ ॥ ਪਰਮਬ੍ਰਹਮਪੂਰਨਪਰਧਾਮਾ ॥
ਸੋਸ੍ਰੀਰਾਮਨਾਮਅਭਿਰਾਮਾ ॥ ਬਰਨੇ
ਤਾਸੁਪਰਮਪ੍ਰਭੁਤਾਈ ॥ ਬਸੁਮਤੀਸ
ਸੇਸੁਨਮਨਲਾਈ ॥ ਕਬਹੂੰਕਾਚਿੰਤ੍ਰਕੂ
ਟਨਿਜਧਾਮਾ ॥ ਭ੍ਰਮਤਿਬਨਗਿਰ
ਵਰਅਭਿਰਾਮਾ ॥ ਤਹਾਂਮ੍ਰਿਗਆਰਤਿ
ਪਤ੍ਰਿਹਿੰਨਿਹਾਰੀ ॥ ਬੋਲੀਜਨਕਜਨੇ
ਸੁਕੁਮਾਰੀ ॥ ਇਹਿਅਵਸਰਨਰਦੇਵ
ਦੁਲਾਰੇ ॥ ਮ੍ਰਿਗਯਾਕੇਲਿਤਜਹੁਤੁਅਪ

ਯਾਤੋ।ਸ੍ਰਮਜਲਕਣੀ।ਕਲਿਤਤਵ
ਬਦਨਾ।ਭ੍ਰਮੋਨਿਪਤਿਨੇਦਨਛਾਬਿਸ
ਦਨਾ।ਦੀਰਘਦੀਪਤਿ।ਦਿਯਸੋਦਿਨੇਸ
।ਕਰਿਯਕਹੂਕਲਿਕੂਜਨਿਵੇਸਾ।ਸੁ
ਨਸਨੇਹਸਖੀ।ਸਿਯਖਨੀ।ਸਿਯਜ
ਨੀਮਨੀ।ਸਨਮਨੀ।ਪ੍ਰਨਪ੍ਰਯਾਹਿੰ
ਲੇਸੈਗਾਸੁਵੇਸਾ।ਕਿਯੋਮਾਪੁਰੀਕ੍ਰਿਸ
ਪ੍ਰਵੇਸਾ।ਗਿਰਿਕੰਦਰਅੰਦਰਅਤਿ
ਸੋਹੀ।ਅਨਮੰਦਰਮੰਤ੍ਰਿਤਮਨਮੋਹੀ।
ਜੰਹਾਂਅਲਕਾਸੋਦਾਸੋਦਮਾਤੋ।
ਗੁੰਜਤਮੰਜੁਮਧੁਪਮਨਮਾਤੋ।੨
ਦੋਹਰਾ ਨੂਤਨਿਨੂਤਨਾਜਰੀਕਰਿ

CC-0 Punjab University Chandigarh. An eGangotri-Vaidika Bharara Initiative

ਮੰਜੁਲਮਧੁਪਾਨ।ਕੋਇਲਕੁਲਤੁ
ਜਤਜਹਾਂ।ਕੁਹੂਕੁਹੂਕਰਿਕੂਨਾ।੩੧
ਚੌਪਈ।ਤਿਹਬਨਚਾਰਸੁਰਭਿਪਸੁਹਾ
ਏ।ਚਲਤੁਪਵਨਬਨਬਨਮਨਭ
ਏ।ਪ੍ਰਫੁਲਤੁਲਲਿਤੁਲਵੰਗਲ
ਤਾਨੀ।ਜਹਾਂਬਿਸਾਲਸਰਵਰਸਰ
ਸਨੋ।ਬਰਨਬਰਨਬਨਭੁਗਬਿਕਸਾ
ਨੋ।ਕਲਕਦੰਬਕਾਨਨਕਹੂੰਰਜੋ।ਕੁ
ਸੀਅਤਿਕੁਸਮਾਵਲੀ।ਬਿਰਜੋ।ਤਹਾਂ
ਜਾਇਦਿਪਤਿਭਸਰਾਸੀ।ਭੇਏਸੁਮਨ
ਸਜਨੀਅਨਿਵਾਸੀ।ਦਰਸਪਰਸ
ਆਲਾਪਪ੍ਰਸਿਗਾ।ਭੇਏਪਰਸਪਰਆਤਿ

[illegible]

ਰਸਰੰਗਾ॥ਬ੍ਰਿਖਿਧਾਬਿਲਾਸਹਾਸਸਰ
ਪ ਸਾਏ॥ਪਰਮਅਨੰਦਪਰਸਪਰਪਾਏ॥੩
ਬਹਸਿਮੰਦਮੰਦੀਮ੍ਰਿਗਨੈਨੀ॥ਬੋਲੀਪ
ਅਹਿੰਪੋਖਿਪਿਕਬੈਨੀ॥ਸੁਨਹੁਸ੍ਵਾਮਿ
ਜਾਕ੍ਰਿਜਾਂਗਲਮੈਂ॥ਚਿਤ੍ਰਮੁਖੀਂਚਪਰ
ਹਲਪਹਲਮੋਂ॥ਰਾਧਾਕ੍ਰਿਸ੍ਨਸਰਿਸ
ਕਲਕੇਲੀ॥ਕੀਜਿਆਕਿਓਂਨਹੁਗਲ
ਭੁਜਮੇਲੀ॥ਸੁਨਿਬੋਲੇਰਪ੍ਰਭੁਸਾਹਿ
ਰੀ॥ਸੁਨਿਅਅਪ੍ਰਾਨਸਜੀਵਨਪਆਰੀ
ਸੰਗਰਾਧਾਬ੍ਰਿੰਦਾਬਨਰਸੀ॥ਸੋਤਵਅੰ
ਸਰੂਪਰਸਖਾਨੀ॥ਕ੍ਰਿਸ੍ਨਸੁਨੰਦਨੰਦਨ
ਜਗਜਾਨਾ॥ਸੋਆਅੰਸਪ੍ਰਸਿਸਪੁਰ

CC-0 Punjab University Chandigarh. An eGangotri-Vaidika Bharara Initiative

ਨਾਪੁਨਿਬ੍ਰਿੰਦਾਬਨਬਿਪਿਨਸੁਹਾਵਨ
ਆਮਨਿਜਧਾਮਅੰਸਅਤਿਪਾਵਨ।੭
ਦੋਹਰਾ। ਇਹਿਬਿਧਿਕਹਿਨਿਜਬੰਲ
ਛਿਹਿੰਬਹੁਰਬਿਲਾਸਗਹਿਬਾਹਿੰ।ਦਰ
ਸਜੋਬ੍ਰਿੰਦਾਬਨਤਾਂਕ੍ਰਿਜਾਮਪੁਰੀਆ
ਹਿ।੧ ਚੌਪਈ। ਜਾਮੁਨਾਜਲਕਲੋ
ਲਾਕ੍ਰਿਤਸੀਤਲਾ।ਕੋਮਲਾਮਾਰਤੁਮਾਸੁ
ਮਹੀਤ੍ਰਲਾ।ਹਰਿਤਹਰਿਤਨਵੱਵਿਪਨ
ਬਿਭ੍ਰਾਗਾ।ਜਿਨਹਿੰਨਿਰਖਿਭ੍ਰਮਗਤਿ
ਅਨੁਰਾਗਾ।ਰੋਵਰਪਨਗਿਰਿਬਰਸ
ਅਨੂਪਾ।ਬਨਉਪਬਨਰਾਜਤਰਸਭੂ
ਪਾ।ਅਤਿਬਿਸਾਲਦ੍ਵਾਦਸਬਨਸੋਹਾ।

ਦ੍ਵਾਦਸਤ੍ਰਿਪਥਨਮ੍ਰਨਿਆਨਿਸੋਹੋ।ਜ
ਹੰਬੈਕੁੰਠਅਧਿਕਸੁਖਸਾਨਾ।ਨਿਦਸ
ਦਨਅਨਿਦਨਿਪਾਨਾ।ਬਿਬਿਧਬਰਨ
ਗੋਪਨਗਨਭ੍ਰਾਜਾ।ਤਿਭੁਾਗਾਵਾਬਿਸੇ
ਸਬਿਰਾਜਾ।ਨਵ੍ਹੈਨੇਚਕਾਮੰਡਲੀਅੰ
ਡਿਤਾ।ਵੱਭਅੰਵਤਸਤਰਅਵਨਿਅਧੀਡਿ
ਤਾ।ਸੀਪਤਿਰਜਿਅਵਾਸਅਦੂਖਿਤ
।ਜਸੁਪਾਭੁਾਗਜਾਦਿਭੁਵਭੁਲਭੂਖਿਤ
।ਬਹੁਰਿਰਾਸਮੰਡਲਰਸਿਰਾਜੀ।ਜ
ਹੰਸ੍ਰੀਬ੍ਰਿਦਾਬਿਪਨਬਿਲਾਸੀ।ਨਾਰਤ
ਨਿਜਪ੍ਰੇਅਸੀਸਮੇਤਾ।ਸਤ੍ਰਿਸੰਗੀਤ
ਗੀਤਿਰਸਬੇਤਾ।ਜਿਹਿੰਰਸਅੱਤਨੁਵ

CC-0 Punjab University Chandigarh. An eGangotri-Vaidika Bharara Initiative

ਤਿ ਜਾਨ ਜਾਲਾ।ਗਾਵਤਿਗੀਤਬਿਮਲ
ਬ੍ਰਜਬਾਲਾ।ਇਮਾਦਿਖਾਇਨਿਜਾਪ੍ਰਯ
ਹਿੰਪਰੇਸਾ।ਬੋਲੇਬਚਨਬਹੁਰਬਰਖੇ
ਸਾ।੬।ਦੋਹਰਾ।ਕ੍ਰਿਸਨਰਾਧਿਕਾਦੇਖ
ਤੀਏਮਾਮਤਵਅਵਤਾਰਾ।ਅਧੁਰਲਲਿ
ਤਲੀਲਾ।ਬਲਿਤਬਿੱਸ੍ਰਿਬਿਓਹਨਾਰ
੭।ਚੌਪਈ।ਤਿਹਿਂਅਵਸਰਸਿਅਰ
ਮਾਹਿਦੇਖੀ।ਅਦਿਤਰਾਧਕਾ।ਕ੍ਰਿਸਨਬਿਸੇ
ਖੀ।ਕਰਿਪ੍ਰਨਾਮਪ੍ਰਵਿਸੇਤਿਨ੍ਹਿਮਾਹੀਂ।
।ਜਬਾਬੀਚਿਜਲਬੀਚਸਮਾਹੀਂ।ਤਬ
ਤਹਿੰਮਛੋਰਾਸਰਸਰੂਪਾ।ਸਿਅਰਯੁ
ਬਰਨ੍ਰਿਤਅਮਿਤਅਨੂਪਾ।ਬਿਬਿਧਬ

CC-0 Punjab University Chandigarh. An eGangotri-Vaidika Bharara Initiative

ਜੈਤ੍ਰਬਜਾਵਤਗੋਪੀ।ਸਖੀਸਹਿਤਰਾਧੇ
ਸਰਸਰਸਰੂਪੀ।ਮ੍ਰਿਦੁਲਾਮ੍ਰਿਦਿਗਾਠੇ
ਗਕਰਿਤਾਲਾ।ਬੀਨਉਪੰਗਾਸੁਰੰਗ
ਰਸਾਲਾ।ਬਿਦਿਤਬਿਬਿਧਬਾਜਨਜ
ਗਜੇਤੇ।ਸਖੀਮਿਲਬਜੇਤਹਾਂਤਬਤੇਤੇ
।ਸਿਅਰਧ੍ਯੁਬਗਕ੍ਰਿਤਕ੍ਰਿੰਤਅਨਿਹਾਗੇ
ਭੁਈਬਚਿੰਤ੍ਰਚਿੰਤ੍ਰਬ੍ਰਜਨਾਰੀ।ਰਾਸ
ਸੁਰਲਿਕਾਨਾਦਨਵੀਨਾ।ਪ੍ਰਨਿਜਾ
ਨਕੀਗਾਨਰੰਗਭੀਨਾ।ਸੁਨਿਬ੍ਰਜਬਾ
ਲਜਾਲਅਤਿਸੋਹੇ।ਮਦਉਨਮੱਤਿ
ਸਰਿਜਸਬਸੋਹੇ।ਕੁਰਨਮਦਨਉਨ
ਮਾਦਨਨਨਾ।ਆਲਿਗਨਚੂੰਬਨ

CC-0 Punjab University Chandigarh. An eGangotri-Vaidika Bharara Initiative

ਨਖਦਾਨਾ।ਨਰਅਪਰਸਪ੍ਰਿਅਹਾਸ
ਬਿਲਾਸਾ।ਭ੍ਰੂਰਿਭ੍ਰਾਵਰੰਜਤਰਸਰਾਸਾ।
ਕੋਟਿਨਕਾਮਕਲਾਬਿਸਤਾਰੀ।ਕਰੈ
ਬਿਲਾਸਬਿਬਸਬ੍ਰਜਨਾਰੀ।ਕਬਹੂੰ
ਕਨੁਗਾਲਨ੍ਰਿਤਰਸਸਾਨੇ।ਦਿਪਤਿ
ਦਿਬ੍ਯਦਿਪਤਿਦਰਸਾਨੇ।ਕਬਹੂੰਗੋ
ਪਿਕਾਸਾਮਨਿਜਸਰੂਪਾ।ਕਰਿਕਰਿਕਰਤ
ਨ੍ਰਿਤਅਰਸਰੂਪਾ।। ਦੋਹਰਾ। ਕਬਹੂੰਕ
ਜੁਗਜੁਗਗੋਪਕਾਇਕਾਇਕਸੀਰਖ੍ਯ
ਬੀਰਾ।ਨਾਚਤਰਾਸਬਿਲਾਸਮਧਿ
ਸੋਦੂਰਸੁਦਿਰਸਰੀਰ।। ਚੌਪਈ
ਰਤਨਸੁਵਰਨਰਚਿਤਅਤਿਸੋਹਨ।

CC-0 Punjab University Chandigarh. An eGangotri-Vaidika Bharara Initiative

ਸਾਖੇਮੋਰਮੁਕਟਿਮਨਿਮੋਹਨਾ।ਭੁਜ
ਹਾਰਧੀਂਤ੍ਰਪਟਰਾਂਜੋ।ਅਧੁਰਅਧੁਰ
ਮੁਰਲੀਮੁਖਬਾਂਜੋ।ਨ੍ਰਿਤਅਭਾਵਰੀ
ਚਲਿਕਰਚਰਨਾ।ਅਨਿਭੂਖਨਭੂਖਿ
ਤਅਨਹਰਨਾ।ਕੋਟਿਮਦਨਮਨਮੋਹਨ
ਭੂਪਾ।ਬਿਬਿਧਬਿਲਾਸਰਾਸਰਸਭੂ
ਪਾ।ਇਹਿਬਿਧਿਨਿੱਤਜਬਿਹਾਰਬਿਲ
ਸੀ।ਨਿਤਜਭੂਪਰਧ੍ਰੁਬਰਰਸਰਾਸੀ।
ਤਾਸੁਨਿਵਾਸਨਿੱਤਜਨਿਜਧਾਮਾ।ਰਿ
ਤੁਭੂਟਿਗਿਰਿਵਰਅਭ੍ਰਿਰਾਮਾ।ਤ੍ਰਿਹਿਸ
ਪਿਕੁੰਜਮਧੁਰੀਆਂਹੀਂ।ਨਿੱਤਜਰੂਪ
ਬ੍ਰਿੰਦਾਬਨਆਂਹੀਂ।ਤੁਹਨਿਤਕੇਲਿ

CC-0 Punjab University Chandigarh. An eGangotri-Vaidika Bharara Initiative

ਕਰਤਰਘੁਨਿਦਨ।ਸ੍ਰੀਜਾਨਕੀਜੂਕ
ਤਜਗਬਿਦਨ।ਨਿਦਨਿਦਨਰਪਿਕਾਸ
ਏਤਾ।ਨਿਜਅਵਤਾਰਅੰਤਜਰਗੇਸ
ਤਾ।ਤਹਾਂਪ੍ਰਵੇਸਕਰਤੁਆਬਿਨਾਸੀ
।ਕਾਰਿਕਾਰਿਬਿਬਿਧਕੇਲਿਰਸਰਾਸੀ
।ਬਹੁਰਬਿਲੋਕਬੂਰਿਭੂਰਾਗਾ।ਤਹਿਂ
ਤੇਲੇਤਲਲਿਤਅਵਤਾਰਾ।ਹੋਇਪ੍ਰਗ
ਟਬਸਦੇਵਅਵਾਸਾ।ਕਰਤਘੋਖਬਸਿ
ਬਿਬਿਧਬਿਲਾਸਾ।ਤਾਂਤੇਪਰਮਤੱਤੂ
ਸ੍ਰੀਰਾਮਾ।ਸਤਚਿਤਆਨੰਦਘਨਆਭਿ
ਰਾਮਾ।ਕ੍ਰਿਸ੍ਨਾਦਿਕਅਵਤਾਰਸੁਹਾਏ
।ਤਾਸੁਪ੍ਰਸਿਜਾਅਸੁਸਤਿਗਾਏ। ੧੦੮

CC-0 Punjab University Chandigarh. An eGangotri-Vaidika Bharara Initiative

ਰਣਾ। ਤੰਤੇ ਤ੍ਰਹਿੰਕ ਰਣੀਅ ਨਾਹਿੰਅ
ਹੈਸਿਵੇਗਣ੍ਰਿਪਾਲਾ। ਸਮ੍ਰਿਸ੍ਰਿ ਸਨਾਤਨ
ਤੂੰ ਦ੍ਰਮੀ ਕੇਸਲ ਪਾਲਾ ਕ੍ਰਿਪਾਲਾ। ੧੧। ਚੌ
ਪਈ। ਤਿ ਹਿੰਕਲ ਕੇਲਿ ਕਲਿ ਤਕਮ
ਨੀਆ। ਬ੍ਰਿੰਦਾ ਬਿਪਨ ਰਸਿਕ ਰਮਨੀ
ਆ। ਤਾਸੁ ਮਹਾਤਮ ਸੁਨਿ ਮਹਿਪਾਲਾ
ਜਹਾਂ ਨ ਕਾਲ ਜਾਲ ਜੰਜਾਲਾ। ਕੋਟਿ
ਕੋਟਿ ਬ੍ਰਹਮਾ ਬ੍ਰਹਮਾਣੀ। ਬਿਸਨ ਗਿਰੀ
ਸਰਆਂ ਭੂੰ ਦ੍ਵਾਨੀ। ਸਬ ਸੁਰ ਸ੍ਰਰ ਰਸ
ਨੀਨਸ ਸੇਤਾ। ਰਿਪੁ ਭ੍ਰਾਵ ਭ੍ਰਾਇ ਤਰਸ
ਬੇਤਾ। ਸਦਾ ਰਾਸ ਮੰਡਲ ਰਸ ਰਾਚੇ
ਨਾਚਤ ਰਾਮ ਪ੍ਰੇਮ ਮੁਦ ਮਾਚੇ। ਪ੍ਰਨ

CC-0 Punjab University Chandigarh. An eGangotri-Vaidika Bharara Initiative

ਮੁਨਿਜਨਦੇਤ੍ਰਕਬਨਬਾਸੀ।ਸਾਠ
ਸਹਸਸਨੇਹਸੁਖਰਾਸੀ।ਤੇਆਧਿ
ਦੈਗੋਪਿਕਾ।ਸਰੂਪਾ॥ਨਾਚਤਨਿਰਤ
ਰਨੇਹਅਨੂਪਾ।ਬਹੂਰਬੇਦਸ੍ਰੁਤਿਗ
ਨਾਅਨੁਰਾਗੋ।ਨਾਚਤਗੋਪਿਰੂਪਬ
ਡਭਾਗੋ।ਸਦਾਸਰਦਪੂਨੋਜਹੰਕ
ਲਾ।ਸੁਰਭਿਤਸਮੀਰਸਦਾਰਸਜਾਲ
ਕਨਿਕਰਤਨਾਮਨਿਭੂਮਿਸੁਹਾਈ।
ਜਹੰਰਵਿਸੁਤਾਸੁਧਾਸਰਸਾਈ।ਮੱ
ਧਗਗਨਰਾਤ੍ਰਿਪੂਰਨਚੰਦਾ।ਰਚ
ਤਸਦਾਜਹਿੰਅਮਲਾਅਨੰਦਾ।ਸਬ
ਲੀਲਾਜਹਿੰਨਿੱਤਜਨਵੀਨਾ।ਕਾਲ

CC-0 Punjab University Chandigarh. An eGangotri-Vaidika Bharara Initiative

ਪ੍ਰਿਤ੍ਪਨਾਮਬਿਨੀਨਾ।ਜਹਾਂਸਕ
ਲਲੀ।ਲਾਅਧਿਦੇਵੀ।ਸੀਜਾਨਕੀ
ਸੁਰਾਸੁਰਸੇਵੀ।੧੨ ਛਿਦਾ।ਸੁਰਆਸੁ
ਰਮੁਨਜਨਜਾਹਿਸੇਵਤਆਦਿਸਕ੍ਤਿਸ
ਨਾਤਨੀ।ਕਈਂਕੋਟਿਕੋਟਿਬਿਰੰਚਿਆਦਿ
ਪ੍ਰਪੰਚਰਚਿਪੁਨਿਘਾਤਨੀ।ਸੀਰਿੱਧਿ
ਕ੍ਰਿਟਿਬਿਚਿੱਤ੍ਰਬਿਦ੍ਯਾਵਿਧਿਨਿਤਿੰਅਬਿ
ਹਾਰਿਨੀ।ਗਾਵਤਸੁਨਤਧਿਆਵਤਸ
ਦਾਸਬਅੰਘਾਸੰਘਸੰਘਾਰਨੀ।੧੩
ਸੋਰਠਾ।ਪਰਮਪ੍ਰੇਮਰਸਖਾਨਿਰਾਮਪ੍ਰਾ
ਨਅਧਿਦੇਵਤਾ।ਨਿਤਪ੍ਰਤਿਕਰਤਿਬਖ
ਨਬੇਦਨਪੰਵੈਧਾਰਜਿਹਿੰ।੧੪ ਜਾਨਿ

CC-0 Punjab University Chandigarh. An eGangotri-Vaidika Bharara Initiative

ਜਾਸੁਅਤ੍ਰਿਲਾਖਰਾਮਰਚੇਜੋਗੋਲੋਕ
ਮਹਿ।ਨਿਤਨਵਲੀਲਾਲਾਖਲਲਿ
ਤਬਲਿਤ੍ਰਾਹਿਤ੍ਰਹੋਤਿਜਹਾਂ।੧੫।ਇਤਿਸ੍ਰੀ
ਰਾਮਰਹੱਸਜੇਰਤਨਹਰਿਬਿਰਚਿਤੇਸ੍ਰੀ
ਰਾਮਰਾਸਬਰਨਨੰਨਾਮਅਸਟਸਪਤਿ
ਤਮੋਧਯਾਯ:੧੮।।ਇਤਿਉਤ੍ਰਾਰਧਤੀ
ਸਮੋਧਯਾਯ:੩੦।।ਸੋਰਠਾ।ਸੁਨਿਅ
ਨਅਹਰਜਮਾਨਿਬਿਸ੍ਨੁਰਾਤਬੋਲੇਜੋਬ
ਚਨਾ।ਸੁਨਬਠਕਾਹੂਬਖਾਨਿਰਚੇਜੋਗ
ਮਗੋਲੋਕਕਿਮਾ।੧।ਚੌਪਈ।ਸੁਨਿਸੁ
ਕਮੁਨਿਬੋਲੇਬਰਬਚਨਾ।ਭਈਜਥ
ਗੋਲੋਕਬਿਰਚਨਾ।ਸੁਨਿਨ੍ਰਿਪਕਲਪ

CC-0 Punjab University Chandigarh. An eGangotri-Vaidika Bharara Initiative

ਆਦਿਸ੍ਰਿੰਸਟਿਰਾਆ ਕਰੋਜੋਸਿਸਟ ਸਕਲ
ਪਨਿਕਾਆ ਤਬਾਹਿਰੇਨਿਜਗਾਰਭਾਂਦਿ
ਬਨਾਏ।ਤਿਨਪੁਨਿਪਚਤੰਤਦੂਉਪਜਾਏ
।ਤਿਨਤੈਂਪੁਨਿਬ੍ਰਹਮਾਂਡਬਨਾਵਾ।ਲਿਖ
ਲਜੀਵਗਨਦ੍ਵਾਸਸੁਹਾਵਾ।ਬਿਬਿਧਜੀ
ਵਰਚਨਾਪੁਨਿਕੀਨੀ।ਅਮਿਤਅਪਾਰ
ਪਰਤਿਨਹਿੰਚੀਨੀ।ਸਾਗਰਸਪਤਮ
ਹਿਤਬਸੁਧਾਕੀ।ਕਰੀਬਹੁਰਿਰਚਨਾਛ
ਬਿਛਾਕੀ।ਗਿਰਿਵਰਿਸਰਵਰਬਿਬਿਧ
ਬਿਧਨਾ।ਬਨਨਾਨਾਆਨਿਦਨਿਧਾਨਾ।
ਮਨੂਜ ।ਦਿਵਖਦਦਨੁਜੰਸੁਖਦਾਈ।ਬਿਬਿਧ
ਬਾਸਬਰਰਚੇਬਨਾਈ।ਸਬਧੁਪਚਰ

CC-0 Punjab University Chandigarh. An eGangotri-Vaidika Bharara Initiative

ਚਨਾਰਚਿਰਾਮਾ।ਰਮੇਕਮਲਲੋਚਨ
ਅਭਿਰਾਮਾ।ਤਬਬੋਲੀਸੀਤਾਸੀਰ
ਮਹਿੰ।ਸਜਲਜਯਨਯਨਸੁੰਦਰਿ
ਸਜਾਮਹਿੰ।ਔਹਨਾਥਆਦਿਭੂਤਤਵ
ਕਰਨੀ।ਬੇਦਾਬਿਰੰਚਿਨਿਰੰਤਰਬਰਨੀ
ਇੱਛਾਮਾਤ੍ਰਸਜੋਸੇਸਾਰਾ।ਸਹਿਤ
ਬਿਬੇਕਅਨੇਕਪ੍ਰਕਾਰਾ। ੨ ਦੋਹਰਾ।
ਸਬਪ੍ਰਕਾਰਸੁੰਦਰਸੁਖਦਸੂਰਗਿਰਾਪ੍ਰ
ਗੀਸਪਾਤ੍ਰਾਲਾ।ਨਿਜਨਿਜਨਵਲਾਨਿਵੰ
ਸਬਸਿਰਮੇਸੁਵ੍ਰਤਿਜਨਜਾਲਾ। ੩ ਚੌ
ਪਈ। ਪਰਮਪੁਰਾਤਨਧਾਮਹਮਾਰਾ।
ਕੋਸਲਪੁਰਪ੍ਰਾਕ੍ਰਿਤਤਮਅਪਾਰਾ।ਸਕ

CC-0 Punjab University Chandigarh. An eGangotri-Vaidika Bharara Initiative

ਲਧ੍ਯਪਿਚ੍ਯੂਲੈਲੈਹੋਈਆ।ਏਕਅਬਾਧਿ
ਅਵਧਪੁਰਸੋਈਆ।ਤ੍ਰਅਪ੍ਰਭੁਸਦਾਰਸ
ਹੁਇਹਿੰਆਹੀ।ਨਿਵਲਨਿਵਾਸਕਰੇ
ਕੋਨਾਂਹੀ।ਸਬਕਰਨਵਨਿਵਾਸਤੁ
ਸਕੀਨਾ।ਨਿਜਾਹਿਤਬਿਗਰਿਓਕੋਨ
ਨਵੀਨਾ।ਜੱਦਪਿਅਹੇਜਸਦਾਰਸਰੂ
ਪਾ।ਜਾਹਿਪਰਧਾਮਨਿਕਾਅਨੂਪਾ
ਤਦਪਿਅਹੈਮਾਮਨਉਤਕੰਠਾ।ਰ
ਚਹੁਨਾਥਨਵਨਿਲੈਅਕੁੰਠਾ।ਦੇਖਿਯ
ਜਹਾਂਪਰਮਅਭਿਰਾਮਾ।ਜੀਸਾਕੇਤਸ
ਰਿਸਸਬਸਾਮਾ।ਇਮਸੁਨਿਸ੍ਰੀਸੀਤਾ
ਬਰਬਚਨਾ।ਕਹੀਪਰੀਗੋਲੋਕਵਿ

CC-0 Punjab University Chandigarh. An eGangotri-Vaidika Bharara Initiative

ਰਚਨਾਕੋਸਲਪੁਰਆਤ੍ਰਿਰਾਮਨਾਮ
ਤੋਂ।ਪ੍ਰਗਟਿਕਛੋਨਿਜਨਿੱਤਧਾਮਤੋਂ
ਅੰਮਲਵਿਕਸਥਲੋਕਾਗ੍ਰਿਰੋਮਨਾਥਿ
ਦਿਤਸੇਕਰਾਦਿਸੁਮਨੋਗਨਾ। ਸੋਰ
ਠਾ। ਸੀਸਾਕੇਤਸਮਾਂਨਜਗੰਸਬਰ
ਚਨਾਰਸਰੂਪਾ।ਰਾਸਬਿਲਾਸਾਦਿਕ
ਲਲਿਤਲੀਲਾਸਦਨਅਨੂਪਾ। ਚੌ
ਪਈ। ਸਰਜੂਪੈਜਮੁਨਾਜਾਂਰਾਜੀ।
ਤਰਲਤਰੈਗਰੈਗਭ੍ਰਿਭ੍ਰਾਜੀ।ਦਿੱ
ਵਿਅਰਤਨਮਯਗਿਰਿਅਤਿਪਾਵਨਾ।
ਭੁਓਸੁਗੋਵਰਧਨਮਨਭਾਵਨਾ।ਨਵ
ਪ੍ਰਮੋਦਬਨਨਰਮਨਿਪਾਨਾ।ਬਨੋਸੁ

CC-0 Punjab University Chandigarh. An eGangotri-Vaidika Bharara Initiative

ਬ੍ਰਿੰਦਾਬਿਪਿਨਅਹਨਾ।ਪਾਰਜਾਤਤ
ਰੁਵਰਜੁਅਨੂਪਾ।ਭੁਯੋਸੁਬੀਸੀਬਟਰ
ਸਰੂਪਾ।ਅਪਰਜੁਰਾਮਧਾਮਸੁਭਸਾ
ਮਾ।ਸਭੁਅਵਤਰੀਇਹਾਂਅਭਿਰਾਮਾ
ਰਾਮਧਾਇਬਿਪਿਨਆਪਤਿਧੀਰਾ।ਹੁਤੋਸੁ
ਖਿਤਅਭਿਧਾਨਅਭੀਰਾ।ਭੁਯੋਸੁਨਿ
ਦਨਅਬ੍ਰਜਭੂਪਾ।ਧਿਨਜਾਜਹਾਂਜੈਸੇ
ਮਤਿਭੂਪਾ।ਲੀਲਾਪਰਿਕਰਗੋਪਭੂਪ
ਲਾ।ਲਿਯੋਸਖਨਿਅਵਤਾਰਰਸਾਲਾ
ਸੀਜਨਕਰਿਭੁਈਸੀਰਾਧਾ।ਸੁਮਿਰ
ਤਸਮਹਿਸਕਲਜਨਬਾਧਾ।ਤਿਹੂੰ
ਪ੍ਰਸਿਦਵਿਪਿਨਪਟਰਾਨੀ।ਈਹਾਂਥਲੀ ੪੭

CC-0 Punjab University Chandigarh. An eGangotri-Vaidika Bharara Initiative

ਬ੍ਰਿੰਦਾਬਨਰਨੀ।ਤਿਹਿਸੰਗਰਮੇਰਸਿ
ਕਗਿਰਧਾਰੀ।ਕ੍ਰਿਸਨਰੂਪਰਘੁਬਰਅ
ਵਤਾਰੀ।ਨਿੱਤਜੁਬਿਲਾਸਰਾਸਰਸਰ
ਤੇਮੁਰਲੀਨਾਦਉਸੇਦਮਦਮਾਤੇਂ।੬
ਦੋਹਰਾ।ਸਬਲੀਲਾਪਰਿਕਰਕਲਿ
ਤਕਲੋਗੋਲੋਕਨਿਹਾਰਿ।ਪ੍ਰਿਅਤਮ
ਪ੍ਰਤਿਬੇਲੀਬਚਨਬਿਕਾਸਿਬਿਦੇਹਕੁ
ਮਾਰਿ।੭।ਨਾਥਅਲੌਕਿਕਕਰਕਗੋਲੋ
ਕਅਸੋਕਬਿਲੋਕ।ਆਮਪਰਤੇਖਾਂਅਤਿ
ਕਭੁਗਵਿਬਿਲੋਕਿਜਿਮਕੋਕਿ।੮।।ਸ
ਕਲੋਸੈਜਸਾਕੇਤਸਮਸੁਭਗਾਸਜੀਏ
ਨਿਕਾਸਿ।ਰਾਸਕਬਿਤਲੀਲਾਲਲਤ

CC-0 Punjab University Chandigarh. An eGangotri-Vaidika Bharara Initiative

ਨਿਤਕਰਿਹੈਂਇਤਆਇ॥ ੯ ਸੋਰਠਾ
ਸਿਆ ਬਚਨ ਸੁਨਿ ਰਾਮ ਅਗਸਿ ਕਰਮੋਤਿ
ਹਿੰਸੇਕਾਤ੍ਰਿਹਾਂ ਗਾਵਤਮੁਨਿਆਤ੍ਰਿਰਾਮ
ਮਹਾਂਭ੍ਰਾਵਭ੍ਰਵਤਜਥਾ॥ ੧੦॥ ਚੌਪਈ
ਇਮ ਸੁਨਿ ਸ੍ਰੀ ਸੁਕ ਬਚਨ ਬਿਲਾਸਾ॥
ਬਿਸ੍ਨੂਰਾਤਿਮੋਬਿਲਛ੍ਰਮਨਾਸਾ ਤੌਂ
ਤੇਪਰਮਤੈਂਤ੍ਰੂਸ੍ਰੀਰਾਮਾ॥ ਸੌਨਕਸਮੁਝਿ
ਭੁਜਹੁਸਬਜਾਮਾ॥ ਜਾਹਿਸ੍ਰੀਸੁਕਇ
ਤੁਹਾਸਅਨੂਪਾ॥ ਸ੍ਰਤਿਸਿਧਾਂਤਿਸਾਰ
ਸੁਨਿਭੂਪਾ॥ ਰੰਮੇਜਹਾਂਜੋਗੀਸਨਿਕਾਮੈ
ਸੋਸਚਿਦਾਨੰਦਘਨਰਾਮਾ॥ ਸੁਕਸਨ
ਕਾਦਿਸੇਬਜਸੁਭਦਾਯਕਾ॥ ਸਦਾਭੁਜ

CC-0 Punjab University Chandigarh. An eGangotri-Vaidika Bharara Initiative

ਨਲਾਜਕਰਧੁਨਾਥਕਾਦੀਨਦਿਆ
ਲਦੁਰਿਤਦੁਖਦਾਇਕਾ।ਇਨਿਜਨੇਜੋਗ
ਭੋਗਨਿਰਬਾਹਕਾ।ਜਹਿਕਲਿਕਾਲ
ਕਰਾਲਬਿਲੋਕੀ।ਪਰਹੁਪਰਨਪਰ
ਸਰਨਐਸੇਕੀ।ਪ੍ਰਭੁਮਾਯਾਅਹੈਸਮ
ਨਹਰਨੀ।ਬਿਬੁਧਾਬੈਰੋਚਨਿਬੈਰਨ
ਕਰਨੀ।ਭਰਨਸਰਨਬਿਨਤਰਨ
ਦੁਰੰਤਾ।ਅਸਿਜਿਅਜਾਨਭੁਜਹੁਸਿ
ਯਕੰਤਾ।ਜੋਅਧਾਅਬੁਧਿਅਧਾਇ
ਅਨੇਕਾਮੀ।ਕੁਟਿਲਕਪਟਲਪਟਲੋ
ਭੀਟਿਕਲਿਕਕਲਿਤਅਤਿਮੰਦਾ।ਪੁਨਿ
ਪੁਨਿਪਰਨਹਾਰਜਮਫੰਦਾ।ਤ੍ਰੈਅਧਿਜ॰

CC-0 Punjab University Chandigarh. An eGangotri-Vaidika Bharara Initiative

ਸੁਸਰਨਸੁਖਲਨਹੀ।ਪ੍ਰਨਿਭੁਵਦ੍ਰ

ਸਹਿਦਵਾਰਿਨਦਨਹੀ।ਤ੍ਰਾਸਸਮਨ

ਆਨਸੁਭੁਸ੍ਵਾਮੀ।ਕਹਹੁਕਵਨਅਨੁ

ਚਰਅਨੁਗਾਮੀ।ਜਾਸੁਨਾਮੁਗਨਿਕ

ਨਿਸਤਾਰੀ।ਪਦਰਜਅਧਮਆਹਿਲ੍ਯਾਂ

ਤਾਰੀ।ਜੋਨਿਜਅਨੁਗਾਆਤਿਪਤਭ੍ਰਾਂਤ

ਸੁਹ੍ਰਿਦਸਖਾਸ੍ਵਾਮੀਸੁਖਦਾਤਾ।ਸੋਕ

ਗਿਕ੍ਰਿਪਾਕ੍ਰਿਪਾਭੂਪਾਰਾ।ਰੱਛਕਰੋਹੁ

ਮਾਰਤੁਮਾਰਾ।੧੧ ਛਿਦਾ।ਰੱਛਕਸਦ

ਰਘੁਬੰਸਭੂਖਨਦੁਰਿਤਦੂਖਨਦਾਵਨੀ

।ਸਿਅਸਹਤੱਤਸ੍ਵਜਰੱਹਸਜਜਾਹਿਬਰ

ਨਮੋਮੁਨੇਮਨਭਾਵਨੀ।ਜਨਪ੍ਰੇਮਨੇਮਸ

CC-0 Punjab University Chandigarh. An eGangotri-Vaidika Bharara Initiative

ਸੋਤਗਾਵਤਿਸੁਨਤਸਬਸੁਖਪਾਵਹੀਂ
ਧਨਧਾਨਕੁਲਕਲਿਜਾਨਕੀਰਤਿਕ
ਨਾਮਨਬਢਾਵਹੀਂ। ੧੨ ਅਪਵਰਗ
ਦਾਯਕਸਰਬਲਾਯਕਅਵਧਨਾਯਕ
ਭੁਨਗਨੋਨਿਤਸੋਦਮੰਗਲਕਰਨ
ਰਘੁਬਰਭੁਕੁਜਨਜੀਵਨਧਨੋ।ਸ੍ਰੀ
ਬਜਾਸਮੁਨਿਬਦਨਾਰਬਿਦਮਾਲਿਦ੍ਵੈ
ਪਾਯੋਜੁਸੋਂ।ਰਘੁਨੈਦਗੁਨਅਕਰੈਦਾਸੁ
ਨਿਕਲਛੰਦਸੋਧਜੰਤੁਸੋਂ। ੧੩ ਛਿਦਾ ਜੋ
ਸੁਨਿਸੂਤਬਚਸੌਨਕਸਮਾਜਸਮੇਤ
ਹਿਯਹਰਖੋਂ।ਰਸਧਾਮਰਾਮਰਹੱਸਜ ਮਤਾਂ
ਰਸਬਸਿਬਿਬਸਾਹ੍ਵਗਬਰਸੋਅਹਾ।

CC-0 Punjab University Chandigarh. An eGangotri-Vaidika Bharara Initiative

ਸੁਤਹਿੰਸਪ੍ਰੇਮਬਿਲੋਕਪੁਨਿਪੁਨਿਸ
ਕਲਬਿਧਿਸਨਮਾਨਿਕੈ।ਕੀਨੇਪਯਾਨ
ਪੂਜਨਪੁਲਕਿਸ੍ਰੀਰਾਮਮੂਰਤਿਆਨਕੈ
੧੪ ।ਜਿਯਰਾਮਰਿਜਰਹੱਸਜਯਜਾਹਿ
ਸੁਖਸਦਨਸਭੁਸੁਭਦਾਯਕੋ।ਬਿਰ
ਚੋਜਬਾਮਤਿਰਤਨਦਾਰਿਰਘੁਬਰ
ਬਿਦਾਰਬਿਧਾਯਕੋ।ਕਲਿਕਾਲਕਠਿ
ਨਕਰਾਲਬਹੁਜੀਜਾਲਸੁਤਜਿਯਜ
ਨਿਕੋ।ਭੁਵਾਗਰਨਸਿਯਪਨੁਪਰਨਬੁ
ਨਗਨਕਰੇਕਹੂਕਬਖਨਿਕੋ। ੧੫।ਸੋ
ਰਠਾ ।ਜਹਿਰਹੱਸਜਗਸਧਾਮਰਾਮਰ
ਮਰਾਮਾਚਰਿਤ੍ਰਾ।ਕਵਿਜਨਬਰਾਬੱਸ

CC-0 Punjab University Chandigarh. An eGangotri-Vaidika Bharara Initiative

ਮਧਾਂਮਕਾਂਮਅਭਿਰਾਂਮਪਦਾ।੧੬।ਸੋ
ਰਠਾ।ਪ੍ਰਭੁਮਾਪੁਰਜਚਰਿੱਤ੍ਰਮਹਾਂਸੋ
ਦਮੰਗਲਕਰਨਾ।ਬਰਨੌਂਬਿਆਸ
ਬਿਚਿੱਤ੍ਰਭਨੌਂਜਥਾਮਤਿਰਤਨਹਰਿ
੧੭ਦੋਹਰਾ।ਕਹਿਨਸਕਤਸਿਵਸੇਸ
ਬਿਧਿਗੁਨਅਨੰਤਰਘੁਨਿਦਾ।ਸੋਬਰ
ਨੈਕਿਹਿਭਾਂਤਿਕਰਿਮਮਸਮਅਲਪਮਤਿ
ਮੰਦਾ।੧੮।ਸ੍ਰੀਤੁਲਸੀਗੋਸ੍ਵਾਮਿਕੀਕ
ਰੀਨਕਲਸੀਜਾਨਿ।ਛਮਿਹੁਸਕਲ
ਸੱਜਨਸੁਮਤਿਸੁਜਾਨਿਹੁਹਾਸਰਸਮਾਨਿ
੧੯।ਕਹੈਂਜੱਦਪਿਗੋਸ੍ਵਾਮਿਸ੍ਵਾਮਿਬਰ
ਨਥਨਾਇਬਿਨਾਇ।ਤਦਪਿਹੋਤਗੋਸ੍ਵ॰

CC-0 Punjab University Chandigarh. An eGangotri-Vaidika Bharara Initiative

ਸਿਸਾਮਕਹੋਕਵਨਕਾਦ੍ਰਿਗਾਇਓ। ੨੦
ਸਿਤਨਸੀਖਨੀਕਹੋਹੋਤਸਿਤਕਹੂੰਕੇ
ਇ ਜਿਓਂਬਕਹੀਸਬਰਥਗੀਕਰਤੇ
ਸਨਹਿਹੋਇਓ। ੨੧ ਅਹਾਂਮੂੜ੍ਹਿਮੋਸਿ
ਲਅਤਿਪੁਨਿਭੁਗਵਤਗਤਿਹੀਨਾਰਿ।
ਬਰਿਬਨਗੁਨਗਜਾਨਬਿਨਰਾਦ੍ਰੋਹਿ।
ਬਜਨੁਬੀਨਾ। ੨੨ ਬਰਨਾਦਿਕਗਤ
ਦੋਖਗੁਨਗੀਤਿਰਸਾਦਿਕਪੀਬਾਇ
ਨਕੋਬਿਨਾਬਿਬੇਕਹੀਬਿਗਰਿਬਢੇ
ਫੇਰਿਬਾ। ੨੩ ਜੋਦੇਖਹੁਦੂਖਨਾਬਿ
ਦੁਖਪ੍ਰਤਿਪਦਪਰਮਅਸੁੱਧਿਪਾਹਾਬਿ
ਗੁਨਸਬਦੂਖਨਦਅਨਜਾਨਿਪਦਣ

CC-0 Punjab University Chandigarh. An eGangotri-Vaidika Bharara Initiative

ਮਤਿਸੁੰਧਿ॥੨੪॥ਗਿ੍ਬਨਿਸੰਜਨਨੁਜ
ਨਤਾਪਾਲਨਹਾਰਿਪ੍ਰਬੀਨਾ॥ਨਾਤਰਸੂ
ਨਸਰਾਉਰਿਗਿਨਬੇਦਨਦੂਖਨਦੀਨਾ॥
੨੫॥ਜਾਹਿਬਿਚਾਰਿਅਮਚੌਧਰਾਨਤ
ਜਿਨਿਜਓਰਿਗਿਨਿਹਾਰਿ॥ਸੁਨੈਗੁਨੈਸ
ਬਸਿਤਜਨਮੁਹਿਅਨੁਚਰਅਵਿਧਾਰਿ
੨੬॥ਸਿਅਰਧੁਬਰਨਿਛੂਅਨਿਭੁਰਤ
ਸ੍ਰੀਰਿਪੁਹਨਹਨੁਮੰਤਾ॥ਬੈਦੈਬਾਗਹਿ
ਬਾਰਗੁਰੂਆਚਾਰਜਸਬਸੰਤਾ॥੨੭
ਸਿਬਤ੍ਰਨਵਨਵਬਸਸਸੀਸਰਸੁ
ਭੁਦਿਵਸਦਿਨੇਸਾ॥ਫਾਗੁਨਵਦਿਪ੍ਰ
ਰਨਕਮੋਰਾਅਰਹੱਸਜਰਾਸਾ॥੨੮

CC-0 Punjab University Chandigarh. An eGangotri-Vaidika Bharara Initiative

ਖਰਸਥੇਦੋਦੋਹਾਖਨਵਗੁਨਚੌਪਾਈ
ਜਨਾਛਿਦਰਾਮਨਵਸੋਰਠਾਹਸਸਾਜਿ
ਸਸਿਪਰਿਮਾਨਾ ॥੨੯॥ ਜਿਪਜੈਜੈਸੀ
ਜਨਕਜਾਜੈਜੈਜਾਨਕਿਜਾਨਿ ਜੈਜੈ
ਜੈਜਾਨਕਿਰਮਨਰਾਮਰਹਸਿਰਸ
ਖਾਨਿ ॥੩੦॥ ਸੀਗਲਾਮੂਰਤਿਮੋਖਿ
ਸੀਮਿਗਲਕੋਸਲਚੰਦਾਰਤਨਾ
ਕਿਹਿਮਿਗਲਸਜਨੁਸਦਾਸਦਾਗ
ਤਿਨੀਦਾ ॥੩੧॥ ਸੁਰਗਿਗਛਿਦਾ ਸੰਤ
ਦੂਲਾਮੀਕਿਮੁਖਾਪਿਸਤ੍ਰਿਨਾਜੇਨਾਪੀ
ਤਆਸੀਨਿਪੁਰਾਣਾਪ੍ਰੇਕਟਿਤੇਨਜਿਸਾ
ਤਮਜਾਯਾਮੂਨਯੇਤੇਨਾਯਸੂਤਾਯ

CC-0 Punjab University Chandigarh. An eGangotri-Vaidika Bharara Initiative

ਰਾਸੁਤੇਨਾਪਿਰਸੈਨਕਾਅਸੁਥਿਦੇ
ਸੂਕੂੰ ਸਤਾਂਸੀਸਦਿਾਸਾਰਾਤਸਾ
ਰਤਰਿਤਦੇਵ੍ਰਪਰਮੈਪ੍ਰਿਨਅਪ੍ਰਦਿਭ੍ਰਾਖ
ਆਸ ੩੨ ਸ੍ਰੀਮੈਨਾਨਕਬਿਸਅਸਥ
ਤੁਨੌਰੇਗਮਾਰਗੇਸਤਾਂਸਰਮਦੋਕਿ
ਤੁਃਸਿਗਾਤਸਿਗਜਕਾਅਸੁਰੌਃਸਤ
ਸਿਪ੍ਰਦਾਜੇਸਤਾਸ੍ਰੀਬ੍ਰਗਮੈਂਚਲ
ਸਿੱਖਅਰਤਨਹਰਿਣਾਸ੍ਰੀਲੱਖਅਸ
ਣਾਰਿਆਨ੍ਰਜਿਾਸ੍ਰਾਮਿਸੀਜਅਪੇਤ੍ਰ
ਪਾਲਗ੍ਰਿਪਜਾਸਦਬ੍ਰਗਮਾਬਿੱਚਅਦ
ਤਾ ੩੩ ਸ੍ਰੀਮਦਗਸਾਨਿਗੁਲਾਬਹਿ
ਖਨ੍ਰਿਪਤੇਰਆਸੀਦ੍ਵਮਾਭੂਪਣੀਆ

CC-0 Punjab University Chandigarh. An eGangotri-Vaidika Bharara Initiative

ਰਿਅਜਾਰਾਮਕ੍ਰਸਾਰਿਨਾਮਰਸਮਣੀਤੇ
ਦੇਹਸੰਜਫਮਨਾ।ਸ੍ਰੀਮਤਸੋਮਸ੍ਰੋਰ
ਭ੍ਰਿਪੇਸ੍ਰਨਗਰੇਸਿਥਾਸਿਨੋਦਾਸਿਨਾ
ਸ੍ਰੀਅੰਦ੍ਰਾਂਮਰਗੱਸਜਕਿਸਸ੍ਰ,ਦੇਤਸੀ
ਮਜਕਸਾਤਾਂਪ੍ਰਿਤ੍ਰਜੋ। ੩੪ਸਥਿਤਿ
ਸ੍ਰੀਅੰਦ੍ਰਾਂਮਰਗੱਸਜੋਰਤਨਾਗਿਥਿ
ਗਰਿਤੇਸ੍ਰੀਸਕਿਧਪੁਰਣਾ।ਥਜਾ
ਨਸ੍ਰੀਸੰਤੋਜੇਧਾਖ੍ਯਾਨਭ੍ਰਾਂਖਾਵ੍ਹੀਂ
ਖਜਾਨਪ੍ਰਥਿਧੇਣੈਕੋ।ਨਾਸੀਤਿਤ
ਸੋਧਜਾਅਃ ।ਭ੍ਰਿਤ੍ਰਾਰਧਸਮਾਪ
ਤੀ॥੧॥॥॥ ॥॥ ॥॥ ॥॥ ॥ ॥

ਦੋਹਰਾ॥ ॥ਸੀਮਤਾਦ੍ਰਿਗਨਭਨ
ਬਸਸਿਮੰਘਰਵਦਿਤਿਥਭੁਨਾਲ
ਵਪੂਰਨੂਗਾਦ੍ਰਿਗਹੇਮੈਰਾਜਤਾਸਿ
ਵਅਸਥਾਨ॥੧॥ਤਹਾਂਲਿਖੋਜੋਅ
ਤਿਪ੍ਰੇਮਸੋਰਾਂਮਰਹੱਸ੍ਯਸੁਧਾਰਾਲਿ
ਖਵਾਯੋਅਤਿਭਾਉਧਰਿਸ੍ਰੀਰਾਂਮਹਰੀ
ਸੁਖਸਾਰ॥੨॥ਪਢੈਸੁਨੈਜੋਯਾਹਿਕੋ
ਭਵਥੀਪਨਤਰਿਜਾਈਰਾਮਨਾਮ
ਹਿਆਅਧਿਕਸਭੁਘਾਟਿਰਹੋਜੇਸਮਾਈ
॥੩॥ਹਰਿਸਿਮਰਨਮੈਜਾਂਹਿਹਿਤਤਾਹਿਸ
ਮਨਨਮੈਗ॥ਸਦਾਰਹੈਗੁਰਚਰਨਨੈ

CC-0 Punjab University Chandigarh. An eGangotri-Vaidika Bharara Initiative

ਦਿਵਦ੍ਵਾਰਪਾਜਿਮਯੋਗਾ:੪॥ ॥ ॥

CC-0 Punjab University Chandigarh. An eGangotri-Vaidika Bharara Initiative

CC-0 Punjab University Chandigarh. An eGangotri-Vaidika Bharara Initiative

CC-0 Punjab University Chandigarh. An eGangotri-Vaidika Bharara Initiative

CC-0 Punjab University Chandigarh. An eGangotri-Vaidika Bharara Initiative

CC-0 Punjab University Chandigarh. An eGangotri-Vaidika Bharara Initiative